

ਉਰਦੂ ਕਹਾਨੀਆਂ

(ਗੁਰਮੁਖੀ ਵੇਡ਼)

ਲੇਖਕ: ਰਸ਼ਿਆ ਸਜ਼ਾਦ ਜ਼ਹਿਰ

�ਨੁਵਾਦ: ਮਹੀਨਾ ਮੰਦੀਰ ਜੋਸ਼ੀ

URDU KAHANIYAN

Writer: Razia Sajjad Zahir

Translated by:

MOhinder Singh Joshi

NATIONAL BOOK TRUST



www.PunjabiLibrary.com

ਥੰਡ-ਤੁਹਾਡੀ ਪੁਸਤਕ-ਮਾਲਾ


ਊਰਦੂ ਕਹਾਣੀਆਂ

ਊਰਦੂ ਕਹਾਣੀਆਂ

ਰਚੀਆ ਸੱਜਾਦ ਜ਼ਹੀਰ

ਅਨੁਵਾਦ

ਮਹਿੰਦਰ ਸਿੰਘ ਜੋਸ਼ੀ



ਨੈਸ਼ਨਲ ਬੁਕ ਟਰੇਸਟ, ਇੰਡੀਆ

1990 (ਸ਼ੱਕ ਸੰਮਤ 1912)

ਪੰਜਾਬੀ ਅਨੁਵਾਦ © ਨੈਸ਼ਨਲ ਬੁਕ ਟਰੱਸਟ, ਇੰਡੀਆ

Urdu Kahaniyan com. by Razia Sajjad Zaheer
Punjabi translation of Urdu Kahaniyan,
Originally published in Urdu.

ਮੁੱਲ : 27.00

ਡਾਇਰੈਕਟਰ, ਨੈਸ਼ਨਲ ਬੁਕ ਟਰੱਸਟ, ਇੰਡੀਆ, ਏ-੫, ਗਰੀਨ ਪਾਰਕ,
ਨਵੀਂ ਦਿੱਲੀ-110016 ਵਲੋਂ ਪਕਾਸ਼ਤ ।

ਸੂਚੀ

ਉਰਦੂ ਕਹਾਣੀ—ਇਕ ਸੰਖੇਪ ਸਰਵੇਖਣ—ਰਜੀਆ ਸੱਜਾਦ ਜ਼ਹੀਰ	ਸੱਤ
ਇਕ ਤੋਂ ਅੱਗੇ—ਅਹਿਮਦ ਯੂਸਫ਼	1
ਕੈਂਡਲ ਕਾਲੋਨੀ—ਇਕਬਾਲ ਮਤੀਨ	6
ਮੇਰੀ ਮਈਆ—ਆਮਿਨਾ ਅੱਬੁਲ ਹਸਨ	18
ਕਿਨਾਰਾ ਨਹੀਂ ਕੋਈ ਦਰਦ ਦਾ—ਅਨਵਰ ਅੜੀਮ	27
ਜਦੋਂ ਅਸੀਂ ਨਹੀਂ ਹੋਵਾਂਗੇ—ਬਸ਼ੇਸ਼ਰ ਪ੍ਰਦੀਪ	52
ਚੰਦ ਤੇ ਕਮੰਦ—ਬਲਵੰਤ ਸਿੰਘ	61
ਉਹ—ਬਲਰਾਜ ਮੈਨਦਾ	6
ਕੰਪਿਊਟਰ ਇਸ਼ਕ—ਜੋਗਿੰਦਰ ਪਾਲ	7
ਮੋਮ ਦੀ ਮਰੀਅਮ—ਜੀਲਾਨੀ ਬਾਨੋ	79
ਲਾਲ ਤੇ ਪੀਲਾ—ਖੂਜਾ ਅਹਿਮਦ ਅੱਬਾਸ	95
ਕਬਰ—ਰਾਮ ਲਾਲ	106
ਹਜ਼ਾਰਾਂ ਸਾਲ ਲੰਮੀ ਰਾਤ—ਰਤਨ ਸਿੰਘ	120
ਅੱਲਾ ਦੇਵੇ ਬੰਦਾ ਲਵੇ—ਰਜੀਆ ਸੱਜਾਦ ਜ਼ਹੀਰ	123
ਭਾਬੀ ਜੀ—ਸੁਹੇਲ ਅੜੀਮਾਬਾਦੀ	132
ਤਛਰੀਹ—ਸਾਲਿਹਾ ਆਬਿਦ ਹੁਸੈਨ	141
ਖੁਸ਼ੀ ਦੇ ਮੌਸਮ—ਅਲੀ ਬਾਕਰ	147
ਪਹੀਆ—ਗਿਆਸ ਅਹਿਮਦ ਗੱਦੀ	153
ਰਿੱਜੇ ਭੈਣ—ਕਾਜ਼ੀ ਅਬਦੁਲ ਸੱਤਾਰ	164
ਕਾਰਮਨ—ਕੁਰਤੁਲਾਈਨ ਹੈਦਰ	175
ਕੈਦੀ—ਕਲਾਮ ਹੈਦਰੀ	190
ਇਕ ਜ਼ਖਮ ਹੋਰ ਸਹੀ—ਮਹਿੰਦਰ ਨਾਬ	195
ਮਿੱਟੀ—ਮਸੀਹ ਉਲਹਸਨ ਰਿਜਵੀ	208
ਆਲੂਣਾ—ਨੂਰ ਸ਼ਾਹ	217
ਉਤਾਰ—ਵਾਜਿਦਾ ਤਬੱਸੁਮ	230
ਲੇਖਕ-ਪਰੀਚਯ	239

ਉਰਦੂ ਕਹਾਣੀ—ਇਕ ਸੰਖੇਪ ਸਰਵੇਖਣ

ਉਰਦੂ ਵਿਚ ਪ੍ਰੇਮ ਚੰਦ ਤੋਂ ਪਹਿਲਾਂ ਨਿੱਕੀ ਕਹਾਣੀ ਦਾ ਕੋਈ ਬੱਝਵਾਂ ਰੂਪ ਨਹੀਂ ਸੀ ਲਭਦਾ। ਸਰਸਾਰ ਦੇ ਨਾਵਲਾਂ ਦੇ ਭਾਗ ਜਿਹੜੇ ਕਿਸ਼ਤਵਾਰ ਡਾਫਿਆ ਕਰਦੇ ਸਨ, ਉਹਨਾਂ ਵਿਚੋਂ ਕੁਝ ਆਪਣੇ ਆਪ ਵਿਚ ਸੰਪੂਰਨ ਹੁੰਦੇ ਸਨ। ਪਰ ਫੇਰ ਵੀ ਉਹਨਾਂ ਨੂੰ ਨਿੱਕੀ ਕਹਾਣੀ ਵਜੋਂ ਨਹੀਂ ਸਵੀਕਾਰਿਆ ਜਾ ਸਕਦਾ। ਪ੍ਰੇਮ ਚੰਦ ਦੀਆਂ ਕਹਾਣੀਆਂ 1908 ਈ: ਵਿਚ ਸਾਹਮਣੇ ਆਉਂਦੀਆਂ ਹਨ ਜਿਹਦਾ ਮਤਲਬ ਹੈ ਕਿ ਉਰਦੂ ਕਹਾਣੀ ਦੀ ਉਮਰ ਲਗਪਗ ਅਠੱਤਰ ਵਰ੍ਹੇ ਹੈ।

ਆਪਣੇ ਮੁੱਢਲੇ ਪੜਾਅ ਵਿਚ ਮੁਨਸ਼ੀ ਪ੍ਰੇਮ ਚੰਦ ਰੋਮਾਂਟਿਕ ਸਾਹਿਤਕਾਰ ਨਜ਼ਰ ਆਉਂਦੇ ਹਨ। ਪਰ ਹੌਲੀ ਹੌਲੀ ਉਹ ਪ੍ਰਗਤੀਵਾਦੀ ਹੁੰਦੇ ਚਲੇ ਗਏ, ਤੇ ਸਾਹਿਤ ਜੀਵਨ ਲਈ, ਵਲ ਉਹਨਾਂ ਦਾ ਝੁਕਾਅ ਇਸ ਤਰ੍ਹਾਂ ਲਗਾਤਾਰ ਵਧਦਾ ਗਿਆ ਕਿ ਉਹਨਾਂ ਦੀਆਂ ਕਹਾਣੀਆਂ ਦਾ ਇਕ ਸੰਗ੍ਰਹਿ 'ਸੋਜ਼ੇ-ਵਤਨ', ਬਰਤਾਨਵੀ ਰਾਜ ਦੇ ਹੁਕਮ ਨਾਲ ਸ਼ਰੇਆਮ ਸਾਡਿਆ ਗਿਆ ਤੇ ਉਹਦੀਆਂ ਸਾਰੀਆਂ ਕਾਪੀਆਂ ਜ਼ਬਤ ਕਰ ਲਈਆਂ ਗਈਆਂ।

1908 ਈ: ਤੋਂ ਲੈ ਕੇ ਪਹਿਲਾਂ ਮਹਾਨ ਯੁੱਧ ਖਤਮ ਹੋਣ ਤੱਕ ਕਹਾਣੀਕਾਰਾਂ ਦੀ ਇਕ ਖਾਸੀ ਵੱਡੀ ਮੰਡਲੀ ਪੈਦਾ ਹੋ ਗਈ ਜਿਹਨੂੰ ਉਰਦੂ ਵਾਲੇ ਆਮ ਤੌਰ ਤੇ ਰੋਮਾਂਟਿਕ ਕਹਾਣੀਕਾਰ ਕਹਿੰਦੇ ਸਨ। ਉਹਨਾਂ ਦੀ ਸ਼ੈਲੀ ਤੇ ਬੋਲੀ ਤਾਂ ਬਹੁਤ ਸੁਹਣੀ ਹੁੰਦੀ ਸੀ ਪਰ ਰੰਗ ਆਮ ਤੌਰ ਤੇ ਖਿਆਲੀ ਤੇ ਕਲਪਨਾਤਮਕ ਵਧੇਰੇ ਹੁੰਦਾ, ਯਥਾਰਥਕ ਘੱਟ। ਉਹਨਾਂ ਵਿਚ ਪ੍ਰੇਮਚੰਦ (ਮੁੱਢਲੇ ਦੌਰ ਵਿਚ), ਐਮ. ਅਸਲਮ, ਪੰਡਤ ਸੁਦਰਸ਼ਨ, ਸੱਜਾਦ ਹੈਦਰ ਯਲਦਰਮ, ਮਜਨੂੰ ਗੋਰਖਪੁਰੀ, ਲ: ਅਹਿਮਦ, ਹਿਜਾਬ ਇਸਮਾਈਲ ਆਦਿ ਦੇ ਨਾਲ ਵਰਣਨਯੋਗ ਹਨ।

ਪ੍ਰੇਮ ਚੰਦ ਦਾ ਨਾਂ ਉਹਨਾਂ ਸਾਰਿਆਂ ਵਿਚੋਂ ਏਸ ਲਈ ਵੱਡਾ ਹੈ ਕਿ ਉਹਨਾਂ ਦੀ ਰਚਨਾ ਵਿਚ ਪਹਿਲੀ ਵਾਰ ਉਰਦੂ ਸਾਹਿਤ ਵਿਚ ਜਨਤਾ ਦਾ ਸਹੀ ਤੇ ਸੱਚਾ ਚਿੱਤਰਣ ਮਿਲਦਾ ਹੈ। ਜਨਤਾ ਲਈ ਪਿਆਰ, ਮਿਹਨਤਕਸ਼ਾਂ ਲਈ ਸਨਮਾਨ, ਤੇ 'ਸਾਹਿਤ ਜੀਵਨ ਲਈ' ਦੀ ਸਾਹਿਤਕ ਪਛਾਣ ਹੈ। ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ

ਪ੍ਰੇਮ ਚੰਦ ਨੇ ਉਰਦੂ ਵਾਰਤਕ ਨੂੰ ਜਨਤਕ ਸਾਹਿਤ ਦੀ ਕਲਪਨਾ ਦਿੱਤੀ ਤੇ ਉਹਨੂੰ ਯਥਾਰਥਵਾਦੀ ਬਣਾਉਣ ਤੇ ਜ਼ਿੰਦਗੀ ਦੇ ਨੇੜੇ ਲਿਆਉਣ ਦੀ ਨੀਂਹ ਰੱਖੀ ।

1932 ਈ: ਵਿਚ ਲਖਨਊ ਵਿਖੇ 'ਅੰਗਾਰੇ', ਦੇ ਨਾਂ ਹੇਠ ਇਕ ਕਹਾਣੀਆਂ ਦਾ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ । ਉਸ ਵਿਚ ਸੱਜਾਦ ਜ਼ਹੀਰ, ਡਾਕਟਰ ਮਿਸ ਰਸੀਦ ਜਹਾਂ, ਅਹਿਮਦ ਅਲੀ ਅਤੇ ਮਹਿਦੂਦ ਉਲਜ਼ਫਰ ਆਦਿ ਦੀਆਂ ਕਹਾਣੀਆਂ ਸਨ । ਇਸ ਗੱਲ ਬਾਰੇ ਚਰਚਾ ਹੋ ਸਕਦੀ ਹੈ ਕਿ ਸਾਹਿਤਕ ਪੱਖ਼ੋਂ ਉਹ ਕਹਾਣੀਆਂ ਮਹਾਨ ਸਨ ਜਾਂ ਨਹੀਂ, ਪਰ ਏਸ ਗੱਲ ਤੇ ਸਭ ਸਹਿਮਤ ਹਨ ਕਿ 'ਅੰਗਾਰੇ' ਵਿਚ ਉਰਦੂ ਕਹਾਣੀ ਨੇ ਇਕ ਅਜਿਹੀ ਜ਼ੋਰ ਦੀ ਛਾਲ ਮਾਰੀ ਕਿ ਉਸ ਵਿਚ ਹਰ ਭਾਂਤ ਦੇ ਵਿਸ਼ਿਆਂ ਤੇ ਨਿੱਝੱਕ ਰਾਇ ਪ੍ਰਗਟ ਕਰਨ ਦੇ ਦਰਵਾਜ਼ੇ ਖੁਲ੍ਹੇ ਗਏ । ਬੇਲਾਗ ਲਿਖਣ ਦੀ ਹਿੰਮਤ ਤੇ ਝੁਕਾਅ ਨੇ ਜਨਮ ਲਿਆ । ਵਿਸ਼ੇਸ਼ ਕਰ ਕੇ ਧਰਮ-ਪੂਜਾ, ਵਹਿਮਪੂਜਾ, ਤੇ ਰੂੜ੍ਹੀ-ਪੂਜਾ ਆਦਿ ਤੇ ਇਸ ਪੁਸਤਕ ਨੇ ਕਰਾਰੀ ਸੱਟ ਮਾਰੀ । ਜਿਨਸ (ਸੈਕਸ) ਜਿਹੜਾ ਕਿ ਹੁਣ ਤੱਕ ਇਕ ਵਰਜਿਤ ਵਿਸ਼ਾ ਸੀ, ਤੇ ਵੀ ਹੁਣ ਕਲਮ ਉੱਠਣ ਲੱਗੀ, ਏਸ ਪੱਖ਼ੋਂ ਇਹ ਕਿਤਾਬ, ਜਿਹਨੂੰ ਅਸਲੀਲ ਕਹਿ ਕੇ ਜ਼ਬਤ ਕੀਤਾ ਗਿਆ, ਇਕ ਇਤਿਹਾਸਕ ਹੈਸੀਅਤ ਰਖਦੀ ਹੈ ।

1936 ਵਿਚ ਭਾਰਤ ਦੇ ਅਗਾਂਹਵਧੂ ਲੇਖਕਾਂ ਦੀ ਸੰਸਥਾ ਸਥਾਪਿਤ ਹੋਈ । ਪ੍ਰੇਮਚੰਦ ਨੇ ਉਹਦੀ ਪਹਿਲੀ ਕਾਨਡਰੰਸ ਦੀ ਪ੍ਰਧਾਨਗੀ ਲਖਨਊ ਵਿਚ ਕੀਤੀ । ਸੱਜਾਦ ਜ਼ਹੀਰ ਉਹਦੇ ਸੈਕ੍ਰੋਟਰੀ ਤੇ ਮੌਢੀਆਂ ਵਿਚੋਂ ਇਕ ਸਨ । ਉਹਨੂੰ ਟੈਗੋਰ, ਇਕਬਾਲ, ਨਜ਼ਰੁਲ ਇਸਲਾਮ ਅਤੇ ਵਲਾਚੇਲ ਦੀਆਂ ਸੁਭ ਇਛਾਵਾਂ ਪ੍ਰਾਪਤ ਸਨ । ਇਸ ਸੰਸਥਾ ਦੀ ਛਤਰ ਛਾਇਆ ਹੇਠ ਬਹੁਤ ਸਾਰੇ ਸਾਹਿਤਕਾਰ ਇਕੱਠੇ ਹੋ ਗਏ । ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਇਸਮਤ ਚੁਗਤਾਈ, ਅਹਿਮਦ ਅਲੀ, ਅਲੀ ਅੱਬਾਸ ਹੁਸੈਨੀ, ਮੁਲਕ ਰਾਜ ਆਨੰਦ, ਮੰਟੋ, ਅੱਬਾਸ, ਸ਼ੋਕਤ ਸਦੀਕੀ, ਗੁਲਾਮ ਅੱਬਾਸ, ਅਹਿਮਦ ਨਦੀਮ ਕਾਸ਼ਮੀ ਆਦਿ । ਇਹ ਲੋਕ ਸਹੀ ਅਰਥਾਂ ਵਿਚ ਪ੍ਰੇਮਚੰਦ ਦੇ ਉਤਰਾਧਿਕਾਰੀ ਸਨ । ਉਹਨਾਂ ਦੀ ਬਦੋਲਤ ਉਰਦੂ ਕਹਾਣੀ ਜੀਵਨ ਦਾ ਦਰਪਣ ਤੇ ਮਨੁੱਖ ਦੀ ਸੂਤੰਤਰਤਾ ਦੀ ਝੰਡਾਬਰਦਾਰ ਬਣੀ । ਉਸ ਵਿਚ ਬੋਲੀ ਤੇ ਤਕਨੀਕ ਦੀ ਸੁੰਦਰਤਾ ਆਈ । ਉਹ ਸੰਪੂਰਨ ਹੋਈ...ਕਿਉਂ ਜੋ ਇਹ ਕਹਾਣੀਆਂ ਕੌਮੀ ਸੂਤੰਤਰਤਾ ਦੀ ਲਹਿਰ ਦੇ ਨਾਲ ਨਾਲ ਚੱਲ ਰਹੀਆਂ ਸਨ, ਇਸ ਲਈ ਇਹਨਾਂ ਵਿਚ ਵਿਸ਼ਿਆਂ ਦੀ ਵਿਵਿਧਤਾ ਤੇ ਚੇਤਨਤਾ ਦਾ ਰੁਝਾਨ ਬੜਾ ਡਾਢਾ ਹੈ ।...ਉਪਰਲੇ ਵਰਗ ਦੀ ਝੂਠੀ ਤੇ ਖੋਖਲੀ ਜ਼ਿੰਦਗੀ, ਜਨਤਾ ਦੀਆਂ ਮੁਸੀਬਤਾਂ, ਤੇ ਉਹਨਾਂ ਦੀ ਮਿਹਨਤ ਦਾ ਸੋਸ਼ਣ, ਤੇ ਇਹਦੇ ਬਾਵਜੂਦ ਉਹਨਾਂ ਦਾ ਨਿਰੰਤਰ ਸੰਘਰਸ਼ ਤੇ ਆਸ, ਭਾਰਤ ਦੀ ਕੁਦਰਤੀ ਸੁੰਦਰਤਾ, ਤੇ ਉਹਦੇ ਉਤੇ ਕੌੜ੍ਹ ਦੇ ਧੱਬੇ ਵਾਂਗ ਇਹ ਗਰੀਬੀ, ਖਸਤਾਹਾਲੀ, ਜਿਨਸ ਦੀਆਂ ਉਲੜਣਾਂ, ਵੇਸਵਾ ਤੇ ਉਹਦੀਆਂ ਸਮੱਸਿਆਵਾਂ, ਅੰਰਤ

ਤੇ ਉਹਦੀਆਂ ਮੁਸਕਲਾਂ, ਨਸਲਾਂ ਦਾ ਟਕਰਾਓ, ਉਸ ਜਮਾਨੇ ਵਿਚ ਅਜਿਹੀਆਂ ਮਹਾਨ ਕਹਾਣੀਆਂ ਲਿਖੀਆਂ ਗਈਆਂ, ਜਿਵੇਂ ਮੰਟੇ ਦੀ 'ਕਾਲੀ ਸ਼ਲਵਾਰ', ਇਸਮਤ ਚੁਗਾਤਾਈ ਦੀ 'ਗੋਂਦਾ', ਬੇਦੀ ਦੀ 'ਗ੍ਰਹਿਣ', ਕ੍ਰਿਸ਼ਨ ਚੰਦਰ ਦੀ 'ਬਾਲਕੋਨੀ' ਤੇ 'ਕਾਲੂ ਭੇਗੀ', ਅਹਿਮਦ ਅਲੀ ਦੀ 'ਹਮਾਰੀ ਗਲੀ', ਅਲੀ ਅੱਬਾਸ ਹੁਸੈਨੀ ਦੀ 'ਆਮ ਕਾ ਫਲ', ਪ੍ਰਮਚੰਦ ਦੀ 'ਕਛਨ', ਗੁਲਾਮ ਅੱਬਾਸ ਦੀ 'ਆਨੰਦੀ' ਤੇ ਅਜਿਹੀਆਂ ਹੋਰ ਬੇਸ਼ੁਮਾਰ ਕਹਾਣੀਆਂ, ਜਿਹੜੀਆਂ ਕਲਾ ਤੇ ਜਾਵਨ ਦੇਹਾਂ ਨੂੰ ਆਪਣੀ ਪਕੜ ਵਿਚ ਲਈ ਨਜ਼ਰ ਆਉਂਦੀਆਂ ਸਨ ।

1945 ਈ: ਦੇ ਲਗਪਗ ਇਕ ਨਵੀਂ ਨਵੀਂ ਪੀੜ੍ਹੀ ਉਰਦੂ ਕਹਾਣੀ ਵਿਚ ਉਭਰਦੀ ਨਜ਼ਰ ਆਉਂਦੀ ਹੈ, ਤੇ ਉਹ ਇਹਨਾਂ ਪੁਰਾਣੇ (ਜਿਹੜੇ ਅਗਾਂਹਵਧੂ ਲੇਖਕਾਂ ਦੀ ਸੰਸਥਾ ਦੇ ਬਣਦੇ ਹੀ ਨਾਲ ਆ ਜੁੜੇ ਸਨ) ਸਾਹਿਤਕਾਰਾਂ ਦੇ ਨਾਲ ਨਾਲ ਤੁਰੇਨ ਫ਼ਦਦੀ ਹੈ । ਉਹਨਾਂ ਵਿਚ—ਮੁਮਤਾਜ਼ ਸੀਰੀਂ, ਕਰਤਾਰ ਸਿੰਘ ਦੁੱਗਲ, ਮਹੰਦਰ ਨਾਥ, ਇੰਡਜ਼ਾਰ ਹੁਸੈਨ, ਸੁਹੇਲ ਅਜੌਮਾਬਾਦੀ, ਇਕਬਾਲ ਮਤੀਨ, ਰਜ਼ੀਆ ਸੱਜਾਦ ਜਹੀਰ, ਛਿਕਰ ਤੋਂਸਵੀ, ਹਸਨ ਅਸਕਰੀ, ਕੁਰਤੂਲਾਅਨ ਹੈਦਰ, ਹਾਜਰਾ ਮਸਰੂਰ, ਖਦੀਜਾ ਮਸਤੂਰ, ਸੁਰੰਦਰ ਪ੍ਰਕਾਸ਼, ਦੇਵੇਂਦਰ ਇੱਸਰ, ਇਹਨਾਂ ਲੋਕਾਂ ਦੇ ਨਿਸਚੇ, ਘੱਟ ਜਾਂ ਵੱਧ ਪ੍ਰਗਤੀਵਾਦੀ ਸਾਹਿਤਕਾਰਾਂ ਵਰਗੇ ਹੋ ਸਨ, ਪਰ ਉਹਨਾਂ ਵਿਚੋਂ ਬਹੁਤਿਆਂ ਨੇ ਪਾਤਰਾਂ ਦੇ ਨਿੱਜੀ ਵਿਸ਼ਲੇਸ਼ਣ ਤੇ ਹਾਲਾਤ ਦੀ ਛਾਣ ਬੀਣ, ਉਤੇ ਸਿਧੇ ਤੌਰ ਤੇ ਵਧੇਰੇ ਬਲ ਦੇਣਾ ਆਉਂਭ ਦਿਤਾ ਸੀ ।

1947 ਈ: ਵਿਚ ਸੂਤੰਤਰਤਾ ਵੀ ਆਈ ਤੇ ਦੇਸ਼ ਦੀ ਵੰਡ ਵੀ । ਉਰਦੂ ਦੇ ਫਾਜ਼ੇ ਫਹਾਣੀਕਾਰ ਏਸ ਤ੍ਰਾਸਦੀ ਤੇ ਇਕ-ਜ਼ਬਾਨ ਹੋ ਕੇ ਚੀਖ ਚੁੱਠੇ । ਕਈ ਸਾਲ ਤੱਤ ਇਹਦਾ ਪ੍ਰਭਾਵ ਰਿਹਾ, ਤੇ ਬੜੀਆਂ ਦਰਦਨਾਕ ਤੇ ਪ੍ਰਭਾਵਪੂਰਨ ਕਹਾਣੀਆਂ ਲਿਖੀਆਂ ਗਈਆਂ । ਕਹਾਣੀਕਾਰਾਂ ਦੀ ਸਭ ਭਾਂਤਾਂ ਦੇ ਸਾਹਿਤਕਾਰਾਂ ਦੀ ਪੰਗਤੀ ਵਿਚ ਪਾਤ ਪੈ ਗਿਆ । ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਹੀ ਪਾਕਿਸਤਾਨ ਵਿਚ ਸਨ ਹੁਣ ਪਹਿਲਾਂ ਜਿਹਾ ਸੰਪਰਕ ਨਾ ਰਖ ਸਕੇ ਤੇ ਕੁਝ ਏਧਰੋਂ ਵੀ ਉਧਰ ਚਲੇ ਗਏ ।

ਸੂਤੰਤਰਤਾ ਤੋਂ ਬਾਅਦ ਕੁਝ ਨਾ ਹੋਰ ਆਏ, ਉਦਾਹਰਣ ਵਜੋਂ ਜੀਲਾਨੀ ਬਾਨੋ, ਅਮਿਨਾ ਅੱਬੁਲ ਹਸਨ, ਰਤਨ ਸਿੰਘ, ਕਲਾਮ ਹੈਦਰੀ, ਕਾਜ਼ੀ ਅਬਦੂਲ ਸੱਤਾਰ, ਬਲਵੰਤ ਸਿੰਘ, ਅਨਵਰ ਅਜੀਮ, ਆਤਕ ਸਾਹ, ਅਲੀ ਮੁਹੰਮਦ ਲੋਨ, ਨੂਰ ਸਾਹ, ਅਹਿਮਦ ਯੂਸਫ਼, ਬਲਰਾਜ ਮੇਨਰਾ, ਜੁਹਰਾ ਜਮਾਲ, ਸਮੀਮ ਨਿਕਹਤ, ਇੱਛਤ ਮੋਹਾਨੀ, ਰਜ਼ੀਆ ਛਸੀਹ ਅਹਿਮਦ, ਜੀਨਤ ਸਾਜਿਦਾ, ਵਾਜਿਦਾ ਤਬੱਸੁਮ, ਤੇ ਬਹੁਤ ਸਾਰੇ ਅਜਿਹੇ ਨਾਂ ਜਿਹੜੇ ਪੁਰਾਣੀ ਤੇ ਦਰਮਿਆਨੀ ਪੀੜ੍ਹੀ ਦੇ ਨਾਲ ਨਾਲ ਲਗਾਤਾਰ ਲਿਖ ਰਹੇ ਸਨ ।

ਹਾਸਰਸੀ ਕਹਾਣੀਆਂ ਵਿਚ ਪਿਤਰਸ ਬੁਖਾਰੀ ਤੋਂ ਲੈ ਕੇ ਫਿਕਰ ਤੌਂਸਵੀ, ਮੁਜਤਬਾ ਹੁਸੈਨ, ਅਹਿਮਦ ਜਮਾਲ ਪਾਸ਼ਾ ਆਦਿ ਦੇ ਨਾਂ ਲਏ ਜਾ ਸਕਦੇ ਹਨ। ਮੇਰੇ ਵਿਚਾਰ ਅਨੁਸਾਰ ਇਸ ਸਮੇਂ ਹਾਸਰਸੀ ਕਹਾਣੀਕਾਰਾਂ ਵਿਚ ਫਿਕਰ ਤੌਂਸਵੀ ਦਾ ਸਬਾਨ ਸਭ ਤੋਂ ਉੱਚਾ ਹੈ। ਉਹਦਾ ਅਨੁਭਵ ਤੇ ਵਿਸ਼ੇ ਬਿਲਕੁਲ ਅਣੋਖੇ, ਨਿਗਾਹ ਦੂਰ ਦ੍ਰਿਸ਼ਟੀ ਵਾਲੀ ਤੇ ਉਹਦੀ ਵਿਅੰਗ ਰਚਨਾ ਦੀ ਸੈਲੀ ਤੇ ਬੋਲੀ ਵਿਚ ਬੇਹੱਦ ਤਾਜ਼ਗੀ ਤੇ ਤਿੱਖਾਪਣ ਹੈ। ਉਹਦਾ ਦ੍ਰਿਸ਼ਟੀਕੋਣ ਪ੍ਰਗਤੀਵਾਦੀ ਤੇ ਸਮਾਜ ਦੀ ਦੁਖਦੀ ਰਗ ਤੇ ਉੱਗਲ ਰਖਣ ਵਾਲਾ ਹੈ। ਜਿਹਨੂੰ ਉਹ ਸਲਾਧਾਯੋਗ ਕਲਾ ਕੁਸ਼ਲਤਾ ਨਾਲ ਨਿਭਾਉਂਦਾ ਹੈ।

ਉਰਦੂ ਕਹਾਣੀ ਵਿਚ ਹਮੇਸ਼ਾ ਦੋ ਭਾਂਤ ਦੇ ਸਾਹਿਤਕਾਰ ਹੋ ਹਨ, ਇਕ ਉਹ ਜਿਹੜੇ ਸਾਹਿਤ ਨੂੰ ਜਨਤਕ, ਸਮਾਜਕ, ਅਣਵਿਅਕਤਕ ਸਮਝਦੇ ਹਨ, ਦੂਜੇ ਉਹ ਜਿਹੜੇ ਕਲਪਨਾਤਮਕ, ਰੋਮਾਂਟਿਕ, ਨਿੱਜੀ ਤੇ ਵਿਅਕਤਿਕ ਰੰਗ ਨੂੰ ਪੰਦ ਕਰਦੇ ਹਨ। ਕੁਝ ਸਾਹਿਤਕਾਰਾਂ ਦਾ ਹੁਣੇ ਜਿਹੇ ਹੀ ਇਹ ਦ੍ਰਿਸ਼ਟੀਕੋਣ ਬਣ ਗਿਆ ਹੈ ਕਿ ਸਾਹਿਤਕਾਰ ਦਾ ਕਿਸੇ ਸਮਾਜੀ ਅਦਾਰੇ ਨਾਲ ਲਗਾਉ ਉਹਦੇ ਲਈ ਹਾਨੀਕਾਰਕ ਹੁੰਦਾ ਹੈ। ਹਿੰਦੀ ਵਿਚ ਇਹ ਨਾਅਰਾ ਉਰਦੂ ਤੋਂ ਵੀ ਉੱਚਾ ਹੈ ਤੇ ਉਰਦੂ ਵਿਚ ਇਹਦੇ ਆਉਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਿੰਦੀ ਦੀ ਸਿਖਿਆ ਹੁਣ ਮਭ ਨੂੰ ਸੁਲਭ ਹੈ। ਅਜੇ ਇਸ ਕ੍ਰਿਸਮ ਦੇ ਨਿੱਜਤਵ, ਤੇ ਅਤ੍ਰਿਪਤੀ ਨੂੰ ਰੂਪਮਾਨ ਕਰਨ ਵਾਲੇ ਸਾਹਿਤ ਦੀ ਉਮਰ ਬਹੁਤ ਛੋਟੀ ਹੈ। ਇਸ ਲਈ ਇਹਦੇ ਭਵਿਖਤ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਜ਼ਰੂਰ ਹੈ ਕਿ ਇਹ ਝੁਕਾਅ ਇਕ ਪਕੇਰੀ ਮਨੋਸਥਿਤੀ ਵਿਚ ਬਦਲ ਸਕਦਾ ਹੈ। ਲੋਕਾਂ ਵਿਚ ਨਿਰਾਸਾ ਤੇ ਮਾਯੂਸੀ ਪੈਦਾ ਕਰ ਸਕਦਾ ਹੈ, ਬਾਹਰਲੀਆਂ ਪਰਿਸਥਿਤੀਆਂ ਨਾਲੋਂ ਤੌੜ ਕੇ ਆਪਣੇ ਆਪ ਵਿਚ ਘੁਲੀਂ ਜਲੀਂ ਜਾਣ ਲਈ ਪਰੋਰ ਸਕਦਾ ਹੈ। ਅਹਿਸਾਸ ਤੋਂ ਬਾਅਦ ਅਮਲ ਦੇ ਯੁਕਤੀਯੁਕਤ ਰਾਹ ਤੋਂ ਹਟਾ ਕੇ ਉਹਨਾਂ ਨੂੰ ਜ਼ਿੰਦਗੀ ਦੀ ਸ਼ਕਤੀ, ਤੇ ਹਰਕਤ ਦੀ ਬਰਕਤ ਵਲੋਂ ਬੇਮੁਖ ਕਰ ਕੇ ਉਹਦੇ ਲਈ ਮੌਤ ਨੂੰ ਹੀ ਹਰ ਸਮਸਿਆ ਦੇ ਸਮਾਧਾਨ ਵਜੋਂ ਪੇਸ਼ ਕਰ ਸਕਦਾ ਹੈ। ਹਰ ਸੂਝਵਾਨ ਵਿਅਕਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਝੁਕਾਅ ਕਿਸ ਹੱਦ ਤੱਕ ਵਿਅਰਥ ਤੇ ਨਾਲ ਹੀ ਖਤਰਨਾਕ ਹਨ। ਹਾਰ ਦਾ ਰਸ ਮਾਣਨਾ, ਬੇਕਾਰ ਝੁੰਜਲਾਉਣਾ, ਸਾਹਮਣਾ ਕਰਨ ਜੋਗੀਆਂ ਔਕੜਾਂ ਤੋਂ ਟਲਣਾ, ਆਪਣੇ ਨਿੱਜ ਵਿਚ ਹੀ ਉਲੜੇ ਰਹਿਣਾ, ਕਿਸੇ ਸਾਹਿਤਕਾਰ ਨੂੰ ਬਹੁਤਾ ਅੱਗੇ ਨਹੀਂ ਲੈ ਜਾ ਸਕਦੇ।

ਸਾਡੀ ਨੁਕਸਦਾਰ ਵਿਦਿਆ-ਪੁਣਾਲੀ, ਬੇਰੁਜ਼ਗਾਰੀ, ਸਮਾਜਕ ਬੁਰਿਆਈਆਂ, ਕੁਰਪਸ਼ਨ, ਬੋਲੀਆਂ ਦੀਆਂ ਸਮਸਿਆਵਾਂ ਦਾ ਨਾਂ ਨਿਪਟਨਾ, ਗੈਰ-ਮੁਲਕਾਂ ਦੇ ਪ੍ਰਭਾਵ, ਸਭ ਏਸ ਝੁਕਾਅ ਲਈ ਜੁੰਮੇਵਾਰ ਹਨ। ਮਜ਼ੇ ਦੀ ਗੱਲ ਇਹ ਹੈ ਕਿ ਜਿਹਨਾਂ

ਗੈਰ-ਮੁਲਕਾਂ ਨਾਲ ਪੋੜ ਕੇ ਇਹਨਾਂ ਝੁਕਾਵਾਂ ਦਾ ਜਿਕਰ ਕੀਤਾ ਜਾਂਦਾ ਹੈ । ਝੁਕਾਅ ਦੇਰ ਦੇ ਖਤਮ ਹੋ ਚੁੱਕੇ ਹਨ ।

ਸਾਡੇ ਨੌਜਵਾਨ ਮੁੰਡੇ ਕੁੜੀਆਂ ਜੇ ਆਪਣੀ ਮਹਾਨ ਵਿਰਾਸਤ, ਆਪਣੇ ਪੁਰਾਣੇ ਤੇ ਜਿੰਦਗੀ ਦੇ ਬੇਹੱਦ ਨਿਕਟਵਰਤੀ ਕਲਾਸੀਕਲ ਸਾਹਿਤ ਦੀ ਆਤਮਾ ਨੂੰ ਸਮਝਣ ਤੇ ਉਸ ਤੋਂ ਕੁਝ ਸਿਖਣ ਦਾ ਜਤਨ ਕਰਨ ਤਾਂ ਉਹਨਾਂ ਨੂੰ ਗਿਆਨ ਹੋ ਜਾਵੇਗਾ ਕਿ ਉਹਨਾਂ ਦਾ ਪ੍ਰਾਚੀਨ ਸਾਹਿਤ ਸਦਾ ਸਾਹਿਤ ਜੀਵਨ ਲਈ, ਸਾਹਿਤ ਮੁਨੱਖਤਾ ਲਈ, ਦਾ ਪਬ-ਪ੍ਰਦਾਰਸ਼ਕ ਰਿਹਾ ਹੈ । ਤੇ ਕੋਈ ਸਾਹਿਤ ਆਪਣੀ ਵਿਰਾਸਤ ਨਾਲੋਂ ਇਕ ਸਿਰਿਓਂ ਨਹੀਂ ਟੁੱਟ ਸਕਦਾ ।

ਉਰਦੂ ਕਹਾਣੀ ਵਿਚ ਤਕਨੀਕ ਦੇ ਨਿਤ ਨਵੇਂ ਤਜਰਬੇ ਹਮੇਸ਼ਾ ਹੀ ਹੁੰਦੇ ਰਹੇ ਹਨ, ਪਰ ਜਿਵੇਂ ਇਕ ਸਿਹਤਮੰਦ ਬੀਜ ਤੋਂ ਪੈਂਦਾ, ਤੇ ਫੇਰ ਪੌਦੇ ਤੋਂ ਮਜ਼ਬੂਤ ਬਿਰਛ ਬਣ ਜਾਂਦਾ ਹੈ ਤੇ ਹਰ ਬਿਰਛ ਦੀਆਂ ਟਾਹਣੀਆਂ ਆਪਣੇ ਢੰਗ ਨਾਲ ਫੈਲਦੀਆਂ ਤੇ ਵਧਦੀਆਂ ਹਨ, ਉਸੇ ਤਰ੍ਹਾਂ ਇਕ ਜਾਨਦਾਰ, ਤੇ ਸਿਹਤਮੰਦ, ਤੇ ਨਰੋਆ ਖਿਆਲ ਆਪਣੀ ਸਾਹਿਤਕ ਰਚਨਾ ਨੂੰ ਆਪ ਰੂਪ ਦਿੰਦਾ ਹੈ, ਤੇ ਉਹਦਾ ਫਲਣਾ ਫੁੱਲਣਾ ਕੁਦਰਤੀ ਹੁੰਦਾ ਹੈ । ਤਕਨੀਕ ਨੂੰ ਬਹੁਤਾ ਉਲਤਾਉਣਾ ਓਵੇਂ ਹੈ, ਜਿਵੇਂ ਤੁਸੀਂ ਨਕਟਾਈ ਨੂੰ ਮੰਡਰਨ ਤੋਂ ਮੰਡਰਨ ਤਰੀਕੇ ਨਾਲ ਬੰਨ੍ਹਣ ਦੀ ਚਿੰਤਾ ਵਿਚ ਆਪਣਾ ਗਲਾ ਘੁਟ ਲਓ । ਹਰ ਬੋਲੀ ਬਦਲਦੀ ਰਹਿੰਦੀ ਹੈ, ਕਿਉਂਕਿ ਉਹ ਇਕ ਜੀਵਿਤ ਚੀਜ਼ ਹੁੰਦੀ ਹੈ, ਪਰ ਮੇਰਾ ਖਿਆਲ ਇਹ ਹੈ ਕਿ ਹੁਣ ਦੀ ਘੜੀ ਉਰਦੂ ਕਹਾਣੀਆਂ ਵਿਚ ਆਮ ਤੌਰ ਤੇ ਬੋਲੀ ਤੇ ਪ੍ਰਗਟਾਓ 'ਤੇ ਉਹ ਮਿਹਨਤ ਨਹੀਂ ਹੋ ਰਹੀ ਜਿਹੜੀ ਹੋਣੀ ਚਾਹੀਦੀ ਹੈ, ਆਖਰ ਕੋਈ ਖਿਆਲ ਕਲਾ ਦਾ ਰੂਪ ਤਾਂ ਓਦੋਂ ਹੀ ਧਾਰਨ ਕਰੇਗਾ ਜਦ ਉਹ ਕੋਈ ਵਸੀਲਾ ਜਾਂ ਛਾਰਮ ਜਾਂ ਮੀਡੀਅਮ ਪ੍ਰਾਪਤ ਕਰ ਲਵੇਗਾ, ਚਾਹੇ ਉਹ ਪੱਥਰ ਹੋਵੇ, ਜਾਂ ਲਕੀਰ, ਰੰਗ ਹੋਵੇ ਜਾਂ ਸ਼ਬਦ... ।

ਉਰਦੂ ਕਹਾਣੀ ਬਾਰੇ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਪਿਛਲੇ ਦਸ ਪੰਦਰਾਂ ਸਾਲਾਂ ਵਿਚ ਉਹ ਦੇਵ ਨਾਗਰੀ ਲਿੱਪੀ ਵਿਚ ਪ੍ਰਕਾਸ਼ਿਤ ਹੋ ਕੇ ਬਹੁਤ ਲੋਕਪ੍ਰਿਯ ਹੋ ਰਹੀ ਹੈ ।

ਮੁਸ਼ਾਇਤਿਆਂ ਵਾਂਗ 'ਸਾਮੇ ਅਫਸਾਨਾ' ਵੀ ਅੱਜ ਕਲ ਥਾਂ ਪਰ ਥਾਂ ਹੁੰਦੀ ਹੈ । ਤੇ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਮੌਕਿਆਂ ਤੇ ਜਿਹੜੇ ਕਹਾਣੀਕਾਰ ਲਈ ਇਕ ਸਖਤ ਪ੍ਰੀਖਿਆ ਦਾ ਸਮਾਂ ਬਣ ਜਾਂਦੇ ਹਨ, ਮੈਦਾਨ ਹਮੇਸ਼ਾ ਸਾਹਿਤ ਜੀਵਨ ਲਈ, ਵਾਲਿਆਂ ਦੇ ਹੱਥ ਰਹਿੰਦਾ ਹੈ । ਕਿਉਂਕਿ ਜਨਤਾ ਬੇਹੱਦ ਸਾਰਖਰੀ ਹੁੰਦੀ ਹੈ ਤੇ ਉਹਦੇ ਕੋਲ ਮਿਹਨਤਕਸ਼ ਹੋਣ ਦੇ ਕਾਰਨ ਏਨਾ ਸਮਾਂ ਨਹੀਂ ਹੁੰਦਾ ਕਿ ਉਹ ਪੀਡੀਆਂ ਗੰਢਾਂ ਖੋਲ੍ਹਣ ਵਿਚ ਰੁੱਝੀ ਰਹੇ ।

ਮੁਜ਼ੂਦ ਮੈਂ ਇਹ ਕਹਿਣਾ ਹੈ ਕਿ ਉਰਦੂ ਕਹਾਣੀ ਤੇ ਆਨੰਦਨਾ ਲਿਖਣ ਵਾਲੇ
ਕਹਾਣੀ ਤੋਂ ਬਹੁਤ ਪਿੱਛੇ ਹਨ। ਮੇਰੇ ਵਿਚਾਰ ਵਿਚ ਕੇਵਲ ਇਹਤਸਾਮ ਹੁਸੈਨ
ਸਾਹਿਬ ਇਕ ਅਜਿਹੇ ਸਮਾਲੋਚਕ ਹਨ ਜਿਹਨਾਂ ਨੇ ਕਹਾਣੀਆਂ ਬਾਰੇ ਸਮਾਲੋਚਨਾ ਲਿਖੀ
ਹੈ...ਲੋੜ ਏਸ਼ ਗੱਲ ਦੀ ਹੈ ਕਿ ਨਵੇਂ ਤੇ ਨੌਜਵਾਨ ਸਾਹਿਤਕਾਰਾਂ ਦੀ ਹੀ ਪਾਲ ਵਿਚੋਂ
ਨਵੇਂ ਸਮਾਲੋਚਕ ਅੱਗੇ ਆਉਣ ।

ਸਮੁੱਚੇ ਤੌਰ ਤੇ ਅੱਜ ਵੀ ਉਰਦੂ ਕਹਾਣੀ ਰੰਗਾਰੰਗ ਤੇ ਜ਼ਿੰਦਗੀ ਨਾਲ ਭਰਪੂਰ
ਰਚਨਾਵਾਂ ਨਾਲ ਮਾਲਾ ਮਾਲ ਹੈ ਅਤੇ ਨਿਰਸੰਦੇਹ ਉਰਦੂ ਕਹਾਣੀ ਆਪਣੀ ਸਿਖਰ ਤੇ
ਪਹੁੰਚ ਚੁੱਕੀ ਹੈ। ਇਕ ਪਾਸੇ ਉਹ ਆਪਣੇ ਸਾਧਾਰਨ ਪਾਟਕਾਂ ਵਿਚ ਹਰਮਨ ਪਿਆਰੀ
ਹੈ, ਤੇ ਦੂਜੇ ਪਾਸੇ ਉਹ ਦੁਨੀਆਂ ਦੀ ਕਿਸੇ ਵੀ ਬੌਲੀ ਦੀ ਕਹਾਣੀ ਦੇ ਮੁਕਾਬਲੇ ਤੇ
ਖੜ੍ਹੇ ਸਕਦੀ ਹੈ ।

— ਰਜ਼ੀਆ ਸੱਜਾਦ ਜ਼ਹੀਰ

ਇਕ ਤੋਂ ਅੱਗੇ

ਅਹਿਮਦ ਯੁਸਫ

ਉਹਨਾਂ ਵਿਚੋਂ ਇਕ ਦੁਕਾਨ ਦੇ ਤਖ਼ਤੇ ਤੇ ਬੈਠਾ ਹੈ। ਉਹ ਆਪਣੀਆਂ ਉਹਨਾਂ ਅੱਖਾਂ ਵਿਚੋਂ ਜਿਹਨਾਂ ਦਿਆਂ ਆਨਿਆਂ ਦੇ ਜਗਦੇ ਦੀਵੇ ਨਾ ਜਾਣੇ ਕਦੋਂ ਦੇ ਚੁਰਾਏ ਜਾ ਚੁਕੇ ਹਨ, ਨਾਲੇ ਦੇ ਇਕੱਠੇ ਹੋਏ ਚਿੱਕੜ ਵਿਚ ਉਹਨਾਂ ਬੁਲਬੁਲਿਆਂ ਨੂੰ ਦੇਖ ਰਿਹਾ ਹੈ ਜਿਹੜੇ ਪਾਣੀ ਦੀ ਇਕ ਰਫ਼ਤਾਰ ਜਿਹੀ ਲਹਿਰ ਤੋਂ ਪੈਦਾ ਹੁੰਦੇ ਹਨ ਤੇ ਬਣਦੇ ਹੀ ਵਿਗੜ ਜਾਂਦੇ ਹਨ। ਉਸ ਦੀ ਚੀਕਣੀ ਗਾਦ ਜਿਹੀ ਦਾੜ੍ਹੀ ਰੱਸੀ ਵਾਂਗ ਵੱਟੀ ਵਿਖਾਈ ਦਿੰਦੀ ਹੈ। ਸਿਰ ਉਤੇ ਸਵੇਰ 'ਤੇ ਸੰਝ ਵਾਂਗ ਛੈਲੀ ਹੋਈ ਸੁੱਕੀ ਘਾਹ ਹੈ। ਉਸ ਦਾ ਲੰਬਾ ਕੁੜਤਾ ਕਦੇ ਤਾਂ ਧੋਤਾ ਹੀ ਗਿਆ ਹੋਵੇਗਾ, ਤੇ ਉੱਚੀ ਤਹਿਮਤ ਵੀ ਕਦੇ ਸਾਡੀ ਹੁੰਦੀ ਹੋਵੇਗੀ। ਪੈਰਾਂ ਵਿਚ ਉਹਨੇ ਚਪਲੀ ਜਿਹੀ ਕੋਈ ਚੀਜ਼ ਪਹਿਨ ਰੱਖੀ ਹੈ। ਮਾਚਸ ਜਲਾਉਣ ਸਮੇਂ ਇਕ ਕਮਜ਼ੋਰ ਜਿਹੀ ਤੀਲੀ ਟੁਟ ਕੇ ਉਹਦੀ ਛਾਤੀ ਦੇ ਵਾਲਾਂ ਵਿਚ ਫਸ ਗਈ ਹੈ। ਬੀੜੀ ਪੀਂਦਿਆਂ ਧੂਆਂ ਕਿਸ ਦਿਸ਼ਾ ਵਲ ਜਾ ਰਿਹਾ ਹੈ? ਰਾਖ ਕਿੱਧਰ ਜਾ ਰਹੀ ਹੈ? ਇਸ ਸਥਿਤੀ ਵਿਚ ਤਾਂ ਉਹਨੂੰ ਆਪਣੇ ਖੱਬੇ ਹੱਥ ਤਕ ਦੀ ਵੀ ਖਬਰ ਨਹੀਂ, ਜਿਸ ਵਿਚ ਇਕ ਐਲੂਮੀਨੀਅਮ ਦਾ ਪਿਆਲਾ ਹੈ ਤੇ ਜਿਸ ਨੇ ਕਈ ਥਾਵਾਂ ਤੋਂ ਦਬ ਕੇ ਛੋਟੀਆਂ ਛੋਟੀਆਂ ਕਾਲੀਆਂ ਅੱਖਾਂ ਬਣਾ ਲਈਆਂ ਹਨ, ਕਿਉਂਕਿ ਉਹ ਤਾਂ ਨਾਲੇ ਦੇ ਬਣਦੇ ਵਿਗੜਦੇ ਬੁਲਬੁਲਿਆਂ ਨੂੰ ਦੇਖ ਰਿਹਾ ਹੈ, ਬਸ.....

ਜਿਹੜਾ ਉਹਦੇ ਬਰਾਬਰ ਤਖ਼ਤੇ ਨਾਲ ਲੱਗ ਕੇ ਖੜਾ ਹੈ, ਉਹ ਇਕ ਭਰਵੇਂ ਅਨਮੌਲ ਸਰੀਰ ਦਾ ਮਾਲਕ ਹੈ। ਕਈ ਦਿਨਾਂ ਦੀ ਵਧੀ ਹੋਈ ਦਾੜ੍ਹੀ ਨੇ ਉਹਦੇ ਚਿਹਰੇ ਤੇ ਇਕ ਮੋਟੀ ਗੰਦੀ ਤੈਹ ਚਾੜ੍ਹ ਦਿਤੀ ਹੈ। ਸਿਰ ਦੇ ਵਾਲ ਮਿੱਟੀ ਘੱਟੇ ਦੀਆਂ ਸੰਗਲੀਆਂ ਵਿਚ ਜਕੜੇ ਖੜੇ ਹਨ। ਉਹਦੀ ਕਮੀਜ਼ ਦਾ ਗਲਾ ਬਹੁਤ ਦੂਰ ਤਕ ਫਟਿਆ ਵਿਖਾਈ ਦਿੰਦਾ ਹੈ ਅਤੇ ਪਸੀਨੇ ਤੇ ਮੈਲ ਨੇ ਉਹਨੂੰ ਕਈ ਥਾਵਾਂ ਤੋਂ ਜ਼ਖਮੀ ਕਰ ਦਿਤਾ ਹੈ। ਤੇੜ ਇਕ ਨਿੱਕਰ ਹੈ ਤੇ ਪੈਰਾਂ ਵਿਚ ਇਕ ਖਾਕੀ ਕੈਨਵਸ ਦਾ ਜੁੱਤਾ ਜਿਹੜਾ ਕਈ ਥਾਵਾਂ ਤੋਂ ਹਉਕੇ ਭਰ ਰਿਹਾ ਹੈ। ਉਹ ਨੀਝ ਲਾ ਕੇ ਉਸ ਪਤੰਗ ਨੂੰ ਦੇਖ ਰਿਹਾ ਹੈ ਜਿਹੜਾ ਛੋਟੀ ਜਿਹੀ ਡੋਰ ਨਾਲ ਬਿਜਲੀ ਦੀ ਤਾਰ ਵਿਚ

ਫਸਿਆ ਹੋਇਆ ਹੈ, ਤੇ ਜਿਹੜਾ ਕਦੇ ਕਦੇ ਹਵਾ ਦੀ ਲਪੇਟ ਵਿਚ ਆ ਕੇ ਇਸ ਤਰ੍ਹਾਂ ਉੱਡਣ ਲਗਦਾ ਹੈ ਜਿਵੇਂ ਉਹ ਕੈਦ ਤੇ ਬੰਧਨ ਦੇ ਹਨੇਰੇ ਤੋਂ ਮੁਕਤ ਹੋ ਚੁਕਿਆ ਹੋਵੇ ।

ਦੂਜਾ ਬਿਜਲੀ ਦੇ ਖੰਭੇ ਨਾਲ ਚਿਪਕਿਆ ਖੜੋਤਾ ਹੈ । ਉਹਦੇ ਹੱਥਾਂ ਵਿਚ ਹੁਣ ਕੇਵਲ ਉੰਗਲਾਂ ਦੇ ਨਿਸ਼ਾਨ ਰਹਿ ਗਏ ਹਨ । ਸਿਰ ਤੇ ਭੂਰੇ ਭੂਰੇ ਵਾਲਾਂ ਦੀਆਂ ਛਿੱਦੀਆਂ ਛਿੱਦੀਆਂ ਲਕੀਰਾਂ ਖਿਚ ਗਈਆਂ ਹਨ । ਚਿਹਰੇ ਉੱਤੇ ਸੜ ਗਏ ਦਿਨ ਦੀ ਰਾਖ ਖਿੰਡੀ ਪਈ ਹੈ । ਨੱਕ ਘੁਲ ਕੇ ਦੋ ਸੁਰਾਖ ਛੱਡ ਗਿਆ ਹੈ ਤੇ ਕੰਨ ਅੱਧੇ ਗਾਇਬ ਹੋ ਚੁੱਕੇ ਹਨ । ਸਰੀਰ ਉੱਤੇ ਵਕਤ ਦੀ ਆਵਾਜਾਈ ਨਾਲ ਬਦਹਾਲ ਇਕ ਬੁਨੌਣ ਤੇ ਇਕ ਲੰਗੋਟੀ ਹੈ । ਪੈਰਾਂ ਵਿਚ ਜਾਬਜਾ ਉੰਗਲੀਆਂ ਦੇ ਖੰਡਰ ਫੈਲੇ ਹੋਏ ਹਨ । ਉਹ ਛੋਟੀਆਂ ਛੋਟੀਆਂ ਅੱਖਾਂ ਨਾਲ ਦੇਖ ਰਿਹਾ ਹੈ, ਸਾਹਮਣੇ, ਨਾ ਦੂਰ ਦੀ ਮੰਜਲ ਨਾ ਲਾਗੇ ਕੋਈ ਖਤਰਾ ਐਉਂ ਦੇਖ ਰਿਹਾ ਹੈ ਕਿ ਇਹਨਾਂ ਅੱਖਾਂ ਨਾਲ ਦੇਖਿਆ ਹੀ ਕਰਦੇ ਹਨ ।

ਤੇ ਉਹਦੇ ਕਰੀਬ ਇਕ ਹੋਰ ਲਾਠੀ ਦੇ ਸਹਾਰੇ ਖੜਾ ਹੈ । ਉਹਦੀ ਛਾਤੀ ਨੇ ਬਹੁਤ ਅਗਾਂਹ ਵਲ ਨਿਕਲ ਕੇ ਕਮਾਣ ਦਾ ਰੂਪ ਅਖਤਿਆਰ ਕਰ ਲਿਆ ਹੈ । ਉਸੇ ਤਰ੍ਹਾਂ ਲੱਤਾਂ ਵੀ ਪਿਛੇ ਵਲ ਕਮਾਣ ਜਿਹੀ ਬਣਾ ਲੈਂਦੀਆਂ ਹਨ । ਜਦੋਂ ਉਹ ਤੁਰਨਾ ਚਾਹੁੰਦਾ ਹੈ ਤਾਂ ਛਾਤੀ ਦੀ ਕਮਾਣ ਉਹਨੂੰ ਪਿਛਾਂਹ ਵਲ ਧੱਕ ਦਿੰਦੀ ਹੈ ਤੇ ਲੱਤਾਂ ਦੀ ਕਮਾਣ ਅੱਗੇ ਵਲ । ਇਸ ਅਫਰਾ ਤਫਰੀ ਵਿਚ ਉਹ ਘਸੀਟਦਾ ਤੁਰਦਾ ਹੈ ਤੇ ਤੁਰਦਾ ਹੋਇਆ ਹੰਭ ਜਾਂਦਾ ਹੈ । ਇਸ ਪਲ ਉਹ ਹੰਭਦਾ ਜਾ ਰਿਹਾ ਹੈ, ਤੇ ਬੁੜਬੁੜਾ ਵੀ ਰਿਹਾ ਹੈ । ਉਸ ਦੇ ਸਿਰ ਉੱਤੇ ਸੁੱਕੇ ਵਾਲਾਂ ਦਾ ਜੰਗਲ ਜਿਹਾ ਆਬਾਦ ਹੈ । ਅੱਖਾਂ ਉੱਬਲ ਜਿਹੀਆਂ ਰਹੀਆਂ ਹਨ । ਉਹਦੀ ਕਮੀਜ਼ ਦੀਆਂ ਦੋਵੇਂ ਆਸਤੀਨਾਂ ਕੱਟ ਦਿਤੀਆਂ ਗਈਆਂ ਹਨ । ਤੇ ਕਾਲਰ ਕੱਢ ਕੇ ਵੱਡੇ ਵੱਡੇ ਲੰਗਾਰ ਦੇ ਦਿਤੇ ਗਏ ਹਨ । ਉਸ ਤੋਂ ਬਿਨਾਂ ਉਹਦੇ ਸਰੀਰ ਉੱਤੇ ਇਕ ਨਿੱਕਰ ਵੀ ਹੈ । ਪੈਰਾਂ ਵਿਚ ਰਬੜ ਦੀ ਜੁੱਤੀ ਹੈ, ਜਿਹਦੇ ਉੱਤੇ ਸੁੱਕੀ ਮਿੱਟੀ ਦੀਆਂ ਤੈਹਾਂ ਜੰਮੀਆਂ ਹਨ । ਉਹ ਜਿੰਨੀ ਤੇਜ਼ੀ ਨਾਲ ਹੰਭ ਰਿਹਾ ਹੈ ਉਤੇਨੀ ਹੀ ਤੇਜ਼ੀ ਨਾਲ ਬੁੜਬੁੜਾ ਵੀ ਰਿਹਾ ਹੈ ।

ਉਹਦੇ ਕੋਲ ਹੀ ਦੋ ਹੋਰ ਆਕੜ ਕੇ ਬੈਠੇ ਹੋਏ ਹਨ । ਉਹਨਾਂ ਦੇ ਵਿਚਕਾਰ ਇਕ ਛੋਟਾ ਜਿਹਾ ਡਾਲਡੇ ਦਾ ਖਾਲੀ ਡੱਬਾ ਰਖਿਆ ਹੋਇਆ ਹੈ ਜਿਹਨੂੰ ਹੱਥ ਵਿਚ ਲਟਕਾਉਣ ਲਈ ਉਪਰ ਵੱਲ ਆਹਮਣੇ ਸਾਹਮਣੇ ਦੋ ਛੇਦ ਕਰਕੇ ਵੱਡੀ ਤਾਰ ਨਾਲ ਬੰਨ੍ਹ ਦਿਤਾ ਗਿਆ ਹੈ । ਉਹ ਵੀਰਾਨ ਵੀਰਾਨ ਅੱਖਾਂ ਨਾਲ ਇਕ ਦੂਜੇ ਵਲ ਤੱਕ ਰਹੇ ਹਨ ।

ਤਦੇ ਉਹਨਾਂ ਵਿਚੋਂ ਇਕ ਡੱਬੇ ਵਲ ਤਕਦਾ ਹੈ । ਜਿਸ ਵਿਚ ਦੁਨੀਆਂ ਭਰ ਦੀਆਂ ਚੀਜ਼ਾਂ ਤੁੰਨੀਆਂ ਹੋਈਆਂ ਹਨ । ਇਹਨਾਂ ਚੀਜ਼ਾਂ ਦਾ ਆਪਸ ਵਿਚ ਕੋਈ ਸੰਬੰਧ

ਨਹੀਂ। ਪਰ ਉਹਨਾਂ ਵਿਚ ਲਗਾਓ ਪੈਦਾ ਕਰਨਾ ਤਾਂ ਉਹਦਾ ਕੰਮ ਹੈ। ਉਹ ਲੱਭ ਲਭਾ ਕੇ ਡੱਬੇ ਵਿਚੋਂ ਇਕ ਬੀੜੀ ਕੱਢ ਲਿਆਉਂਦਾ ਹੈ, ਜਿਹਦਾ ਨਿਚਲਾ ਸਿਰਾ ਜ਼ਰਾ ਕੁ ਟੁੱਟਿਆ ਹੋਇਆ ਹੈ। ਉਹ ਇਹਨੂੰ ਕਈ ਵਾਰ ਦੇਖਦਾ ਹੈ ਤੇ ਅੰਤ ਸੰਤੁਸ਼ਟ ਹੋ ਕੇ ਅੱਗ ਲਈ ਕੌਲ ਖੜ੍ਹੇ ਬੰਦੇ ਤੋਂ ਨਾਵਾਕਛ ਬੋਲੀ ਵਿਚ ਕੁਝ ਕਹਿੰਦਾ ਹੈ। ਬੀੜੀ ਸੁਲਗ ਪੈਂਦੀ ਹੈ ਤੇ ਉਹ ਉਹਦਾ ਇਕ ਲੰਮਾ ਸੂਟਾ ਖਿਰਦਾ ਹੈ। ਉਹਦੇ ਸਿਰ ਤੇ ਟੋਪੀ ਇਸ ਤਰ੍ਹਾਂ ਮੜ੍ਹੀ ਹੋਈ ਹੈ ਕਿ ਸਿਰ ਦੇ ਵਾਲ ਕਿਧਰੋਂ ਵੀ ਵਿਖਾਈ ਨਹੀਂ ਦਿੰਦੇ। ਉਹਦੇ ਚਿਹਰੇ ਉਤੇ ਘਾਹ ਫੂਸ ਉੱਗਿਆ ਹੋਇਆ ਹੈ, ਤੇ ਅੱਖਾਂ ਵਿਚ ਗੰਦੇ ਪਾਣੀ ਤੋਂ ਬਿਨਾਂ ਕੁਝ ਨਹੀਂ। ਉਹਨੇ ਇਕ ਚਾਰ ਖਾਨੇ ਦੀ ਕਮੀਜ਼ ਪਹਿਨ ਰੱਖੀ ਹੈ, ਲੁੰਗੀ ਵੀ ਚਾਰ ਖਾਨੇ ਦੀ ਹੈ। ਦੋ ਲੰਬੇ ਸੂਟੇ ਖਿੱਚਣ ਬਾਅਦ ਉਹ ਖੰਘਣ ਲਗਦਾ ਹੈ, ਤਦੇ ਦੂਜਾ ਉਹਦੀਆਂ ਉੱਗਲਾਂ ਵਿਚੋਂ ਬੀੜੀ ਕੱਢ ਲੈਂਦਾ ਹੈ ਤੇ ਫੇਰ ਕੁਝ ਬੋਲਦਾ ਹੈ; ਸਾਇਦ ਹਮਦਰਦੀ ਦੇ ਦੋ ਬੋਲ, “ਇਉਂ ਪੀਤੀ ਜਾਂਦੀ ਹੈ ਬੀੜੀ।” ਪਹਿਲਾ ਵਿਅਕਤੀ ਖੰਘਦਾ ਖੰਘਦਾ ਰੁਕਦਾ ਹੈ ਤੇ ਮੂੰਹ ਵਿਚੋਂ ਬਹੁਤ ਸਾਰੀ ਬਲਗਮ ਕੱਢ ਕੇ ਓਥੇ ਹੀ ਥੁੱਕ ਦਿੰਦਾ ਹੈ। ਪਰ ਬੀੜੀ ਪੀਣ ਵਾਲਾ ਆਪਣੀ ਜਗ੍ਹਾ ਬਿਲਕੁਲ ਮਜ਼ੇ ਵਿਚ ਹੈ ਤੇ ਉਸ ਬਲਗਮ ਨੂੰ ਉੱਕਾ ਧਿਆਨ ਨਹੀਂ ਦਿੰਦਾ ਉਹਦਾ ਸਿਰ ਛੋਟਾ ਤੇ ਚੀਕਣਾ ਹੈ। ਜਿਹਦੇ ਉੱਤੇ ਇਕ ਅਣਹੋਈ ਜਿਹੀ ਬੈਲੀ ਵਿਖਾਈ ਦਿੰਦੀ ਹੈ। ਉਹਦੇ ਕੰਨ ਮੁੜੇ ਤੁੜੇ ਹਨ, ਤੇ ਚਿਹਰਾ ਬਿਲਕੁਲ ਸਾਫ਼ ਹੈ। ਅੱਖਾਂ ਉਲਟੇ ਪੈਰ ਅੰਦਰ ਵਲ ਜਾਂਦੀਆਂ ਹਨ। ਤੇ ਹਰ ਸਾਹ ਸੌਚਣਾ ਪੈਂਦਾ ਹੈ ਕਿ ਇਸ ਕਿਰਿਆ ਵਿਚ ਉਹ ਉਥੋਂ ਦੀਆਂ ਹੀ ਹੋ ਕੇ ਨਾ ਰਹਿ ਜਾਣ। ਉਹਦੇ ਸਰੀਰ ਉੱਤੇ ਕੇਵਲ ਇਕ ਬੁਨੈਣ ਤੇ ਨਿੱਕਰ ਹੈ। ਪੈਰ ਨੰਗੇ ਹਨ।

ਪਹਿਲਾ ਗੁਸੈਲੀਆਂ ਨਜ਼ਰਾਂ ਨਾਲ ਉਹਦੇ ਵਲ ਤਕਦਾ ਹੈ ਤਾਂ ਉਹਦੀ ਬੇਜਬਾਨੀ ਕਹਿੰਦੀ ਹੈ, “ਸਾਲਿਆ ਮੌਕੇ ਦਾ ਛਾਇਦਾ ਉਠਾ ਰਿਹੈਂ...”

ਉਹ ਵੀ ਆਪਣੇ ਡੱਬੇ ਦੀ ਤਲਾਸ਼ ਸੁਰੂ ਕਰ ਦਿੰਦਾ ਹੈ, ਜਿਸ ਵਿਚ ਕੱਚੀਆਂ ਪੱਕੀਆਂ ਰਸਭਰੀਆਂ ਹਨ, ਖੱਟੀਆਂ ਮਿੱਠੀਆਂ ਚੂਸਣ ਵਾਲੀਆਂ ਗੋਲੀਆਂ ਹਨ, ਸੰਤਰੇ ਦੀਆਂ ਇਕ ਦੋ ਢਾੜੀਆਂ ਹਨ, ਇਕ ਬਾਸੀ ਰੋਟੀ ਹੈ ਤੇ ਇਹਨਾਂ ਚੀਜ਼ਾਂ ਦੀ ਤੈਹ ਵਿਚ ਕੁਝ ਪੈਸੇ ਹਨ। ਬੀੜੀ ਕਿਤੇਂ ਨਹੀਂ ਮਿਲਦੀ। ਇਹਦੇ ਤੇ ਉਹ ਦਬੀ ਜ਼ਬਾਨ ਬੁੜਬੜਾਉਂਦਾ ਹੈ, ਜਿਹਨੂੰ ਸੁਣਿਆ ਨਹੀਂ ਜਾ ਸਕਦਾ।

“ਜਦ ਬੀੜੀ ਪੀਣ ਬਹਿੰਦਾ ਹਾਂ ਏਹੋ ਹਾਦਸਾ ਪੇਸ਼ ਆਉਂਦਾ ਹੈ।” ਉਹ ਦੂਜੇ ਵਲ ਇਸ ਤਰ੍ਹਾਂ ਵੇਖ ਰਿਹਾ ਹੈ ਜਿਵੇਂ ਉਹਦਾ ਵਜੂਦ ਕਿਸੇ ਹਾਦਸੇ ਤੋਂ ਘੱਟ ਨਾ ਹੋਵੇ।

ਤੇ ਇਹਨਾਂ ਦੋਹਾਂ ਵਲੋਂ ਬੇਨਿਆਜ਼ ਇਕ ਹੋਰ ਕਿਨਾਰੇ ਤੇ ਬੈਠਾ ਹੈ। ਉਹਦੇ ਸੁੱਕੇ ਪਿੰਜਰ ਉਤੇ ਇਨਸਾਨੀ ਖੱਲ ਚੜ੍ਹੀ ਹੋਈ ਹੈ। ਜਿਹੜੀ ਉਹਦੀ ਜ਼ਿੰਦਗੀ ਦਾ

ਸਬੂਤ ਹੈ। ਉਹਦੇ ਚਿਹਰੇ ਉਤੇ ਛੋਟੇ ਛੋਟੇ ਪੱਕੇ ਵਾਲ ਵਿਖਾਈ ਦਿੰਦੇ ਹਨ। ਅੱਖਾਂ ਨੇ ਬੇਹੱਦ ਛੁੰਘਾਈ ਵਿਚ ਪਨਾਹ ਲਈ ਹੋਈ ਹੈ, ਤੇ ਇੰਝ ਉਹ ਉਹਨਾਂ ਨੂੰ ਕਾਫ਼ੀ ਸਮੇਟ ਕੇ ਕੁਝ ਦੇਖਦਾ ਭਾਲਦਾ ਹੈ। ਆਕੜ ਕੇ ਬੈਠਣ ਤੇ ਉਹਦੇ ਗੋਡੇ ਉਹਦੇ ਲਟਕਦੇ ਕੰਨਾਂ ਦੀਆਂ ਪੇਪੜੀਆਂ ਤੱਕ ਪਹੁੰਚ ਗਏ ਹਨ। ਗੋਡੇ ਚੀਕਣੇ ਹਨ। ਇਉਂ ਲਗਦਾ ਹੈ ਜਿਵੇਂ ਲੱਤਾਂ ਨੂੰ ਹਰਕਤ ਵਿਚ ਰਖਣ ਲਈ ਉਹ ਬਾਕਾਇਦਗੀ ਨਾਲ ਉਹਨਾਂ ਦੀ ਮਾਲਸ਼ ਕਰਦਾ ਹੈ। ਉਹਦੇ ਸਰੀਰ ਤੇ ਝੂਲਦਾ ਝੂਲਦਾ ਜਿਹਾ ਇਕ ਕੁੜਤਾ ਤੇ ਇਕ ਲੰਗੋਟੀ ਹੈ। ਕੁੜਤੇ ਦੇ ਸਾਰੇ ਬਟਣ ਗਾਇਬ ਹਨ। ਪੈਰਾਂ ਵਿਚ ਟਾਇਰ ਦੀ ਚਪਲੀ ਹੈ। ਅੱਖਾਂ ਵਾਂਗ ਉਹ ਆਪ ਵੀ ਆਪਣੇ ਆਪ ਵਿਚ ਸਿਮਟਦਾ ਜਾ ਰਿਹਾ ਹੈ। ਉਹਦੇ ਪਿਛੇ ਅੱਠ ਦਸ ਸਾਲ ਦਾ ਇਕ ਕਾਲ ਕਲੋਟਾ ਮੁੰਡਾ ਖੜਾ ਹੈ। ਉਸ ਦਾ ਸਿਰ ਮੁੰਨਿਆ ਹੈ। ਸਰੀਰ ਤੇ ਸਿਰਫ਼ ਇਕ ਖਾਕੀ ਅੱਧੀ ਪੈਂਟ ਹੈ। ਜਿਹਦੀ ਹਿੱਪ ਉਤੇ ਇਕ ਕਾਲੇ ਕਪੜੇ ਦਾ ਪਿਉਂਦ ਲੱਗਿਆ ਹੋਇਆ ਹੈ। ਉਹ ਬਿਲਕੁਲ ਬੇਤੱਲਕ ਜਿਹਾ ਖੜਾ ਆਪਣੀ ਹੀ ਉਮਰ ਦੇ ਉਹਨਾਂ ਮੁੰਡਿਆਂ ਨੂੰ ਦੇਖ ਰਿਹਾ ਹੈ ਜਿਹੜੇ ਬਗਲਾਂ ਵਿਚ ਕਿਤਾਬਾਂ ਅਤੇ ਟਿਫ਼ਨ ਦੇ ਡੱਬੇ ਦਬਾਈ ਸਕੂਲ ਜਾ ਰਹੇ ਹਨ। ਹਸਦੇ, ਬੋਲਦੇ, ਚੀਕਦੇ, ਸੀਟੀਆਂ ਵਜਾਊਂਦੇ—ਉਹਦੀਆਂ ਅੱਖਾਂ ਬਹੁਤ ਦੂਰ ਤਕ ਉਹਨਾਂ ਦਾ ਪਿੱਛਾ ਕਰਦੀਆਂ ਹਨ ਤੇ ਫੇਰ ਅਚਾਨਕ ਉਹਨੂੰ ਕੁਝ ਯਾਦ ਆ ਜਾਂਦਾ ਹੈ ਤੇ ਉਹ ਬੁਲ੍ਹਾਂ ਵਿਚ ਹੀ ਆਪਣੇ ਸਬਕ ਨੂੰ ਦੁਹਰਾਊਂਦਾ ਵੀਰਾਨੀਆਂ ਵਿਚ ਖੋ ਜਾਂਦਾ ਹੈ।

ਉਥੇ ਹੀ ਲੱਗਭਗ ਉਸੇ ਉਮਰ ਦੀ ਇਕ ਕੁੜੀ ਖੜੀ ਹੈ, ਜਿਹੜੀ ਸਹਿਜੇ ਸਹਿਜੇ ਆਪਣਾ ਸਿਰ ਖੁਰਕ ਰਹੀ ਹੈ ਤੇ ਆਪਣੇ ਉਲੜੇ ਵਾਲਾਂ ਨੂੰ ਹੋਰ ਵੀ ਉਲੜਾਈ ਜਾ ਰਹੀ ਹੈ।

ਉਹਨੇ ਉੱਚੀ ਜਿਹੀ ਇਕ ਚੋਲੀ ਪਹਿਨ ਰਖੀ ਹੈ ਜਿਹਦੇ ਨਾਲ ਉਹਦੀ ਧੁੰਨੀ ਹੋਰ ਵੀ ਨੰਗੀ ਹੋ ਗਈ ਲਗਦੀ ਹੈ। ਉਹਨੇ ਇਕ ਛੋਟੀ ਜਿਹੀ ਸਾੜ੍ਹੀ ਪਹਿਨੀ ਹੋਈ ਹੈ ਜਿਹੜੀ ਇਕ ਮੁੱਦਤ ਤੋਂ ਚਿਪਕੀ ਰਹਿਣ ਕਾਰਨ ਬੋਝ ਜਿਹਾ ਬਣ ਗਈ ਹੈ। ਉਹ ਤੇਜ਼ੀ ਨਾਲ ਸਿਰ ਖੁਰਕਣ ਲਗਦੀ ਹੈ ਤੇ ਕੁਝ ਇਸ ਤਰ੍ਹਾਂ ਹੈਰਾਨ ਪਰੇਸ਼ਾਨ ਆਪਣੇ ਆਲੇ ਦੁਆਲੇ ਨਜ਼ਰ ਦੁੜਾਊਂਦੀ ਹੈ ਜਿਵੇਂ ਕਹਿ ਰਹੀ ਹੋਵੇ ਮੈਂ ਏਥੇ ਕਦੋਂ ਤਕ ਖੜੀ ਰਹਾਂਗੀ।

ਉਹਦੇ ਕੋਲ ਹੀ ਇਕ ਅੰਰਤ ਵੀ ਹੱਥ ਵਿਚ ਪਿਆਲਾ ਲਈ ਖੜੀ ਹੈ। ਉਹਦੀ ਉਮਰ ਦਾ ਅੰਦਾਜ਼ਾ ਲਾਉਣਾ ਬੇਹੱਦ ਮੁਸ਼ਕਲ ਹੈ। ਕੁਝ ਕਹਾਣੀਆਂ ਐਸੀਆਂ ਵੀ ਹੁੰਦੀਆਂ ਹਨ ਜਿਹੜੀਆਂ ਮੁੱਢਲੇ ਪੰਨਿਆਂ ਵਿਚ ਹੀ ਸੰਪੂਰਨ ਹੋਈਆਂ ਵਿਖਾਈ ਦਿੰਦੀਆਂ ਹਨ। ਉਹਦੇ ਸਿਰ ਤੇ ਪੱਲਾ ਹੈ ਤੇ ਉਹਦੇ ਚਿਹਰੇ ਤੇ ਤੇਜ਼ ਧੁੱਪ ਦਾ ਰਾਜ। ਫਰਸ਼ ਦਾ ਤੱਲ ਉੱਖੜਿਆ ਉੱਖੜਿਆ ਨਜ਼ਰ ਆਉਂਦਾ ਹੈ। ਉਹਨੇ ਇਕ ਉੱਚੀ

ਜਿਹੀ ਅੱਧੀਆਂ ਬਾਹਾਂ ਦੀ ਢਿੱਲੀ ਢਿਲਕੀ ਕਮੀਜ਼ ਪਹਿਨ ਰੱਖੀ ਹੈ, ਜਿਹਦੇ ਵਿਚੋਂ
ਉਮਰ ਦੀਆਂ ਨਿਸ਼ਾਨੀਆਂ ਬਾਹਰ ਨਹੀਂ ਆ ਪਾਉਂਦੀਆਂ। ਤਨ ਤੇ ਇਕ ਸਾੜ੍ਹੀ ਹੈ
ਜਿਹੜੀ ਧੋਈਂਦੀ ਧੋਈਂਦੀ ਆਪਣੀ ਸੰਗ ਗੁਆਂ ਬੈਠੀ ਹੈ ਤੇ ਉਹਦੇ ਨੀਚੇ—

ਤੇ ਉਸ ਧੁਪੀਲੇ ਦਿਨ ਵਿਚ ਉਹਦੀਆਂ ਅੱਖਾਂ ਜਿਵੇਂ ਕਹਿ ਰਹੀਆਂ ਹਨ “ਮੈਂ
ਸਭ ਕੁਝ ਦੇਖ ਚੁਕੀ, ਸਭ ਕੁਝ ਕਹਿ ਚੁੱਕੀ ।”

ਤੇ ਇਹਨਾਂ ਤੋਂ ਜ਼ਰਾ ਕੁ ਪਰੇ ਇਹਨਾਂ ਜਿਹੇ ਹੀ ਲੋਕਾਂ ਦੀਆਂ ਕੁਝ ਹੋਰ ਟੋਲੀਆਂ
ਵੀ ਖੜੀਆਂ ਹਨ ।



ਕੈਂਡਲ ਕਾਲੋਨੀ

ਇਕਬਾਲ ਮਤੌਨ

(ਸਥਾਨ ਤੇ ਪਾਤਰ ਸਭ ਬਿਲਕੁਲ ਛਰਜੀ ਹਨ। ਜੇ ਤੁਸੀਂ ਚਾਹੋ ਤਾਂ ਸਾਮਾਨ ਦੀ ਸੂਚੀ ਤੇ ਲਖਨਊ ਵਾਲਿਆਂ ਨੂੰ ਅਸਲੀ ਸਮਝ ਸਕਦੇ ਹੋ।)

ਉਸ ਪਿਆਸੀ ਤੇ ਬੰਜਰ ਧਰਤੀ ਵਾਂਗ ਜਿਹਦੇ ਉਤੇ ਬੱਦਲ ਉਮਡ ਉਮਡ ਕੇ ਛਾਏ ਹੋਣ ਪਰ ਤੇਜ਼ ਹਵਾਵਾਂ ਨੇ ਉਹਨਾਂ ਨੂੰ ਉਡਾ ਕੇ ਕਿਤੇ ਹੋਰ ਵਰ੍ਹਣ ਲਈ ਲੈ ਜਾ ਛੱਡਿਆ ਹੋਵੇ, ਕੋਈ ਉਹਨਾਂ ਪਿਆਰਾਂ ਲਈ ਜਿਹੜੇ ਦੂਜਿਆਂ ਤੋਂ ਉਹਨੂੰ ਨਾ ਮਿਲੇ ਤਰਸ ਤਾਂ ਸਕਦਾ ਹੈ ਪਰ ਅੱਬਾ ਦਾ ਇਕ ਹੋਰ ਤਰਸੇਵਾਂ ਸੀ। ਉਹ ਬੰਦਾ ਜਿਹੜਾ ਆਪਣਾ ਹੀ ਪਿਆਰ ਦੂਜਿਆਂ ਤੇ ਨਿਰਸੰਕੋਚ ਲੁਟਾਉਣਾ ਚਾਹੇ, ਪਰ ਲੁਟਾ ਨਾ ਸਕੇ। ਇਹ ਅਜਿਹਾ ਤਰਸੇਵਾਂ ਹੈ, ਜਿਹੜਾ ਸੰਨਾਟਾ ਬਣ ਕੇ ਬੰਦੇ ਦੇ ਦਿਲ ਵਿਚ ਵਸ ਜਾਂਦਾ ਹੈ।

ਤਰਸੇਵਾਂ ਸਮਝੋ ਜਿਵੇਂ ਬੱਦਲ ਉਮਡ ਉਮਡ ਕੇ ਉਠਦੇ ਹੋਣ, ਝੂਮ ਝੂਮ ਕੇ ਛਾਉਂਦੇ ਹੋਣ ਪਰ ਵਰ੍ਹਣ ਨਾ, ਤੇ ਉਹਨਾਂ ਦੇ ਵਿਸ਼ਾਲ ਸੀਨੇ ਵਿਚ ਛੁਪਿਆ ਹੋਇਆ ਠੰਢਾ ਮਿੱਠਾ ਪਾਣੀ ਕੰਕਰ ਬਣ ਕੇ ਉਹਨਾਂ ਦੇ ਆਪਣੇ ਸੀਨੇ ਦਾ ਬੋਝ ਬਣ ਜਾਂਦਾ ਹੋਵੇ।

ਅੱਬਾ ਦੇ ਸੀਨੇ ਵਿਚ ਉਹਦੇ ਪਿਆਰ ਦਾ ਬੇਪਨਾਹ ਜਜ਼ਬਾ ਇਸ ਤਰ੍ਹਾਂ ਘੁਟ ਘੁਟ ਕੇ ਇਕ ਬੋਝ ਬਣ ਗਿਆ ਸੀ। ਅੱਬਾ ਸਾਰੀ ਕੈਂਡਲ ਕਾਲੋਨੀ ਦਾ ਅੱਬਾ ਸੀ। ਮੈਂ ਵੀ ਕਿਰਾਏਦਾਰ ਦੇ ਨਵੇਂ ਨਾਤੇ ਉਹਦੀ ਕਲਪਿਤ ਉਲਾਦ ਵਿਚ ਇਕ ਨਗ ਹੋਰ ਰਲਣ ਦੀ ਹੈਸੀਅਤ ਰਖਦਾ ਸਾਂ। ਪਹਿਲੀ ਵਾਰ ਜਦ ਮੇਰਾ ਅੱਬਾ ਨਾਲ ਵਾਸਤਾ ਪਿਆ ਸੀ ਤਾਂ ਉਸ ਨੇ ਮੈਨੂੰ ਕੱਚ ਦੇ ਸਮਾਨ ਦੀ ਦੁਕਾਨ ਤੋਂ ਚੁੱਕੇ ਮਿੱਟੀ ਦੇ ਮਾਧੇ ਵਾਂਗ ਵਰਤਿਆ ਸੀ। ਦੁਕਾਨ ਮਾਲਕ ਨੇ ਜੇ ਸੀਸੀ ਦੇ ਸਮਾਨ ਵਿਚ ਮੈਨੂੰ ਵੀ ਸਜਾ ਦਿਤਾ ਸੀ ਤਾਂ ਇਸ ਵਿਚ ਮੇਰਾ ਕੀ ਦੋਸ਼? ਪਰ ਗਾਹਕ ਨੇ ਮੈਨੂੰ ਹੀ ਕਸੂਰਵਾਰ ਬਾਪਿਆ। ਕਹੀਂਦਾ ਮੈਂ ਏਸ ਦੁਕਾਨ ਦੇ ਯੋਗ ਨਹੀਂ ਸਾਂ। ਅੱਬਾ ਨੇ ਮੈਨੂੰ ਏਸ ਅਪਰਾਧ ਦੀ ਬੜੀ ਦੱਬ ਕੇ ਸਜਾ ਦਿਤੀ।

ਮੇਰਾ ਅਪਰਾਧ ਇਹ ਸੀ ਕਿ ਸ਼ਹਿਰ ਦੇ ਵਿਚਾਲੇ, ਜਿਥੇ ਰਹਿਣ ਦੀ ਸੱਧਰ ਨਾਲ ਬੜੇ ਬੜੇ ਸਰਦੇ ਪੁਜਦੇ ਲੋਕ ਆਪਣੀਆਂ ਮੋਟਰਾਂ ਦੇ ਟਾਇਰ ਘਸਾਊਂਦੇ ਫਿਰਦੇ ਸਨ, ਪਰ ਉਹਨਾਂ ਨੂੰ ਐਸ ਕਾਲੋਨੀ ਵਿਚ ਰਹਿਣ ਲਈ ਕੋਈ ਮਕਾਨ ਨਹੀਂ ਸੀ ਲਭਦਾ, ਉਥੇ ਮੈਂ ਮੋਟਰਾਂ ਦੇ ਟਾਇਰ ਨਹੀਂ ਆਪਣੇ ਜੁੱਤੇ ਘਸਾਊਂਦਾ ਫਿਰ ਰਿਹਾ ਸਾਂ। ਅੱਬਾ ਨੇ ਮੈਨੂੰ ਸਿਰ ਤੋਂ ਪੈਰਾਂ ਤਕ ਦੇਖਿਆ ਸੀ, ਫੇਰ ਪੈਰਾਂ ਤੋਂ ਸਿਰ ਤਕ। ਉਹ ਬਿਨਾਂ ਕਿਸੇ ਦੀ ਸਾਂਝ ਦੇ ਸਾਰੀ ਕਾਲੋਨੀ ਦਾ ਮਾਲਕ ਸੀ। ਉਹਦੇ ਕੋਈ ਅੰਲਾਦ ਨਹੀਂ ਸੀ। ਛੋਟੇ ਬੜੇ ਖੂਬਸੂਰਤ ਜਿਹੇ ਕੁਆਰਟਰ ਤੇ ਉਹਨਾਂ ਵਿਚ ਸਜੇ ਹੋਏ ਰੰਗ ਬਰੰਗੇ ਸਾਮਾਨਾਂ ਦੇ ਵਿਚਕਾਰ ਸ਼ੀਸ਼ੇ ਦੇ ਬਣੇ ਹੋਏ ਨਾਜ਼ਕ ਨਾਜ਼ਕ ਲੋਕ ! ਇਹ ਸਨ ਅੱਬਾ ਦੇ ਕਿਰਾਏਦਾਰ, ਜਿਹੜੇ ਮੋਟਰਾਂ ਵਿਚ ਉਡਦੇ ਸਨ ਤੇ ਫਰਸ਼ ਉਤੇ ਜੁੱਤੇ ਪਹਿਨ ਕੇ ਤੁਰਦੇ ਸਨ। ਕਾਲੋਨੀ ਦੀ ਇਸ ਕੱਚ ਦੀ ਦੁਨੀਆਂ ਵਿਚ ਮੈਂ ਵੀ ਆਪਣੇ ਮਿੱਟੀ ਦੇ ਘਰੋਂ ਦੇ ਦਾ ਸਾਰਾ ਸਾਮਾਨ ਲੈ ਕੇ ਚਲਾ ਆਇਆ ਤੇ ਇਹ ਸਭ ਕੁਝ ਉਦੋਂ ਹੀ ਹੋ ਸਕਿਆ ਜਦ ਅੱਬਾ ਨੇ ਮੈਨੂੰ ਉਲਟ ਪੁਲਟ ਕੇ ਚੰਗੀ ਤਰ੍ਹਾਂ ਪਰਖ ਲਿਆ ਕਿ ਮੈਂ ਕਿਤੋਂ ਟੁੱਟਿਆ ਫੁੱਟਿਆ ਨਹੀਂ ਹਾਂ ਮੇਰੇ ਵਿਚ ਕੋਈ ਕਸਰ ਨਹੀਂ। ਘਰ ਵਾਸਤੇ ਮੇਰੀ ਲੋੜ ਤੇ ਮਜਬੂਰੀ ਪੱਕ ਨਾਲ ਅਜਿਹੀ ਹੈ ਕਿ ਇਸ ਕਾਲੋਨੀ ਦਾ ਉਹ ਭਾਗ ਜਿਹੜਾ ਭਾਂ ਭਾਂ ਕਰ ਰਿਹਾ ਹੋਵੇ ਤੇ ਹੋਰ ਸਭ ਨੇ ਛੱਡ ਦਿੱਤਾ ਹੋਵੇ, ਮੈਨੂੰ ਦਿਤਾ ਜਾ ਸਕਦਾ ਹੈ। ਇਹਦੇ ਬਾਵਜੂਦ ਤਿੰਨ ਚੱਕਰ ਅੱਬਾ ਨੇ ਮੇਰੇ ਕੋਝੋਂ ਕਟਵਾਏ ਤੇ ਜਦ ਮੈਂ ਨਿਰਾਸ ਹੋ ਕੇ ਉਹਨੂੰ ਐਸ ਸੰਬੰਧ ਵਿਚ ਮਿਲਣਾ ਛੱਡ ਦਿਤਾ ਤਾਂ ਉਹ ਆਪ ਮੈਨੂੰ ਸ਼ਹਿਰ ਦੇ ਪੁਰਾਣੇ ਬਾਜ਼ਾਰ ਵਿਚ ਆਪਣੀ ਲੰਮੀ ਚੰਡੀ ਕੀਮਤੀ ਕਾਰ ਵਿਚ ਬੈਠਾ ਹੋਇਆ ਮਿਲਿਆ। ਉਹਦੇ ਆਪਣੇ ਬੁਲਾਊਣ ਤੇ ਜਦ ਮੈਂ ਉਸ ਕੋਲ ਪਹੁੰਚਿਆ ਤਾਂ ਉਹਨੇ ਕਿਹਾ :

“ਕਿਉਂ ਬਈ ਤੈਨੂੰ ਮਕਾਨ ਨਹੀਂ ਚਾਹੀਦਾ ?”

ਮੈਨੂੰ ਇਉਂ ਜਾਪਿਆ ਜਿਵੇਂ ਅੱਬਾ ਰਾਹ ਜਾਂਦਾ ਕਿਸੇ ਗਰੀਬ ਨੂੰ ਛੇੜ ਰਿਹਾ ਹੈ। ਉਹਦੀ ਟੋਪੀ ਉਛਾਲ ਰਿਹਾ ਹੈ। ਮੈਂ ਕੋਸ਼ਿਸ਼ ਦੇ ਬਾਵਜੂਦ ਇਹ ਨਾ ਕਹਿ ਸਕਿਆ ਕਿ ਮੌਲਾਨਾ ਤਿੰਨ ਦਿਨ ਬਿਨਾਂ ਨਾਗੇ ਮੈਂ ਤੇਰੇ ਦਰਸ਼ਨਾਂ ਲਈ ਹਾਜ਼ਰ ਨਹੀਂ ਸੀ ਹੋਇਆ ! ਅਜਿਹੀ ਗੱਲ ਮੇਰੇ ਮੂੰਹੋਂ ਕਿਵੇਂ ਨਿਕਲ ਸਕਦੀ ਸੀ। ਸੋ ਮੈਂ ਕੁਝ ਵੀ ਨਾ ਕਹਿ ਸਕਿਆ। ਮੈਂ ਬਸ ਅੰਦਰ ਹੀ ਅੰਦਰ ਖੀਵਾ ਹੋ ਕੇ ਰਹਿ ਗਿਆ। ਮੇਰੀ ਜ਼ਿੰਦਗੀ ਦੀ ਇਕ ਅਜਿਹੀ ਲੋੜ ਪੂਰੀ ਹੋ ਰਹੀ ਸੀ ਜਿਸ ਲੋੜ ਦਾ ਅੰਦਰੋਂ ਪੱਲਾ ਤਾਲਾ ਨੂੰ ਵੀ ਨਹੀਂ ਸੀ। ਉਹ ਜਿਹੜਾ ਫਰਸ਼ ਅਤੇ ਅਰਸ਼ ਉਤੇ, ਸ਼ੀਸ਼ੇ ਅਤੇ ਪੱਥਰ ਵਿਚ, ਟਾਹਣੀ ਅਤੇ ਪੱਤੇ ਉਤੇ, ਅੱਗ ਅਤੇ ਪਾਣੀ ਵਿਚ, ਕੰਡੇ ਦੀ ਕ ਅਤੇ ਫੁੱਲ ਦੀ ਪੰਖੜੀ ਵਿਚ ਜਿਥੇ ਚਾਹੇ, ਜਦੋਂ ਚਾਹੇ ਰਹਿ ਸਕਦਾ ਹੈ ਉਹਦੇ ਅਤੇ ਮਕਾਨ ਦੀ ਘਾਟ ਦਾ ਮਸਲਾ ਕੋਈ ਮਸਲਾ ਹੀ ਨਹੀਂ। ਇਸ ਕਰਕੇ

ਇਹ ਮਸਲਾ ਤਾਂ ਗਰੀਬ ਇਨਸਾਨਾਂ ਦੇ ਹਿੱਸੇ ਹੀ ਆਇਆ ਹੈ ਜਿਹਦੇ ਬਾਰੇ ਤੁਸੀਂ ਉਹਨੂੰ ਕੁਝ ਵੀ ਨਹੀਂ ਕਹਿ ਸਕਦੇ। ਤੇ ਇਸੇ ਕਰਕੇ ਮੈਂ ਅੱਬਾ ਨੂੰ ਅਜਿਹੀਆਂ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਿਆ ਕਿ ਉਹਨਾਂ ਵਿਚੋਂ ਮੇਰੀ ਅਹਿਸਾਨਮੰਦੀ ਵੀ ਜਾਹਰ ਹੁੰਦੀ ਸੀ। ਇਸ ਲਈ ਕਿ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੋੜ ਪੂਰੀ ਕਰ ਰਿਹਾ ਸੀ, ਜਿਹਦਾ ਭਰੋਸਾ ਅੱਲਾ ਮੀਆਂ ਨੇ ਨਹੀਂ ਦਵਾਇਆ, ਕਿਉਂਕਿ ਘਰ ਰਿਜ਼ਕ ਨਹੀਂ। ਹੁਣ ਮੈਂ ਕੈਂਡਲ ਕਾਲੋਨੀ ਵਿਚ ਪੁਲਾੜ ਦੇ ਮੁਸਾਫ਼ਿਰ ਗੈਗਰਿਨ ਵਾਂਗ ਇਸ ਅੰਦਾਜ਼ ਨਾਲ ਆਇਆ ਜਿਵੇਂ ਮੈਂ ਧਰਤ ਆਕਾਸ਼ ਨੂੰ ਜਿੱਤੀ ਬੈਠਾ ਹੋਵਾਂ, ਇਸ ਲਈ ਕਿ ਮੈਂ ਅੱਬਾ ਦਾ ਦਿਲ ਜਿੱਤ ਲਿਆ ਸੀ ਤੇ ਉਹਨੇ ਮੈਨੂੰ ਆਪਣੀ ਕਾਲੋਨੀ ਵਿਚ ਰਹਿਣ ਲਈ ਫਲੈਟ ਦਿੱਤਾ ਸੀ।

ਕੈਂਡਲ ਕਾਲੋਨੀ ਵਿਚ ਮੈਥੋਂ ਨੀਵੀਂ ਪੱਧਰ ਦਾ ਕੋਈ ਵਿਅਕਤੀ ਨਹੀਂ ਸੀ। ਪੱਧਰ ਮੈਂ ਮੋਟਰ ਅਤੇ ਕੁੱਤੇ ਤੋਂ ਨਿਸ਼ਚਿਤ ਕੀਤੀ ਹੈ। ਲਗਪਗ ਹਰ ਕਿਸੇ ਕੋਲ ਇਕ ਮੋਟਰ ਤੇ ਇਕ ਜਾਂ ਦੋ ਕੁੱਤੇ ਜ਼ਰੂਰ ਸਨ। ਇਹ ਕੁੱਤੇ ਦਿਨ ਨੂੰ ਕਾਲੋਨੀ ਵਿਚ ਆਪਣੇ ਮਾਲਕਾਂ ਦੇ ਵਿਰੁੱਧ ਕਾਨਫਰੰਸ ਕਰਦੇ ਅਤੇ ਰਾਤ ਨੂੰ ਉਸ ਦਿਮਾਗੀ ਕਸਰਤ ਨਾਲ ਥੱਕ ਕੇ ਇਉਂ ਸੌਂ ਰਹਿੰਦੇ ਜਿਵੇਂ ਜਾਣਦੇ ਹੋਣ ਕਿ ਆਪਸ ਵਿਚ ਹੀ ਇਕ ਦਾ ਮਾਲਕ ਦੂਜੇ ਦੇ ਮਾਲਕ ਦੇ ਘਰ ਵਿਚ ਸੰਨ੍ਹ ਲਾਉਣਾ ਚਾਹੁੰਦਾ ਹੈ ਅਤੇ ਨਾਲ ਹੀ ਇਕ ਦੂਜੇ ਤੋਂ ਡਰਿਆ ਹੋਇਆ ਵੀ ਹੈ। ਕਾਲੋਨੀ ਦੀ ਤਕਸੀਮ ਅਤੇ ਜਾਇਦਾਦ ਦੇ ਵੰਡ ਦੇ ਸਿਲਸਲੇ ਵਿਚ ਇਹ ਵਿਰੋਧ ਏਨੇ ਵਧ ਗਏ ਸਨ ਕਿ ਇਕ ਦਾ ਮਾਲਕ ਦੂਜੇ ਦੇ ਮਾਲਕ ਨੂੰ ਰਾਤ ਦੇ ਹਨੇਰੇ ਵਿਚ ਨਹੀਂ ਸੀ ਮਿਲਦਾ। ਕੁੱਤਿਆਂ ਨੂੰ ਬਾਹਰ ਦੇ ਕਿਸੇ ਲੁਟੇਰੇ ਦਾ ਡਰ ਨਹੀਂ ਸੀ ਜਿਸ ਕਰਕੇ ਕਦੇ ਵੀ ਆਪਣੀ ਨੀਂਦ ਖਰਾਬ ਕਰਕੇ ਰਖਵਾਲੀ ਕਰਨ ਦੀ ਜ਼ਰੂਰਤ ਪੇਸ਼ ਆਉਂਦੀ। ਉਹ ਜਾਣਦੇ ਸਨ ਕਿ ਕੈਂਡਲ ਕਾਲੋਨੀ ਵਿਚ ਰਹਿਣ ਵਾਲੇ ਸਾਰੇ ਦੇ ਸਾਰੇ ਲੋਕ ਉਹਨਾਂ ਦੇ ਆਪਣੇ ਹੀ ਮਾਲਕ ਦੀ ਪਰਿਭਾਸ਼ਾ ਵਿਚ ਆਉਂਦੇ ਹਨ, ਏਸ ਲਈ ਇਹ ਸਭ ਦੇ ਸਭ ਇਕੋ ਪਰਿਵਾਰ ਦੇ ਜੀਅ ਹਨ। ਜੇ ਉਹਨਾਂ ਵਿਚ ਕੋਈ ਅਣਬਣ ਹੋ ਵੀ ਜਾਵੇ ਤਾਂ ਕੁੱਤੇ ਇਸ ਝਗੜੇ ਛਸਾਦ ਵਿਚ ਕੋਈ 'ਰੋਲ' ਨਿਭਾਉਣ ਨੂੰ ਲੂਣ ਹਰਾਮ ਕਰਨਾ ਸਮਝਦੇ। ਇਸ ਲਈ ਉਹਨਾਂ ਦੇ ਆਪਸੀ ਪਿਆਰ ਵਿਚ ਵੀ ਵਾਧਾ ਹੋਇਆ ਸੀ। ਉਹ ਆਪਣੀ ਕਾਨਫਰੰਸ ਵਿਚ ਆਪਣੇ ਮਾਲਕਾਂ ਦੇ ਨੇਕ ਜਾਂ ਬੁਰੇ ਕਰਮਾਂ ਦਾ ਹੀ ਕੇਵਲ ਨਿਰੀਖਣ ਨਾ ਕਰਦੇ, ਸਗੋਂ ਉਹਨਾਂ ਨੂੰ ਆਪਣੇ ਦਿਮਾਗਾਂ ਵਿਚ ਵੀ ਅੰਕਿਤ ਕਰ ਲੈਂਦੇ। ਕੁੱਤਿਆਂ ਦੇ ਉਹਨਾਂ ਸਾਰੇ ਮਾਲਕਾਂ ਦਾ ਅੱਬਾ ਜਾਣੋਂ ਆਗੂ ਸੀ ਤੇ ਉਹ ਇਸ ਲਈ ਵੀ ਕਿ ਉਹਦੇ ਕੋਲ ਕੁੱਤੇ ਵੀ ਬਹੁਤੇ ਸਨ ਤੇ ਮੋਟਰਾਂ ਵੀ ਬਹੁਤੀਆਂ ਸਨ, ਹੁਣ ਦੀ ਘੜੀ ਤਾਂ, ਜਿਵੇਂ ਮੈਂ ਕਿਹਾ ਸੀ, ਉਹ ਸਾਰੀ ਕਾਲੋਨੀ ਦਾ ਕੱਲਮ ਕੱਲ ਮੁਖਤਿਆਰ ਸੀ।

ਸੁਰੂ ਸੁਰੂ ਵਿਚ ਜਦ ਮੈਂ ਕੈਂਡਲ ਕਾਲੋਨੀ ਦੇ ਵਾਸੀਆਂ ਵਿਚ ਸ਼ਾਮਲ ਹੋਇਆ ਸਾਂ ਤਾਂ ਸਮਝਦਾ ਸਾਂ ਕਿ ਦੂਜੇ ਸਾਰੇ ਲੋਕ ਵੀ ਮੇਰੇ ਵਾਂਗ ਹੀ ਨਿਰੇ ਕਿਰਾਏਦਾਰ ਹਨ ਪਰ ਹੌਲੀ ਹੌਲੀ ਮੈਨੂੰ ਗਿਆਨ ਹੋ ਗਿਆ ਕਿ ਈਰਾਨੀ ਅਲੀ ਹੁਸੈਨ ਜਿਹੜਾ ਆਪਣੀ ਪਤਨੀ ਨੂੰ ਸੱਤ ਪਰਦਿਆਂ ਵਿਚ ਛੁਪਾ ਕੇ ਰਖਦਾ ਸੀ, ਉਸ ਪਤਨੀ ਨੂੰ ਜਿਹਦੇ ਸਰੀਰ ਤੇ ਚਿੱਟੀ ਚਮੜੀ ਤਾਂ ਹੈ, ਪਰ ਮਾਸ ਕੋਈ ਨਹੀਂ, ਉਹ ਅੱਬਾ ਦਾ ਕਿਰਾਏਦਾਰ ਹੈ ਅਤੇ ਹਾਂ ਮੇਰੇ ਡਲੈਟ ਕੋਲ ਉਹ ਸਿੰਧੀ ਅੰਰਤ ਵੀ ਜਿਹੜੀ ਆਪਣੇ ਨਿੱਗਰ ਦੋਹਰੇ ਬਦਨ ਦੇ ਹੋਸਲੇ ਤੇ ਆਪਣੇ ਪਤੀ ਨੂੰ ਛੋਹਰਾ ਕਹਿ ਕੇ ਬੁਲਾਉਂਦੀ ਸੀ, ਅੱਬਾ ਦੀ ਕਿਰਾਏਦਾਰ ਸੀ। ਉਸ ਅੰਰਤ ਦਾ ਛੋਟਾ ਜਿਹਾ ਇਕਲੋਤਾ ਪੁੱਤਰ ਬੜਾ ਪਿਆਰਾ ਜਿਹਾ ਸੀ, ਪਰ ਬੇਹੱਦ ਸ਼ਗਡਦਾ ਰਹਿੰਦਾ, ਵਾਰੀ ਵਾਰੀ ਸਭ ਨਾਲ, ਤੇ ਜਦ ਕਾਲੋਨੀ ਦੇ ਬੱਚਿਆਂ ਦਾ ਉਹਦੇ ਵਿਰੁੱਧ ਸਾਂਝਾ ਮੁਹਾਝ ਕਾਇਮ ਹੋ ਜਾਂਦਾ ਤਾਂ ਉਹ ਦੂਜੇ ਬੱਚਿਆਂ ਤੋਂ ਮਾਰ ਖਾ ਕੇ ਆਪਣੀ ਮਾਂ ਨਾਲ ਜਾ ਚੰਮੜਦਾ ਤੇ ਸਾਰੇ ਬੱਚਿਆਂ ਦੀਆਂ ਸ਼ਕਾਇਤਾਂ ਲਾਉਂਦਾ। ਪਹਿਲਵਾਨ ਕਿਸਮ ਦੀ ਉਹ ਸਿੰਧੀ ਅੰਰਤ ਪਹਿਲਾਂ ਤਾਂ ਉਹਦੀ ਪਿੱਠ ਤੇ ਦੁੱਹੱਬੜ ਮਾਰਦੀ ਤੇ ਫੇਰ ਬਿਫਰੀ ਹੋਈ ਸ਼ੇਰਨੀ ਵਾਂਗ ਆਪਣੇ ਡਲੈਟੋਂ ਨਿਕਲ ਕੇ ਇਕ ਇਕ ਬੱਚੇ ਨਾਲ ਲੜਦੀ, ਬੱਚਿਆਂ ਦੀਆਂ ਮਾਵਾਂ ਨਾਲ ਉਲਝਦੀ। ਉਹ ਗੱਲ ਗੱਲ ਤੇ ਆਪਣੇ ਬੱਚੇ ਦੇ ਇਕਲੋਤਾ ਹੋਣ ਦਾ ਜ਼ਿਕਰ ਇਸ ਤਰ੍ਹਾਂ ਕਰਦੀ ਜਿਵੇਂ ਇਹ ਉਹਦੀ ਬਦਨਸੀਬੀ ਨਾ, ਸਗੋਂ ਕੋਈ ਕਾਰਨਾਮਾ ਹੋਵੇ, ਕਿ ਉਹਨੇ ਇਕੋ ਬੱਚਾ ਜਣਿਆ ਸੀ ਤੇ ਫੇਰ ਆਪਣੇ ਪਤੀ ਨੂੰ “ਛੋਹਰਾ” ਕਹਿ ਕੇ ਸੰਬੋਧਨ ਕਰਨ ਲਗਦੀ।

“ਤੇਰੇ ਦੋ ਹਨ, ਮੇਰਾ ਤਾਂ ਇਕੋ ਹੈ, ਤੇਰੇ ਤਿੰਨ ਹਨ ਮੇਰਾ ਤਾਂ ਇਕੋ ਹੈ, ਤੇਰੇ ਕਿੰਨੇ ਸਾਰੇ ਹਨ, ਮੇਰਾ ਤਾਂ ਇਕੋ ਹੈ !”

ਇਕ ਇਨਸਪੈਕਟਰ ਦੀ ਪਤਨੀ ਨੇ, ਜਿਹਨੇ ਏਸ ਕਾਲੋਨੀ ਵਿਚ ਮੋਟਰ ਦੀ ਬਜਾਇ ਮੋਟਰ ਸਾਈਕਲ ਤੇ ਹੀ ਸੰਤੋਖ ਕੀਤਾ ਹੋਇਆ ਸੀ, ਸਿੰਧੀ ਅੰਰਤ ਨੂੰ ਇਕ ਦਿਨ ਕਿਹਾ, “ਭੈਣ ਤੇਰਾ ਇਕੋ ਹੈ, ਤੂੰ ਚੁਪਕੇ ਜਿਹੇ ਦੂਸਰਾ ਕਿਉਂ ਨਹੀਂ ਪੈਦਾ ਕਰ ਲੈਂਦੀ, ਪਈ ਕਾਲੋਨੀ ਵਿਚ ਚੀਕਦੀ ਫਿਰਦੀ ਹੈਂ, ਮੇਰਾ ਤਾਂ ਇਕੋ ਹੈ—ਮੇਰਾ ਤਾਂ ਇਕੋ ਹੈ—ਤੂੰ ਕਹੋਂ ਤਾਂ ਤੇਰੇ ਘਰ ਵਾਲੇ ਨਾਲ ਗੱਲ ਕਰਾ ?”

ਇਹ ਤਾਂ ਸੁਖ ਰਹੀ ਕਿ ਸਿੰਧੀ ਅੰਰਤ ਨੂੰ ਉਹਦੀ ਸਮਝ ਨਾ ਪਈ, ਨਹੀਂ ਇਨਸਪੈਕਟਰ ਦੀ ਪਤਨੀ ਤਾਂ ਵਿਚਾਰੀ ਤੁਰਦੀ ਕੀ ਸੀ, ਹਵਾ ਵਿਚ ਡੋਲਦੀ ਸੀ ਤੇ ਉਹ ਵੀ ਇੰਝ ਜਿਵੇਂ ਕੋਈ ਪਤੰਗ ਝੱਪ ਖਾਂਦਾ ਹੈ। ਸਿੰਧੀ ਅੰਰਤ ਦੇ ਤਾਂ ਦੋ ਚਾਰ ਚੁਮਣ ਹੀ ਉਹਤੋਂ ਬਦਲਾ ਲੈਣ ਲਈ ਕਾਢੀ ਸਨ। ਪਰ ਸਿੰਧੀ ਅੰਰਤ ਨੇ ਜਾਂ ਤਾਂ ਗੱਲ ਸੁਣੀ ਨਹੀਂ—ਜਾਂ ਫੇਰ ਸਮਝੀ ਨਹੀਂ।

ਕੈਂਡਲ ਕਾਲੋਨੀ ਦੀ ਇਕ ਮਸ਼ਹੂਰ ਸ਼ਬਦੀ ਜਿਹੜੀ ਸਾਰੀ ਕਾਲੋਨੀ ਦੇ ਜ਼ਿਹਨਾਂ ਵਿਚ ਰਾਤ ਦੇ ਛੁੱਘੇ ਹਨੇਰੇ ਦੇ ਨਾਲ ਨਾਲ ਉੱਭਰਦੀ ਸੀ ਤੇ ਪਹੁੰਚਟਦੇ ਹੀ ਉਜਾਲਿਆਂ ਵਿਚ ਘੁਲ ਜਾਂਦੀ ਸੀ ਉਹ ਇਨਸਪੈਕਟਰ ਦੇ ਛੋਟੇ ਭਾਈ ਦੀ ਸ਼ਬਦੀ ਅਤੇ ਸੀ। ਇਹ ਇਕ ਮਮੂਲੀ ਜਿਹਾ ਛੋਕਰਾ ਸੀ ਜਿਹੜਾ ਅੱਬਾ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਦੇ ਨਾਤੇ ਸਾਰੀ ਕਾਲੋਨੀ ਦਾ ਰਿਸ਼ਤੇਦਾਰ ਸੀ। ਪਰ ਉਹ ਬਿਨਾਂ ਇਜਾਜ਼ਤ ਬਿਨਾਂ ਕਿਵਕ ਹਰ ਘਰ ਵਿਚ ਦਾਖਲ ਨਹੀਂ ਸੀ ਹੋ ਸਕਦਾ। ਸਿੰਧੀ ਅੰਰਤ, ਈਰਾਨੀ ਗੁਲਾਮ ਹੁਸੈਨ, ਦੁੱਧ ਵਾਲੇ ਗਾਫੂਰ ਮੀਆਂ ਤੇ ਮੇਰੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਸੀ। ਉੱਝ ਸਾਰੀ ਕਾਲੋਨੀ ਨਾਲ ਉਸ ਦਾ ਨਾਤਾ ਯਕੀਨੀ ਸੀ। ਇਹ ਮੁੰਡਾ ਭਾਰਤ ਭਰ ਵਿਚ ਫਿਰ ਕੇ ਘਾਟ ਘਾਟ ਦਾ ਪਾਣੀ ਪੀਂਦਾ ਰਹਿੰਦਾ ਪਰ ਰੋਟੀ ਦੇ ਪ੍ਰਬੰਧ ਲਈ ਹਰ ਦੂਜੇ ਤੀਜੇ ਹਫ਼ਤੇ ਕੈਂਡਲ ਕਾਲੋਨੀ ਜ਼ਰੂਰ ਆਉਂਦਾ ਤੇ ਹਨੇਰੇ ਵਾਂਗ ਲੋਕਾਂ ਦੇ ਜ਼ਿਹਨਾਂ ਤੇ ਛਾ ਜਾਂਦਾ।

ਕੈਂਡਲ ਕਾਲੋਨੀ ਦਾ ਹਰ ਘਰ ਉਹਦੀ ਜਾਗੀਰ ਹੁੰਦਾ ਤੇ ਉਹ ਇੰਝ ਕਿ ਉਹ ਕੁਝ ਵਿਥ ਪਾ ਕੇ ਹਰ ਘਰ ਵਿਚ ਹੱਥ ਸਾਡ ਕਰਦਾ ਰਹਿੰਦਾ। ਚੋਰੀ ਦੇ ਮਾਲ ਦਾ ਲਿਹਾਜ਼ ਕਰਦਿਆਂ ਉਹਦੇ ਚੱਕਰ ਦਾ ਸਮਾਂ ਨਿਸ਼ਚਿਤ ਹੁੰਦਾ। ਕੈਂਡਲ ਕਾਲੋਨੀ ਤੋਂ ਕਦਮ ਬਾਹਰ ਪੁੱਟ ਕੇ ਜਦ ਉਹਨੇ ਆਂਢ ਗਵਾਂਢ ਵਿਚ ਹੱਥ ਸਾਡ ਕਰਨ ਦਾ ਅਭਿਆਸ ਆਰੰਭ ਕੀਤਾ ਤਾਂ ਇਨਸਪੈਕਟਰ ਵਿਚਾਰਾ ਸਰਕਾਰੀ ਵਰਦੀ ਵਿਚੋਂ ਸਰਕਾਰੀ ਪਸਤੌਲ ਕੱਢ ਕੇ ਸਰਕਾਰੀ ਜੁੱਤਿਆਂ ਸਮੇਤ ਉਹਦੀ ਛਾਤੀ ਤੇ ਚੜ੍ਹ ਬੈਠਾ ਤੇ ਆਪਣਾ ਕਰਤੋਹ ਨਿਭਾਉਣ ਵਿਚ ਭਾਈ ਹੁੰਦੇ ਹੋਏ ਵੀ ਕੋਈ ਕਸਰ ਨਾ ਰੱਖੀ ਤੇ ਉਹਨੂੰ ਚੰਗੀ ਤਰ੍ਹਾਂ ਜਤਾ ਦਿਤਾ ਕਿ ਜੋ ਕੁਝ ਕਰਨਾ ਹੋਵੇ ਬਸ ਕੈਂਡਲ ਕਾਲੋਨੀ ਵਿਚ ਕਰਿਆ ਕਰ। ਇਸ ਲਈ ਕਿ ਕਾਲੋਨੀ ਦਾ ਹਰ ਘਰ ਉਹਦਾ ਆਪਣਾ ਘਰ ਹੈ, ਉਥੋਂ ਦੇ ਰਹਿਣ ਵਾਲੇ ਆਪਣੇ ਹੀ ਬੰਦੇ ਹਨ, ਉਹਨਾਂ ਦੀ ਹਰ ਚੀਜ਼ ਉਹਦੀ ਆਪਣੀ ਹੈ।

ਰੱਥ ਜਾਣੇ ਉਸ ਛੋਕਰੇ ਨੂੰ ਕਿਵੇਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਵੀ ਕੈਂਡਲ ਕਾਲੋਨੀ ਦੇ ਮਾਲਕ ਨੂੰ, ਜਿਹੜਾ ਸਾਰੀ ਕਾਲੋਨੀ ਦਾ ਅੱਬਾ ਹੈ, ਅੱਬਾ ਕਹਿ ਕੇ ਬੁਲਾਉਣ ਲੱਗ ਪਿਆ ਹਾਂ। ਬਸ ਏਨਾ ਪਤਾ ਲਗਦਾ ਸੀ ਕਿ ਉਹਨੇ ਮੇਰੇ ਘਰ ਨੂੰ ਵੀ ਆਪਣਾ ਘਰ ਸਮਝ ਲਿਆ, ਤੇ ਉਹਨੀਂ ਦਿਨੀਂ ਜਦ ਮੈਂ ਨੌਕਰੀ ਦੇ ਸੰਬੰਧ ਵਿਚ ਕਿਸੇ ਜ਼ਿਲ੍ਹੇ ਵਿਚ ਦੌਰਾ ਕਰਨ ਗਿਆ ਹੋਇਆ ਸਾਂ, ਘਰ ਦੇ ਪਿਛਲੇ ਪਾਸੇ ਇਕ ਰੋਸ਼ਨਦਾਨ ਵਿਚੋਂ ਵੜ ਕੇ ਜੋ ਕੁਝ ਵੀ ਉਹਨੂੰ ਲੱਭ ਸਕਿਆ ਚੁੱਕ ਕੇ ਲੈ ਗਿਆ। ਇਸ ਚੋਰੀ ਹੋਏ ਸਾਮਾਨ ਦੀ ਸੂਚੀ ਤਾਂ ਹੇਠਾਂ ਦਰਜ ਕਰ ਰਿਹਾ ਹਾਂ ਕਿ ਜੇ ਤੁਸੀਂ ਇਹ ਸਾਮਾਨ ਬਰਾਮਦ ਕਰਵਾਉਣ ਲਈ ਤਿਆਰ ਹੋਵੋ ਤਾਂ ਸਾਰੇ ਦਾ ਸਾਰਾ ਤੁਹਾਡੀ ਹੀ ਨਜ਼ਰ ਕਰ ਦਿਆਂ। ਮੈਂ ਤੁਹਾਡੀ ਏਨੀ ਸਹਾਇਤਾ ਕਰ ਸਕਦਾ

ਹਾਂ ਕਿ ਉਸ ਛੋਕਰੇ ਦਾ ਹੱਥ ਫੜ ਕੇ ਤੁਹਾਡੇ ਹੱਥ ਵਿਚ ਬਮ੍ਹਾ ਦਿਆਂ। ਤੁਸੀਂ ਸਾਮਾਨ ਉਹਦੇ ਕੋਲੋਂ ਉਗਲਵਾ ਲਓ ਤੇ ਉਹਨੂੰ ਖੁਸ਼ੀ ਨਾਲ ਆਪਣੇ ਕੋਲ ਸੰਭਾਲ ਰਖੋ। ਇਹ ਕੰਮ ਤੁਸੀਂ ਬੜੀ ਅਸਾਨੀ ਨਾਲ ਕਰ ਸਕਦੇ ਹੋ ਪਰ ਸ਼ਰਤ ਇਹ ਕਿ ਤੁਹਾਡਾ ਫਲੈਟ ਜਾਂ ਘਰ ਕੈਂਡਲ ਕਾਲੋਨੀ ਵਿਚ ਨਾ ਹੋਵੇ ਤੇ ਤੁਸੀਂ ਅੱਬਾ ਦੇ ਰਿਸ਼ਤੇਦਾਰ ਨਾ ਹੋਵੋ, ਨਹੀਂ ਤਾਂ ਇਹ ਛੋਕਰਾ ਰਿਸ਼ਤੇਦਾਰੀ ਦੇ ਸਹਾਰੇ ਹਮੇਸ਼ਾਂ ਬਖਸ਼ਿਆ ਜਾਂਦਾ ਰਿਹਾ ਹੈ।

ਸਾਮਾਨ ਦੀ ਸੂਚੀ ਇਹ ਹੈ :

(1) ਇਕ ਜਰਮਨ ਮੇਜ਼ ਘੜੀ (2) ਇਕ ਬਰਮਸ ਜਿਹਦਾ ਡੱਟਾ ਨਹੀਂ (3) ਇਕ ਜਰਮਨ ਸਿਲਵਰ ਦਾ ਪਾਨਦਾਨ (4) ਇਕ ਇਤਰਦਾਨ (5) ਇਕ ਕੌਫ਼ੀ ਸੈੱਟ (6) ਇਕ ਚਸ਼ਮਾ (7) ਇਕ ਨੰਬਰ ਵਾਲੀ ਐਨਕ (8) ਦੋ ਪਤਲੂਣਾਂ (9) ਇਕ ਕਮੀਜ਼ (10) ਇਕ ਛਾਉਨਟੇਨ ਪੈਨ (11) 'ਕਲਪਨਾ' ਦੇ ਤਿੰਨ, 'ਸਾਰਿਕਾ' ਤੇ 'ਧਰਮ ਯੁਗ' ਦੇ ਦੋ ਦੋ ਪਰਚੇ (12) 'ਦਾਸਤਾਨ ਗੋ' ਦਾ ਕਹਾਣੀ ਨੰਬਰ ਤੇ 'ਅਦਬੇ ਲਤੀਫ਼' ਦਾ ਵਾਰਸ਼ਕ ਅੰਕ (13) ਇਕ ਉਰਦੂ ਦੀ ਕਿਤਾਬ, ਬਾਪ ਬੇਟੇ, (14) ਇਕ ਅੰਗਰੇਜ਼ੀ ਦੀ ਕਿਤਾਬ—ਯਾਮਾ ਦ ਪਿਟ, (15) ਇਕ ਫਟੀ ਹੋਈ ਕਿਤਾਬ, ਇੰਟੀਮੇਸੀ (ਸਾਰਤਰ) ਦੀ ਅੰਗੀ, (16) ਗਿਆਰਾ ਸਿਗਾਰਟ ਦੀਆਂ ਡੱਬੀਆਂ, ਜਿਹਨਾਂ ਵਿਚੋਂ ਕੁਝ ਖਾਲੀ ਹਨ, (17) ਸੋਡੇ ਦੀਆਂ ਤਿੰਨ ਬੋਤਲਾਂ ਜਿਹਨਾਂ ਵਿਚੋਂ ਇਕ ਭਰੀ ਹੋਈ ਸੀ, (18) ਵਿਸਕੀ ਦਾ ਇਕ 'ਨਿੱਪ' ਜਿਹੜੀ ਮੈਂ ਮਜ਼ੇ ਨਾਲ ਪੀਣ ਲਈ ਰਖੀ ਹੋਈ ਸੀ। ਹੋਰ ਵੀ ਕੁਝ ਹੋਵੇਗਾ ਜਿਹੜਾ ਹੁਣ ਮੈਨੂੰ ਯਾਦ ਨਹੀਂ ਆ ਰਿਹਾ।

ਦੁੱਧ ਵਾਲੇ ਗਾਫੂਰ ਮੀਆਂ ਬਾਰੇ ਤਾਂ ਮੈਂ ਤੁਹਾਨੂੰ ਕੁਝ ਦੱਸਿਆ ਹੀ ਨਹੀਂ। ਕੁਦੇ ਸਿੰਗਾਂ ਵਾਲੀਆਂ, ਚੀਕਣੀਆਂ ਚੋਪੜੀਆਂ ਸੇਰਾਂ ਦੇ ਸੇਰ ਦੁੱਧ ਦੇਣ ਵਾਲੀਆਂ ਨਵੀਆਂ ਮਝੀਆਂ ਗਾਫੂਰ ਮੀਆਂ ਦਾ ਕਾਰੋਬਾਰ ਵਧਾਉਣ ਲਈ ਆਪਣੇ ਆਪ ਵਿਚ ਮਸ਼ਹੂਰੀ ਦਾ ਸਾਧਨ ਸਨ। ਲੋਕ ਇਹਨਾਂ ਮੱਝਾਂ ਨੂੰ ਦੇਖ ਕੇ ਹੀ ਉਹਨਾਂ ਦੇ ਦੁੱਧ ਦੀ ਕਲਪਨਾ ਕਰ ਲੈਂਦੇ ਤੇ ਉਹਨਾਂ ਦੀਆਂ ਨਜ਼ਰਾਂ ਵਿਚ ਮਲਾਈ ਅਤੇ ਮਖਣ ਨਾਲ ਭਰੇ ਸੁਪਨੇ ਸਮਾ ਜਾਂਦੇ। ਗਾਫੂਰ ਮੀਆਂ ਬੜੀ ਸਾਵਧਾਨੀ ਤੇ ਬੜੇ ਉੱਦਮ ਨਾਲ ਗਾਹਕਾਂ ਦੇ ਸਾਹਮਣੇ ਹੀ ਦੁੱਧ ਚੋਂਦੇ, ਤੇ ਉਹਨਾਂ ਦਾ ਇਹ ਹੁਨਰ ਕੋਈ ਨਾ ਦੇਖ ਪਾਉਂਦਾ ਕਿ ਆਪਣੀ ਕਮਰ ਦੁਆਲੇ ਲਪੇਟੀ ਸਾਈਕਲ ਦੀ ਟਿਊਬ ਵਿਚੋਂ, ਜਿਸ ਵਿਚ ਪਾਣੀ ਭਰਿਆ ਹੁੰਦਾ, ਰਬੜ ਦੀ ਨਾਲੀ ਲਾ ਕੇ ਉਹ ਕਿਵੇਂ ਦੁੱਧ ਵਿਚ ਮਿਠਾ ਤੇ ਸਾਫ਼ ਪਾਣੀ ਮਿਲਾ ਦਿੰਦੇ ਹਨ। ਉਸ ਇਨਸਪੈਕਟਰ ਦੇ ਫਲੈਟ ਦੇ ਨਿਚਲੇ ਹਿੱਸੇ ਵਿਚ ਦੋ ਬੁੱਢੀਆਂ ਬੜੀ ਅੱਖਿਆਈ ਦੀ ਹਾਲਤ ਵਿਚ ਰਹਿ ਰਹੀਆਂ ਹਨ। ਇਹ ਅੱਬਾ ਦੇ ਮਿਰਤਕ ਭਰਾ ਦੀਆਂ ਨਿਸ਼ਾਨੀਆਂ ਹਨ ਜਿਹਨਾਂ ਨੇ ਕਦੇ ਕੁ ਜ਼ਰੂਰ ਚੰਗੇ

ਦਿਨ ਦੇਖੋ ਹੋਣਗੇ । ਪਰ ਜਿਵੇਂ ਚਾਨਣ ਤੋਂ ਹਨੇਰਾ ਨੱਸਦਾ ਹੈ, ਓਵੇਂ ਅੱਜ ਕਲੁ ਇਹਨਾਂ ਬੁਢੀਆਂ ਤੋਂ ਚੰਗੇ ਦਿਨ ਨਸਦੇ ਹਨ ਤੇ ਏਸ ਭਰੀ ਪੂਰੀ ਕੈਂਡਲ ਕਾਲੋਨੀ ਦੀ ਦੁਨੀਆਂ ਵਿਚ ਜਿਥੇ ਮੋਟਰਾਂ ਦੀ ਚਕਾਚੈਧ ਹੈ ਇਹ ਬੁਢੀਆਂ ਆਪਣੀਆਂ ਤਿੰਨ ਚਾਰ ਬੱਤਖਾਂ, ਚਾਰ ਛੇ ਮੁਰਗੀਆਂ, ਤੇ ਇਕ ਕਾਲੀ ਬੱਕਰੀ ਦੇ ਪਿਛੇ ਸਵੇਰੇ ਤੋਂ ਸੰਝ ਤਕ ਨਿਮਾਣੀਆਂ ਨਿਤਾਣੀਆਂ ਇਸ ਤਰ੍ਹਾਂ ਰੁੱਝੀਆਂ ਰਹਿੰਦੀਆਂ ਹਨ ਜਿਵੇਂ ਕਿ ਉਹ ਜਾਣਦੀਆਂ ਹੋਣ ਕਿ ਕੈਂਡਲ ਕਾਲੋਨੀ ਦੇ ਸਾਰੇ ਪਰਿਵਾਰਾਂ ਦੇ ਜੀਅ ਆਪਣੀਆਂ ਬੱਤਖਾਂ ਤੇ ਮੁਰਗੀਆਂ ਦੇ ਸਹਾਰੇ ਚਮਕਦੀਆਂ ਮੋਟਰਾਂ ਤਕ ਪਹੁੰਚੇ ਹਨ । ਇਹ ਬੁਢੀਆਂ ਇਨਸਾਨਾਂ ਦੀ ਬਸਤੀ ਵਿਚ ਰੂਹਾਂ ਪ੍ਰਤੀਤ ਹੁੰਦੀਆਂ ਹਨ ਜਿਹੜੀਆਂ ਆਪਣਾ ਭੂਤਕਾਲ ਚੂੰਡਦੀਆਂ ਫਿਰ ਰਹੀਆਂ ਹੋਣ । ਅੱਬਾ ਨੇ ਇਕ ਮੱਝ ਖਰੀਦ ਕੇ ਗਾਫੂਰ ਮੀਆਂ ਕੋਲ ਛੱਡ ਰੱਖੀ ਹੈ । ਇਹਦੇ ਇਵਜ਼ਾਨੇ ਵਿਚ ਉਹ ਤਿੰਨ ਪਾਅ ਦੁੱਧ ਰੋਜ਼ ਅੱਬਾ ਨੂੰ ਦਿੰਦਾ ਹੈ ਤੇ ਅੱਬਾ ਨੇ ਅੱਧਾ ਸੇਰ ਇਹਨਾਂ ਬੁਢੀਆਂ ਲਈ ਪ੍ਰਬੰਧ ਕਰਵਾ ਦਿੱਤਾ ਹੈ । ਇਹ ਬੁਢੀਆਂ ਇਕ ਦੂਜੀ ਦੀ ਨਜ਼ਰ ਬਚਾ ਕੇ ਕਦੇ ਕਦੇ ਆਪਣੇ ਹਿੱਸੇ ਤੋਂ ਵੱਧ ਦੁੱਧ ਪੀ ਜਾਂਦੀਆਂ ਹਨ ਤੇ ਫੇਰ ਲੜਾਈ ਸ਼ੁਰੂ ਹੋ ਪੈਂਦੀ ਹੈ ਦੋਨਾਂ ਦੇ ਹੀ ਮਿਰਤਕ ਪਤੀ ਉਹਨਾਂ ਦੀਆਂ ਕਬਰਾਂ ਵਿਚੋਂ ਖੜ੍ਹੇ ਕਰ ਲਏ ਜਾਂਦੇ ਹਨ, ਫੇਰ ਸਵਾਂ ਦਿਤੇ ਜਾਂਦੇ ਹਨ, ਫੇਰ ਉਠਾ ਲਏ ਜਾਂਦੇ ਹਨ, ਪਰ ਦੂਜੇ ਦਿਨ ਦੁੱਧ ਦਾ ਰਾਤਬ ਮਿਲਣ ਤੋਂ ਪਹਿਲਾਂ ਉਹ ਫੇਰ ਘਿਉ ਖਿਚੜੀ ਹੋ ਜਾਂਦੀਆਂ ਹਨ ਤੇ ਅੱਬਾ ਦੇ ਦੁੱਧ ਵਿਚੋਂ ਪਾਈਆ ਕੁ ਦੁੱਧ ਕੱਢ ਕੇ ਉਤਨਾ ਹੀ ਪਾਣੀ ਮਿਲਾ ਦਿੰਦੀਆਂ ਹਨ ।

ਮੇਰੇ ਡਾਲੈਟ ਦੇ ਖੱਬੇ ਪਾਸੇ ਅੱਬਾ ਦਾ ਇਕ ਹੋਰ ਨਜ਼ਦੀਕੀ ਰਿਸ਼ਤੇਦਾਰ ਮੇਜਰ ਰਸੀਦਉਲਦੀਨ ਖਾਂ ਰਹਿੰਦਾ ਹੈ । ਇਹ ਗਾਲਿਬਨ ਅੱਬਾ ਦੇ ਕਿਸੇ ਮਿਰਤਕ ਭਰਾ ਦੀ ਲਾਡਲੀ ਧੀ ਦਾ ਲਾਡਲਾ ਪਤੀ ਹੋਣ ਦੇ ਨਾਤੇ ਅੱਬਾ ਦਾ ਵੀ ਪਿਆਰਾ ਹੈ । ਉਂਝ ਅੱਬਾ ਨੂੰ ਕਾਲੋਨੀ ਦਾ ਹਰ ਜੀਅ ਪਿਆਰਾ ਹੈ ਪਰ ਇਉਂ ਮਲੂਮ ਹੁੰਦਾ ਹੈ ਜਿਵੇਂ ਕਾਲੋਨੀ ਦੇ ਕਿਸੇ ਵੀ ਵਿਅਕਤੀ ਨੂੰ ਅੱਬਾ ਦੇ ਪਿਆਰ ਤੇ ਮੁਹੱਬਤ ਦੀ ਲੋੜ ਨਹੀਂ, ਤੇ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਹੈ ਉਹ ਅੱਬਾ ਜਾਣਦਾ ਹੈ । ਪਰ ਅੱਬਾ ਅਸੂਲ ਦਾ ਆਦਮੀ ਹੈ । ਉਹ ਸਮੇਂ ਦੀ ਉਡੀਕ ਵਿਚ ਹੈ ਤਾਂ ਜੋ ਉਹਨਾਂ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਦੇ ਦੇਵੇ ਜਿਹਨਾਂ ਦੀ ਕੀਮਤ ਉਹਨਾਂ ਦੀਆਂ ਨਜ਼ਰਾਂ ਵਿਚ ਅੱਬਾ ਦੇ ਪਿਆਰ ਤੋਂ ਵਧੇਰੀ ਹੈ ।

ਮੈਂ ਤਾਂ ਤੁਹਾਨੂੰ ਮੇਜਰ ਰਸੀਦਉਲਦੀਨ ਖਾਂ ਬਾਰੇ ਦੱਸ ਰਿਹਾ ਸੀ ਕਿ ਅੱਬਾ ਵਿਚ ਆ ਧਮਕਿਆ । ਅੱਬਾ ਦੀ ਸ਼ਬਦੀਅਤ ਕੁਝ ਅਜਿਹੀ ਮਨਮੋਹਣੀ ਹੈ ਕਿ ਤੁਸੀਂ ਕੈਂਡਲ ਕਾਲੋਨੀ ਦਾ ਜ਼ਿਕਰ ਕਰੋ ਤਾਂ ਇਸ ਕਾਲੋਨੀ ਦੇ ਚੱਪੇ ਚੱਪੇ ਉਤੇ ਅੱਬਾ ਛਾਇਆ ਨਜ਼ਰ ਆਵੇਗਾ, ਘਰ ਘਰ ਵਿਚ ਅੱਬਾ ਦੀ ਪਰਛਾਈ ਵਖਾਈ ਦੇਵੇਗੀ । ਅੱਬਾ ਦਾ ਕੇਂਦਰੀਕਰਣ ਕੁਝ ਅਜਿਹਾ ਹੈ ਕਿ ਉਹਦੇ ਵਜੂਦ ਨੂੰ ਕੈਂਡਲ ਕਾਲੋਨੀ

ਵਿਚੋਂ ਕੱਢ ਲਓ ਤਾਂ ਸਾਰੀ ਕਾਲੋਨੀ ਦੇ ਪਰਖ਼-ਚੇ ਉਡ ਜਾਣਗੇ । ਇਸ ਕਾਲੋਨੀ ਦੀ ਹੱਦ ਵਿਚ ਇਕ ਆਦਮੀ ਦੂਜੇ ਆਦਮੀ ਦੀ ਸੂਰਤ ਵੀ ਨਹੀਂ ਪਛਾਣੇਗਾ । ਕਾਗਜ਼ ਕਲਮ ਤੇ ਬਰਛੇ ਭਾਲੇ ਲੈ ਕੇ ਲੋਕ ਕਾਲੋਨੀ ਦੇ ਟੁਕੜੇ ਟੁਕੜੇ ਕਰ ਕੇ ਇਹਦਾ ਬਟਵਾਰਾ ਕਰਨ ਲਈ ਕਦੇ ਇਕ ਦੂਜੇ ਤੇ ਝਪਟਣਗੇ, ਕਦੇ ਅਦਾਲਤ ਦਾ ਦਰਵਾਜ਼ਾ ਖਟਖਟਾਉਣਗੇ । ਅਦਾਲਤ ਦੇ ਦਰਵਾਜ਼ੇ ਦੀ ਸਮਰੂਪਤਾ ਤੋਂ ਹੀ ਮੈਂ ਉਹ ਹੋ-ਹੱਲੇ ਦੇ ਵਾਤਾਵਰਣ ਵਿਚ ਕਾਗਜ਼ ਤੇ ਕਲਮ ਦਾ ਨਾਂ ਲਿਆ ਹੈ । ਨਹੀਂ ਤਾਂ ਕਾਗਜ਼ ਤੇ ਕਲਮ ਦਾ ਏਥੇ ਕੀ ਕੰਮ । ਮੈਂ ਕਹਿਣਾ ਏਹੋ ਚਾਹੁੰਦਾ ਸਾਂ ਕਿ ਅੱਬਾ ਦਾ ਵਜੂਦ ਲਾਭੇ ਹੋ ਜਾਵੇ ਤਾਂ ਫੇਰ ਉਸ ਅਫ਼ਰਾ ਤਫ਼ਰੀ, ਉਸ ਬੁਗਜ਼ ਦੁਸ਼ਮਣੀ, ਉਸ ਅੱਗ ਬਰੂਦ ਦੇ ਵਾਯੂਮੰਡਲ ਵਿਚ, ਜਿਥੇ ਭਰਾ ਭਰਾ ਨੂੰ ਦੇਖ ਕੇ ਮੂੰਹ ਫੇਰ ਲੈਂਦਾ ਹੈ, ਜਿਥੇ ਪਰਿਵਾਰ ਦੀਆਂ ਵੱਡੀਆਂ ਬੁੱਢੀਆਂ ਖੰਡਰਾਂ ਵਿਚੋਂ ਆਈਆਂ ਰੂਹਾਂ ਵਾਂਗੂੰ ਆਪਣਾ ਬੀਤਿਆ ਸਮਾਂ ਤਲਾਸ਼ ਕਰਦੀਆਂ ਫਿਰਦੀਆਂ ਹਨ, ਉਥੇ ਆਦਮੀ ਆਦਮੀ ਨੂੰ ਕਿਸ ਤਰ੍ਹਾਂ ਪਛਾਣ ਸਕਦਾ ਹੈ ? ਤੇ ਮੇਰੇ ਕੰਨ ਆਉਣ ਵਾਲੇ ਵਕਤ ਦੇ ਧਮਾਕੇ ਸੁਣ ਰਹੇ ਹਨ ਜਦ ਕੈਂਡਲ ਕਾਲੋਨੀ ਜਿਉਂ ਦੀ ਤਿਉਂ ਧਰੀ ਰਹਿ ਜਾਵੇਗੀ ਪਰ ਉਸ ਤੋਂ ਨਿੱਘ ਖੁਸ਼ ਜਾਵੇਗਾ ਜਿਹੜਾ ਕਿ ਜ਼ਿੰਦਗੀ ਦਾ ਦੂਜਾ ਨਾਂ ਹੈ । ਉਸ ਵਿਚ ਪਾਰਕ ਹੋਣ ਵਾਲੀਆਂ ਮੋਟਰਾਂ ਆਪਣੀ ਰੋਸ਼ਨੀ ਬਾਲ ਬਾਲ ਕੇ ਇਕ ਦੂਜੇ ਨੂੰ ਘੂਰਨਗੀਆਂ ਪਰ ਪਛਾਣ ਨਾ ਸਕਣਗੀਆਂ । ਕਾਲੋਨੀ ਦੇ ਕੁੱਤੇ ਇਕ ਜਗ੍ਹਾ ਇਕੱਠੇ ਹੋ ਕੇ 'ਕਾਨਫੁੰਸ' ਕਰਨਗੇ ਤੇ ਜਦ ਉਹਨਾਂ ਨੂੰ ਮੌਤ ਦੇ ਸੰਨਾਟੇ ਸਾਰੀ ਕਾਲੋਨੀ ਵਿਚ ਘਿਸਰਦੇ ਨਜ਼ਰ ਆਉਣਗੇ ਤਾਂ ਉਹ ਉਹਨਾਂ ਸੰਨਾਟਿਆਂ ਤੋਂ ਬਹੂੰ ਬਹੂੰ ਕਰ ਕੇ ਜ਼ਿੰਦਗੀ ਦੀ ਭੀਖ ਮੰਗਣਗੇ ।

ਅਜੇ ਮੇਰੀ ਕੈਂਡਲ ਕਾਲੋਨੀ ਦੇ ਰਹਿਣ ਵਾਲਿਆਂ ਨੂੰ ਇਹ ਮਲੂਮ ਨਹੀਂ ਕਿ ਇਕ ਮੁਹੱਬਤ ਦੀ ਮੌਤ ਇਕ ਸਭਿਆਚਾਰ ਦੀ ਮੌਤ ਹੁੰਦੀ ਹੈ ਤੇ ਉਸ ਮੌਤ ਅਤੇ ਜ਼ਿੰਦਗੀ ਦੇ ਵਿਚਕਾਰ ਅੱਬਾ ਦੀ ਹੋਂਦ ਇਕ ਸਾਂਝੀ ਕੜੀ ਬਣੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਰੀ ਕਾਲੋਨੀ ਦੇ ਰਹਿਣ ਵਾਲੇ ਕਿਸੇ ਡੂੰਘੀ ਖਾਈ ਦੇ ਅਟੁੱਟ ਹਨੋਰੇ ਵਿਚ ਕਾਲੋਨੀ ਸਮੇਤ ਛੁੱਬ ਜਾਣ ਲਈ ਆਪਣੀਆਂ ਬਾਹਵਾਂ ਦਾ ਸਾਰਾ ਜ਼ੋਰ ਲਾ ਰਹੇ ਹੋਣ—ਕੇਵਲ ਇਹ ਕਲਪਨਾ ਕਰ ਕੇ ਕਿ ਏਸ ਘਾਟੀ ਦੀ ਤੈਹ ਵਿਚ ਹੀਰੇ ਮੌਤੀਆਂ ਦੀਆਂ ਢੇਰੀਆਂ ਛੁਪੀਆਂ ਹੋਈਆਂ ਹਨ ਤੇ ਅੱਬਾ ਬੇਰਾਰਾ ਇਕੱਲਮ ਇਕੱਲਾ ਸਾਰੀ ਕੈਂਡਲ ਕਾਲੋਨੀ ਨੂੰ ਇਕ ਮਜ਼ਬੂਤ ਰੱਸੀ ਵਿਚ ਬੰਨ੍ਹੀ ਖਾਈ ਦੇ ਕਿਨਾਰੇ ਖੜੋਤਾਂ ਕਾਲੋਨੀ ਨੂੰ ਉਪਰ ਚੁੱਕਣ ਲਈ ਅੰਤਮ ਵਾਰ ਆਪਣਾ ਸਾਰਾ ਜ਼ੋਰ, ਆਪਣੀ ਸਾਰੀ ਤਾਕਤ ਲਾ ਰਿਹਾ ਹੈ । ਪਰ ਰੱਸੀ ਟੁੱਟ ਜਾਣ ਦਾ ਫਰ ਹੈ । ਮੈਨੂੰ ਇਕ ਡਰ ਹੋਰ ਵੀ ਹੈ, ਰੱਸੀ ਟੁੱਟਣ ਤੋਂ ਪਹਿਲਾਂ ਅੱਬਾ ਦਾ ਸਾਹ ਟੁੱਟ ਗਿਆ ਤਾਂ—ਇਸ ਲਈ ਕਿ ਉਹ ਇਕੱਲਾ ਕਿਨਾਰੇ ਤੇ ਖੜਾ ਹੋਂਕ ਰਿਹਾ ਹੈ ਤੇ ਉਹਦੇ ਹੱਥ ਤੇ ਬਾਹਾਂ ਸੁੰਨ

ਹੋ ਗਏ ਹਨ ।

ਮੈਂ ਫੇਰ ਕਿਥੋਂ ਤੇ ਕਿਥੇ ਨਿਕਲ ਆਇਆ ਹਾਂ । ਮੈਂ ਤਾਂ ਤੁਹਾਡੇ ਨਾਲ ਮੇਜਰ ਰਸ਼ੀਦਉਲਦੀਨ ਖਾਂ ਦੀ ਗੱਲ ਕਰਨ ਚੱਲਿਆ ਸਾਂ । ਮੇਜਰ ਰਸ਼ੀਦਉਲਦੀਨ ਖਾਂ ਕਾਲੋਨੀ ਭਰ ਵਿਚ ਸਾਰਿਆਂ ਵਿਚ ਲੋਕਪ੍ਰਿਯ ਹੈ । ਮੇਜਰ ਇਕ ਸਦਾਬਹਾਰ ਸ਼ਬਦੀਅਤ ਦਾ ਮਾਲਕ ਹੈ । ਤੁਸੀਂ ਉਹਦੇ ਨਾਲ ਬਿਨਾਂ ਰੁਹਬ ਦੇ ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕਦੇ ਹੋ । ਉਹ ਅੱਜ ਕਲ੍ਹੂ ਹੋਰ ਹੀ ਭਾਂਤ ਦਾ ਵਪਾਰ ਕਰਦਾ ਹੈ । ਆਦਮੀ ਤੇਜ਼ ਹੈ । ਜ਼ਮਾਨੇ ਦੇ ਗਰਮ ਸਰਦ ਦੀ ਸੂਝ ਰਖਦਾ ਹੈ । ਕਾਲੋਨੀ ਦੀ ਮਲਕੀਅਤ ਤੇ ਆਪਣੀ ਦੌਲਤਮੰਦੀ ਦੀ ਬੁਨਿਆਦ ਨਹੀਂ ਰਖਦਾ ।

ਪੁਲੀਸ ਕਾਰਵਾਈ ਤੋਂ ਪਿਛੋਂ ਉਹਨੂੰ ਹੈਦਰਾਬਾਦ ਛੌਜ ਤੋਂ ਅਲਹਿਦਾ ਕਰ ਦਿਤਾ ਗਿਆ ਸੀ ਪਰ ਅੱਜ ਛੌਜੀ ਅਫਸਰ ਹੋਣ ਦੀ ਉਹਦੇ ਕੋਲ ਕੋਈ ਨਿਸ਼ਾਨੀ ਨਹੀਂ । ਮੈਂ ਏਡੇ ਵਿਸ਼ਾਲ ਮੇਲਜੋਲ ਵਾਲੇ ਲੋਕ ਘੱਟ ਹੀ ਦੇਖੇ ਹਨ । ਭਾਂਤ ਭਾਂਤ ਦੇ ਲੋਕ ਉਹਨੂੰ ਮਿਲਣ ਆਉਂਦੇ ਹਨ । ਮਿਲਣ ਜੁਲਣ ਵਾਲਿਆਂ ਨੂੰ ਵੇਖ ਕੇ ਕਿਸੇ ਦੇ ਆਪਣੇ ਵਿਅਕਤਿਤਵ ਤੇ ਸ਼ਬਦੀਅਤ ਦੇ ਸੰਬੰਧ ਵਿਚ ਕੋਈ ਰਾਇ ਕਾਇਮ ਨਹੀਂ ਕੀਤੀ ਜਾ ਸਕਦੀ । ਪਰ ਮੇਜਰ ਰਸ਼ੀਦਉਲਦੀਨ ਖਾਂ ਦਾ ਮਾਮਲਾ ਹੋਰ ਹੈ । ਇਸ ਲਈ ਕਿ ਉਹਦੇ ਕੋਲ ਦੋਸਤ, ਕੰਮਾਂ ਵਾਲੇ, ਇਕੋ ਢਬ ਦੇ ਆਉਂਦੇ ਹਨ । ਤਾੜੀ ਵਜਦੀ ਹੈ ਤੇ ਮੇਜਰ ਖਿੜਕੀ ਤੋਂ ਬਾਹਰ ਸਿਰ ਕਢਦਾ ਹੈ । ਇਕ ਵਾਰ ਇਕ ਰਿਕਸ਼ੇ ਵਿਚ ਪਾਣੀਓਂ ਕੱਢੀ ਮੱਛੀ ਵਾਂਗ ਤੜਪਦੀ ਇਕ ਔਰਤ ਮੇਜਰ ਦੇ ਕੋਲ ਲਿਆਂਦੀ ਗਈ ਤਾਂ ਮੈਂ ਹੈਰਾਨ ਹੋ ਗਿਆ । ਪਰ ਕੁਝ ਹੀ ਦੇਰ ਬਾਅਦ ਮੈਂ ਦੇਖਿਆ ਕਿ ਮੇਜਰ ਛੁਰੀ ਹੱਥ ਵਿਚ ਫੜੀ ਸੂਰਜ ਵਲ ਮੁੰਹ ਕਰ ਕੇ ਅੱਖਾਂ ਮੀਟੀ ਝੂਮ ਝੂਮ ਕੇ ਕੁਝ ਪੜ੍ਹ ਰਿਹਾ ਹੈ ਤੇ ਛੁਰੀ ਉਤੇ ਫੂਕ ਮਾਰ ਕੇ ਨਿਹਾਇਤ ਸਾਵਧਾਨੀ ਨਾਲ ਔਰਤ ਦੇ ਨੰਗੇ ਪੇਟ ਤੇ ਚਲੇਪੇ ਬਣਾ ਰਿਹਾ ਹੈ, ਜਿਹੜੇ ਕਿ ਬਣ ਨਹੀਂ ਰਹੇ । ਇਸ ਲਈ ਕਿ ਔਰਤ ਦਾ ਪੇਟ ਕੋਈ ਕਾਗਜ਼ ਨਹੀਂ ਤੇ ਮੇਜਰ ਦੀ ਛੁਰੀ ਵੀ ਕੋਈ ਕਲਮ ਨਹੀਂ । ਪਰ ਉਹ ਜਿਉਂ ਜਿਉਂ ਅਜਿਹਾ ਕਰਦਾ ਜਾ ਰਿਹਾ ਹੈ, ਔਰਤ ਦੀ ਤੜਪ ਸਾਂਤੀ ਵਿਚ ਬਦਲ ਰਹੀ ਹੈ ।

ਮੇਜਰ ਰਸ਼ੀਦਉਲਦੀਨ ਖਾਂ ਨੇ ਦੂਜੇ ਮਹਾਨ ਯੁਧ ਵਿਚ ਸਿੰਘਾਪੁਰ ਵਿਚ ਜਪਾਨੀਆਂ ਦੇ ਹੱਥੋਂ ਗ੍ਰੂਫਤਾਰ ਹੋ ਕੇ ਜਿਹੜੀ ਜ਼ਿੰਦਗੀ ਗੁਜ਼ਾਰੀ ਹੈ, ਉਹਦੀ ਕਹਾਣੀ ਜਿੰਨੀ ਲੰਮੀ ਹੈ, ਉਤਨੀ ਹੀ ਦਰਦਨਾਕ ਵੀ ਹੈ । ਏਸ ਪਲ ਏਨੀ ਹੀ ਗੱਲ ਜਿਹਨ ਵਿਚ ਰਖੋ ਕਿ ਮੇਜਰ ਰਸ਼ੀਦਉਲਦੀਨ ਖਾਂ ਜਿਹਦੇ ਚਿਹਰੇ ਨੂੰ ਦੂਜੇ ਮਹਾਨ ਯੁਧ ਨੇ ਬੁਰੀ ਤਰ੍ਹਾਂ ਵਿਗਾੜ ਦਿੱਤਾ ਸੀ, ਮੌਤ ਨਾਲ ਇਸ ਤਰ੍ਹਾਂ ਅੱਖਾਂ ਮਿਲਾ ਰਿਹਾ ਹੈ, ਕਿ ਮੌਤ ਉਸ ਦੇ ਅੱਗੇ ਖੱਜਲ ਹੁੰਦੀ ਪਰਤੀਤ ਹੋ ਰਹੀ ਹੈ ।

ਕੈਂਡਲ ਕਾਲੋਨੀ ਦੀ ਵਿਸ਼ੇਸ਼ਤਾ ਨੂੰ ਆਪਣੇ ਸਾਹਮਣੇ ਰੱਖਣਾ ਮੇਰੇ ਲਈ ਬੜੀ ਕਠਨ ਸਮੱਸਿਆ ਹੈ। ਇਸ ਕਾਲੋਨੀ ਵਿਚ ਮੈਨੂੰ ਕਦਮ ਕਦਮ ਤੇ ਪਿਆਰ ਮਿਲਦਾ ਹੈ, ਛੋਟਿਆਂ ਤੋਂ, ਵੱਡਿਆਂ ਤੋਂ, ਹਰ ਉਮਰ ਦਿਆਂ ਤੋਂ, ਪਰ ਇਹਦੇ ਬਾਵਜੂਦ ਇਹਨਾਂ ਪਿਆਰਾਂ ਨੂੰ ਪਿਆਰ ਕਹਿੰਦਿਆਂ ਮੈਨੂੰ ਡਰ ਲਗਦਾ ਹੈ, ਤੇ ਮੈਨੂੰ ਪਤਾ ਹੈ ਕਿ ਕਾਲੋਨੀ ਵਿਚ ਸਾਰੇ ਪਿਆਰ ਦੀ ਉਮਰ ਵੀ ਦੀਦਾਰ ਦੇ ਇਕ ਪਲ ਤੋਂ ਘੱਟ ਹੁੰਦੀ ਹੈ। ਜਦੋਂ ਕਿ ਦੀਦਾਰ ਦਾ ਇਕ ਪਲ ਏਸੇ ਜਹਾਨ ਵਿਚ ਸਾਰੀ ਉਮਰ ਦੇ ਪਿਆਰ ਦੀ ਬਰਾਬਰੀ ਕਰ ਸਕਦਾ ਹੈ। ਪਰ ਮੈਂ ਇਹਨਾਂ ਸੰਖੇਪ ਤੋਂ ਸੰਖੇਪ ਪਿਆਰਾਂ ਨੂੰ ਢੀਲ ਦੇਣ ਦਾ ਗੁਰ ਜਾਣਦਾ ਹਾਂ। ਮੈਨੂੰ ਪਤਾ ਹੈ ਕਿ ਇਹਨਾਂ ਪਿਆਰਾਂ ਵਿਚ ਜੇ ਕੋਈ ਚੀਜ਼ ਰੋੜਾ ਅਟਕਾਉਂਦੀ ਹੈ ਤਾਂ ਉਹ ਹੈ ਕੈਂਡਲ ਕਾਲੋਨੀ। ਆਪਣੀ ਸਾਂਝੀ ਜਾਇਦਾਦ ਹੋਣ ਦੇ ਰੂਪ ਵਿਚ ਇਹ ਕਾਲੋਨੀ ਆਪਣੇ ਬਣਨ ਵਾਲੇ ਪਰਿਵਾਰ ਦੇ ਜੀਆਂ ਦੇ ਦਿਲਾਂ ਵਿਚ ਅਜਿਹੇ ਇੰਜੈਕਸ਼ਨ ਲਾ ਰਹੀ ਹੈ ਜਿਹਨਾਂ ਨਾਲ ਪਿਆਰ ਦੇ ਨਸ਼ੇ ਉਤਰ ਰਹੇ ਹਨ। ਬੰਦਿਆਂ ਦੇ ਅੰਦਰ ਲੁਕੇ ਛਿਪੇ ਅਜਿਹੇ ਜਜਬੇ ਜਾਗ ਰਹੇ ਹਨ ਜਿਹੜੇ ਪਿਆਰਾਂ ਦੀ ਉਮਰ ਘਟਾਉਂਦੇ ਹਨ ਤੇ ਉਹਨੂੰ ਹੌਲੀ ਹੌਲੀ ਬੜੇ ਸਲੀਕੇ ਨਾਲ ਕਤਲ ਹੀ ਕਰ ਦਿੰਦੇ ਹਨ।

ਅੱਬਾ ਦਾ ਇਕ ਛੋਟਾ ਭਾਈ ਹੈ ਜਿਹਨੂੰ ਕਾਲੋਨੀ ਦੇ ਬਹੁਤੇ ਲੋਕ ਚਾਚਾ ਕਹਿ ਕੇ ਸੱਦਦੇ ਹਨ। ਅੱਬਾ ਦੇ ਤੇ ਉਸ ਚਾਚੇ ਦੇ ਵਿਚਕਾਰ ਸਭ ਤੋਂ ਉੱਚੀ ਕੰਧ ਬਣਨ ਵਾਲੀ ਕੈਂਡਲ ਕਾਲੋਨੀ ਹੀ ਹੈ। ਜਿਸ ਦਿਸ਼ਾ ਵਿਚ ਅੱਬਾ ਦੇਖਦਾ ਹੈ ਚਾਚਾ ਨਹੀਂ ਦੇਖ ਸਕਦਾ। ਇਸ ਲਈ ਉਸ ਕੇਂਦਰ ਤੇ ਉਹਨਾਂ ਦੋਨਾਂ ਦੀਆਂ ਨਜ਼ਰਾਂ ਮਿਲਦੀਆਂ ਹਨ, ਜਿਹਦੇ ਵਲ ਉਹ ਦੋਵੇਂ ਦੇਖ ਰਹੇ ਹੋਣ। ਪਰ ਚਾਚੇ ਦੀ ਪਤਨੀ ਜਿਹਨੂੰ ਕਾਲੋਨੀ ਦੇ ਸਾਰੇ ਲੋਕ ਚਾਚੀ ਕਹਿ ਕੇ ਨਹੀਂ ਸਦਦੇ, ਬੜੀ ਹੀ ਸਮਝਦਾਰ ਤੇ ਠੱਸੇਦਾਰ ਅੰਰਤ ਹੈ। ਅੱਬਾ ਅਤੇ ਚਾਚੇ ਦੇ ਵਿਰੋਧ ਦੇ ਬਾਵਜੂਦ ਉਹ ਬਜ਼ੁਰਗ ਹੋਣ ਦੇ ਨਾਤੇ ਅੱਬਾ ਦਾ ਬੜਾ ਸਤਿਕਾਰ ਕਰਦੀ ਹੈ।

ਮੈਨੂੰ ਏਸ ਕਾਲੋਨੀ ਵਿਚ ਇਉਂ ਮਹਿਸੂਸ ਹੁੰਦਾ ਹੈ ਕਿ ਲੋਕ ਇਕ ਖੂਬਸੂਰਤ ਜਿਹੇ ਸੁਪਨੇ ਵਿਚ ਹਰ ਚੀਜ਼ ਨੂੰ ਸਜਾ ਕੇ ਅੱਬਾ ਦੇ ਸਾਹਮਣੇ ਪੇਸ਼ ਕਰਦੇ ਹਨ, ਤਾਂ ਜੋ ਅੱਬਾ ਦੀ ਨਜ਼ਰ ਏਸ ਸਜਾਵਟ ਦੇ ਨੀਚੇ ਨਾ ਜਾ ਸਕੇ। ਚਾਚੇ ਦੀ ਪਤਨੀ ਜਿਹਨੂੰ ਸਭ ਲੋਕ ਚਾਚੀ ਨਹੀਂ ਕਹਿੰਦੇ ਕੁਝ ਇਸ ਕਿਸਮ ਦਾ ਰੋਲ ਅੱਬਾ ਪ੍ਰਤੀ ਦੂਜਿਆਂ ਨਾਲੋਂ ਜ਼ਿਆਦਾ ਹੀ ਅਦਾ ਕਰਦੀ ਹੈ।

ਚਾਚੀ ਦੀ ਧੀ ਦੀ ਸੁੰਦਰਤਾ ਕਾਲੋਨੀ ਤੋਂ ਬਾਹਰ ਵੀ ਦੂਰ ਦੂਰ ਤਕ ਮਸ਼ਹੂਰ ਹੈ। ਏਸ ਸ਼ੋਹਰਤ ਲਈ ਸੱਚ ਪੁਛੋ ਤਾਂ ਚਾਚੀ ਦੀ ਧੀ ਦੀ ਸੁੰਦਰਤਾ ਦੀ ਭੂਮਿਕਾ ਘੱਟ ਹੈ, ਉਹਦੀ ਸ਼ਖਸੀਅਤ ਦੀ ਵੱਧ।

ਅੱਜ ਕਲ ਸ਼ਬਦੀਅਤਾਂ ਕੁਝ ਅਜਿਹੀਆਂ ਪਿਆਨ ਮੱਲਣ ਵਾਲੀਆਂ ਹੁੰਦੀਆਂ ਹਨ ਕਿ ਉਹਨਾਂ ਨੂੰ ਦੇਖਦੇ ਰਹਿਣਾ ਬੜਾ ਅੱਛਾ ਲਗਦਾ ਹੈ। ਗੌਹ ਨਾਲ ਵੇਖੀਏ ਤਾਂ ਉਹਨਾਂ ਵਿਚ ਉਹ ਖਿੱਚ ਉਹਨਾਂ ਦੀ ਅਸਾਧਾਰਨ ਸੁੰਦਰਤਾ ਕਾਰਨ ਨਹੀਂ ਹੁੰਦੀ, ਕਿਉਂਕਿ ਉਹ ਏਨੀਆਂ ਸੁੰਦਰ ਹੁੰਦੀਆਂ ਹੀ ਨਹੀਂ। ਚਾਚੀ ਦੀ ਇਸ ਪੁੱਤਰੀ ਦੀ ਸੁੰਦਰਤਾ ਉਹਦੀ ਰੱਖ ਰਖਾਅ ਤੇ ਸਵੈਮਾਨ ਦੇ ਸਹਾਰੇ ਨਿਖਰਦੀ ਹੈ। ਉਹ ਨਜ਼ਰਾਂ ਜਿਹੜੀਆਂ ਦੁਨੀਆਂ ਭਰ ਨੂੰ ਨਿਹਾਰ ਲੈਣ ਦਾ ਜਤਨ ਕਰਦੀਆਂ ਹਨ ਪਰ ਆਪਣੀ ਝਾਤ ਨੂੰ, ਗ੍ਰਾਲਿਬ ਦੇ ਸ਼ਬਦਾਂ ਵਿਚ ਝਾਤ ਨਹੀਂ ਬਣਨ ਦਿੰਦੀਆਂ। ਕਾਲੋਨੀ ਦੀ ਇਹ ਮਨਮੋਹਕ ਸੁੰਦਰੀ, ਕਾਲੋਨੀ ਦੇ ਅੱਬਾ ਤੇ ਕਾਲੋਨੀ ਦੇ ਚਾਚੇ, ਭਾਵ ਆਪਣੇ ਅੱਬਾ ਤੇ ਆਪਣੇ ਚਾਚੇ ਦੇ ਨਫ਼ਾਕ ਨੂੰ ਵੀ ਉਸੇ ਗਲਤ ਅੰਦਾਜ਼ ਨਿਗਾਹ ਨਾਲ ਦੇਖਦੀਆਂ ਹੁੰਦੀਆਂ ਹਨ ਜਿਵੇਂ ਰਸਤੇ ਵਿਚ ਪਏ ਕਿਸੇ ਦੀਦਾਰ ਦੇ ਪਿਆਸੇ ਨੂੰ।

ਅੱਬਾ ਦੇ ਉਹ ਦਿਨ ਸੁਨਹਿਰੀ ਦਿਨ ਸਨ, ਜਦੋਂ ਅੱਬਾ ਦੀ ਚਹੇਤੀ ਪਤਨੀ ਜਿਉਂਦੀ ਸੀ। ਅੱਬਾ ਨੂੰ ਐਸ ਇਕ ਹੋਦ ਵਿਚ ਦੁਨੀਆਂ ਭਰ ਦਾ ਪਿਆਰ ਮਿਲ ਗਿਆ ਸੀ। ਐਸ ਮਮੂਲੀ ਸ਼ਕਲ ਸੂਰਤ ਨੇ ਸਚਮੁਚ ਕਾਲੋਨੀ ਭਰ ਦੇ ਦਿਲਾਂ ਤੇ ਰਾਜ ਕੀਤਾ ਸੀ। ਅੱਬਾ ਤਾਂ, ਸਪਸ਼ਟ ਹੈ ਉਸ ਸਮੇਂ ਜੱਗ ਜਿੱਤੀ ਬੈਠੇ ਸਨ, ਜਿਹਨਾਂ ਨੇ ਐਸ ਅੰਰਤ ਦਾ ਦਿਲ ਜਿੱਤ ਲਿਆ ਸੀ, ਜਿਹਨੂੰ ਮਿਲਣ ਵਾਲੇ ਹਰ ਛੋਟੋ ਵੱਡੇ ਦਾ ਦਿਲ ਉਹਦੇ ਕਬਜ਼ੇ ਵਿਚ ਸੀ। ਪਰ ਜਦ ਐਸ ਅੰਰਤ ਨੇ ਜ਼ਿੰਦਗੀ ਨਾਲੋਂ ਹੀ ਨਾਤਾ ਤੋੜ ਲਿਆ ਤਾਂ ਉਹਦੀ ਅਨੰਤ ਕੁਰਬਾਨੀ ਤੇ ਪਿਆਰ ਨੇ ਅੱਬਾ ਦੇ ਵੀਰਾਨ ਦਿਲ ਵਿਚ ਅਤ੍ਰਿਪਤੀਆਂ ਦੀ ਇਕ ਦੁਨੀਆਂ ਆਬਾਦ ਕਰ ਦਿੱਤੀ ਤੇ ਹੁਣ ਅੱਬਾ ਹਰ ਝੂਠੀ ਮੁਹੱਬਤ ਦੇ ਪਿਛੇ ਅੱਖਾਂ ਮੀਟ ਕੇ ਪਾਗਲ ਹੋਏ ਦੰੜੇ ਫਿਰਦੇ ਹਨ। ਤੇ ਉਹ ਸਾਰੀਆਂ ਮੁਹੱਬਤਾਂ ਜਿਹੜੀਆਂ ਕੈਂਡਲ ਕਾਲੋਨੀ ਦੀ ਸੋਨਾ ਉਗਲਣ ਵਾਲੀ ਜਾਇਦਾਦ ਦੇ ਸਹਾਰੇ ਅੱਜ ਤੱਕ ਜਿਵੇਂ ਕਿਵੇਂ ਜਿਉਂ ਰਹੀਆਂ ਸਨ, ਬੀਮਾਰ ਹੋ ਕੇ ਆਖਰੀ ਸਾਹਾਂ ਤੇ ਆ ਗਈਆਂ ਹਨ ਤਾਂ ਅੱਬਾ ਫੌਰ ਭੌਰ ਹੋ ਗਿਆ ਹੈ। ਉਹ ਕਾਲੋਨੀ ਦੇ ਸੰਨਾਟਿਆਂ ਵਿਚ ਪੰਜੇਬ ਦੀ ਛਣਕਾਟ ਸੁਣਨਾ ਚਾਹੁੰਦਾ ਹੈ, ਉਹ ਵੀਰਾਨੀਆਂ ਵਿਚ ਜ਼ਿੰਦਗੀ ਦੀ ਗਹਿਮਾਗਹਿਮੀ ਦਾ ਇੱਛੁਕ ਹੈ। ਉਹ ਕੈਂਡਲ ਕਾਲੋਨੀ ਵਿਚ ਅਜਿਹਾ ਦੀਵਾ ਬਾਲੀ ਬੈਠਾ ਹੈ ਜਿਹਦੀ ਜੋਤ ਕਾਲੋਨੀ ਦੇ ਹਰ ਬਸ਼ਿਦੇ ਨੂੰ ਦੂਜਿਆਂ ਦੇ ਦਿਲ ਦਾ ਰਾਹ ਵਿਖਾ ਸਕੇ। ਪਰ ਲੋਕ ਇਸ ਜੋਤ ਦੇ ਸਹਾਰੇ ਇਕ ਦੂਜੇ ਦੇ ਦਿਲ ਵਿਚ ਪਰਵੇਸ਼ ਕਰਨ ਦੀ ਬਜਾਏ ਇਕ ਦੂਜੇ ਦੇ ਦਿਲ ਵਿਚੋਂ ਨਿਕਲ ਕੇ ਕਾਲੋਨੀ ਵਿਚ ਹੀ ਇਕੱਤਰ ਹੋ ਰਹੇ ਹਨ।

ਜਦ ਕਦੇ ਅੱਬਾ ਇਹ ਦੇਖ ਲੈਂਦਾ ਹੈ ਕਿ ਉਹਨੇ ਜਿਹੜਾ ਦੀਵਾ ਬਾਲ ਰੱਖਿਆ ਹੈ ਉਹਦੀ ਲਾਟ ਏਨੇ ਸਾਰੇ ਕਾਲੋਨੀ 'ਚ ਰਹਿਣ ਵਾਲਿਆਂ ਦੇ ਹੱਲੇ ਤੋਂ ਕੰਬ ਉਠਦੀ ਹੈ ਤਾਂ ਉਹ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਕੈਂਡਲ ਕਾਲੋਨੀ ਵਿਚੋਂ ਹੀ ਨੱਸ

ਤੁਰਦਾ ਹੈ। ਉਹਨਾਂ ਸਾਰਿਆਂ ਨੂੰ ਸੈਰ ਤਮਾਸ਼ੇ ਲਈ ਨਵੀਆਂ ਨਵੀਆਂ ਸੁਹਾਊਣੀਆਂ ਬਾਵਾਂ ਤੇ ਲੈ ਜਾਂਦਾ ਹੈ, ਨਿਸਸੰਕੋਚ ਖਰਚ ਕਰਦਾ ਹੈ। ਹਾਸਾ ਖੁਸ਼ੀ, ਮੁਸਕਾਨਾਂ, ਕਹਿਕਹੇ, ਤਰੰਗ, ਵਲਵਲੇ, ਸ਼ੌਰ ਸ਼ਰਾਬਾ, ਖੇਡ ਤਮਾਸ਼ੇ ਕਾਲੋਨੀ ਦਾ ਹਰ ਛੋਟਾ ਵੱਡਾ ਵਿਅਕਤੀ ਜਦ ਇਹਦੀ ਬਦੇਲਤ ਖੁਸ਼ ਤੇ ਸੰਤੁਸ਼ਟ ਹੁੰਦਾ ਹੈ ਤਾਂ ਅੱਬਾ ਦੇ ਚਿਹਰੇ ਦੀ ਦਮਕ ਦੇਖਣ ਜੋਗੀ ਹੁੰਦੀ ਹੈ। ਉਹ ਸਿਰ ਤੋਂ ਪੈਰਾਂ ਤਕ ਇਕ ਦੀਵਾ ਬਣ ਜਾਂਦਾ ਹੈ ਜਿਹਦੀ ਬੱਤੀ ਤੇਲ ਦੇ ਅੰਤਲੇ ਤੁਪਕੇ ਤੱਕ ਜਲਣਾ ਚਾਹੁੰਦੀ ਹੋਵੇ ਤੇ ਆਪਣੀ ਏਸ ਪਲ ਭਰ ਦੀ ਲਟ ਲਟ ਬਲਦੀ ਜਿੰਦਗੀ ਨਾਲ ਸੰਤੁਸ਼ਟ ਹੋਵੇ ਤੇ ਜਿਹਦੇ ਦੁਆਲੇ ਭੰਬਟ ਝੁੰਮਰ ਪਾਉਂਦੇ ਫਿਰਦੇ ਹੋਣ।

ਅੱਬਾ ਤੋਂ ਬਾਅਦ ਜੋ ਕੁਝ ਕੈਂਡਲ ਕਾਲੋਨੀ ਨਾਲ ਵਾਪਰੇਗਾ ਉਹ ਤਾਂ ਮੈਨੂੰ ਦਿਸਦਾ ਹੀ ਹੈ, ਪਰ ਏਸ ਅੱਬਾ ਤੋਂ ਬਾਅਦ ਉਸ ਅੱਬਾ ਦਾ ਕੀ ਹੋਵੇਗਾ ਜਿਹਨੇ ਕਦੇ ਵੀ ਨਹੀਂ ਮਰਨਾ।

ਇਕ ਦਿਨ ਮੇਰਾ ਸਰੀਰ ਬੜੇ ਸਖਤ ਬੁਖਾਰ ਨਾਲ ਟੁਟ ਰਿਹਾ ਸੀ। ਉਹਨੀਂ ਦਿਨੀਂ ਗਰਮੀ ਵੀ ਬੜੀ ਕਹਿਰ ਦੀ ਪੈ ਰਹੀ ਸੀ। ਅੱਬਾ ਮੇਰੀ ਸੁੱਖ ਪੁੱਛਣ ਆਇਆ। ਆਪਣੇ ਏਅਰ-ਕੰਡੀਸ਼ਨਡ ਕਮਰੇ ਵਿਚੋਂ ਨਿਕਲ ਕੇ ਮੇਰੇ ਡਲੈਟ ਤਕ ਆਉਂਦੇ ਆਉਂਦੇ ਉਹਦਾ ਮੂੰਹ ਤਪਸ਼ ਨਾਲ ਦਮਕ ਉਠਿਆ। ਉਹਨੇ ਖੈਰ ਖੈਰੀਅਤ ਪੁੱਛੀ ਤੇ ਮੇਰੇ ਕੋਲ ਬਹਿ ਗਿਆ ਤੇ ਮੈਂ ਪੱਖਾ ਉਹਦੇ ਹੱਥ ਵਿਚ ਬਮ੍ਹਾ ਦਿਤਾ ਤਾਂ ਜੋ ਉਹ ਸ਼ਿੱਦਤ ਦੀ ਗਰਮੀ ਨੂੰ ਨਹੀਂ ਗਰਮੀ ਦੇ ਅਹਿਸਾਸ ਨੂੰ ਦੂਰ ਕਰ ਸਕੇ।

ਉਹ ਕਹਿਣ ਲੱਗਾ ਡਲੈਟ ਤਾਂ ਭੱਠੀ ਵਾਂਗੂੰ ਤਪਦਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਭਲਾ ਤੂੰ ਕਿਵੇਂ ਰਾਜੀ ਹੋਵੇਂਗਾ। ਮੈਂ ਮਜ਼ਾਕ ਵਜੋਂ ਕਿਹਾ, “ਤੁਹਾਡਾ ਹੀ ਤਾਂ ਡਲੈਟ ਹੈ। ਇਕ ਬਿਜਲੀ ਦਾ ਪੱਖਾ ਏਥੇ ਵੀ ਲਵਾ ਦਿਓ ਨਾ। ਸਾਰੀ ਕਾਲੋਨੀ ਵਿਚ ਇਕ ਮੇਰਾ ਡਲੈਟ ਹੀ ਪੱਖੇ ਤੋਂ ਵਾਂਝਾ ਹੈ।”

ਸ਼ਾਮ ਨੂੰ ਉਹਦੀ ਮੇਟਰ ਡਲੈਟ ਦੇ ਸਾਹਮਣੇ ਰੁਕੀ ਤਾਂ ਉਹ ਆਪ ਟੇਬਲ ਫੈਨ ਚੁੱਕੀ ਪੌੜੀਆਂ ਚੜ੍ਹ ਰਿਹਾ ਸੀ, ਤੇ ਕੁਝ ਅਜਿਹੀਆਂ ਪਰੇਸ਼ਾਨ ਨਜ਼ਰਾਂ ਨਾਲ ਚਾਰੋਂ ਪਾਸੇ ਦੇਖ ਰਿਹਾ ਸੀ ਜਿਵੇਂ ਪੱਖਾ ਮੇਰੇ ਡਲੈਟ ਤੇ ਨਹੀਂ ਕਿਧਰੇ ਸਰਹੱਦੋਂ ਪਾਰ ਪੁੱਚਾ ਰਿਹਾ ਹੋਵੇ।

ਮੁੜਨ ਲੱਗਿਆਂ ਬੜਾ ਸੰਗਦਾ ਸੰਗਦਾ ਮੈਨੂੰ ਕਹਿਣ ਲੱਗਾ, “ਕਿਸੇ ਨੂੰ ਦੱਸੀਂ ਨਾ ਕਿ ਇਹ ਪੱਖਾ ਮੈਂ ਤੈਨੂੰ ਦਵਾਇਆ ਹੈ।”

“ਕਿਉਂ, ਦੱਸਾਂਗਾ ਕਿਉਂ ਨਹੀਂ, ਇਹ ਤਾਂ ਤੁਹਾਡੀ ਕ੍ਰਿਪਾਲਤਾ ਹੈ।” ਮੈਂ ਜਿੱਦ ਕੀਤੀ।

“ਮੇਰੇ ਘਰ ਵਾਲੇ ਬੁਰਾ ਮਨਾਉਂਦੇ ਹਨ”, ਉਹ ਮੁਸਕਰਾਇਆ। “ਪੱਖੇ ਤੇ ਖਰਚ ਕੀਤੀ ਰਕਮ ਸਾਡੀ ਕੇ ਰੱਖੀ ਜਾਂਦੀ ਤਾਂ ਕਲ੍ਹੂ ਨੂੰ ਮੇਰੇ ਬਾਅਦ ਵੰਡ ਵਿਚ ਉਹਨਾਂ ਦੇ ਕੰਮ ਆਉਂਦੀ। ਸਮਝਿਆ ਕੁਝ !”

ਮੇਰੀ ਮਈਆ

ਆਮਨਾ ਅੱਬੁਲ ਹਸਨ

ਗਰਦ ਦੇ ਵਰੋਲੇ ਦੇ ਨਾਲ ਵਿਨਾਇਕ ਮੈਦਾਨ ਵਿਚ ਪ੍ਰਗਟ ਹੋਇਆ ਤਾਂ ਕੇਰੀ ਕਤਰਦੀ ਰੇਸ਼ਮੀ ਬੜੇ ਜਾਬਤੇ ਨਾਲ ਬੋਲੀ, “ਕਮਾਈ ?”

ਵਿਨਾਇਕ ਨੇ ਜਵਾਬ ਦੇਣ ਦੀ ਬਜਾਇ ਠੇਹਲਾ ਇਕ ਪਾਸੇ ਖੜਾ ਕੀਤਾ। ਤੱਕੜੀ ਤੇ ਪੈਸਿਆਂ ਵਾਲਾ ਗੱਲਾ ਅੰਦਰ ਕੋਠੜੀ ਵਿਚ ਲੈ ਗਿਆ। ਬਾਹਰ ਆ ਕੇ ਤਹਿਮਤ ਝਟਕਿਆ, ਫੇਰ ਮਿੱਟੀ ਉਤੇ ਵਿਛੇ ਹੋਏ ਗੰਦੇ ਬੋਰੇ ਉੱਪਰ ਟੰਗਾਂ ਪਸਾਰ ਕੇ ਲੇਟ ਗਿਆ। ਰੇਸ਼ਮੀ ਨੇ ਆਪਣਾ ਸਵਾਲ ਫੇਰ ਦੁਹਰਾਇਆ, “ਅੱਜ ਦੀ ਕਮਾਈ...?”

ਰੇਸ਼ਮੀ ਇਹ ਸਵਾਲ ਬੜੀ ਬਾਕਾਇਦਗੀ ਨਾਲ ਪੁਛਦੀ ਹੁੰਦੀ ਸੀ। ਉਸ ਸਵਾਲ ਤੋਂ ਬੱਕ ਕੇ ਉਹਦਾ ਵੱਡਾ ਲੜਕਾ ਬਾਬੂ ਉਸ ਤੋਂ ਅਲੱਗ ਹੋ ਚੁੱਕਾ ਸੀ, ਤੇ ਹੁਣ ਵਿਨਾਇਕ ਸੀ ਜਿਹੜਾ ਰਸਤੇ ਦੀ ਗਰਦ ਦੀ ਤਰ੍ਹਾਂ ਏਸ ਸਵਾਲ ਦਾ ਬੋਝ ਚੁੱਪ ਚਾਪ ਬਰਦਾਸ਼ਤ ਕਰ ਰਿਹਾ ਸੀ। ਪਰ ਜਦ ਏਸ ਸਵਾਲ ਦੀ ਗੁੰਜ ਘਟ ਨਾ ਹੋਈ ਤਾਂ ਉਹ ਝੁੰਜਲਾ ਕੇ ਬੋਲਿਆ, “ਚੁੱਪ ਰਹਿ। ਵੱਡੇ ਭਰਾ ਨੂੰ ਨਸਾ ਕੇ ਚੈਨ ਨਹੀਂ ਆਇਆ ?” ਪਰ ਰੇਸ਼ਮੀ ਏਸ ਧਮਕੀ ਨਾਲ ਚੁੱਪ ਨਾ ਹੋਈ, “ਬਾਪ ਦੀ ਕਮਾਈ ਬੋੜਾ ਰੱਖੀ ਪਈ ਹੈ, ਹਾਂ !” ਉਹਨੇ ਆਪਣੇ ਨਿਸ਼ਨਕਤ ਸਰੀਰ ਨੂੰ ਜਿਹੜਾ ਹੁਣ ਵੱਡੀ ਉਮਰ ਦੇ ਕਾਰਨ ਲਟਕ ਗਿਆ ਸੀ, ਤਿੱਖਾ ਹਲੂਣਾ ਦਿਤਾ। ਵਿਨਾਇਕ ਨੇ ਇਕ ਵਾਰ ਘੂਰ ਕੇ ਉਹਨੂੰ ਦੇਖਿਆ, ਫੇਰ ਤਹਿਮਤ ਦੀ ਗੱਠ ਵਿਚੋਂ ਅੱਠ ਆਨੇ ਕੱਢ ਕੇ ਉਹਦੀ ਹਥਲੀ ਉਤੇ ਰੱਖ ਦਿੱਤੇ।

“ਮੈਂ ਤਾਂ ਪੂਰਾ ਰੁਪਈਆ ਲਵਾਂਗੀ।”

ਰੇਸ਼ਮੀ ਅੜ ਗਈ, ਤੇ ਵਿਨਾਇਕ ਨੇ ਉਹਦੀਆਂ ਤਿਉੜੀਆਂ ਦੇਖ ਕੇ ਪੂਰਾ ਇਕ ਰੁਪਈਆ ਉਹਦੇ ਵਲ ਉਛਾਲਿਆ, “ਮੂੰਹ ਕਾਲਾ ਕਰ।” ਫੇਰ ਉਹ ਬੋਰੇ ਤੇ ਲੇਟ ਗਿਆ, ਜਿਵੇਂ ਬੋਇੰਤਹਾ ਬੱਕ ਗਿਆ ਹੋਵੇ। ਦਿਨ ਭਰ ਗਲੀ ਗਲੀ ਘੁੰਮ ਕੇ ਉਹਦਾ ਅੰਗ ਅੰਗ ਬੱਕ ਜਾਂਦਾ ਸੀ। ਕੁਝ ਦੇਰ ਓਵੇਂ ਲੇਟੇ ਰਹਿਣ ਬਾਅਦ ਉਹਨੇ ਅਚਾਨਕ ਕੋਲ ਹੀ ਬੈਠੇ ਹੋਏ ਕਾਲੇ ਬਾਬੂ ਨੂੰ ਕਿਹਾ,

“ਚਲ ਯਾਰ, ਅੱਜ ਜ਼ਰਾ ਸਿਨਮਾ ਦੇਖੀਏ ।”

ਕਾਲੇ ਬਾਬੂ ਨੇ ਬੀੜੀ ਦਾ ਧੂਆਂ ਖੋਖਲੇ ਸੀਨੇ ਵਿਚੋਂ ਉਗਲਦਿਆਂ ਕਿਹਾ,
“ਨਾ ਬਈ, ਮਾਸੀ ਗਾਲ੍ਹੂਂ ਦੇਉ ।”

“ਚੁਲ੍ਹੇ ’ਚ ਪਵੇ ਮਾਸੀ, ਡਰਦਾ ਕਿਉਂ ਐਂ !”

“ਤੂੰ ਉਹਨੂੰ ਬਹੁਤ ਮਾਰਦੇਂ ਯਾਰ”, ਕਾਲੇ ਬਾਬੂ ਨੇ ਅਚਨਚੇਤ ਸ਼ਿਕਾਇਤ ਕੀਤੀ ।

“ਨਾ ਮਾਰਾਂ ਤਾਂ ਉਹ ਸਪਣੀ ਮੇਰੀਆਂ ਹੱਡੀਆਂ ਤੱਕ ਡੰਗ ਦੇਵੇ ।”

“ਪਰ ਉਹਦੇ ਬੁਢਾਪੇ ਦਾ ਤਾਂ ਖਿਆਲ ਕਰਿਆ ਕਰ ।”

“ਬੁਢੀ ਹੋ ਗਈ ਪਰ ਪੈਸੇ ਦਾ ਲਾਲਚ ਨਹੀਂ ਘਟਿਆ । ਆਖਰ ਕਿਬੋਂ ਤਕ ਭਰਦਾ ਜਾਵਾਂ ਚੱਟੀਆਂ । ਪੈਸਾ ਹੀ ਤਾਂ ਇਨਸਾਨ ਦੀ ਕਮਜ਼ੋਰੀ ਹੈ ।” ਵਿਨਾਇਕ ਸੱਚ ਕਹਿੰਦਾ ਹੈ, ਕਾਲੇ ਬਾਬੂ ਨੂੰ ਆਪਣਾ ਬਾਪ ਚੇਤੇ ਆ ਗਿਆ । ਛੋਟੇ ਵੱਡੇ ਬੇਸੁਮਾਰ ਬੱਚਿਆਂ ਨੂੰ ਜਨਮ ਦੇਣ ਬਾਅਦ ਉਹਦੇ ਬਾਪ ਨੇ ਹਾਲਾਤ ਤੋਂ ਮਜਬੂਰ ਹੋ ਕੇ ਚੋਰੀ ਸੁਰੂ ਕਰ ਦਿਤੀ ਸੀ । ਕਾਲੇ ਬਾਬੂ ਨੇ ਕਿੰਨੀ ਵਾਰ ਸਮਝਾਇਆ, ਤੂੰ ਫਿਕਰ ਨਾ ਕਰ ਮੈਂ ਸਾਰਿਆਂ ਨੂੰ ਪਾਲ ਲਉਂ, ਪਰ ਉਹਦੇ ਬਾਪ ਨੇ ਚੋਰੀ ਨਾ ਛੱਡੀ । ਹੁਣ ਸੀਖਾਂ ਪਿਛੇ ਬੰਦ ਦੁਨੀਆਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦਾ ਰਹਿੰਦਾ ਤੇ ਇਹ ਝਾਤ ਕਦੇ ਕਾਲੇ ਬਾਬੂ ਦੇ ਜ਼ਿਹਨ ਤੋਂ ਨਾ ਮਿਟਦੀ ।

ਉਧਰ ਰੇਸਮੀ ਆਪਣੇ ਮਰਦ ਦਾ ਰੋਣਾ ਹੋ ਰਹੀ ਸੀ । ਕੁਝ ਦੇਰ ਤਕ ਵਿਨਾਇਕ ਬੜੇ ਸਵੈਕਾਬੂ ਨਾਲ ਸੁਣਦਾ ਰਿਹਾ ਤੇ ਫੇਰ ਗੱਜ ਕੇ ਬੋਲਿਆ, “ਬਾਪ ਦਾ ਨਾਉਂ ਨਾ ਲੈ, ਨਹੀਂ ਤਾਂ...”

“ਜ਼ਰੂਰ ਲਵਾਂਗੀ, ਸੌ ਵਾਰ ਲਵਾਂਗੀ । ਭਗੋੜਾ... ਭਗੋੜਾ... ਭਗੋੜਾ...”

“ਤੈਂ ਹੀ ਉਹਨੂੰ ਨਸਾਇਆ ਹੈ, ਤੇ ਹੁਣ ਉਲਟਾ ਕੁਬੋਲ ਬੋਲ ਰਹੀ ਹੈਂ ?”

ਬੋਰੇ ਤੋਂ ਉੱਠ ਕੇ ਵਿਨਾਇਕ ਨੇ ਮਾਂ ਦੇ ਵਾਲ ਫੜ ਲਏ । ਫੇਰ ਪੈਰਾਂ ਦੇ ਚੱਕਰਾਂ ਦੇ ਨਾਲ ਨਾਲ ਧੂੰਦੇ ਦੇ ਵੱਡੇ ਵੱਡੇ ਗੁਬਾਰ ਮੈਦਾਨ ਵਿਚ ਫੈਲਣ ਲੱਗੇ ਤੇ ਰਾਹ ਜਾਂਦੇ ਲੋਕ ਤਮਾਸਾ ਦੇਖਣ ਲਈ ਆ ਇਕੱਠੇ ਹੋਏ ।

“ਓਇ, ਓਇ, ਬੁਢੀ ਨੂੰ ਮਾਰਦਾ ਹੈਂ !”

“ਕਿਹੋ ਜਿਹਾ ਪੁੱਤ ਹੈਂ, ਜਿਹੜਾ ਮਾਂ ਤੇ ਹੱਥ ਚੁੱਕ ਰਿਹਾ ਹੈਂ !”

“ਕਿਹੜੇ ਵੇਲੇ ਆ ਗਈ ਯਾਰੇ...”

“ਬੜੀ ਜੰਗਲੀ ਕੌਮ ਅੈ । ਸ਼ਹਿਰ ਆ ਕੇ ਵੀ ਨਹੀਂ ਸੁਧਰ ਸਕੀ ।”

ਪਰ ਆਲੇ ਦੁਆਲੇ ਦੀ ਇਸ ਸਾਰੀ ਚਖ ਚਖ ਤੋਂ ਬੇਪਰਵਾਹ ਵਿਨਾਇਕ ਆਪਣੀ ਮਾਂ ਨੂੰ ਧੜਾਪੜ ਕੁਟੀ ਗਿਆ ।

“ਜੇ ਹੁਣ ਤੈਂ ਫੇਰ ਮੇਰੇ ਬਾਪ ਨੂੰ ਭਗੋੜਾ ਕਿਹਾ ਤਾਂ ਫੇਰ ਯਾਦ ਰੱਖ ਲਈਂ...”

ਤੇ ਰੋਸ਼ਮੀ ਕੁੱਟੀਂਦੀ ਕੁੱਟੀਂਦੀ ਵੀ ਵਿਨਾਇਕ ਦੀ ਜੇਬ ਫਰੋਲਦੀ ਰਹੀ ।

“ਦੱਸ ਕੀ ਲਿਆਇਆ ਹੈਂ ਅੱਜ ?”

ਕਾਲੇ ਬਾਬੂ ਨੇ ਉੱਠ ਕੇ ਪਹਿਲਾਂ ਤਾਂ ਤਮਾਸ਼ਬੀਨਾਂ ਨੂੰ ਨਸਾਇਆ, ਫੇਰ ਮਾਂ ਦਾ ਕਜ਼ੀਆ ਮੁਕਾਉਣ ਲੱਗਾ ।

“ਨਾ ਲੜ ਮਾਸੀ, ਕਿਉਂ ਤਮਾਸਾ ਬਣਦੀ ਐਂ ।”

“ਮੈਂ ਆਪਣੇ ਮਰਦ ਨੂੰ ਗਾਲ੍ਹਾਂ ਦੇ ਰਹੀ ਆਂ, ਇਹਦਾ ਕੀ ਵਿਗੜਦਾ ਹੈ”, ਉਹ ਢਿਠਾਈ ਨਾਲ ਬੋਲੀ ।

“ਤੇਰਾ ਮਰਦ ਮੇਰਾ ਬਾਪ ਹੈ”, ਵਿਨਾਇਕ ਫੇਰ ਰੋਸ਼ਮੀ ਵਲ ਝਪਟਿਆ । ਪਰ ਰੋਸ਼ਮੀ ਏਸ ਵਾਰ ਅੱਗੇ ਵਧ ਗਈ । ਵਿਨਾਇਕ ਦੀਆਂ ਜੇਬਾਂ ਬਿਲਕੁਲ ਖਾਲੀ ਸਨ । ਉਹਨੇ ਚੰਗੀ ਤਰ੍ਹਾਂ ਟੋਹ ਕੇ ਦੇਖ ਲਿਆ ਸੀ । ਫੇਰ ਬਦਨ ਦੇ ਇਕ ਇਕ ਜੋੜ ਨੂੰ ਪਲੋਸਦਿਆਂ ਉਹਨੇ ਕਤਰੀ ਹੋਈ ਕੇਰੀ ਦੀ ਤਿੱਤਰ ਬਿੱਤਰ ਢੇਰੀ ਟੋਕਰੀ ਵਿਚ ਇਕੱਠੀ ਕੀਤੀ, ਤੇ ਟੋਕਰੀ ਅੰਦਰ ਰੱਖ ਆਉਣ ਬਾਅਦ ਦੁਖੀ ਲਹਿਜੇ ਵਿਚ ਬੋਲੀ,

“ਕੱਢ ਪੈਸੇ, ਦਾਰੂ ਪੀਉਂਗੀ ।”

ਵਿਨਾਇਕ ਨੇ ਗੁੱਸੇ ਨਾਲ ਉਹਦੇ ਵਲ ਤੱਕਿਆ, ਤੇ ਕਾਲੇ ਬਾਬੂ ਨੂੰ ਕਿਹਾ,

“ਚੱਲ ਯਾਰ, ਨਹੀਂ ਤਾਂ ਇਹ ਜਿਉਣ ਨਹੀਂ ਦੇਵੇਗੀ ।”

ਵਿਜਯੰਤੀ ਮਾਲਾ ਦੀ ਪਿਕਚਰ ਦੇਖ ਕੇ ਜਦ ਉਹ ਵਾਪਸ ਮੁੜੇ ਤਾਂ ਕੋਠੜੀ ਦੇ ਸਾਹਮਣੇ ਰੋਸ਼ਮੀ ਸ਼ੇਰਨੀ ਦੀ ਤਰ੍ਹਾਂ ਚੈਕਸ ਬੈਠੀ ਹੋਈ ਸੀ ।

“ਹਰਾਮੀ ਫੇਰ ਸਿਨਮਾ ਗਿਆ ਸੀ ਨਾ ?”

“ਹਾਂ, ਗਿਆ ਸੀ ।”

ਏਸ ਵਾਰ ਰੋਸ਼ਮੀ ਨੇ ਕਸ ਕੇ ਇਕ ਥੱਪੜ ਵਿਨਾਇਕ ਦੇ ਮੂੰਹ ਤੇ ਮਾਰਿਆ, “ਮੈਨੂੰ ਪੈਸੇ ਨਹੀਂ ਦਿੰਦਾ, ਸਿਨਮੇ ’ਚ ਕੀ ਤੇਰਾ ਸਾਲਾ ਬੈਠਾ ਹੋਇਐ । ਤੇਰੀ ਸ਼ਾਦੀ ਵਾਸਤੇ ਆਖਰ ਕੱਪੜੇ ਲੀੜੇ ਕਿਵੇਂ ਬਣਾਵਾਂ ?”

ਸ਼ਾਦੀ ਦੀ ਗੱਲ ਸੁਣ ਕੇ ਵਿਨਾਇਕ ਦਾ ਗੁੱਸਾ ਠੰਢਾ ਪੈ ਗਿਆ । ਉਹ ਰੋਸ਼ਮੀ ਦਾ ਹੱਥ ਮਰੋੜਦਾ ਬੋਲਿਆ, “ਅੱਛਾ, ਅੱਛਾ, ਹੁਣ ਹੁੱਲੜ ਨਾ ਮਚਾ, ਸੌਣ ਦੇਹ ।”

“ਮੈਂ ਕਹਿੰਦੀ ਹਾਂ, ਹਿਸਾਬ ਦੱਸ ।”

“ਲੈ”—ਵਿਨਾਇਕ ਨੇ ਆਪਣੀ ਜੇਬ ਪਲਟ ਦਿਤੀ । ਤਹਿਮਤ ਦੀ ਗੰਢ ਖੋਲ੍ਹ ਕੇ ਵਿਖਾ ਦਿਤੀ ।

“ਸਭ ਪੈਸੇ ਖਤਮ ਹੋ ਗਏ । ਅੱਜ ਕੁਝ ਨਹੀਂ ਬਚਿਆ, ਮੇਰੀ ਮਈਆ ।”

ਰੋਸ਼ਮੀ ਖਾਲੀ ਡੱਬੇ ਵਾਂਗ ਜਮੀਨ ਤੇ ਲੁੜ੍ਹਕ ਗਈ ਤੇ ਜ਼ੋਰ ਜ਼ੋਰ ਨਾਲ ਚੀਖ ਕੇ ਰੋਣ ਲੱਗੀ ।

“ਮੈਂ ਏਸ ਮੁੜੇ ਨੂੰ ਕਿਵੇਂ ਸਮਝਾਵਾਂ ।”

“ਰੱਬ ਦੇ ਵਾਸਤੇ ਚੁੱਪ ਰਹਿ ਮਾਸੀ”, ਕਾਲੇ ਬਾਬੂ ਨੇ ਬੀੜੀ ਪੈਰ ਹੇਠ ਮਸਲ ਦਿੱਤੀ। “ਉਹ ਦਾਰੂ ਤਾਂ ਨਹੀਂ ਪੀਂਦਾ। ਚੁੱਪ ਹੋ ਜਾ। ਸਾਰਾ ਦਿਨ ਮਿਹਨਤ ਕਰਨ ਵਾਲਿਆਂ ਦੀ ਨੀਂਦ ਹਰਾਮ ਨਾ ਕਰ।”

ਪਰ ਰੇਸ਼ਮੀ ਡੰਡ ਪਾਉਣੇ ਬੰਦ ਨਾ ਹੋਈ। “ਉੱਠ ਪੈਣ ਦੇ ਸਾਰੇ ਲੋਕਾਂ ਨੂੰ। ਮੈਂ ਉਹਨਾਂ ਨੂੰ ਦੱਸੁੰਗੀ ਮੇਰਾ ਪੁੱਤ ਗ੍ਰੌਡਾ ਬਦਮਾਸ, ਲਛੇਗਾ ਹੋ ਗਿਆ ਹੈ। ਜਿਹੜੀ ਕਮਾਈ ਕਰਦਾ ਹੈ ਸਭ ਉਡਾ ਦਿੰਦਾ ਹੈ। ਮੇਰੇ ਹੱਥ ਵਿਚ ਇਕ ਪੈਸਾ ਵੀ ਲਿਆ ਕੇ ਨਹੀਂ ਦਿੰਦਾ। ਮੇਰੀ ਮਈਆ, ਬਿਲਕੁਲ ਆਪਣੇ ਬਾਪ ਦੇ ਕਦਮ ਤੇ ਕਦਮ ਰੱਖ ਰਿਹਾ ਹੈ।” ਉਹ ਚੀਕਦੀ ਰਹੀ, ਪਰ ਵਿਨਾਇਕ ਇਹਨਾਂ ਚੀਕਾਂ ਤੇ ਕਾਲੇ ਬਾਬੂ ਦੀਆਂ ਖੁਸ਼ਾਮਦਾਂ ਤੋਂ ਬਿਲਕੁਲ ਬੇਨਿਆਜ਼ ਬੋਰੇ ਤੇ ਡਿਗ ਪਿਆ, ਤੇ ਸਾਰੇ ਆਲੇ ਦੁਆਲੇ ਤੋਂ ਬੇਖਬਰ ਉਚੇ ਉਚੇ ਘੁਰਾੜੇ ਮਾਰਨ ਲੱਗਾ—ਖੂਬ ਸ਼ੋਰ ਮਚਾਉਣ ਤੋਂ ਬਾਅਦ ਰੇਸ਼ਮੀ ਨੇ ਸਰੀਰ ਦੇ ਦੁਖਦੇ ਹੋਏ ਭਾਗਾਂ ਨੂੰ ਹਲਦੀ ਤੇ ਚੂਨੇ ਦਾ ਲੇਪ ਲਾਇਆ। ਫੇਰ ਆਪ ਵੀ ਬੋਰੇ ਤੇ ਵਿਨਾਇਕ ਦੇ ਬਰਾਬਰ ਹੋ ਕੇ ਪੈ ਗਈ—ਸਵੇਰੇ ਜਦ ਚਿੜੀਆਂ ਨੇ ਚਹਿਜਹਾਉਣਾ ਸ਼ੁਰੂ ਕੀਤਾ ਤਾਂ ਉਹ ਸਭ ਤੋਂ ਪਹਿਲਾਂ ਉੱਠੀ, ਮਿਓਨਿਸਪੈਲਟੀ ਦੇ ਨਲਕੇ ਤੇ ਕੁਰਲੀ ਕਰ ਕੇ ਪਾਨ ਖਾਖ ਵਿਚ ਦਬਾਇਆ। ਹਨੇਰੇ ਵਿਚ ਉਹਦੀਆਂ ਅੱਖਾਂ ਤੱਕਣ ਲੱਗ ਪਈਆਂ ਸਨ। ਇਸ ਕਰ ਕੇ ਬਗੈਰ ਕਿਸੇ ਦਿੱਕਤ ਦੇ ਸੁੱਕੀਆਂ ਝਾੜੀਆਂ ਵਿਚੋਂ ਪੱਕੇ ਪੱਕੇ ਅੰਬ ਟੋਹ ਕੇ ਕੱਢੇ, ਸੜੇ-ਗਲੇ ਅੰਬ ਛਾਂਟੇ, ਠੇਹਲੇ ਤੇ ਰੰਗੀਨ ਕਾਗਜ਼ ਵਛਾ ਕੇ ਸੁਨਹਿਰੀ ਅੰਬਾਂ ਦੀਆਂ ਛੋਟੀਆਂ ਛੋਟੀਆਂ ਦੇਰੀਆਂ ਲਾਈਆਂ, ਛੇਰ ਤੱਕੜੀ, ਤੇ ਪੈਸਿਆਂ ਵਾਲਾ ਗੱਲਾ ਠੇਹਲੇ ਦੇ ਇਕ ਕੋਣੇ ਵਿਚ ਰੱਖੇ। ਏਨਾ ਕਰ ਕੇ ਉਹਨੇ ਦੀਵਾਰ ਤੇ ਗੋਰੇ ਚਿਣੇ, ਚੁਲ੍ਹਾ ਗਰਮ ਕੀਤਾ, ਜਵਾਰ ਦੀਆਂ ਮੌਟੀਆਂ ਮੌਟੀਆਂ ਰੋਟੀਆਂ ਬੱਪੀਆਂ, ਲਸਣ ਤੇ ਹਰੀਆਂ ਮਿਰਚਾਂ ਦੀ ਚਟਣੀ ਕੁੱਟੀ, ਤਾਂ ਵਿਨਾਇਕ ਦੇ ਕੋਲ ਆਈ।

“ਓ ਹਤਿਆਰੇ, ਉਠਦਾ ਕਿਉਂ ਨਹੀਂ।”

ਹਤਿਆਰੇ ਨੇ ਉੱਠਣ ਦੀ ਬਜਾਏ ਇਕ ਜ਼ੋਰ ਦੀ ਅਬਾਸੀ ਲਈ, ਤੇ ਪਾਸਾ ਵੱਟ ਕੇ ਤਸੱਲੀ ਨਾਲ ਸੌਂ ਗਿਆ। ਰੇਸ਼ਮੀ ਨੇ ਉਹਦੀ ਪਿੱਠ ਤੇ ਦੋ ਤਿੰਨ ਮੁੱਕੇ ਜੜ ਦਿੱਤੇ।

“ਉੱਠ ਦਿਨ ਚੜ੍ਹ ਗਿਆ।”

ਵਿਨਾਇਕ ਨੇ ਅੱਖਾਂ ਖੋਲ੍ਹੀਆਂ ਤਾਂ ਸਵੇਰ ਸੱਚ ਮੁਚ ਮੁਸਕਰਾ ਰਹੀ ਸੀ। ਏਸ ਮੁਸਕਰਾਹਟ ਦੀ ਤਾਜ਼ਗੀ ਨੇ ਉਹਦੇ ਅੰਗ ਅੰਗ ਵਿਚ ਫੁਰਤੀ ਭਰ ਦਿਤੀ। ਉਹਨੇ ਛੇਤੀ ਨਾਲ ਉੱਠ ਕੇ ਨਲਕੇ ਤੇ ਕੁਰਲੀ ਕੀਤੀ, ਜਵਾਰ ਦੀ ਰੋਟੀ ਚਟਣੀ ਤੇ ਪਿਆਜ਼ ਨਾਲ ਖਾਣ ਤੋਂ ਬਾਅਦ ਠੇਹਲਾ ਧਕਦਾ ਹੋਇਆ ਅੱਗੇ ਵਧ ਗਿਆ।

ਰੇਸਮੀ ਨੇ ਬੜੀ ਖਾਮੋਸ਼ ਸ਼ਾਂਤੀ ਨਾਲ ਉਹਨੂੰ ਰਾਹ ਦੀ ਧੂੜ ਵਿਚ ਗੁਮ ਹੁੰਦੇ ਦੇਖਿਆ, ਫੇਰ ਕੱਚੇ ਅੰਬਾਂ ਦੀ ਢੇਰੀ ਸਮੇਟ ਕੇ ਉਹਨਾਂ ਨੂੰ ਕੱਟਣ ਬੈਠ ਗਈ। ਢੇਰਾਂ ਦੇ ਢੇਰ ਕੱਚੇ ਅੰਬ, ਸੁੱਕੇ ਹੋਏ, ਉਹਦੀ ਕੌਠੜੀ ਵਿਚ ਸਾਂਭੇ ਪਏ ਸਨ। ਜਦ ਅੰਬਾਂ ਦਾ ਮੌਸਮ ਖਤਮ ਹੋ ਜਾਂਦਾ ਤਾਂ ਉਹ ਫੇਰ ਖਟਿਆਈ ਵੇਚ ਵੇਚ ਕੇ ਆਪਣਾ ਗੁਜ਼ਾਰਾ ਕਰਦੀ। ਜਦ ਇਹ ਖਟਿਆਈ ਵੀ ਖਤਮ ਹੋ ਜਾਂਦੀ ਤਾਂ ਲਾਲ ਮਿਰਚਾਂ ਉਹਦੀ ਥਾਂ ਲੈ ਲੈਂਦੀਆਂ ਜਾਂ ਫੇਰ ਭਾਅ ਨਾ ਬਣਨ ਦੀ ਸੂਰਤ ਵਿਚ ਜੰਗਲ ਤਾਂ ਸੀ ਹੀ। ਉਥੋਂ ਤਿੱਤਰ, ਬਟੇਰੇ, ਸਹੇ ਫੜ ਕੇ ਸ਼ਹਿਰ ਵਿਚ ਵੇਚਦੀ।

ਉਹਦੀ ਸਾਰੀ ਜ਼ਿੰਦਗੀ ਮਿਹਨਤ ਤੇ ਨਿਰਭਰ ਸੀ। ਪੁੱਤ ਦੀ ਜ਼ਰਾ ਕੁ ਵੀ ਸੁਸਤੀ ਉਸ ਕੋਲੋਂ ਬਰਦਾਸ਼ਤ ਨਾ ਹੁੰਦੀ। ਆਪਣੇ ਜੁਆਨ ਹੱਟੇ ਕੱਟੇ ਪੁੱਤ ਨਾਲ ਸੋਕੇ ਮਾਰੇ ਬਾਬੂ ਨੂੰ ਦੇਖ ਕੇ ਉਹਨੂੰ ਬੇਅੰਤ ਤਰਸ ਆਉਂਦਾ।

"ਵੇਂ ਤੂੰ ਵੀ ਹੁਣ ਘਰ ਵਸਾ ਲੈ, ਕਦੋਂ ਤਕ ਇਕੱਲਾ ਰਹੋਂਗਾ", ਉਹ ਉਹਦੀ ਜਾਨ ਖਾਂਦੀ।

"ਨਹੀਂ ਮਾਸੀ।" ਕਾਲੇ ਬਾਬੂ ਨੂੰ ਸੀਖਾਂ ਦੇ ਪਿਛੇ ਬੰਦ ਬਾਪ ਤੇ ਭਟਕਦੇ ਹੋਏ ਭੈਣ ਭਰਾ ਯਾਦ ਆ ਜਾਂਦੇ। ਉਹ ਬਹੁਤ ਦੁਖੀ ਹਿਰਦੇ ਨਾਲ ਪਰ ਡਟਵੇਂ ਲਹਿਜੇ ਵਿਚ ਕਹਿੰਦਾ, "ਤੂੰ ਮੇਰੀ ਸੋਚ ਨਾ ਕਰ।"

"ਤੇਰੀ ਸੋਚ ਕਿਉਂ ਨਾ ਕਰਾਂ। ਮੇਰੇ ਲਈ ਜੇਹਾ ਵਿਨਾਇਕ, ਉਜੇਹਾ ਤੂੰ।"

ਤੇ ਉਹ ਬੜੇ ਚਾਅ ਨਾਲ ਗਿਣਨ ਲਗਦੀ, ਚਾਂਦੀ ਦੀ ਚੇਨ, ਦੋ ਜੋੜੀਆਂ ਹੱਥਾਂ ਦੇ ਕਤਿਆਂ ਦੀਆਂ, ਦੋ ਜੋੜੀਆਂ ਹੱਥਾਂ ਦੀਆਂ ਗੰਟੀਆਂ, ਦੋ ਜੋੜੀਆਂ ਪੈਰਾਂ ਦੇ ਛੱਲੇ, ਦੋ ਜੋੜੀਆਂ—ਪਰ ਕਾਲੇ ਬਾਬੂ ਇਸ ਸਾਰੀ ਗਿਣਤੀ ਦਾ ਸੁਆਦ ਕਿਰਕਿਰਾ ਕਰ ਦਿੰਦਾ। "ਮੈਂ ਨਹੀਂ ਵਸਾਉਣਾ ਘਰ।" ਤਦ ਰੇਸਮੀ ਤਾਹਨਿਆਂ ਤੇ ਉੱਤਰ ਆਉਂਦੀ। "ਕਦੋਂ ਤਕ ਆਪਣੇ ਪੇਟ ਵਲ ਹੀ ਦੇਖਦਾ ਰਹੋਂਗਾ। ਬਹੂ ਨਹੀਂ ਲਿਆਉਣੀ ਮਾਂ ਦੀ ਸੇਵਾ ਵਾਸਤੇ।" ਇਹ ਸੁਣ ਕੇ ਕਾਲੇ ਬਾਬੂ ਚਿੰਤਾ ਵਿਚ ਛੁੱਬ ਜਾਂਦਾ।

"ਤੇਰੀ ਮਾਂ ਤਾਂ ਡਾਇਣ ਹੈ, ਕੋਈ ਕੁੜੀ ਉਹਦੇ ਪਸੰਦ ਨਹੀਂ ਆਉਣੀ। ਬੂਹ ਬੂਹ।" ਉਹ ਜ਼ਮੀਨ ਤੇ ਥੁੱਕ ਦਿੰਦੀ।

"ਮਾਂ ਦੀ ਗੱਲ ਨਾ ਕਰ ਮਾਸੀ", ਕਾਲੇ ਬਾਬੂ ਦੀਆਂ ਅੱਖਾਂ ਭਰ ਆਈਆਂ।

"ਡਾਇਣ ਹੁੰਦੀ ਤਾਂ ਬੱਚਿਆਂ ਦੀਆਂ ਗਰਦਣਾਂ ਮਰੋੜ ਕੇ ਦੁਜਿਆਂ ਦੇ ਨਾਲ ਨਾ ਭੱਜ ਜਾਂਦੀ। ਮਿਹਨਤ ਮਜ਼ਦੂਰੀ ਕਰ ਕੇ, ਦੁਖ ਝੱਲ ਕੇ, ਬੱਚਿਆਂ ਨੂੰ ਕਿਉਂ ਪਾਲਦੀ।" ਉਹਨੂੰ ਇਕਦਮ ਘਰ ਦੀ ਯਾਦ ਆ ਜਾਂਦੀ। ਤੇ ਛੇ ਕੋਹਾਂ ਦਾ ਪੈਂਡਾ ਪੈਰਾਂ ਹੇਠ ਛੁੱਲਾਂ ਵਾਂਗ ਸਰਕ ਜਾਂਦਾ। ਫੇਰ ਜਦ ਗੰਦੇ ਲੜਾਕੇ ਭੈਣ ਭਾਈਆਂ ਤੇ ਕੋਹਲੂ ਵਿਚ ਜੁੜੀ ਮਾਂ ਨਾਲ ਦਿਲ ਭਰ ਜਾਂਦਾ ਤਾਂ ਕਾਲੇ ਬਾਬੂ ਸਿਰ ਵਿਚ ਮੁਸ਼ਬੂਦਾਰ

ਤੇਲ ਪਾਉਣ, ਸਿਨਮਾ ਦੇਖਣ, ਠਾਠ ਨਾਲ ਬੀੜੀਆਂ ਉਡਾਉਣ ਦੋਬਾਰਾ ਸਹਿਰ ਮੁੜ ਆਉਂਦਾ। ਕਦੇ ਕਦੇ ਉਹ ਜੇਲ੍ਹ ਵਲ ਵੀ ਨਿਕਲ ਜਾਂਦਾ। ਤਦ ਵੱਡੇ ਫਾਟਕ, ਤੇ ਉਹਦੇ ਕੋਲ ਬੈਠੇ ਦਰਬਾਨ ਨੂੰ ਦੇਖ ਕੇ ਉਹਦਾ ਜੀਅ ਚਾਹੁੰਦਾ ਕਿ ਕੁਹਾੜੀ ਜਾਂ ਕੇਰੀ ਕੱਟਣ ਵਾਲੇ ਤੇਜ਼ ਚਾਕੂ ਨਾਲ ਦਰਬਾਨ ਦਾ ਸਿਰ ਵੀ ਆਲੂ ਮੂਲੀ ਵਾਂਗ ਛਿੱਲ ਕੇ ਰੱਖ ਦੇਵੇ, ਤੇ ਆਪਣੇ ਬਾਪ ਨੂੰ ਆਜ਼ਾਦ ਕਰਵਾ ਕੇ ਲੈ ਜਾਵੇ। ਪਰ ਝੱਟ ਹੀ ਸੀਖਾਂ ਅੱਗੇ ਵਧਦੀਆਂ ਨਜ਼ਰ ਆਉਂਦੀਆਂ ਤੇ ਦੂਰ ਛੇ ਕੋਹ ਪਰ੍ਹਾਂ ਤੋਂ ਉਹਦੀ ਮਾਂ ਧੀਮੀ ਜਿਹੀ ਆਵਾਜ਼ ਵਿਚ ਚੀਕਦੀ, “ਪਹਿਲਾਂ ਮੈਨੂੰ ਮਾਰ ਸੁੱਟ, ਪਹਿਲਾਂ ਮੈਨੂੰ ਮਾਰ ਸੁੱਟ ਫੇਰ ਇਹ ਕਰੀਂ।” ਤੇ ਕਾਲੇ ਬਾਬੂ ਚੁੱਪ ਚਾਪ ਪਰਤ ਆਉਂਦਾ। ਵਿਨਾਇਕ ਦੇ ਬਰਾਬਰ ਪਰਨੇ ਲੇਟ ਕੇ ਸਸਤੇ ਤੇਲ ਦੀ ਸੁਗੰਧ ਇਸ ਤਰ੍ਹਾਂ ਨਾਸਾਂ ਵਿਚ ਖਿੱਚਣ ਲਗਦਾ ਜਿਵੇਂ ਉਹਦੇ ਕੋਲ ਵਿਨਾਇਕ ਨਹੀਂ ਸਿਨਮੇ ਦੀ ਕੋਈ ਹੀਰੋਇਨ ਆ ਪਈ ਹੋਵੇ। ਇਹ ਸਮਾਂ ਕਿੰਨਾ ਸੁਹਾਉਣਾ ਤੇ ਵਡਮੌਲਾ ਹੁੰਦਾ। “ਕੱਢ ਬੀੜੀ”, ਉਹ ਇਕ ਹੁਕਮ ਜਿਹੇ ਦੇ ਲਹਿਜੇ ਵਿਚ ਕਹਿੰਦਾ ਤੇ ਵਿਨਾਇਕ ਹੈਰਾਨ ਹੋ ਕੇ ਸੋਚਦਾ ਇਹਦੇ ਲਹਿਜੇ ਵਿਚ ਇਹ ਹਾਕਮੀ ਦੀ ਸੁਰ ਕਿਥੋਂ ਆ ਰਲੀ। ਕਿਤੇ ਜ਼ਮਾਨੇ ਨੇ ਇਹਦੇ ਕੰਨ ਵਿਚ ਕੋਈ ਹਿੰਮਤ ਦੀ ਛੂਕ ਤਾਂ ਨਹੀਂ ਮਾਰ ਦਿੱਤੀ। ਫੇਰ ਉਹਨੂੰ ਵਿਸ਼ਵਾਸ ਹੋ ਜਾਂਦਾ ਕਿ ਸੁੱਕੀ ਛਾਤੀ ਵਾਲਾ ਮਰੀਅਲ ਕਾਲੇ ਬਾਬੂ ਹੁਣੇ ਨਹੀਂ ਮਰਨ ਲੱਗਾ, ਕਦੇ ਨਹੀਂ ਮਰੇਗਾ। ਆਪਣੇ ਤੇ ਉਹਦੇ ਲਈ ਬੀੜੀ ਸੁਲਗਾ ਕੇ ਉਹ ਬੜੀ ਦਿਲਜਮੀ ਦੀਆਂ ਗੱਲਾਂ ਕਰਨ ਲਗਦਾ। ਉਹਦਾ ਮਨ ਭਾਉਂਦਾ ਵਿਸ਼ਾ ਸਿਨਮਾ ਹੁੰਦਾ। ਹੀਰੋ, ਹੀਰੋਇਨ, ਵਿਲੇਨ—ਬੜੇ ਬੜੇ ਦਾਨਿਸ਼ਵਰਾਂ, ਮੁਦੱਬਰਾਂ ਵਾਂਗ ਦੋਵੇਂ ਹਰ ਸਿਨਮੇ ਬਾਰੇ ਆਪਣੀ ਰਾਇ ਬਣਾਉਂਦੇ, ਫੇਰ ਉਹਦਾ ਯਥਾਰਥਕ ਜੀਵਨ ਨਾਲ ਮੁਕਾਬਲਾ ਕਰਦੇ। ਆਪਣੀ ਰਾਇ ਨੂੰ ਬਹੁਤ ਮਹੱਤਤਾ ਦਿੰਦੇ, ਫੇਰ ਜਦ ਬੋਲਦੇ ਬੋਲਦੇ ਬੱਕ ਜਾਂਦੇ ਤਾਂ ਗਰਮ ਗਰਮ ਰੋਟੀਆਂ ਦੀ ਮਹਿਕ ਮਾਣ ਕੇ ਸਿਰ ਤੋਂ ਪੈਰਾਂ ਤਕ ਕੰਬਲ ਤਾਣ ਲੈਂਦੇ।

ਰੇਸ਼ਮੀ ਦਾਰੂ ਦੇ ਨਸ਼ੇ ਵਿਚ ਉੱਚੀਆਂ ਉੱਚੀਆਂ ਆਵਾਜ਼ਾਂ ਕਢਦੀ, ਜਾਂ ਬੀਤੇ ਦੀ ਯਾਦ ਵਿਚ ਲੰਮੀਆਂ ਲੰਮੀਆਂ ਤਾਨਾਂ ਉੜਾਉਂਦੀ, “ਸੰਗ ਲੈ ਜਾ ਗੱਭਰੂ, ਸੰਭਾਲ ਆਬਰੂ, ਸੰਗ ਲੈ ਜਾ...।”

ਵਿਨਾਇਕ ਤੇ ਕਾਲੇ ਬਾਬੂ ਕਦੇ ਕਦੇ ਕੰਬਲ ਦੇ ਅੰਦਰ ਹੀ ਹੱਸ ਪੈਂਦੇ। ਇਸਤਰੀ ਦਾ ਕੁਝ ਭਾਗ ਹਰ ਉਮਰ ਵਿਚ ਜਵਾਨ ਰਹਿੰਦਾ ਹੈ। ਜਿਵੇਂ ਉਸ ਸਮੇਂ ਰੇਸ਼ਮੀ ਦਾ ਜ਼ਿਹਨ, ਤੇ ਬੇਸੁਰੀ ਤਾਨ ਦੀ ਗੁੰਜ ਵਿਚ ਛਮ ਛਮ ਕਰਦੀ ਨੀਂਦ ਉਹਨਾਂ ਦੀਆਂ ਅੱਖਾਂ ਵਿਚ ਉਤਰ ਆਈ। ਜਦ ਰੇਸ਼ਮੀ ਗਾ ਗਾ ਕੇ ਬੱਕ ਜਾਂਦੀ ਤੇ ਉਹਨੂੰ ਯਕੀਨ ਹੋ ਜਾਂਦਾ ਕਿ ਦੋਵੇਂ ਸੌਂ ਗਏ ਤਾਂ ਉਹ ਚੁਪਕੇ ਜਿਹੇ ਉਠਦੀ, ਦਬੇ ਦਬੇ ਪੈਰੀਂ ਕੌਠੜੀ ਵਿਚ ਚਲੀ ਜਾਂਦੀ, ਪਾਟੇ ਪੁਰਾਣੇ ਕੱਪੜਿਆਂ ਦੇ ਗੁੱਦੜ ਵਿਚ

ਮੈਲੀਆਂ ਮੈਲੀਆਂ ਗੰਦੀਆਂ ਗੰਦੀਆਂ ਗੰਢਾਂ ਖੋਲ੍ਹਦੀ ਤੇ ਫੇਰ ਟਿਕਵੇਂ ਹੱਥ ਨਾਲ ਕੋਠੜੀ ਦੇ ਕੱਚੇ ਡਰਸ਼ ਤੇ ਕੋਲੇ ਨਾਲ ਲਕੀਰਾਂ ਖਿਚਦੀ, ਟਿਮਟਿਮਾਉਂਦੇ ਦੀਵੇ ਦੀ ਗੰਧਲੀ ਜਿਹੀ ਰੋਸ਼ਨੀ ਵਿਚ ਉਹਦੇ ਅਘੜ ਦੁਘੜੇ ਦੰਦ ਬਿਜਲੀ ਦੇ ਤਰਾਰੇ ਵਾਂਗ ਲਿਸ਼ਕ ਉਠਦੇ। ਏਸ ਸਾਲ ਜ਼ਰੂਰ ਨਫ਼ਾ ਹੋਵੇਗਾ, ਜ਼ਰੂਰ ਗਹਿਣੇ ਤਿਆਰ ਹੋਣਗੇ, ਘਰ ਵਿਚ ਬਹੁ ਆਵੇਗੀ, ਤੇ ਬਹੁ ਦੀ ਕਲਪਨਾ ਨਾਲ ਹੀ ਕੇਰੀਆਂ ਦੀ ਢਰੀ ਬਿਨਾਂ ਹੱਥ ਲਾਏ ਕਟੀ ਹੋਈ ਖਟਿਆਈ ਵਿਚ ਤਬਦੀਲ ਹੋ ਜਾਂਦੀ। ਪੱਕੇ ਪੱਕੇ ਅੰਬ ਆਪਣੇ ਆਪ ਟੋਕਰੀਆਂ ਵਿਚ ਜਾ ਟਿਕਦੇ, ਫੇਰ ਟੋਕਰੀਆਂ ਆਪਣੇ ਆਪ ਠੇਹਲੇ ਵਿਚ ਚੜ੍ਹ ਜਾਂਦੀਆਂ, ਸੜ੍ਹੇ ਹੋਏ ਅੰਬ ਬਿਨਾਂ ਜਤਨ ਘੁਰੇ ਤੇ ਜਾ ਪੈਂਦੇ। ਧੁੱਪ ਵਿਚ ਸੁਕਦੀਆਂ ਲਾਲ ਮਿਰਚਾਂ ਉੱਖਲੀ ਵਿਚ ਜਾ ਫਿਗਦੀਆਂ, ਚੂੜੀਆਂ ਖਣਕਦੀਆਂ, ਪਸੀਨੇ ਦੇ ਤੁਪਕੇ ਟਪਕਦੇ, ਤੇ ਮਿੱਟੀ ਵਿਚ ਰਚ ਜਾਣ ਦੀ ਬਜਾਏ ਚਾਂਦੀ ਬਣ ਕੇ ਉਹਦੀ ਪਾਟੀ ਪੁਰਾਣੀ ਬੈਲੀ ਵਿਚ ਇਕੱਤਰ ਹੋ ਜਾਂਦੇ।

ਏਨਾ ਸਾਰਾ ਪੈਸਾ ਉਹਨੂੰ ਬਿਨਾਂ ਹੱਥ ਹਿਲਾਏ ਮਿਲ ਜਾਵੇਗਾ, ਏਸ ਖਿਆਲ ਨਾਲ ਬਹੁ ਪ੍ਰਤੀ ਜੱਗ ਜਹਾਨ ਦਾ ਪਿਆਰ ਉਮੰਡ ਪੈਂਦਾ। ਇਕ ਮਜ਼ਬੂਤ ਡੀਲ ਡੌਲ ਉਹਦੀਆਂ ਅੱਖਾਂ ਅੱਗੇ ਘੁੰਮਣ ਲਗਦੀ। ਕੋਲੇ ਵਰਗੀ ਕਾਲੀ ਪਰ ਛੌਲਾਦ ਜਿਹੀ ਸਖਤ। ਖੂਬਸੂਰਤੀ ਨਜ਼ਰ ਦੀ ਚੀਜ਼ ਹੈ, ਤੇ ਗਰੀਬ ਨਜ਼ਰ ਨੂੰ ਕੋਈ ਮਹੱਤਤਾ ਨਹੀਂ ਦਿੰਦੇ।

ਵਿਨਾਇਕ ਨੇ ਸੁਣਿਆ ਤਾਂ ਸਾਡ ਮੁਕਰ ਗਿਆ। ਪਰ ਕਾਲੇ ਬਾਬੂ ਨੇ ਸਮਝਾਇਆ, “ਅੰਰਤ ਗੋਰੀ ਹੋਵੇ ਜਾਂ ਕਾਲੀ, ਸੋਹਣੀ ਹੋਵੇ ਜਾਂ ਕੁਸੋਹਣੀ, ਅੰਰਤ ਹੀ ਹੁੰਦੀ ਹੈ। ਤੇ ਫੇਰ ਸਾਡੀਆਂ ਹਨੇਰੀਆਂ ਕੋਠੜੀਆਂ ਵਿਚ ਮਧੂਬਾਲਾ ਜਾਂ ਵਿਜਯੰਤੀ ਮਾਲਾ ਨਹੀਂ ਰਹਿ ਸਕਦੀਆਂ। ਸੀਤਾ ਤੇ ਸ਼ਕੁੰਤਲਾ ਹੀ ਜੀਅ ਸਕਦੀਆਂ ਹਨ।”

ਅਖੀਰ ਵਿਨਾਇਕ ਮੰਨ ਗਿਆ। ਕਾਲੇ ਬਾਬੂ ਦੀ ਗੱਲ ਪੱਥਰ ਦੀ ਲਕੀਰ ਹੁੰਦੀ ਹੈ। ਇਸ ਤੋਂ ਬਿਨਾਂ ਨਜ਼ਰ ਦੀ ਤ੍ਰਿਪਤੀ ਲਈ ਸਿਨਮੇ ਦਾ ਪਰਦਾ ਤਾਂ ਹੈ ਹੀ। ਉਹਨੇ ਪੰਜਾਹ ਰੂਪਦੇ ਇਕਦਮ ਮਾਂ ਦੀ ਹਥੇਲੀ ਤੇ ਰੱਖ ਦਿਤੇ। ਮਾਂ ਨੱਚ ਉੱਠੀ। ਫੇਰ ਕੇਲਿਆਂ ਦੀਆਂ ਹਰੀਆਂ ਬੰਮੂਆਂ ਵਾਲੇ ਹਰੇ ਭਰੇ ਮੰਡਪ ਵਿਚ ਹਲਦੀ ਨਾਲ ਲਿੱਪੇ ਹੋਏ ਪੀਲੇ ਪੀਲੇ ਹੱਥਾਂ ਨਾਲ ਉਹਨੇ ਸ਼ਕੁਨ ਦਾ ਸੂਹਾ ਸੂਹਾ ਪੱਲ੍ਹੀ ਬੰਮੂ ਲਿਆ। ਹੱਥਾਂ ਵਿਚ ਪਾਈਆਂ ਕਿੰਨੀਆਂ ਸਾਰੀਆਂ ਸਬਜ਼ ਚੂੜੀਆਂ ਤੇ ਪੀਲੀ ਸਾੜੀ। ਉਹਨਾਂ ਨਾਲ ਉਹਦਾ ਸਿਆਹ ਰੂਪ ਨਿੱਖਰ ਆਇਆ, ਜਿਵੇਂ ਕੋਲੇ ਨੇ ਇਕਦਮ ਆਂਚ ਫੜ ਲਈ ਹੋਵੇ ਜਾਂ ਕਿਸੇ ਕਰੂਪ ਚੀਜ਼ ਦਾ ਮੁੱਲ ਵਧਾਉਣ ਲਈ ਉਹਨੂੰ ਸ਼ੀਸ਼ੇ ਦੇ ਕੇਸ ਵਿਚ ਰੱਖ ਦਿਤਾ ਹੋਵੇ।

ਵਿਨਾਇਕ ਨੇ ਸ਼ਕੁੰਤਲਾ ਦੀ ਸੂਰਤ ਨਹੀਂ ਸੀ ਵੇਖੀ। ਉਹ ਉਹਦੇ ਸਰੀਰ ਤੇ ਆਪਣੇ ਪੰਜਾਹ ਰੂਪਈਆਂ ਦੀ ਚਮਕ ਦੇਖ ਰਿਹਾ ਸੀ। ਤਦੇ ਅਚਨਚੇਤ ਢੌਲ ਵੱਜਣ

ਲੱਗਾ, ਚੰਮ ਢੰਮ, ਤੇ ਫਾਹੁੜਿਆਂ ਜਿਹੇ ਬੇਡੂਕੇ ਪੈਰ ਧਰਤੀ ਦੇ ਮੁਲਾਇਮ ਸੀਨੇ ਤੇ ਉਸ ਦੀ ਫੁਹਾਰ ਵਾਂਗ ਵਰ੍ਹਨ ਲੱਗੇ, ਤੇ ਧੂੜ ਦੇ ਵੱਡੇ ਵੱਡੇ ਵਾਵਰੋਲਿਆਂ ਵਿਚ ਦਾਰੂ ਨੇ ਤੜਪ ਤੜਪ ਕੇ ਹਰਨਾਂ ਜਿਉਂ ਚੁੰਗਾਂ ਭਰੀਆਂ ।

“ਤੇਰੀ ਪਿਆਰੀ ਪਿਆਰੀ ਸੂਰਤ ਕੇ ਕਿਸੀ ਕੀ ਨਜ਼ਰ ਨਾ ਲਗੇ, ਚਸਮੇ ਬਦ ਦੂਰ ..” ਤੇ

“ਸਈਆਂ ਭਏ ਕੌਤਵਾਲ ਹਮੇਂ ਡਰ ਕਾਹੇ ਕਾ...”

ਨਵੇਂ ਪੁਰਾਣੇ ਗੀਤਾਂ ਦਾ ਖੂਬ ਕੀਮਾ ਬਣਿਆ । ਵਿਨਾਇਕ ਨੇ ਪਹਿਲੀ ਵਾਰ ਦਾਰੂ ਜੀਭ ਤੇ ਰੱਖੀ ਤੇ ਸਾਰੀ ਧਰਤੀ ਘੁੰਮ ਘੁੰਮ ਕੇ ਆਪਣੇ ਕੇਂਦਰ ਤੋਂ ਹਟ ਗਈ । ਮਲਮਲ ਦੇ ਪੀਲੇ ਕੁੜਤੇ, ਤੇ ਨਕਲੀ ਸਿਲਕ ਦੇ ਤਹਿਮਤ ਵਿਚ ਉਹਦਾ ਸਰੀਰ ਸ਼ਹਿਨਸ਼ਾਹਾਂ ਵਾਂਗ ਆਕੜਨ ਲੱਗਾ । ਰੇਸਮ ਦਾ ਛੁੱਲਦਾਰ ਰੁਮਾਲ ਬਿਖਰੇ ਵਾਲਾਂ ਵਿਚ ਜੜਾਉ ਤਾਜ ਦੀ ਤਰ੍ਹਾਂ ਕਸ ਕੇ ਉਹਨੇ ਉੜਾਨ ਭਰੀ ਤੇ ਨਚਦੇ ਲੋਕਾਂ ਦੇ ਘੇਰੇ ਵਿਚ ਆ ਗਿਆ । “ਨਾਚ ਰੇ ਮਿਉਰਾ...” ਜ਼ਮੀਨ, ਅਸਮਾਨ, ਚੰਦ, ਤਾਰੇ ਸਭ ਨੱਚਣ ਲੱਗੇ, ਤੇ ਇਸ ਤੇਜ਼ ਧਮਕ ਦੀ ਤਾਬ ਨਾ ਝੱਲ ਕੇ ਜਦ ਉਹ ਰੁਕਿਆ ਤਾਂ ਪੁਲਿਸ ਉਹਦੇ ਹੱਥਾਂ ਵਿਚ ਹਥਕੜੀਆਂ ਪਹਿਨਾ ਚੁੱਕੀ ਸੀ ।

“ਦਰੋਗਾ ਜੀ...?” ਰੇਸਮੀ ਆਇਲ ਸਪਣੀ ਵਾਂਗੂ ਉੱਛਲ ਕੇ ਆਈ । ਨਾਚ ਰੁਕ ਗਿਆ ।

“ਕੀ ਗੱਲ ਹੈ ਬਈ...” ਕਾਲੇ ਬਾਬੂ ਨੇ ਥੁੱਕ ਨਿਗਲ ਕੇ ਪੁੱਛਿਆ ।

“ਬਹੁਤ ਮਮੂਲੀ”, ਦਰੋਗਾ ਹੱਸਿਆ ।

ਈਸ ਕੌੜੀ ਹਾਸੀ ਨੇ ਥੋੜੀ ਦੇਰ ਲਈ ਜ਼ਹਿਰ ਘੋਲ ਦਿੱਤਾ ।

“ਤਾਂ ਫੇਰ ਦਸਦਾ ਕਿਉਂ ਨਹੀਂ । ਮੂੰਹ ਵਿਚ ਫੋੜਾ ਛੁੱਟ ਗਿਆ ਹੈ ਕੀ ?”

“ਚੁੱਪ ਰਹਿ ਮਾਸੀ”, ਕਾਲੇ ਬਾਬੂ ਨੇ ਰੇਸਮੀ ਨੂੰ ਪਰ੍ਹਾਂ ਧੱਕ ਦਿੱਤਾ ।

“ਕੀ ਗੱਲ ਹੈ, ਦਰੋਗਾ ਜੀ ?”

“ਬਾਣੇ ਚੱਲ ਕੇ ਆਪੇ ਪਤਾ ਲੱਗ ਜਾਉ ।”

“ਫੇਰ ਵੀ ਕੁਝ ਤਾਂ ਦਸੋ ।”

“ਇਹਤੋਂ ਪੁੱਛੋ ।”

ਕਾਲੇ ਬਾਬੂ ਨੇ ਆਹਿਸਤਾ ਜਿਹੇ ਵਿਨਾਇਕ ਦੇ ਮੌਚੇ ਤੇ ਆਪਣਾ ਕੰਬਦਾ ਹੋਇਆ ਹੱਥ ਰਖਿਆ ।

“ਹਾਂ”, ਵਿਨਾਇਕ ਬੋਲਿਆ । “ਮੈਂ ਉਹਦਾ ਖੂਨ ਕਰ ਦਿਤਾ । ਉਹਨੇ ਸਕੂਤਲਾ ਤੇ ਦੋਸ਼ ਲਾਇਆ ਸੀ ।

“ਨਹੀਂ ।” ਕਾਲੇ ਬਾਬੂ ਤੁਭਕ ਕੇ ਪਿਛੇ ਹਟ ਗਿਆ ।

“ਝੂਠ ਬਿਲਕੁਲ ਝੂਠ ।” ਰੇਸਮੀ ਲੋਕਾਂ ਦੀ ਪਕੜ ਤੋਂ ਛੁਟਦੀ ਚੀਕੀ ।

“ਹੀ ਹੀ ਹੀ”, ਦਰੋਗਾ ਦੰਦੀਆਂ ਕਢਦਾ ਹੱਸਿਆ ।

“ਬੋਲ, ਸੱਚ ਸੱਚ ਬੋਲ”, ਰੇਸ਼ਮੀ ਨੇ ਵਿਨਾਇਕ ਦੀ ਪਿਠ ਤੇ ਦੋ ਕੋਰੜੇ ਠੋਕੇ ।

“ਬੋਲ੍ਹ ਕੀ ਸੁਆਹ—ਖੂਨੀ, ਚੱਲ, ਚੱਲ...”

ਰੇਸ਼ਮੀ ਨੇ ਅੱਗੇ ਵਧ ਕੇ ਦਰੋਗੇ ਦੀ ਬਾਂਹ ਵਿਚ ਆਪਣੇ ਦੰਦ ਗੱਡ ਦਿਤੇ । ਲੋਕਾਂ ਨੇ ਬੜੀ ਅੱਖ ਨਾਲ ਉਹਨੂੰ ਅੱਡ ਕੀਤਾ ।

ਦਰੋਗੇ ਨੇ ਉਹਨੂੰ ਹੱਥ ਨਾਲ ਕਾਬੂ ਕਰ ਕੇ ਇਕ ਬੱਪੜ ਰੇਸ਼ਮੀ ਦੀ ਗਲ੍ਹ ਤੇ ਜੜ ਦਿਤਾ ।

“ਖੂਨੀ ਪੁੱਤ ਜੰਮ ਕੇ ਐਨੀ ਆਕੜ ! ਘਰ ਹੀ ਕਿਉਂ ਨਾ ਪੈਰਾਂ ਵਿਚ ਬੇੜੀਆਂ ਪਾ ਕੇ ਬੈਠਾਇਆ ?”

ਉਹ ਬੇਦਰਦੀ ਨਾਲ ਵਿਨਾਇਕ ਨੂੰ ਧਰ੍ਹਦਾ ਲੈ ਤੁਰਿਆ । ਕਾਲੇ ਬਾਬੂ ਚਕ੍ਰਿਤ ਹੋਇਆ ਖੜਾ ਰਹਿ ਗਿਆ ।

“ਹਾ...” ਰੇਸ਼ਮੀ ਚਕਰਾ ਕੇ ਜ਼ਮੀਨ ਤੇ ਡਿਗ ਪਈ ।

ਗਰਦ ਦੇ ਵਰੋਲੇ ਵਿਚ ਵਿਨਾਇਕ ਆਪਣੇ ਹੱਟੇ ਕੱਟੇ ਸਰੀਰ ਨਾਲ ਵੱਦੇ ਹੋਏ ਬਿਰਛ ਵਾਂਗ ਖਿੱਚੀਂਦਾ ਤੁਰਿਆ ਗਿਆ ।

ਉਹਦੀ ਧੁੰਦਲਾਈ ਸੂਰਤ ਚੀਕਦੀ ਰਹੀ, “ਪਰਵਾਹ ਨਾ ਕਰੀਂ ਸ਼ਕੁਨ, ਮੈਂ ਜੇਲ੍ਹ ਕੱਟ ਕੇ ਵਾਪਸ ਆਵਾਂਗਾ । ਫੇਰ ਤੂੰ ਤੇ ਮੈਂ ਰਲ ਕੇ ਦਾਰੂ ਪੀਵਾਂਗੇ । ਢੋਲ ਦੀ ਤਾਲ ਤੇ ਨੱਚਾਂਗੇ...ਤੇ ਹਾਂ ਮੇਰੇ ਪਿਛੋਂ ਮੇਰੀ ਮਾਂ ਦਾ ਖਿਆਲ ਰੱਖੀਂ । ਸਮਝੀ...?” ਫੇਰ ਉਹਦਾ ਦੂਰ ਹੁੰਦਾ ਆਕਾਰ ਤੇਜ਼ੀ ਨਾਲ ਘੁਮੇਰੀਆਂ ਖਾਂਦਾ ਗਰਦ ਵਿਚ ਗੁੰਮ ਹੋ ਗਿਆ, ਤੇ ਦੁਨੀਆਂ ਭਰ ਦੀਆਂ ਲਾਲ ਮਿਰਚਾਂ ਬੋਰੀਆਂ ਵਿਚੋਂ ਉੱਡ ਕੇ ਰੇਸ਼ਮੀ ਦੀਆਂ ਅੱਖਾਂ ਵਿਚ ਭਰ ਗਈਆਂ । “ਮੇਰੀ ਮਈਆ, ਮੇਰੀ ਮਈਆ...” ਜਲਣ ਦੇ ਅਸਹਿ ਹੋਣ ਕਾਰਨ ਉਹ ਛਾਤੀ ਕੁਟਦੀ ਕੁਕਣ ਲੱਗੀ ਤੇ ਦਹਿਕਦਾ ਕੋਲਾ ਜਲ ਕੇ ਇਕਦਮ ਰਾਖ ਹੋ ਗਿਆ । ਸ਼ੀਸ਼ੇ ਦਾ ਕੇਸ ਫੜਾਕ ਕਰ ਕੇ ਟੁੱਟ ਗਿਆ ਤੇ ਸਾਰਾ ਕੱਚ ਸ਼ਕੁਨ ਦੇ ਨਰੋਏ ਤਕੜੇ ਸਰੀਰ ਵਿਚ ਖਚਾ-ਖਚ ਖੁਭ ਗਿਆ ।

ਨਕਲੀ ਰੇਸ਼ਮ ਦਾ ਲਾਲ ਰੁਮਾਲ ਗਰਦ ਨਾਲ ਅਟਿਆ ਪਿਆ ਸੀ । ਸ਼ਕੁਨ ਨੇ ਅਹੁਲ ਕੇ ਉਹਨੂੰ ਚੁੱਕ ਲਿਆ ਤੇ ਉਹਨੂੰ ਛਾਤੀ ਨਾਲ ਘੁੱਟ ਘੁੱਟ ਕੇ ਰੋਣ ਲੱਗੀ ।

ਮੇਰੀ ਮਈਆ !

ਮੇਰੀ ਮਈਆ !!

ਕਿਨਾਰਾ ਨਹੀਂ ਕੋਈ ਦਰਦ ਦਾ

ਅਨਵਰ ਅਜੀਮ

ਪਤਝੜ ਦੀ ਸ਼ਾਮ ਵਾਂਗ ਉਦਾਸ ਸੰਗੀਤ ਇਉਂ ਕਮਰੇ ਵਿਚ ਘੁਲ ਰਿਹਾ ਸੀ, ਜਿਵੇਂ ਹੋਠਾਂ ਦੇ ਮਿਲਾਪ ਵਿਚ ਦਿਲਾਂ ਦੀ ਅੱਗ ਘੁਲਦੀ ਹੈ। ਦਿਨ ਢਲ ਰਿਹਾ ਸੀ ਤੇ ਬਾਹਰ ਸੂਰਜ ਦੀਆਂ ਕੁਆਰੀਆਂ ਕਿਰਨਾਂ ਦਰਵਾਜ਼ੇ ਅਤੇ ਖਿੜਕੀਆਂ ਦੇ ਪਰਦਿਆਂ ਉਪਰ ਐਬਸਟਰੈਕਟ ਡੀਜ਼ਾਈਨ ਤੇ ਝਿਲਮਿਲਾ ਰਹੀਆਂ ਸਨ। ਪਰ ਅੰਦਰ ਘੁਸਮੁਸੇ ਦਾ ਸਮਾਂ ਸੀ, ਕਿਤੇ ਪਰਛਾਵੇਂ, ਕਿਤੇ ਮੱਧਮ ਮੱਧਮ ਲੋਅ। ਛੱਤ ਦੇ ਪੱਖੇ ਦਾ ਅਕਸ ਬੜੇ ਮੇਜ਼ ਦੇ ਸ਼ੀਸ਼ੇ ਵਿਚ ਅਜੀਬ ਜਿਹੀ ਚਲਕੋਰ ਪੈਦਾ ਕਰ ਰਿਹਾ ਸੀ। ਛੋਟੇ ਮੇਜ਼ ਉਤੇ ਕੌਫੀ ਦੀ ਅੰਧੀ ਪੀਤੀ ਪਿਆਲੀ ਠੰਢੀ ਹੋ ਰਹੀ ਸੀ। ਤੇ ਕਾਮੂ ਦੇ 'ਆਊਟ-ਸਾਈਡਰ' ਦੇ ਪੰਨੇ ਆਪਣੇ ਆਪ ਉਲਟ ਰਹੇ ਸਨ। ਜਾਪਦਾ ਸੀ ਇਹ ਕਿਤਾਬ ਵੀ ਸੰਗੀਤ ਦੇ ਨਾਲ ਸਾਹ ਲੈ ਰਹੀ ਹੈ, ਤੇ ਆਪਣੇ ਅਜਨਬੀਪਣ ਤੇ ਇਕੱਲ ਤੋਂ ਡਰੀ ਹੋਈ ਹੈ।

ਫੇਰ ਉਹੀਓ ਅਕਾਊ ਫਿਜ਼ਾ ਹੋਵੇਗੀ, ਉਹੀਓ ਥੰਮ੍ਹੁ ਥੰਮ੍ਹੁ ਕੇ ਬਹਿਕਦੇ ਕਦਮ, ਅੱਡੀਆਂ ਤੇ ਘੁੰਮਦੇ ਹੋਏ, ਪੰਜਿਆਂ ਤੇ ਤੁਰਦੇ ਲੋਕ, ਬੇਮਹਿਕ ਛੁੱਲਾਂ ਦੇ ਸੋਹਲੇ ਗਾਊਂਦੇ ਲੋਕ—ਏਥੇ ਹੀ ਬੱਸ ਨਹੀਂ, ਉਹ ਮੁੜ ਮੇਰੇ ਵਲ ਲਲਚਾਈਆਂ ਨਜ਼ਰਾਂ ਨਾਲ ਤੱਕਣਗੇ ਤੇ ਨਦੀਦੇਪਣ ਦੀ ਪਰਸੰਸਾ ਦੀ ਆਸ ਕਰਨਗੇ। ਮੇਰੇ ਕੋਲੋਂ ਨਹੀਂ ਇਹ ਛੁਲਛਲਾਪਣ ਦੇਖਿਆ ਜਾਣਾ। ਇਹ ਮੁਹਤਾਜ਼ੀ, ਇਹ ਮਜ਼ਲੂਮੀ! ਮੇਰਾ ਜੀਅ ਕਿਵੇਂ ਕਿਵੇਂ ਜਿਹਾ ਹੋਵੇਗਾ, ਦਮ ਘੁਟੇਗਾ। ਮੈਂ ਉਹ ਚੀਜ਼ ਕੇਵਲ ਬੋਰੀਅਤ ਕਾਰਨ ਗਟ ਗਟ ਚੜ੍ਹਾ ਜਾਵਾਂਗੀ, ਜਿਹੜੀ ਮੈਨੂੰ ਕਦੇ ਚੰਗੀ ਨਹੀਂ ਲੱਗੀ। ਇਹ ਵੀ ਕੀ ਜ਼ਿੰਦਗੀ ਹੈ। ਉਹੀਓ ਚੀਜ਼ ਸੰਘੋਂ ਹੇਠ ਉਤਾਰੀ ਜਾਓ ਜਿਹੜੀ ਬੋਗਸ ਜਿਹੀ, ਬੇਕਾਰ ਜਿਹੀ ਚੀਜ਼ ਹੈ—ਤੇ ਇਹ ਕੰਬਖਤ ਜੰਗਲ ਦਾ ਜੰਗਲ ਵਾਲ, ਵਾਲ ਹਨ ਕਿ ਬਲਾ। ਇਹ ਮੇਰੇ ਜਾਨੀ ਦੁਸ਼ਮਣ—ਤੇ ਲਓ ਇਹ ਚਾਂਦੀ ਦੀਆਂ ਤਾਰਾਂ ਵੀ ਚਮਕਣ ਲੱਗੀਆਂ। ਇਕ ਮੇਰੀ ਭੂਆ ਜੀ ਦੇ ਵਾਲ ਹਨ ਕਿ ਭੜ ਭੜ ਕੇ ਹਵਾ ਹੋ ਗਏ। ਪਰ ਕੀ ਮਜ਼ਾਲ ਹੈ ਕਿ ਕਾਲੇ ਮਖਮਲ ਉਤੇ ਹਲਕੀ ਜਿਹੀ ਧੁੱਪ ਵੀ ਜਗਮਗਾਈ ਹੋਵੇ। ਤੇ ਉਹ ਸ਼ੇਤਾਨ ਮੁਕੇਸ਼, ਕੇਹੀ ਬੋਗੈਰਤੀ ਨਾਲ ਝਾਕ ਰਿਹਾ ਹੈ। ਇਹ ਚਾਂਦੀ

ਦੀਆਂ ਤਾਰਾਂ ਹੋਰ ਸਭ ਤੋਂ ਛੁਪ ਜਾਣ ਪਰ ਏਸ ਬਿੱਲੀ ਦੇ ਬੱਚੇ ਦੀਆਂ ਅੱਖਾਂ ਕੀ ਨਹੀਂ ਦੇਖ ਲੈਂਦੀਆਂ। ਫੇਰ ਬੱਕਰੇ ਵਾਂਗ ਆਪਣੀ ਜੁਆਨੀ ਦੇ ਤਰਾਨੇ ਗਾਏਗਾ, ਕਬੂਤਰ ਵਾਂਗ ਛਾਤੀ ਫੁਲਾਏਗਾ ਤੇ ਡਕਾਰ ਲਵੇਗਾ। ਮੇਰਾ ਵਸ ਚੱਲੇ ਤਾਂ—ਮੇਰਾ ਵਸ ਚੱਲੇ ਤਾਂ ਆਪਣੇ ਸਿਰ ਉਤੇ ਸਿੱਧਾ ਉਸਤਰਾ ਫਿਰਵਾ ਲਵਾਂ, ਤੇ ਉਹਦੇ ਨੱਕ ਉਤੇ ਉਲਟਾ। ਨਾ ਰਹੇ ਬਾਂਸ ਨਾ ਵੱਜੇ ਬੰਸਰੀ। ਇਹ ਸ਼ਾਮ ਵੀ ਗਾਰਤ ਹੋਈ। ਕਿੰਨੇ ਮਜ਼ੇ ਵਿਚ ਪੁਆਂਦ ਤੋਂ ਸਿਰ ਢਲਕਾ ਕੇ, ਸਰ੍ਹਾਣੇ ਤੇ ਲੱਤਾਂ ਜਮਾ ਕੇ 'ਆਊਟ ਸਾਈਡਰ' ਪੜ੍ਹ ਰਹੀ ਸਾਂ, ਪੈਰਿਸ ਦੀ ਕਿਸੇ ਬੋਹੀਮੀਅਨ ਸੁੰਦਰੀ ਵਾਂਗ, ਪਰ ਪੈਰਿਸ ਦੀ ਸੁੰਦਰੀ ਤਾਂ ਕੁਝ ਹੋਰ ਵੀ ਕਰਦੀ ਹੈ—ਕਿੰਨੇ ਮਜ਼ੇ ਵਿਚ ਉਲਟੀ ਦੁਨੀਆ ਸਿੱਧੀ ਨਜ਼ਰ ਆ ਰਹੀ ਸੀ, ਤੇ ਸਿੱਧੀ ਦੁਨੀਆ ਉਲਟੀ ਲੱਗ ਰਹੀ ਸੀ। ਹਾਇ ਕਿੰਨਾ ਚੰਗਾ ਲੱਗ ਰਿਹਾ ਸੀ, ਸਭ ਚੰਪਟ ਹੋ ਗਿਆ।

ਸਲਮਾ ਜਲੀਸ ਨੇ ਆਪਣਾ ਦੁਬਲਾ ਪਤਲਾ ਸੰਦਲੀ ਹੱਥ ਵਧਾ ਕੇ ਖਿੜਕੀ ਦਾ ਪਰਦਾ ਸਰਕਾਇਆ। ਸ਼ਾਮ ਦੀ ਪਹਿਲੀ ਸੁਨਹਿਰੀ ਰੋਸ਼ਨੀ ਕਮਰੇ ਵਿਚ ਦਾਖਲ ਹੋਈ। ਜਿਸ ਤਰ੍ਹਾਂ ਪਪੋਟਿਆਂ ਤੇ ਨੀਂਦ ਉਤਰਦੀ ਹੈ। ਉਹਨੇ ਸਿੰਗਾਰ ਮੇਜ਼ ਦੇ ਸਾਹਮਣੇ ਜ਼ਰਾ ਕੁ ਖਮ ਖਾ ਕੇ ਆਪਣੀ ਜੁਲਫ਼ ਸੱਜਾ ਵੇਖੀ ਜਿਹੜੀ ਕਿ ਸਭ ਤੋਂ ਨਵੇਂ ਛੈਸ਼ਨ ਤੋਂ ਬਿਲਕੁਲ ਅਲਗ ਸੀ, ਜਿਸ ਤਰ੍ਹਾਂ ਉਹਦਾ ਆਪਣਾ ਮਨ ਉਸ ਤੋਂ ਅਲਗ ਸੀ, ਬਿਲਕੁਲ ਆਜ਼ਾਦ, ਇਕੱਲਾ, ਤੇ ਉਹਦੇ ਆਪਣੇ ਕਹਿਣ ਅਨੁਸਾਰ ਕਦੇ ਪਹਾੜੀ ਚਸ਼ਮੇ ਜਿਉਂ ਚੰਚਲ, ਤੇ ਕਦੇ ਬਰਫ਼ ਨਾਲ ਕੱਜੀਆਂ ਚਟਾਨਾਂ ਜਿਉਂ ਗੰਭੀਰ।

ਉਹਦੇ ਰੋਸ਼ਮੀ ਡਰੈਸਿੰਗ ਗਾਊਨ ਦਾ ਬੰਦ ਖੁਲ੍ਹਾ ਸੀ, ਤੇ ਉਹਦਾ ਨਾਜ਼ਕ ਪਤਲਾ ਸਰੀਰ ਲਚਕ ਰਿਹਾ ਸੀ। ਕੰਵਲ ਦੀ ਲਗਰ ਵਾਂਗ ਲੰਬੀ ਗਰਦਣ ਤੇ ਵੱਡਾ ਸਾਰਾ ਤਿਲ ਚਮਕ ਰਿਹਾ ਸੀ। ਇਹ ਦੇਖ ਕੇ ਬੜਾ ਹੋਸਲਾ ਬੱਡਿਆ ਕਿ ਕੰਬਖਤ ਚਾਂਦੀ ਦੀਆਂ ਤਾਰਾਂ ਕਾਲੀਆਂ ਜੁਲਫ਼ਾਂ ਦੇ ਜੰਗਲ ਵਿਚ ਕਿਧਰੇ ਭਟਕ ਕੇ ਰਹਿ ਗਈਆਂ। ਤੇ ਹੁਣ ਉਸ ਬਿੱਲੀ ਦੇ ਬੱਚੇ ਦੀਆਂ ਅੱਖਾਂ ਵੀ ਗੁਆਚੀਆਂ ਲੱਭ ਪੈਣ—ਉਹਨੇ ਮੁੜ ਕੇ ਰਾਈਟਿੰਗ ਟੇਬਲ ਤੇ ਰੱਖੇ ਹੋਏ ਟਾਈਮ ਪੀਸ ਤੇ ਨਜ਼ਰ ਸੁੱਟੀ। ਰਿਸਟ ਵਾਚ ਦੀ ਤਰ੍ਹਾਂ ਉਹਦੇ ਦਿਲ ਦੀ ਹਰਕਤ ਵੀ ਬੰਦ ਹੋ ਚੁੱਕੀ ਸੀ ਤੇ ਉਹਦੇ ਵਿਚ ਬੀਤੇ ਹੋਏ ਦਿਨ ਦੇ ਸੱਤ ਵਜ ਰਹੇ ਸਨ। ਇਹ ਘੜੀ ਵੀ ਬਕਵਾਸ ਛਜੂਲ ਚੀਜ਼ ਹੈ। ਕੀ ਮਜਾਲ ਕਿ ਕਦੇ ਕੋਕ ਤੋਂ ਬਿਨਾਂ ਚੱਲ ਜਾਵੇ।

ਕੋਈ ਸਾਬ ਨਹੀਂ ਦਿੰਦਾ। ਹਰ ਧੜਕਣ, ਹਰ ਹਲਚਲ, ਹਰ ਆਹਟ, ਹਰ ਬੁੱਲਾ ਅਲੱਗ ਹੈ। ਪਤਝੜ ਦੀਆਂ ਹਵਾਵਾਂ ਵਿਚ ਉਡਦੇ ਪੀਲੇ ਪੱਤਿਆਂ ਵਾਂਗ ਦੂਰ ਦੂਰ ਅਲਗ, ਇਕ ਦੂਜੇ ਤੋਂ, ਹਵਾ ਤੋਂ ਪੱਲਾ ਛੁਡਵਾਉਂਦੇ ਪੀਲੇ ਸੁੱਕੇ ਪੱਤੇ।

ਅੱਜ ਫੇਰ ਲੇਟ ਹੋ ਜਾਵਾਂਗੀ । ਨਾ ਜਾਣੇ ਕਿਸ ਪੀਰ ਦੀ ਦੁਰਅਸੀਸ ਹੈ ਕਿ ਹਰ ਚੀਜ਼ ਵਿਚ ਜਾਂ ਤਾਂ ਦੇਰ ਹੋ ਜਾਂਦੀ ਹੈ ਜਾਂ ਜਲਦੀ । ਕੋਈ ਕੰਮ ਵੀ ਤਾਂ ਵੇਲੇ ਸਿਰ ਨਹੀਂ ਹੁੰਦਾ । ਸੁਰੂ ਤੋਂ ਹੀ ਜ਼ਿੰਦਗੀ ਦਾ ਏਹੋ ਰੰਗ ਢੰਗ ਹੈ ਤੇ ਹੁਣ 'ਆਖਰੀ ਵਕਤ ਮੈਂ ਕਿਆ ਖਾਕ ਮੁਸਲਮਾਂ ਹੋਂਗੇ ।' ਇਉਂ ਹੈ ਤਾਂ ਇਉਂ ਹੀ ਸਹੀ । ਹੁਣ ਮੈਂ ਘਾਟੇ ਦੇ ਹਰ ਅਹਿਸਾਸ ਤੋਂ ਮੁਕਤ ਹੋ ਚੁਕੀ ਹਾਂ, ਤੇ ਏਸ ਮੁਕਤੀ ਵਿਚ ਬੜਾ ਅਨੰਦ ਆਉਂਦਾ ਹੈ । ਬੱਦਲ ਦੇ ਛੋਟੇ ਜਿਹੇ ਆਵਾਰਾ ਟੁਕੜੇ ਵਾਂਗ ਹਵਾਵਾਂ ਵਿਚ ਤੈਰਨਾ, ਨਾ ਗੱਜਣਾ, ਨਾ ਵਰੁਨਾ । ਆਖਰ ਉਹਨੇ ਸਾੜ੍ਹੀ ਲਪੇਟੀ ਤੇ ਪੱਲੂ ਨੂੰ ਖੱਬੇ ਹੱਥ ਵਿਚ ਸੰਭਾਲ ਕੇ ਸ਼ੀਸ਼ੇ ਵਿਚ ਆਖਰੀ ਝਲਕ ਦੇਖੀ । "ਨਾਟ ਬੈਡ ।" ਫੇਰ ਹੋਠ ਪਿਚਕਾਏ, ਧੂਣੀ ਦੀ ਅੱਗ ਵਾਂਗ ਜੀਭ ਲਹਿਰਾਈ, ਝਿਲਮਿਲਾਈ, ਤਦੇ ਉਹਦੇ ਦਿਲ ਉਤੇ ਉਸ ਜਿਹੀ ਪੈ ਗਈ । ਮੈਂ ਨਾ ਜਾਣੇ ਕਿਉਂ ਸਦਾ ਗਲਤ ਰੰਗ ਚੁਣਦੀ ਹਾਂ । ਮਾਰਚ ਦਾ ਮਹੀਨਾ, ਹਵਾ ਵਿਚ ਠੰਢਕ, ਸ਼ਾਮ ਦਾ ਵਕਤ, ਇਹ ਤਿੱਖੀ ਵਾਲ-ਸੱਜਾ, ਨੋਕੀਲਾ ਮੇਕ-ਅਪ ਤੇ ਉਸ ਉਪਰ ਇਹ ਬੋਰ ਕਰਨ ਵਾਲ ਗ੍ਰੈਂਗ । ਰੱਬਾ—ਪਰ ਹੁਣ ਬਹੁਤ ਦੇਰ ਹੋ ਚੁਕੀ ਹੈ, ਤੇ ਉਸ ਸ਼ੈਤਾਨ ਦਾ ਚਿਹਰਾ—ਭਾਵੇਂ ਇਹ ਸੱਚ ਹੈ ਕਿ ਮੇਰੇ ਕਾਲਜ ਦੀ ਕੋਈ 'ਕੋਲੀਗ' ਮੇਰੀ ਰੰਗ-ਸੂਝ ਦੀ ਗਰਦ ਨੂੰ ਨਹੀਂ ਪਹੁੰਚ ਸਕਦੀ । ਮੌਨੀਕਾ ਵੀ ਨਹੀਂ ਜਿਹੜੀ ਅੰਕਸਫੋਰਡ ਦੇ ਅੰਦਾਜ਼ ਵਿਚ ਗੱਲ ਕਰਦੀ ਹੈ । ਤੇ ਅੰਜਲੀ ਵੀ ਨਹੀਂ ਜਿਹੜੀ ਕਿ ਮੁਸਕਰਾਹਟ ਦੀ ਵਰਤੋਂ ਅਜਿਹੀ ਝੂਬੀ ਨਾਲ ਕਰਦੀ ਹੈ ਜਿਸ ਕਲਾ-ਕੁਸ਼ਲਤਾ ਨਾਲ ਮੰਜੇ ਹੋਏ ਪਰੈਸ ਫੋਟੋਗ੍ਰਾਫਰ ਛਲੈਸ਼ ਦੀ ਵਰਤੋਂ ਕਰਦੇ ਹਨ । ਇਹ ਦਿਨ ਰਾਤ ਦੀ ਖਟ ਖਟ, ਬੈਂਕ ਯੂ, ਬੈਂਕ ਯੂ, ਪਰ ਇਹਨਾਂ ਕੁੜੀਆਂ ਵਿਚ...

ਇਸ ਤਰ੍ਹਾਂ ਸੋਚਦਿਆਂ ਸੋਚਦਿਆਂ ਇਕ ਰੰਗ ਮਿਸ ਸਲਮਾ ਜਲੀਸ ਦੇ ਚਿਹਰੇ ਤੇ ਆਇਆ, ਇਕ ਗਿਆ । ਇਹ ਕਹਿਣ ਦੀ ਗੱਲ ਨਹੀਂ, ਪਰ ਇਹਨਾਂ ਨੂੰ ਕੁੜੀਆਂ ਦਾ ਨਾਂ ਦੇਣਾ ਵੀ ਜੁਲਮ ਹੈ । ਕੁੜੀਆਂ ਤਾਂ ਵਿਚਾਰੀਆਂ ਉਹ ਹਨ ਜਿਹੜੀਆਂ ਕਲਾਸਾਂ ਵਿਚ ਹੈਰਾਨ ਨਜ਼ਰਾਂ ਨਾਲ ਦੇਖਦੀਆਂ ਰਹਿ ਜਾਂਦੀਆਂ ਹਨ ਕਿ ਮਿਸ ਫਲਾਣੀ, ਮਿਸ ਢਿਮਕੀ, ਕੀਟਸ ਅਤੇ ਸ਼ੈਲੇ ਦੇ ਸਿੱਧੇ ਸਾਦੇ ਸ਼ਬਦਾਂ ਵਿਚ ਦੁਨੀਆਂ ਭਰ ਦੀਆਂ ਭੇਤ ਭਰੀਆਂ ਆਵਾਜ਼ਾਂ ਕਿਵੇਂ ਸੁਣ ਲੈਂਦੀਆਂ ਹਨ । "ਪਰ ਇਹ ਤਾਂ ਮੰਨਣਾ ਪਵੇਗਾ, ਮਿਸ ਸਲਮਾ ਜਲੀਸ", ਉਹਨੇ ਆਪਣੇ ਆਪ ਨੂੰ ਕਿਹਾ, "ਤੂੰ ਉਹਨਾਂ ਦੇ ਸਾਹਮਣੇ ਪਾਣੀ ਭਰਦੀ ਰਹਿ ਜਾਂਦੀ ਹੈਂ ਤੇ ਉਹ ਕਿਤੇ ਦੀਆਂ ਕਿਤੇ ਨਿਕਲ ਜਾਂਦੀਆਂ ਹਨ !" ਬਈ, ਗੱਲ ਇਹ ਹੈ ਕਿ ਉਹਨਾਂ ਨੂੰ ਕੁਝ ਤਜਰਬਾ ਵੀ ਹੈ । ਉਹਨਾਂ ਨੇ ਕੁਝ ਦੇਖਿਆ ਵੀ ਹੋਇਆ ਹੈ । ਮਤਲਬ ਇਹ ਹੋਇਆ ਕਿ ਉਹ ਘਾਟ ਘਾਟ ਦਾ ਪਾਣੀ ਪੀ ਚੁਕੀਆਂ ਹਨ । ਪਰ ਇਹ ਵਲਗਰ ਐਕਸਪਰੈਸ਼ਨ ਹੈ, ਆਫ਼ਟਰ ਆਲ, ਅੰਰਤਾਂ ਲਈ, ਉਸ ਤੋਂ ਵੱਧ ਕੁੜੀਆਂ ਲਈ । ਮੈਨੂੰ ਤਾਂ ਛਲਰਟ ਕਰਨਾ ਵੀ ਨਹੀਂ ਆਉਂਦਾ,

ਢੰਗ ਨਾਲ, ਤੇ ਜੀਅ ਚਾਹੁੰਦਾ ਹੈ। ਇਹ ਹੋਰ ਗੱਲ ਹੈ ਕਿ ਉਸ ਦਿਨ ਮੈਂ ਚਿੜ ਕੇ ਅੰਜਲੀ ਨੂੰ ਕਹਿ ਦਿੱਤਾ ਕਿ—ਦੇਖੋ ਮੈਂ ਹੁਣ ਉਸ ਹੱਦ ਤੋਂ ਅੱਗੇ ਨਿਕਲ ਚੁਕੀ ਹਾਂ। ਮੇਰਾ ਸੈਕਸ ਮਰ ਚੁੱਕਾ ਹੈ, ਤੇ ਸੈਕਸ ਹੀ ਸਭ ਕੁਝ ਨਹੀਂ ਹੁੰਦਾ। ਹਾਂ ਇਕ ਵਕਤ ਸੀ ਜਦ ਸਰੀਰ ਨਾ ਜਾਣੇ ਕੇਹੀ ਗਰਮੀ ਨੂੰ, ਨਾ ਜਾਣੇ ਕੇਹੀ ਖੁਸ਼ਬੂ ਤੇ ਮਿਠਾਸ ਨੂੰ 'ਵਾਜ਼ਾਂ ਮਾਰਦਾ ਰਹਿੰਦਾ ਸੀ ਤੇ ਸੈਨੂੰ ਜਾਪਦਾ ਸੀ ਮੈਂ ਮੌਰ ਹਾਂ, ਤੇ ਜੰਗਲ ਵਿਚ ਇਕੱਲੀ ਨੱਚ ਰਹੀ ਹਾਂ। ਮੈਂ ਆਵਾਜ਼ ਮਾਰਦੀ ਤਾਂ ਤੇ ਕੋਈ ਮੇਰੀ ਪੁਕਾਰ ਨਹੀਂ ਸੁਣਦਾ। ਪਰ ਹੁਣ ਮੈਂ ਉਸ ਜੰਗਲ ਵਿਚੋਂ ਨਿਕਲ ਆਈ ਹਾਂ। ਹਾਂ, ਹਾਂ, ਏਹੋ ਨਹੀਂ ਕਿ ਉਹਨਾਂ ਦੇ ਕੋਲ ਕੋਈ ਗੈਰ ਕੁਦਰਤੀ ਸਾਮਗਰੀ ਹੈ ਉਹ ਉਹਨੂੰ ਵਰਤਣਾ ਵੀ ਜਾਣਦੀਆਂ ਹਨ। ਕਿਉਂ! ਅੰਜਲੀ ਅਤੇ ਮੋਨਿਕਾ ਦੇ ਸਾੜ੍ਹੀ ਬੰਨ੍ਹਣ ਦਾ ਅੰਦਾਜ਼ ਹੀ ਕੋਈ ਦੇਖੇ। ਸਿਤਾਰ ਵਾਂਗ ਰਾਗਾਂ ਰਾਗਣੀਆਂ ਨਾਲ ਭਰੇ ਹੋਏ ਸਰੀਰ, ਅੱਖਾਂ ਵਾਂਗ ਖੁਲ੍ਹੇ ਬੰਦ ਹੁੰਦੇ ਸਰੀਰ ਤੇ ਸੱਚ, ਇਹ ਸਾੜ੍ਹੀ ਬੰਨ੍ਹਣ ਦਾ ਅੰਦਾਜ਼ ਹੈ ਕਿ ਬੁਝੇ ਹੋਏ ਦੀਵਿਆਂ ਦੀਆਂ ਰੋਸ਼ਨੀਆਂ ਉਬਲ ਪੈਣ। ਹੈ ਨਾ ਰਸਕ ਦੀ ਗੱਲ। ਕਦੇ ਕਦੇ ਮੈਂ ਕਿੰਨੀ 'ਜੈਲਸ' ਹੋ ਜਾਂਦੀ ਹਾਂ। ਕਦੇ ਕਦੇ ਦੀ ਵੀ ਖੂਬ ਰਹੀ। ਉਹਨੇ ਬਟੂਆ ਚੁਕਿਆ ਤਾਂ ਕੁੰਜੀ ਗਾਇਬ, ਕੁੰਜੀ ਮਿਲੀ ਤਾਂ ਤਾਲਾ ਗਾਇਬ, ਤੇ ਤਾਲਾ ਵੀ ਅਖੀਰ ਮਿਲ ਗਿਆ ਤਾਂ ਉਹ ਆਪ ਗਾਇਬ। ਹੁਣ ਕੋਈ ਪਰਲੋਂ ਤਕ ਖੂਹ ਕੁਨੰਜਿਆ ਕਰੇ। ਮਿੰਟ ਕੁ ਲਈ ਉਹ ਕਮਰੇ ਦੇ ਵਿਚਕਾਰ ਖੜੀ ਹੋ ਗਈ, ਜਿਥੋਂ ਡੁਬਦੇ ਸੂਰਜ ਦੀਆਂ ਕਿਰਨਾਂ ਹੌਲੀ ਹੌਲੀ ਬਾਹਰ ਨਿਕਲ ਰਹੀਆਂ ਸਨ, ਜਿਵੇਂ ਸਮੁੰਦਰ ਵਿਚੋਂ ਮਛੇਰੇ ਦਾ ਜਾਲ ਨਿਕਲਦਾ ਹੈ। ਹਾਂ, ਹੁਣ ਕੀ ਕਰਨਾ ਹੈ? ਕੀ ਕਰਨਾ ਹੈ? ਹਾਂ, ਯਾਦ ਆ ਗਿਆ ਬਾਹਰ ਜਾਣਾ ਹੈ।

ਉਹਨੇ ਬਾਹਰ ਨਿਕਲਦਿਆਂ ਹੀ ਤਾੜ ਦਰਵਾਜ਼ਾ ਬੰਦ ਕਰ ਦਿੱਤਾ। ਕੁੰਡੀ ਚੜ੍ਹਾਏ ਬਿਨਾਂ ਤਾਲਾ ਫਸਾਇਆ ਤੇ ਕੁੰਜੀ ਘੁੰਮਾ ਦਿਤੀ। ਫੇਰ ਝੁੰਜਲਾਈ, ਝੁੰਜਲਾਈ, ਤੇ ਦੋਬਾਰਾ ਝਟਕੇ ਨਾਲ ਤਾਲਾ ਫਸਾਇਆ, ਦੰਦ ਜੋੜੇ ਬਿਨਾਂ ਕੁੰਜੀ ਘੁੰਮਾ ਦਿੱਤੀ ਤੇ ਪੌੜੀਆਂ ਉਤਰਨ ਲੱਗੀ। ਹੁਣ ਉਹ ਹਵਾ ਬਣੀ ਹੋਈ ਸੀ। ਹੁਣ ਉਹਨੂੰ ਕੋਈ ਨਹੀਂ ਸੀ ਰੋਕ ਸਕਦਾ। ਏਹੋ ਉਹਦੇ ਤੁਰਨ ਦਾ ਅੰਦਾਜ਼ ਸੀ। ਜਿਹਨੂੰ ਆਪਣੀ ਜਾਨ ਪਿਆਰੀ ਹੋਵੇ ਰਾਹ ਵਿਚੋਂ ਹਟ ਜਾਵੇ, ਜਾਂ ਫੇਰ ਜੇ ਤੁਫ਼ੀਕ ਹੋਵੇ ਤਾਂ ਮੌਤ ਕਬੂਲ ਲਵੇ। ਹੁੰਦਾ ਇਹ ਸੀ ਕਿ ਲੋਕ ਰਸਤੇ ਤੋਂ ਹਟ ਜਾਂਦੇ ਸਨ।

ਏਸ ਜਿੰਦਗੀ ਵਿਚ ਕਦਮ ਕਦਮ ਤੇ ਪਰਾਬਲਮਾਂ ਦੇ ਟੋਕਰੇ ਹਨ। ਕਿਸ ਵਕਤ ਕਿਹੜੀ ਪੁਸ਼ਾਕ ਪਹਿਣੀ ਜਾਵੇ, ਇਕ ਪਰਾਬਲਮ, ਕਿਹਨਾਂ ਕੱਪੜਿਆਂ ਨਾਲ ਕਿਹੜੀ ਲਿਪਸਟਿਕ ਲਾਈ ਜਾਵੇ, ਇਕ ਹੋਰ ਪਰਾਬਲਮ, ਕਿਹੜਾ ਹਾਰ ਗਲ ਵਿਚ ਪਾਇਆ ਜਾਵੇ, ਇਹ ਵੱਖਰੀ ਪਰਾਬਲਮ, ਕਿਉਂ ਜੋ ਉਹਦੇ ਕੋਲ ਅਣਗਿਣਤ ਹਾਰ ਸਨ, ਹਰ ਰੰਗ ਦੇ ਹਾਰ। ਫੇਰ ਉਹਨਾਂ ਵਿਚੋਂ ਹਰੇਕ ਦਾ ਵਖਰਾ ਇਤਿਹਾਸ ਸੀ।

ਹਰ ਇਕ ਦੇ ਨਾਲ ਇਕ ਅਲਗ ਕਿਸਮ ਦਾ ਲਗਾਓ । ਇਕ ਉਹ ਹਾਰ ਸਨ ਜਿਹੜੇ ਯੂਰਪ ਦੇ ਸਫਰ ਵਿਚ ਖਰੀਦੇ ਗਏ ਸਨ । ਇਕ ਹਾਰ ਰੋਮ ਦੇ ਖੰਡਰਾਂ ਕੋਲ ਛੋਟੀ ਜਿਹੀ ਦੁਕਾਨ ਤੋਂ ਲਿਆ ਸੀ ਜਿਥੇ ਫਲੋਰੈਂਸ ਦੀ ਬੁਢੀ ਨਵੇਂ ਨਵੇਂ ਨਕਲੀ ਪੱਥਰਾਂ ਦੇ ਹਾਰ ਇਹ ਕਹਿ ਕੇ ਵੇਚਦੀ ਸੀ, ਕਿ ਉਹ ਹਾਰ ਅਸਲ ਵਿਚ ਕਦੀਮ ਜ਼ਮਾਨਿਆਂ ਤੋਂ ਚਲੇ ਆ ਰਹੇ ਹਨ, ਮਹਾਨ ਸਿਕੰਦਰ ਦੇ ਵਕਤ ਤੋਂ । ਪਰ ਇਹ ਝੂਠ ਕੇਵਲ ਉਹਦੀ ਜਬਾਨ ਤੇ ਹੁੰਦਾ ਸੀ, ਝੁਰੀਆਂ ਨਾਲ ਘਰੀਆਂ ਅੱਖਾਂ ਵਿਚ ਨਹੀਂ, ਜਿਹੜੀਆਂ ਹੱਸ ਹੱਸ ਕੇ ਕਹਿੰਦੀਆਂ ਸਨ, “ਤੂੰ ਜਾਣਦੀ ਹੈਂ ਰਾਣੀ ਪੁਰਾਤਨ ਕਾਲ ਦੇ ਏਨੇ ਸਾਰੇ ਇਕੋ ਤਰ੍ਹਾਂ ਦੇ ਹਾਰ ਕਿਥੇ ਮਿਲ ਸਕਦੇ ਹਨ ?” ਪਰ ਸਲਮਾ ਜਲੀਸ ਨੇ ਇਕ ਹਾਰ ਉਥੋਂ ਖਰੀਦਿਆ, ਇਕ ਵੈਨਿਸ ਤੋਂ, ਇਕ ਪੈਰਿਸ ਵਿਚ । ਲੰਡਨ ਵਿਚ ਉਹਦੇ ਕੋਲੋਂ ਇਕ ਸੈਕੰਡ ਹੈਂਡ ਰੀਕਰੀਟ ਪਲੇਅਰ ਤੋਂ ਬਿਨਾਂ ਕੁਝ ਨਾ ਖਰੀਦਿਆ ਗਿਆ । ਉਹ ਵੀ ਕੈਂਬਰਿਜ਼ ਵਿਚ ਦੋ ਸਾਲ ਠਹਿਰਨ ਸਮੇਂ । ਛੁੱਟੀਆਂ ਵਿਚ ਇਟਲੀ, ਫਰਾਂਸ, ਤੇ ਸਵਿਟਜ਼ਰਲੈਂਡ ਦੀ ਸੈਰ ਲਈ ਗਈ ਤਾਂ ਉਹ ਇਕ ਸੈਕੰਡ ਹੈਂਡ ਦੁਕਾਨ ਦੀ ਨਜ਼ਰ ਹੋ ਗਿਆ, ਜਿਹਦਾ ਗਮ ਅੱਜ ਵੀ ਉਹਦੀ ਛਾਤੀ ਉਤੇ ਸਿਲ ਵਾਂਗ ਧਰਿਆ ਹੋਇਆ ਸੀ ।

ਪਰ ਇਹਦੀ ਪੂਰਤੀ ਉਦੋਂ ਹੋ ਜਾਂਦੀ ਜਦ ਉਹਨੂੰ ਯਾਦ ਆਉਂਦਾ ਕਿ ਇਟਲੀ ਵਿਚ ਤਾਂ ਉਹ ਹਰ ਥਾਂ ਬਹੁਤ ਹੀ ਸਸਤੀ ਕਿਸਮ ਦੇ ਪੈਨ ਸੀਓਨੇ ਵਿਚ ਠਹਿਰੀ ਸੀ । ਤਰਬੂਜ ਦੀ ਤਰ੍ਹਾਂ ਸੁਰਖ ਸੁਰਖ ਫਾਂਕਾਂ ਖਾ ਕੇ ਦਿਨ ਕੱਟੇ ਸਨ ਤੇ ਰਾਫੈਲ, ਲਿਓਨਾਰਦੇ, ਮਾਈਕਲ ਐਂਜਲੋ, ਰੈਬਰਾਂ, ਮੋਲਿਆਨੀ ਦੇ ਸ਼ਾਹਕਾਰਾਂ ਦੇ ਰੀਪਰੋਡਕਸ਼ਨ ਖਰੀਦੇ ਸਨ, ਜਿਹਨਾਂ ਵਿਚ ਦੁਨੀਆਂ ਦੇ ਸਭ ਤੋਂ ਸੋਹਣੇ ਰੰਗ ਸਨ, ਜਿਹਨਾਂ ਵਿਚ ਦਿਲਾਂ ਨੂੰ ਬਰਬਰਾਉਣ ਵਾਲੇ, ਪਿਘਲਾਉਣ ਵਾਲੇ ਖਤ, ਧੁੱਪ ਛਾਓਂ, ਗਮ ਤੇ ਖੁਸ਼ੀ ਦੀਆਂ ਛੁਹਾਰਾਂ, ਤੇ ਨਾ ਜਾਣੇ ਕੀ ਕੀ ਦੌਲਤਾਂ ਜਾਗ ਰਹੀਆਂ ਸਨ । ਹੁਣ ਉਹਦੇ ਸਾਹਮਣੇ ਇਹ ਪਰਾਬਲਮ ਵੀ ਸੀ ਕਿ ਇਹਨਾਂ ਅਤਿ ਸੁੰਦਰ ਵਸਤਾਂ ਨੂੰ ਸੱਤ ਸਮੁੰਦਰ ਪਾਰੋਂ ਏਥੇ ਲਿਆਉਣ ਵਿਚ ਜਿਸ ਕੁਰਬਾਨੀ ਤੇ ਤਿਆਗ ਤੋਂ ਕੰਮ ਲਿਆ ਸੀ, ਲੋਕ ਉਹਦਾ ਕਿੱਸਾ ਸੁਣਨ, ਦੰਦਾਂ ਨਾਲ ਉਂਗਲੀ ਕੱਟਣ, ਕਦੇ ਕਦੇ ਉਹਦਾ ਜ਼ਿਕਰ ਸੁਣ ਕੇ ਬੇਹੋਸ਼ ਹੋ ਜਾਣ, ਤੇ ਜਦ ਹੋਸ਼ ਆਵੇ ਤਾਂ ਹੱਥ ਮਲਣ ਤੇ ਅੱਖਾਂ ਪਾੜ ਕੇ ਕਹਿਣ, “ਬਈ ਤੂੰ ਜੀ-ਨੀਅਜ ਹੈਂ !” ਤੇ ਏਸ ਗੱਲ ਉਤੇ ਦਿਲ ਵਿਚ ਹਸਦੀ ਸੀ ਕਿਉਂਕਿ ਇਕ ਵਾਰ ਤੜਕ-ਭੜਕ ਵਾਲੀ ਪਾਰਟੀ ਵਿਚ ਇਕ ਬੁਢੀ ਅੰਰਤ, ਜਿਹਨੂੰ ਦੇਖ ਕੇ ਨਾ ਜਾਣੇ ਕਿਉਂ ਬੁਢੀ ਘੋੜੀ ਲਾਲ ਲਗਾਮ ਦਾ ਖਿਆਲ ਆਉਂਦਾ ਸੀ, ਮਟਕਦੀ ਹੋਈ ਤੇ ਹੋਠਾਂ ਤੋਂ ਟਨਾਂ ਦੇ ਟਨ ਲਹੂ ਟਪਕਾਉਂਦੀ ਹੋਈ ਅਤੇ ਆਪਣੀਆਂ ਮੋਟੀਆਂ ਮੋਟੀਆਂ ਅਦਾਵਾਂ ਨਾਲ ਕਤਲੇਆਮ ਕਰਦੀ, ਲਟਕਦੀ-ਪਟਕਦੀ ਉਹਦੇ ਕੋਲ ਆਈ ਤੇ ਬੋਲੀ, “ਇਫ ਯੂ ਡੋਂਟ ਮਾਈਂਡ, ਮੈਂ ਜ਼ਰਾ ਆਪ ਦਾ ਹਾਰ ਦੇਖ ਲਵਾ ?” ਤੇ ਹਾਰ ਨੂੰ ਛੋਹ ਕੇ, ਤੇ ਮਿਸ ਸਲਮਾ ਜਲੀਸ ਦੀ ਨਾਜ਼ਕ ਗਰਦਣ ਨੂੰ ਕੋਚਵਾਨ ਵਾਂਗ ਝਟਕੇ ਦੇ ਕੇ

ਕਹਿਣ ਲਗੀ, "ਬਈ ਹੁਣ ਤਾਂ ਮੈਨੂੰ ਵੀ ਪੇਰਿਸ ਜਾਣਾ ਪਵੇਗਾ। ਕੀ ਖੂਬਸੂਰਤ
ਹਾਰ ਹੈ।" ਮਿਸ ਸਲਮਾ ਜਲੀਸ ਨੇ ਇਹ ਹਾਰ ਪੇਰਿਸ ਵਿਚ ਨਹੀਂ ਸਗੋਂ
ਨਵੀਂ ਦਿੱਲੀ ਵਿਚ ਇੰਪੀਰੀਅਲ ਹੋਟਲ ਦੇ ਕੋਲ ਦਰਖਤਾਂ ਹੇਠ ਇਕ ਤਿੱਬਤਣ ਤੋਂ
ਖਰੀਦਿਆ ਸੀ ਜਿਹਦੀਆਂ ਬਾਹਵਾਂ ਵਿਚ ਮੋਟੇ ਮੋਟੇ ਕੰਗਣ ਠਣਕ ਰਹੇ ਸਨ ਤੇ ਜਿਹੜੀ
ਨੰਗੀ ਜ਼ਮੀਨ ਤੇ ਬੈਠੀ ਅਜਿਹੀ ਬੇਤਕਲਫ਼ੀ ਨਾਲ ਛੋਲੇ ਫੱਕ ਰਹੀ ਸੀ, ਕਿ ਵੱਡੇ ਵੱਡੇ
ਸੋਫ਼ਿਆਂ ਵਾਲੇ ਵੀ ਉਸ ਸਾਨ ਨਾਲ ਬਹਿ ਕੇ ਕੇਕ ਪੇਸਟਰੀ ਨਹੀਂ ਉਡਾਉਂਦੇ ਹੋਣੇ।
ਹੁਣ ਇਹ ਵੀ ਇਕ ਪਰਾਬਲਮ ਸੀ ਕਿ ਕੋਈ ਇਹ ਨਹੀਂ ਸੀ ਸਮਝਦਾ ਕਿ ਕੂੜ ਕਬਾੜ
ਦੇ ਢੇਰ ਵਿਚੋਂ ਮੋਤੀ ਚੁਗਣ ਲਈ ਵੀ ਨਜ਼ਰ ਦੀ ਲੋੜ ਹੁੰਦੀ ਹੈ। ਹਜ਼ਾਰਾਂ ਸਾਲ
ਨਰਗਸ ਆਪਣੀ ਬੇਨੂਰੀ ਤੇ ਰੋਂਦੀ ਹੈ—ਇਹ ਬਰੀਕ ਗੱਲ ਉਹਨਾਂ ਬੇਅਕਲ ਮੋਟੀ
ਚਰਬੀ ਵਾਲੀਆਂ ਦੀ ਖੋਪਰੀ ਵਿਚ ਭਲਾ ਕੀ ਸੁਆਹ ਆਵੇਗੀ।

ਮੜਕ ਤੇ ਆ ਕੇ ਉਹ ਸੋਚੀਂ ਪੈ ਗਈ, ਟੈਕਸੀ ਬੁਲਾਈ ਜਾਵੇ ਜਾਂ ਸਕੂਟਰ ਰਿਕਸ਼ਾ
ਨਾਲ ਕੰਮ ਚਲ ਜਾਵੇਗਾ। "ਜਾਂ" ਦੀ ਜ਼ਿੰਦਗੀ ਵਿਚ ਉਹੀਓ ਮਹੱਤਤਾ ਹੈ ਜਿਹੜੀ
ਮਛੇਰਿਆਂ ਦੀ ਜ਼ਿੰਦਗੀ ਵਿਚ ਜਾਲ ਦੀ ਹੈ। ਜੇ ਕਿਸੇ ਨੇ ਪੁੱਛਿਆ, "ਖਾਣਾ ਖਾਏਂਗੀ,
ਸਲਮਾ ?" ਤਾਂ ਜਵਾਬ ਮਿਲਦਾ, "ਖਾਣਾ ਖਾ ਲਵਾਂਗੀ, ਜਾਂ ਪਾਣੀ ਪੀ ਲਵਾਂਗੀ। ਜਾਂ
ਸ਼ਾਇਦ ਨਹੀਂ ਪੀਵਾਂਗੀ, ਜਾਂ...।" ਰੋਜ਼ ਰਾਤ ਨੂੰ ਜਦ ਘੰਟਿਆਂ ਦੇ ਘੰਟੇ ਨੀਂਦ ਨਾ
ਆਉਂਦੀ ਤੇ ਸੰਸਾਰ ਦੀ ਅਸਾਰਤਾ ਤੇ ਵਿਚਾਰ ਕਰਦਿਆਂ-ਕਰਦਿਆਂ ਬੱਕ ਜਾਂਦੀ
ਤਾਂ ਅਚਣਚੇਤ ਉਹਦੇ ਜ਼ਿਹਨ ਵਿਚ ਇਹ ਖਿਆਲ ਆ ਲਿਸ਼ਕਦਾ, "ਮੈਂ ਬੜੀ ਛੜ੍ਹਲ
ਮਰਚ ਹਾਂ, ਮੈਨੂੰ ਟੈਕਸੀਬਾਜ਼ੀ ਨਹੀਂ ਕਰਨੀ ਚਾਹੀਦੀ। ਜਿੰਨੇ ਪੈਸੇ ਮੈਂ ਟੈਕਸੀ ਤੇ
ਛੂਕ ਦਿੰਦੀ ਹਾਂ ਉਨਿਆਂ ਵਿਚ ਤਾਂ ਹਜ਼ਾਰਾਂ ਲੋਕ ਏਸ ਸ਼ਹਿਰ ਵਿਚ ਪੂਰਾ ਮਹੀਨਾ
ਗੁਜ਼ਰ ਕਰ ਲੈਂਦੇ ਹਨ। ਅੱਡਾ, ਕਲੂ ਤੋਂ ਟੈਕਸੀ ਬੰਦ।" ਪਰ ਉਸ ਵੇਲੇ ਵੀ ਜਦ
ਸੜਕ ਤੇ ਉਹਦੇ ਵਾਲ ਹਵਾ ਵਿਚ ਉੱਡਣ ਲੱਗੇ ਤੇ ਤੇਜ਼ੀ ਨਾਲ ਢਲਦੀ ਸ਼ਾਮ ਦਾ
ਅਹਿਸਾਸ ਤਿੱਖਾ ਹੋਇਆ ਤਾਂ ਉਹਨੇ ਟੈਕਸੀ ਵਿਚ ਹੀ ਉਹ ਛੋਟਾ ਜਿਹਾ ਸਫਰ
ਤਹਿ ਕਰਨ ਦਾ ਨਿਸਚਾ ਕੀਤਾ ਜਿਹੜਾ ਉਹ ਬਸ ਵਿਚ ਪੰਜ ਮਿੰਟਾਂ ਵਿਚ ਮੁਕਾ
ਸਕਦੀ ਸੀ। "ਰਬ ਬਚਾਵੇ, ਬਸ ਵਿਚ ਪਟਰੋਲ, ਤੇ ਪਤਾ ਨਹੀਂ ਕੇਹੇ ਕੇਹੇ
ਇਨਸਾਨਾਂ ਦੀ ਬੂਬਸੀ ਹੁੰਦੀ ਹੈ—ਜੇਹੋ ਜਿਹੀ ਬੂਬੇਡਾਂ ਵਿਚੋਂ ਆਇਆ ਕਰਦੀ ਹੈ।"
ਕੋਲੋਂ ਲੰਘਦੇ ਯੂਨੀਵਰਸਿਟੀ ਦੇ 'ਟੈਡੀ' ਛੋਕਰਿਆਂ ਨੇ ਚੁਸਤ ਪਤਲੂਣਾਂ ਵਿਚ ਦਸ ਦਸ
ਵਲ ਖਾਂਦਿਆਂ ਸੀਟੀਆਂ ਵਜਾਈਆਂ ਤੇ ਕੋਈ ਚਾਲੂ ਛਿਕਰਾ ਕਸਿਆ ਤਾਂ ਉਹਨੇ ਦੌੜੀ
ਜਾਂਦੀ ਟੈਕਸੀ ਨੂੰ ਇਸ਼ਾਰਾ ਕੀਤਾ—

ਸਰਦਾਰ ਜੀ ਨੇ ਟੈਕਸੀ ਦੀ ਰਫ਼ਤਾਰ ਤੇਜ਼ ਕੀਤੀ ਤਾਂ ਉਹਨੇ ਸੋਚਿਆ, ਪਤੀ ਜੇ
ਹੋਰ ਕੁਝ ਨਹੀਂ ਤਾਂ ਅਜਿਹੇ ਚੰਦਰੇ ਛਿਣਾਂ ਵਿਚ ਵਧੀਆ ਅੰਗ ਰੱਖਿਅਕ ਦਾ ਕੰਮ
ਤਾਂ ਦਿੰਦਾ ਹੈ। ਗਈ ਰਾਤ ਤਕ ਬੀਏਟਰ ਦੇ ਮਜ਼ੇ ਉਡਾਓ, ਹੋਟਲਾਂ ਵਿਚ ਘੁੰਮੋ,

ਡਿਨਰ ਖਾਓ, ਕੋਈ ਖਤਰਾ ਨਹੀਂ—ਮੇਰੇ ਖਿਆਲ ਵਿਚ ਬਹੁਤੀਆਂ ਅੰਰਤਾਂ ਸ਼ਾਦੀ ਤੋਂ ਬਾਅਦ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੇਖਣ ਪਿਛੋਂ ਵੀ ਜੇ ਆਪਣੇ ਮਿੱਟੀ ਦੇ ਮਾਧੇ ਤੇ ਕਮੀਨੇ ਮਰਦਾਂ ਨਾਲ ਚਿਪਕੀਆਂ ਰਹਿੰਦੀਆਂ ਹਨ ਤਾਂ ਉਹਦਾ ਕਾਰਨ ਏਹੋ ਹੁੰਦਾ ਹੈ ਕਿ ਉਹਨਾਂ ਨੂੰ ਇਕ ਹੱਟੇ ਕੱਟੇ ਭਰੋਸੇਯੋਗ ਬੌਡੀ ਗਾਰਡ ਦੀ ਲੋੜ ਹੁੰਦੀ ਹੈ—ਨਾ ਜਾਣੇ ਓਥੇ ਕੌਣ ਕੌਣ ਹੋਵੇਗਾ, ਇਕ ਤੋਂ ਇਕ ਚੜ੍ਹਦਾ ਸਨੌਬ...?

ਉਹ ਜਿਸ ਖੇਤਰ ਵਿਚ ਘੁੰਮਦੀ ਸੀ, ਉਠਦੀ ਸੀ, ਬਹਿੰਦੀ ਸੀ, ਉਥੇ ਉਹਨੂੰ ਬਹੁਤੇ ਲੋਕ ਸਨੌਬ ਹੀ ਨਜ਼ਰ ਆਉਂਦੇ ਸਨ, ਸਗੋਂ ਹੁਣ ਤਾਂ ਇਹ ਹਾਲਤ ਹੋ ਗਈ ਸੀ ਕਿ ਉਹ ਆਪਣੇ ਆਪ ਤੋਂ ਬਿਨਾਂ ਬਾਕੀ ਸਭ ਨੂੰ ਸਨੌਬ ਸਮਝਦੀ ਸੀ। ਕਦੇ ਕਦੇ ਇਕੱਲੀ ਜਦ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਤਾਂ ਆਪਣੇ ਕੰਨ ਵਿਚ ਚੁਪਕੇ ਜਿਹੇ ਕਹਿੰਦੀ, ਸੱਚ ਇਹ ਹੈ ਕਿ ਮੈਂ ਖੁਦ ਸਨੌਬ ਹਾਂ। ਇਹ ਇਕ ਮਰਜ਼ ਹੈ ਜਿਹੜੀ ਹੀਣਤਾ ਦੇ ਅਹਿਸਾਸ ਤੋਂ ਪੈਦਾ ਹੁੰਦੀ ਹੈ। ਮੁਕੇਸ਼ ਦੀ ਇੱਟ ਦਾ ਜਵਾਬ ਉਹ ਪੱਥਰ ਨਾਲ ਦੇਵੇਗੀ, ਤਾਂ ਉਹ ਬਿਲਬਿਲਾ ਉਠੇਗਾ, ਆਪਣੀ ਟਾਈ ਦੀ ਗੰਢ ਨੂੰ ਹੋਰ ਕਸ ਲਵੇਗਾ ਤੇ ਕਹੇਗਾ, “ਤੂੰ ਬੜੀ ਨਕ-ਚੜ੍ਹੀ ਹੈਂ।” ਮੈਂ ਨਕ ਚੜ੍ਹੀ ਹਾਂ ਤਾਂ ਏਵੇਂ ਸਹੀ, ਤੇਰੀ ਬਲਾ ਨਾਲ। ਮਿਸਿਜ਼ ਸਕਸੇਨਾ ਨੇ ਖਾਹ-ਮਖਾਹ, ਮਜ਼ਾਕ ਮਜ਼ਾਕ ਵਿਚ ਇਹ ਗੱਲ ਉਹਦੇ ਦਿਲ ਵਿਚ ਪਾ ਦਿਤੀ ਹੈ ਕਿ ਮੈਂ ਉਸ ਉਤੇ ਮਰਦੀ ਹਾਂ। ਉਹ ਵੀ ਏਸ ਕਿਸਮ ਦਾ ਮਰਦ ਹੈ ਕਿ ਉਹਨਾਂ ਨਾਲ ਸਿੱਧੇ ਮੂੰਹ ਗੱਲ ਕਰੋ ਤਾਂ ਆਸ਼ਕ ਤੋਂ ਮਸੂਕ ਵਿਚ ਤਬਦੀਲ ਹੋ ਜਾਂਦੇ ਹਨ, ਜਿਵੇਂ ਸਰਫ਼ ਪਾਊਡਰ ਪਾਣੀ ਵਿਚ ਚੱਕਰ ਖਾਂਦਿਆਂ ਹੀ ਝੱਗ ਦਾ ਰੂਪ ਧਾਰ ਲੈਂਦਾ ਹੈ। ਪਰ ਸਨੌਬ ਅਸਲ ਵਿਚ ਮਿਸਟਰ ਸੇਠੀ ਹਨ ਜਿਹੜੇ ਆਪਣੇ ਆਪ ਨੂੰ ਮਰਦਾਨਾ ਖੂਬਸੂਰਤੀ ਵਿਚ ਕੁਦਰਤ ਦਾ ਸ਼ਾਹਕਾਰ ਸਮਝਦੇ ਹਨ, ਤੇ ਆਪਣੀ ਗੜਲ ਸੁਣਾਉਣ ਤੋਂ ਪਹਿਲਾਂ ਦਿਲ ਤੇ ਹੱਥ ਰਖ ਕੇ ਦੋ ਤਿੰਨ ਵਾਰ ਜ਼ਰੂਰ ਛਿਕਦੇ ਹਨ। ਨੱਕ ਵੀ ਦੁਨੀਆਂ ਵਿਚ ਕਿਸਮ ਕਿਸਮ ਦੇ ਹੁੰਦੇ ਹਨ, ਗੁਸੈਲੇ, ਡਰਾਉਣੇ, ਅਰਮਾਨ ਭਰੇ, ਹੈਰਾਨੀਜਨਕ ਇਤਿਆਦਿ। ਪਰ ਮਿਸਟਰ ਸੇਠੀ ਦਾ ਨੱਕ ਕਿਸ ਭਾਂਤ ਦਾ ਹੈ, ਉਹਦਾ ਅੱਜ ਤਕ ਭੇਤ ਨਹੀਂ ਲੱਭਾ। ਖੈਰ ਜੋ ਵੀ ਹੋਵੇ ਕੁਦਰਤ ਦਾ ਸ਼ਾਹਕਾਰ ਹੈ। ਕਿਆ ਵਧੀਆ ਨੱਕ ਨਾਲ ਅੰਗਰੇਜ਼ੀ ਬੋਲਦੇ ਹਨ, ਮੇਰੇ ਖਿਆਲ ਵਿਚ ਉਹਨਾਂ ਨੂੰ ਨੱਕ ਕੇਵਲ ਵਧੀਆ ਅੰਗਰੇਜ਼ੀ ਬੋਲਣ ਲਈ ਮਿਲਿਆ ਹੋਇਆ ਹੈ। ਤਦੇ ਤਾਂ ਲੋਕ, ਮੇਰਾ ਮਤਲਬ ਲੜਕੀਆਂ, ਉਹਦੇ ਉਤੇ ਇਸ ਤਰ੍ਹਾਂ ਮਸਤ ਹਨ। ਦਸ ਅਜਿਹੀਆਂ ਕਿਤਾਬਾਂ ਦੇ ਨਾਂ ਲੈ ਦੇਣਗੇ, ਜਿਹਨਾਂ ਦੇ ਲੇਖਕ ਅੱਜ ਤਕ ਪੈਦਾ ਹੀ ਨਹੀਂ ਹੋਏ, ਤੇ ਫੇਰ ਬੜੇ ਭੋਲੇਪਣ ਨਾਲ ਪੁੱਛਣਗੇ, ਜ਼ਰਾ ਕੁ ਝੁਕ ਕੇ, ਆਪਣਾ ਨੱਕ ਖੁਰਕ ਕੇ, ਤੇ ਮਿੱਠੀਆਂ ਮਿੱਠੀਆਂ ਨਜ਼ਰਾਂ ਨਾਲ ਤੱਕ ਕੇ, “ਤੁਸੀਂ ਤਾਂ ਪੜ੍ਹੀਆਂ ਹੋਣਗੀਆਂ ?” ਤੇ ਲੋਕ, ਮੇਰਾ ਮਤਲਬ ਹੈ ਲੜਕੀਆਂ, ਸਿਰ ਝੁਕਾ ਕੇ ਛੂਈ ਮੂਦੀ ਹੁੰਦੀਆਂ ਰਲੀਆਂ ਜਾਣਗੀਆਂ। ਪਰ ਜਦੋਂ

ਮੈਂ ਹਮਲਾ ਕਰਦੀ ਹਾਂ, ਜਨਾਬ ਨੂੰ ਦਿਨੋਂ ਤਾਰੇ ਦਿਸਣ ਲੱਗ ਪੈਂਦੇ ਹਨ। ਮੌਸਮ ਦਾ ਜ਼ਿਕਰ ਛਿੜ ਜਾਵੇ, ਜਾਂ ਕੁੱਤੇ ਦੇ ਖੂਬਸੂਰਤ ਕੰਨਾਂ ਦਾ, ਜਾਂ ਕਿਸੇ ਫਿਲਮ ਅਭਿਨੇਤਰੀ ਦੀ ਆਤਮ-ਹੱਤਿਆ ਦਾ, ਜਾਂ ਕਿਸੇ ਐਂਟਰਪਰਾਈਜ਼ਿੰਗ ਅਮਰੀਕਨ ਛੋਕਰੀ ਦੇ ਕਿਸੇ ਰਾਜੇ ਮਹਾਰਾਜੇ ਨਾਲ ਵਿਆਹ ਰਚਾ ਲੈਣ ਦਾ, ਤਾਂ ਮੈਨੂੰ ਪਤਾ ਹੁੰਦਾ ਕਿ ਮਿਸਟਰ ਕਿੰਨੇ ਪਾਣੀ ਵਿਚ ਹਨ, ਕਿਉਂਕਿ ਸਾਰਾ ਮਾਡਰਨ ਅੰਗਰੇਜ਼ੀ ਸਾਹਿਤ ਮੇਰੇ ਲਈ ਪਾਣੀ ਹੈ। ਚਾਹੇ ਸਾਰਤਰ ਹੋਵੇ। ਠੀਕ ਹੈ, ਠੀਕ ਹੈ, ਉਹ ਫਰਾਂਸੀਸੀ ਹੈ ਫੇਰ ਕੀ ਹੋਇਆ। ਜਾਂ ਆਰਬਰ ਮਿਲਰ ਕਲੈਸਿਕਸ ਹੋਵੇ ਜਾਂ—ਸਭ ਪਾਣੀ ਹੈ। ਮਿਸ ਸਲਮਾ ਜਲੀਸ ਨੂੰ ਆਪਣੀ ਆਵਾਜ਼ ਬਹੁਤ ਜ਼ਿਆਦਾ ਪੰਜਾਬ ਸੀ ਸਗੋਂ ਉਹਨੂੰ ਆਪਣੀ ਆਵਾਜ਼ ਨਾਲ ਇਸ਼ਕ ਸੀ। ਉਹ ਸੰਗੀਤ ਦੀ ਦੌਲਤ ਤੋਂ ਮਹਿਰੂਮ ਸੀ ਪਰ ਆਵਾਜ਼ ਨਾਲ ਲਬਾਰੇਜ਼ ਭਰਪੂਰ, ਤੇ ਜਦ ਛਲਕਦੀ ਸੀ ਘੰਟਿਆਂ ਦੇ ਘੰਟੇ ਛਲਕੀ ਜਾਂਦੀ ਸੀ। ਪਰ ਜ਼ਰਾ ਕੁ ਉਪਚਾਰਕ ਇਕੱਠ ਹੋਇਆ ਤੇ ਉਹਦੇ ਹਵਾਸ ਗੁਮ। ਉਹ ਆਪਣੀ ਆਵਾਜ਼ ਵਿਚ ਲੱਛੇਦਾਰ ਅੰਗਰੇਜ਼ੀ ਦਾ ਕਮਾਲ ਉਸ ਵੇਲੇ ਵਿਖਾਉਂਦੀ ਸੀ ਜਦੋਂ ਮੋਨਿਕਾ ਜਾਂ ਅੰਜਲੀ ਜਾਂ ਕੋਈ 'ਕੁਲੀਗ' ਜਾਂ ਛੋਟੀ ਭੈਣ ਕਾਬੂ ਆ ਜਾਂਦੀ ਸੀ—ਜਿਹੜੀ ਮਿਸ ਸਲਮਾ ਜਲੀਸ ਦੇ ਖਿਆਲ ਵਿਚ ਇਕ ਸਾਧਾਰਨ ਸਮਝ ਵਾਲੀ ਕੁੜੀ ਸੀ ਤੇ ਘਰ ਵਸਾ ਕੇ, ਤੇ ਬੱਚੇ ਪੈਦਾ ਕਰ ਕੇ ਅੰਤਾਂ ਦੇ ਬੋਰ ਕਿਸਮ ਦੇ ਪਤੀ ਨਾਲ ਇਕ ਨਿਰਾਰਥਕ ਤੇ ਛਜੂਲ ਜਿਹੀ ਜ਼ਿੰਦਗੀ ਗੁਜ਼ਾਰ ਰਹੀ ਸੀ, ਕਿਉਂਕਿ ਉਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਉਹ ਇਹ ਦੇਖ ਕੇ ਹੈਰਾਨ ਰਹਿ ਜਾਂਦੀ ਕਿ ਉਹਦੀ ਭੈਣ ਕਿੰਨਾਂ ਚਿਰ ਸਬਜ਼ੀ ਤੇ ਫੱਲ ਖਰੀਦਣ ਤੇ, ਧੋਬੀ ਦਾ ਹਿਸਾਬ ਲਿਖਣ ਤੇ, ਨਿੱਤ ਦੇ ਖਾਣੇ ਦਾ ਮੀਨੂੰ ਬਣਾਉਣ ਤੇ ਖਰਚ ਕਰ ਰਹੀ ਸੀ (ਕਿਉਂਕਿ ਉਹ ਇਹਨਾਂ ਚੀਜ਼ਾਂ ਦੀ ਦਾਦ ਕੇਵਲ ਖਾਣੇ ਦੇ ਮੇਜ਼ ਤੇ ਦੇ ਸਕਦੀ ਸੀ ਤੇ ਉਹ ਵੀ ਗਵਾਚੇ ਗਵਾਚੇ ਅੰਦਾਜ਼ ਵਿਚ)। ਬੱਸੀ ਦਾ ਛਰਾਕ ਸੀਤਾ ਜਾ ਰਿਹਾ ਹੈ, ਤੇ ਪੁੱਤਰ ਦੀ ਪ੍ਰੋਗਰੈਸ ਰਿਪੋਰਟ ਪੜ੍ਹੀ ਜਾ ਰਹੀ ਹੈ। ਰੋਜ਼ਾਨਾ ਅਖਬਾਰ ਪੜ੍ਹਿਆ, ਮਹੀਨਿਆਂ ਵਿਚ ਗ੍ਰਾਹਮ ਗ੍ਰੀਨ ਦੇ ਕਿਸੇ ਨਾਵਲ 'ਤੇ ਨਜ਼ਰ ਮਾਰ ਛੱਡੀ ਤੇ ਬੱਸ ਛੁੱਟੀ—ਇਹ ਕੋਈ ਜ਼ਿੰਦਗੀ ਹੈ! ਅੰਰਤ ਦੀ ਆਜ਼ਾਦੀ ਦਾ ਝੰਡਾ ਉਹਦੇ ਦਿਲ ਵਿਚ ਹਰ ਸਮੇਂ ਫੜਫੜਾਉਂਦਾ ਰਹਿੰਦਾ। ਉਹਨੂੰ ਸਿੱਧੇ ਸਾਦੇ ਰੋਮਾਂਸ ਦਾ ਅਨੁਭਵ ਸੀ ਨਾ ਟੇਢੇ ਮੇਢੇ ਇਸ਼ਕ ਦਾ। ਫੇਰ ਵੀ ਲਿੱਬਰਟੀ ਦੇ ਹੱਕ ਵਿਚ ਅੰਨ੍ਹੇਵਾਹ ਲੈਕਚਰ ਦਿੰਦੀ ਰਹਿੰਦੀ, ਤੇ ਬਰਟਰੈਂਡ ਰਸਲ ਦੀਆਂ ਟੂਕਾਂ ਦੇਈ ਜਾਂਦੀ। ਸੈਕਸ ਦੇ ਵਿਸ਼ੇ ਤੇ ਉਹਨੇ ਬਹੁਤ ਕਿਤਾਬਾਂ ਪੜ੍ਹੀਆਂ ਸਨ ਜਾਂ ਫੇਰ ਦੂਜੇ ਲੋਕਾਂ ਦੇ ਤਜਰਬੇ ਸੁਣ੍ਹੇ ਸਨ, ਪਰ ਉਹ ਬੜੇ ਆਤਮ-ਵਿਸ਼ਵਾਸ ਨਾਲ ਕਹਿੰਦੀ ਸੀ, “ਅੰਰਤ ਵਿਚ ਸੈਕਸ ਦਾ ਵਲਵਲਾ ਪੈਂਤੀ ਚਾਲੀ ਸਾਲ ਦੀ ਉਮਰ ਵਿਚ ਪੂਰੇ ਜੋਬਨ ਤੇ ਹੁੰਦਾ ਹੈ ਤੇ ਮਰਦਾਂ ਅੰਦਰ ਅਠਾਰਾਂ ਵੀਹ ਸਾਲ ਦੀ ਉਮਰ ਵਿਚ...” ਤੇ ਇਕ ਵਾਰ ਇਹ

ਕੁਝ ਕਹਿਣ ਸਮੇਂ ਉਹਦੀ ਨਜ਼ਰ ਆਪਣੇ ਖੁੰਢੇ ਦਿਮਾਗ ਦੇ ਭਣੋਈਏ ਦੀ ਨਜ਼ਰ ਨਾਲ ਲੜ ਗਈ ਸੀ ਤੇ ਉਹਨੇ ਇਤਰਾਜ਼ ਕੀਤਾ ਸੀ, “ਮਸਟ ਯੂ ਛਿਸਨ !” (ਤੁਹਾਡਾ ਸੁਣਨਾ ਜ਼ਰੂਰੀ ਹੈ ?) ਕਿਉਂਕਿ ਉਹ ਕਈ ਵਾਰ ਐਲਾਨ ਕਰ ਚੁਕੀ ਸੀ, “ਇਸ ਮੁਆਮਲੇ ਵਿਚ ਤਾਂ ਮੈਂ ਬਰਫ ਦੀ ਸਿਲ ਹਾਂ, ਤੁਸੀਂ ਨਿਸ਼ਚਿੰਤ ਰਹੋ, ਜਨਾਬ !”

ਸਰਦਾਰ ਜੀ ਨੇ ਜ਼ਰਾ ਜ਼ੋਰ ਨਾਲ ਕਾਰ ਨੂੰ ਮੌੜ ਦਿਤਾ ਤਾਂ ਸਲਮਾ ਜਲੀਸ ਦੇ ਬੈਠਣ ਦਾ ਪੂਰਾ ਪੋੜ ਖਰਾਬ ਹੋ ਗਿਆ। ਪਰਸ ਕਲਾਈ ਤੋਂ ਉੱਛਲ ਕੇ ਬਾਂਹ ਤੇ ਪਹੁੰਚ ਗਿਆ ਤੇ ਸਾੜੀ ਦੀ ‘ਛਾਲ’ ਤਬਾਹ ਹੋ ਗਈ। “ਸਰਦਾਰ ਜੀ, ਰਤਾ ਆਹਿਸਤਾ”, ਉਹਨੇ ਝੁੰਜਲਾ ਕੇ ਕਿਹਾ। ਸਰਦਾਰ ਜੀ ਨੇ ਟੈਕਸੀ ਹੋਰ ਤੇਜ਼ ਕਰ ਦਿਤੀ।

“ਬਾਦਸ਼ਾਹੋ, ਕੱਚ ਦੀ ਗੁੜੀਆਂ ਨੂੰ ਧਿਆਨ ਦੇਣ ਲੱਗਾਂ ਤਾਂ ਬਸ ਪੈ ਗਈਆਂ ਪੂਰੀਆਂ।”

ਸਰਦਾਰ ਜੀ ਦੀ ਇਹ ਅਦਾ ਸਲਮਾ ਦਾ ਮੂਡ ਖਰਾਬ ਕਰਨ ਲਈ ਕਾਢੀ ਸੀ। ਕੋਈ ਨਾ ਕੋਈ ਹਰ ਸਾਮ ਉਹਦੇ ਮੂਡ ਤੇ ਬੰਬ ਵਾਂਗ ਡਿਗਦਾ ਸੀ। ਮਿਸ ਸਲਮਾ ਜਿਹੜੀ ਬਚਪਨ ਵਿਚ ਕੇਵਲ ਸੱਲੋ ਅਖਵਾਉਂਦੀ ਸੀ, ਹਮੇਸ਼ਾ ਤੋਂ ਜਿੱਦਣ ਰਹੀ ਸੀ। ਉਹਦਾ ਮਿਜ਼ਾਜ ਸੂਤਲੀ ਦੀ ਚਾਰਪਾਈ ਵਾਂਗ ਸੀ, ਜਿਹੜੀ ਰਾਤ ਭਰ ਵਿਹੜੇ ਵਿਚ ਪਈ ਭਿਜਦੀ ਰਹੀ ਹੋਵੇ ਤੇ ਸਵੇਰੇ ਧੁੱਪ ਲੱਗਣ ਤੇ ਆਕੜ ਜਾਏ। ਉਹ ਬਿਲਕੁਲ ਛੋਟੀ ਜਿਹੀ ਸੀ ਜਦ ਸਿਰ ਤੋਂ ਪਿਉ ਦੀ ਛਾਂ ਖੁੱਸ ਗਈ। ਉਹਨੇ ਧੜਕਦੇ ਦਿਲ ਨਾਲ ਦੇਖਿਆ ਸੀ ਕਿ ਇਨਸਾਨ ਨੂੰ ਕਿਸ ਤਰ੍ਹਾਂ ਸਫੈਦ ਕੱਪੜਿਆਂ ਵਿਚ ਲਪੇਟ ਕੇ ਅੱਖਾਂ ਤੋਂ ਉਹਲੇ ਕਰ ਦਿੱਤਾ ਜਾਂਦਾ ਹੈ ਤੇ ਫੇਰ ਨਾ ਉਹਦਾ ਚਿਹਰਾ ਵਿਖਾਈ ਦਿੰਦਾ ਹੈ ਨਾ ਮੁਸਕਰਾਹਟ ਨਾ ਅੱਖਾਂ, ਤੇ ਨਾ ਉਹਦੀ ਆਵਾਜ਼ ਸੁਣਾਈ ਦਿੰਦੀ ਹੈ, ਨਾ ਠਹਾਕਾ, ਨਾ ਆਹਟ। ਫੇਰ ਸਭ ਕੁਝ ਕਿੰਨਾ ਉਜਾੜ ਤੇ ਵੀਰਾਨ ਲੱਗਣ ਲਗਦਾ ਹੈ। ਉਹ ਇਕੱਲੀ ਰੋਂਦੀ ਰਹਿ ਗਈ ਤੇ ਜਦੋਂ ਉਹਦੇ ਹੰਝੂ ਸੁੱਕੇ ਤਾਂ ਉਹ ਅੰਦਰ ਹੀ ਅੰਦਰ ਸੁੱਗੜ ਕੇ, ਆਕੜ ਗਈ। ਭੈਣਾਂ ਸਨ, ਮਾਂ ਸੀ, ਪਰ ਉਹ ਇਕੱਲੀ ਸੀ। ਉਹਨੂੰ ਇਉਂ ਲਗਦਾ ਸੀ ਕਿ ਕੋਈ ਵੀ ਕਦ ਵੀ ਸਫੈਦ ਕੱਪੜਿਆਂ ਵਿਚ ਗਵਾਚ ਸਕਦਾ ਹੈ। ਤਰਸਵਾਨ, ਮਿਹਰਬਾਨ, ਸਾਕਾਂ ਪਿਆਰਿਆਂ ਨੇ ਸਿਰ ਤੇ ਹੱਥ ਰੱਖਿਆ ਤੇ ਅੱਜ ਵੀ ਜਦ ਉਹਨਾਂ ਦੇ ਹੱਥ ਦੀ ਛੋਹ ਯਾਦ ਆ ਜਾਂਦੀ ਹੈ ਤਾਂ ਉਹਦੇ ਸਰੀਰ ਵਿਚੋਂ ਇਕ ਠੰਢੀ ਧੁੜਧੁੜੀ ਲੰਘ ਜਾਂਦੀ ਹੈ। ਬੜਾ ਖੁਲ੍ਹਾ ਵਿਹੜਾ ਹੈ, ਜਿਸ ਵਿਚ ਨਵਾਰ ਦੇ ਵੱਡੇ ਵੱਡੇ ਪਲੰਘ ਢੱਠੇ ਹੋਏ ਹਨ, ਜਿਥੇ ਬੇਲੇ ਤੇ ਜੂਹੀ ਦੀਆਂ ਕਿਆਰੀਆਂ ਹਨ, ਸ਼ਰੀਫੇ ਦਾ ਰੁੱਖ ਹੈ, ਰਾਤ ਦੀ ਰਾਣੀ

ਮਹਿਕ ਰਹੀ ਹੈ, ਤੇ ਤਪਾਈ ਉਤੇ ਸੁਰਾਹੀ ਰੱਖੀ ਹੈ, ਜਿਹਦੀ ਗਰਦਣ ਵਿਚ ਗਜਰਾ ਪਿਆ ਹੋਇਆ ਹੈ। ਤੇ ਇਕ ਪਾਸੇ ਜਿਧਰ ਰਸੋਈ ਹੈ, ਜਿਥੇ ਖੁੜ੍ਹੇ ਵਿਚ ਬੱਕਰੀ ਬਝਦੀ ਹੈ, ਛੋਟੀਆਂ ਛੋਟੀਆਂ ਮੰਜੀਆਂ ਡੱਠੀਆਂ ਹੋਈਆਂ ਹਨ, ਜਿਹਨਾਂ ਵਿਚੋਂ ਇਕ ਉਪਰ ਸੱਲੋ ਸੁੱਤਿਆਂ ਵਾਂਗ ਪਈ ਹੈ। ਉਹਨੇ ਮਲਮਲ ਦੇ ਮੈਲੇ ਕੁੜਤੇ ਦੀਆਂ ਆਸਤੀਨ ਨਾਲ ਅੱਖਾਂ ਛੁਪਾ ਲਈਆਂ ਹਨ ਤੇ ਦਰਖਤਾਂ ਦੇ ਉਪਰ ਤੈਰਦੇ ਚੰਦ ਦੀਆਂ ਕਿਰਨਾਂ ਦੇ ਨਾਲ ਉਹਦੀਆਂ ਨੀਂਦ-ਮੱਤੀਆਂ ਨਜ਼ਰਾਂ ਹੋਠਾਂ ਉਤਰ ਰਹੀਆਂ ਹਨ, ਜਿਥੇ ਉਹਦੀਆਂ ਰਿਸ਼ਤੇ ਦੀਆਂ ਛੋਟੀਆਂ ਛੋਟੀਆਂ ਭੈਣਾਂ ਸਫੈਦ ਚਾਦਰਾਂ ਤੇ ਸੌਂ ਰਹੀਆਂ ਹਨ, ਤੇ ਮਾਵਾਂ ਉਹਨਾਂ ਉੱਪਰ ਮੱਛਰਦਾਨੀਆਂ ਲਾ ਰਹੀਆਂ ਹਨ। ਤੇ ਮੱਛਰ ਹਨ ਕਿ ਉੱਡ ਉੱਡ ਕੇ ਏਧਰ ਹੀ ਆ ਰਹੇ ਹਨ ਜਿੱਧਰ ਸੱਲੋ ਤੇ ਉਹਦੀਆਂ ਭੈਣਾਂ ਸੌਂ ਰਹੀਆਂ ਹਨ, ਤੇ ਮਾਂ ਬੈਠੀ ਪਾਨ ਬਣਾ ਰਹੀ ਹੈ, ਕੁਝ ਸੌਚ ਰਹੀ ਹੈ, ਬੁੜਬੁੜਾ ਰਹੀ ਹੈ। ਮਾਂ ਵੀ ਚੰਦ ਵਿਚ ਬੈਠੀ ਬੁਢੀ ਜਿਹੀ ਨਜ਼ਰ ਆ ਰਹੀ ਹੈ, ਜਿਹੜੀ ਆਦ-ਜੁਗਾਦ ਤੋਂ ਚਰਖਾ ਕੱਤ ਰਹੀ ਹੈ। ਉਹਨੂੰ ਇਕ ਗੱਲ ਹੁਣ ਤੱਕ ਯਾਦ ਹੈ। ਉਹ ਦਸ ਗਿਆਰਾਂ ਸਾਲ ਦੀ ਹੋਵੇਗੀ। ਬਰਸਾਤ ਦੀ ਸ਼ਾਮ ਸੀ। ਬਾਗ ਵਿਚ ਅੰਬਾਂ ਦੇ ਦਰਖਤਾਂ ਵਿਚ ਪੀਂਘ ਪਾਈ ਗਈ ਸੀ। ਰਿਸ਼ਤੇ ਦੀਆਂ ਭੈਣਾਂ ਪੀਂਘ ਝੂਟ ਰਹੀਆਂ ਸਨ, ਤੇ ਵਾਰੀ ਵਾਰੀ ਹੱਥਾਂ ਪੈਰਾਂ ਨੂੰ ਮਹਿੰਦੀ ਲਵਾ ਰਹੀਆਂ ਸਨ। ਅੰਤ ਵਿਚ ਉਹਦੇ ਲਈ ਮਹਿੰਦੀ ਨਹੀਂ ਸੀ ਬਚੀ। ਕਿਸੇ ਹੋਰ ਦੀ ਉਤਾਰੀ ਮਹਿੰਦੀ ਉਹਦੀਆਂ ਹਬੇਲੀਆਂ ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਠ ਕੇ ਨੱਸ ਗਈ ਤੇ ਅੰਬ ਦੇ ਦਰਖਤ ਹੇਠ ਚੁੱਪ ਚਾਪ ਜਾ ਖੜੋਤੀ। “ਮਹਿੰਦੀ ਬਿਨਾਂ ਜੀਓਂ ਨਹੀਂ ਸਕਦੀ ਮੈਂ ਕੀ !” ਬੱਚੀਆਂ ਪੀਂਘ ਝੂਟਦੀਆਂ ਰਹੀਆਂ, ਹਸਦੀਆਂ ਰਹੀਆਂ, ਉਹਨਾਂ ਦੀਆਂ ਹਬੇਲੀਆਂ ਤੋਂ ਮਹਿੰਦੀ ਉੱਤਰਦੀ ਰਹੀ, ਹਬੇਲੀਆਂ ਦੇ ਦੀਵੇ ਬਲਦੇ ਰਹੇ, ਚੁੰਨੀਆਂ ਉਡਦੀਆਂ ਰਹੀਆਂ, ਪਰ ਉਹਨੇ ਮੁੜ ਕੇ ਨਾ ਦੇਖਿਆ। ਉਹ ਰਾਤ ਲੱਖਣ ਤਕ ਅੰਬ ਦੇ ਕੁੱਖ ਹੇਠ ਇਕੱਲੀ ਖੜੀ ਰਹੀ। ਅੰਖੀਂ ਕੌਣ ਉਹਨੂੰ ਓਥੋਂ ਲੈ ਗਿਆ ਉਹਨੂੰ ਬਿਲਕੁਲ ਯਾਦ ਨਹੀਂ ਸੀ ! ਹਾਂ ਉਹਨੂੰ ਏਨਾ ਚੇਤੇ ਸੀ ਕਿ ਉਹ ਸਾਰੀ ਰਾਤ ਚਾਰਪਾਈ ਤੇ ਲੇਟੀ ਰੋਂਦੀ ਰਹੀ ਤੇ ਜਦ ਸਵੇਰੇ ਉਹਦੀ ਅੱਖ ਖੁਲ੍ਹੀ ਉਹ ਬੁਖਾਰ ਨਾਲ ਸੜ ਰਹੀ ਸੀ।

ਉਸ ਘਟਨਾ ਪਿਛੋਂ ਵਰ੍ਹੇ ਬੀਤ ਗਏ ਸਨ। ਉਹ ਕੀ ਦੀ ਕੀ ਹੋ ਗਈ ਸੀ। ਪਰ ਉਹਨੂੰ ਅਕਸਰ ਏਹੋ ਮਹਿਸੂਸ ਹੋਇਆ ਸੀ ਕਿ ਕੋਈ ਉਹਦੀਆਂ ਹਬੇਲੀਆਂ ਤੇ ਉਤਰੀ ਹੋਈ ਮਹਿੰਦੀ ਲਾਉਣ ਦਾ ਜਤਨ ਕਰ ਰਿਹਾ ਹੈ ਤੇ ਉਹ ਹੱਥ ਝਟਕ ਕੇ ਅਲਗ ਜਾ ਖੜੋਤੀ ਹੈ। ਤਦੇ ਯੂਨੀਵਰਸਿਟੀ ਦੇ ਜ਼ਮਾਨੇ ਵਿਚ ਕਈ ਗੱਭਰੂ ਕੇਵਲ ਇਸ ਲਈ ‘ਰਿਜੈਕਟ’ ਹੋ ਗਏ ਸਨ ਕਿ ਉਹ ਪਹਿਲਾਂ ਕਿਸੇ ਹੋਰ ਨੂੰ ‘ਪ੍ਰੋਪੋਜ਼’ ਕਰਕੇ ‘ਰਿਜੈਕਟ’ ਹੋ ਚੁੱਕੇ ਸਨ। ਜੇ ਉਹਨੂੰ ਕੋਈ ਅਜਿਹਾ ਮਿਲ ਜਾਂਦਾ ਜਿਹੜਾ

ਬਿਲਕੁਲ ਕੇਰਾ ਘੜਾ ਹੁੰਦਾ ਤਾਂ ਅੱਜ ਉਹਦੀ ਜ਼ਿੰਦਗੀ ਦਾ ਰੰਗ ਕੁਝ ਹੋਰ ਹੀ ਹੁੰਦਾ। ਉਹ ਆਪਣੀਆਂ ਹਥੋਲੀਆਂ ਤੇ ਸੁੱਚਾ ਰੰਗ ਚਾਹੁੰਦੀ ਸੀ, ਚੋਖਾ। ਵੈਸੇ ਮੂੰਹੋਂ ਕੁਝ ਹੋਰ ਕਹਿੰਦੀ ਸੀ। “ਉਂਹ, ਸ਼ਾਦੀ ਵਿਚ ਕੀ ਰੱਖਿਆ ਹੈ। ਸ਼ਾਦੀ ਤਾਂ ਸਭ ਹੀ ਕਰਦੇ ਹਨ, ਤੇ ਇਹ ਉਹਨਾਂ ਲਈ ਜ਼ਰੂਰੀ ਵੀ ਹੈ ਜਿਹਨਾਂ ਦੇ ਦਿਮਾਗਾਂ ਵਿਚ ਤੂੜੀ ਭਰੀ ਹੋਵੇ।”

ਉਹਦਾ ਖਿਆਲ ਸੀ ਕਿ ਉਹ ਸਭ ਕੁਝ ਦੇਖ ਚੁਕੀ ਹੈ, ਬਹੁਤ ਕੁਝ ਖੋ ਚੁਕੀ ਹੈ, ਲੱਭਣ ਨੂੰ ਕੁਝ ਵੀ ਨਹੀਂ ਸੀ। ਜ਼ਿੰਦਗੀ ਤਲਾਸ਼ ਹੀ ਸੀ ਨਿਰੀ। ਤਲਾਸ਼ ਵੀ ਕੀ, ਬਸ ਇਕ ਅਮਿਟ ਪਿਆਸ! ਤਲਾਸ਼ ਜਿਹਦੇ ਸੋਮੇ ਕਿਤਾਬਾਂ ਵਿਚੋਂ ਫੁਟਦੇ ਹਨ, ਜਿਹੜੀਆਂ ਸੋਛੇ ਤੇ ਬੈਠ ਕੇ, ਜਾਂ ਫਰਸ਼ ਤੇ ਲੇਟ ਕੇ ਜਾਂ ਮਛਹਿਰੀ ਨਾਲ ਸਿਰ ਜੋੜ ਕੇ ਬੜੇ ਮਜ਼ੇ ਨਾਲ ਪੜ੍ਹੀਆਂ ਜਾ ਸਕਦੀਆਂ ਹਨ। ਉਹਦਾ ਗ੍ਰੌਸਾ ਨੱਕ ਉਤੇ ਹੀ ਧਰਿਆ ਰਹਿੰਦਾ, ਲਾਵਾ ਫੁਟਦਾ ਤੇ ਸਭ ਤੋਂ ਪਹਿਲਾਂ ਉਹ ਆਪ ਉਹਦੀ ਜੱਦ ਵਿਚ ਆ ਜਾਂਦੀ। ਹਰ ਹਾਲਤ ਵਿਚ ਸਿਸਕੀਆਂ ਅਤੇ ਹੰਝੂਆਂ ਤੇ ਤਾਨ ਟੁਟਦੀ। ਕਦੇ ਇਕੱਲੀ ਹਨੇਰੇ ਕਮਰੇ ਵਿਚ, ਕਦੇ ਪੀ ਕੇ ਕਿਸੇ ਸਹੇਲੀ ਦੀਆਂ ਬਾਹਵਾਂ ਵਿਚ, ਕਦੇ ਭੈਣ ਦੀ ਬਗਲ ਵਿਚ। “ਦੇਖਦੀ ਨਹੀਂ, ਮੈਂ ਕਿੰਨੀ ਇਕੱਲੀ ਹਾਂ। ਮੈਂ ਆਪਣੇ ਆਪ ਨਾਲੋਂ ਵੀ ਕਟ ਕੇ ਅਲੱਗ ਹੋ ਗਈ ਹਾਂ। ਮੈਂ ਦੂਜਿਆਂ ਲਈ ਜਿਉਂਦੀ ਹਾਂ। ਮੇਰੇ ਲਈ ਕੌਣ ਜਿਉਂਦਾ ਹੈ, ਦਸੇ?” ਅਜਿਹੇ ਛਿਣਾਂ ਵਿਚ ਉਹ ਬਿਲਕੁਲ ਬੱਚਿਆਂ ਵਾਂਗ ਰੋਂਦੀ ਸੀ ਤੇ ਉਹਦੀ ਭੈਣ ਸੋਚਦੀ ਰਹਿ ਜਾਂਦੀ ਕਿ ਇਹ ਦੂਜਿਆਂ ਲਈ ਜਿਉਂਦੀ ਹੈ ਜਾਂ ਕੇਵਲ ਆਪਣੇ ਲਈ। ਮਾਯੂਸੀ ਦੇ ਸ਼ੀਸ਼ੇ ਵਿਚ ਹਰ ਚੀਜ਼ ਉਲਟੀ ਦਿਖਾਈ ਦਿੰਦੀ ਹੈ।

ਅਜਿਹੇ ਮੌਕਿਆਂ ਤੇ ਅੰਜਲੀ ਉਹਦੇ ਵਲ ਬੜੀ ਸ਼ਰਾਰਤ ਨਾਲ ਦੇਖਦੀ ਸੀ ਤੇ ਸੋਚਦੀ ਸੀ, “ਕਿੰਨੀ ਡਰਸਟਰੋਟਿੰਡ ਹੈ ਇਹ ਕੁੜੀ!” ਮੌਨਿਕਾ ਜਿਹਦੀਆਂ ਅੱਖਾਂ ਵਿਚ ਸਾਰੇ ਜਹਾਨ ਦਾ ਦਰਦ ਝਲਕਦਾ ਸੀ ਕੇਵਲ ਇਹ ਸੋਚ ਕੇ ਚੁਪ ਹੋ ਜਾਂਦੀ ਸੀ—‘ਪੂਅਰ ਓਲਡ ਮੇਡ !’ ਤੇ ਉਹਦੇ ਮੌਢੇ ਬਾਪੜਨ ਲਗਦੀ। ਪਰ ਇਹ ਸਭੇ ਜਾਣਦੇ ਸਨ ਕਿ ਮਿਸ ਸਲਮਾ ਜਲੀਸ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਡਰਸਟਰੋਸ਼ਨ ਦਾ ਸ਼ਿਕਾਰ ਹੈ।

“ਜੀ ਨਹੀਂ, ਮੁਆਫ ਕਰੋ, ਮੈਂ ਬਿਲਕੁਲ ਠੀਕ ਹਾਂ। ਆਪਣੀ ਖੈਰ ਮਨਾਓ, ਇਲਾਜ ਕਰਾਓ। ਪਤਾ ਨਹੀਂ ਤੁਹਾਡੇ ਮੂੰਹ ਤੋਂ ਕਿਉਂ ਲਾਲਾਂ ਟਪਕਦੀਆਂ ਰਹਿੰਦੀਆਂ ਹਨ।”

ਚੁਭਵੀਂ, ਦਿਲ ਤੋੜਨ ਵਾਲੀ ਗੱਲ ਆਖਣ ਵਿਚ ਕੋਈ ਉਹਦਾ ਵਾਰਾ ਨਹੀਂ ਸੀ ਲੈ ਸਕਦਾ। ਸਭ ਤੋਂ ਬਹੁਤੀ ਸ਼ਾਮਤ ਉਹਦੀ ਆਉਂਦੀ ਸੀ ਜਿਹੜਾ ਬਦਕਿਸਮਤੀ

ਨਾਲ ਉਹਦੇ ਤੇ ਆਸ਼ਕ ਹੋਣ ਦੀ ਕੋਸ਼ਿਸ਼ ਕਰਦਾ—ਦੇਖੋ ਮਿਸ ਸਲਮਾ ਜਲੀਸ ਨਾਲ ਇਸ਼ਕ ਕਰਨ ਜਾ ਰਹੇ ਹੋ, ਤਾਂ ਪੁੱਤ ਜੀ ਸਿਰ ਤੇ ਕੱਢਣ ਬੰਨ੍ਹ ਕੇ ਜਾਣਾ। ਇਹ ਨੇਕ ਮਸਵਰਾ ਹਰ ਸ਼ਰੀਫ਼ ਆਦਮੀ ਦੂਜੇ ਸ਼ਰੀਫ਼ ਆਦਮੀ ਨੂੰ ਦਿਆ ਕਰਦਾ ਸੀ, ਭਾਵੇਂ ਕਿ ਸੱਚ ਇਹ ਹੈ ਮਿਸ ਸਲਮਾ ਨੂੰ ਹਮੇਸ਼ਾ ਇਹ ਅਹਿਸਾਸ ਰਹਿੰਦਾ ਕਿ ਉਹ ਕੱਚ ਦੇ ਚੁਸਤ ਬਿਆਮ ਵਿਚ ਬੰਦ ਹੈ, ਜਿਹੜਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਪਰ ਜੇ ਕੋਈ ਪੱਥਰ ਆ ਵਰਿਆ ਤਾਂ।

ਟੈਕਸੀ ਤੋਂ ਉਤਰ ਕੇ ਜਦ ਉਹ ਬਰਾਮਦੇ ਵਿਚ ਪਹੁੰਚੀ ਤਾਂ ਮਿਸਟਰ ਸਕਸੇਨਾ ਆਪ ਹੀ ਬਾਹਰ ਨਿਕਲ ਆਏ। ਛੱਤ ਤੇ ਕੁਝ ਕੁਰਸੀਆਂ ਡੱਠੀਆਂ ਹੋਈਆਂ ਸਨ, ਵਿਚਕਾਰ ਇਕ ਗੋਲ ਮੌਜੂਦ ਸੀ। ਵਾਤਾਵਰਣ ਤੋਂ ਸਾਡ ਜਾਹਰ ਸੀ ਕਿ ਕੋਈ ਵਡਾ 'ਸੋ' ਨਹੀਂ। ਪਰ ਹਾਂ ਮੁਕੇਸ਼ ਕੁਝ ਪੂਰਨ ਰੂਪ 'ਚ ਹੀ ਮੌਜੂਦ ਸੀ। ਮੁਕੇਸ਼ ਦਾ ਕੱਦ ਛੋਟਾ ਸੀ। ਉਹਦਾ ਏਹੋ ਵਸਫ਼ ਸਭ ਤੋਂ ਉੱਭਰਵਾਂ ਸੀ, ਤੇ ਇਹ ਹੋਰ ਵੀ ਉੱਭਰਵਾਂ ਇਸ ਲਈ ਹੋ ਗਿਆ ਕਿ ਉਹਦਾ ਸਿਰ ਬਹੁਤ ਵੱਡਾ ਸੀ ਤੇ ਵਾਲ ਸੰਘਣੇ। ਉਹਦੀਆਂ ਅੱਖਾਂ ਵਿਚ ਚਮਕ ਪੈਦਾ ਹੋਈ ਤੇ ਉਹ ਫੁਦਕ ਕੇ ਮਿਸਿਜ਼ ਸਕਸੇਨਾ ਕੋਲ ਚਲਾ ਗਿਆ ਜਿਹੜੀ ਆਪਣੇ ਗੰਜੇ, ਸ਼ਰੀਫ਼, ਤੇ ਗੋਲ ਮਟੋਲ ਪਤੀ ਨੂੰ ਕਹਿ ਰਹੀ ਸੀ, "ਦੇਖਿਆ, ਮੈਂ ਕਿਹਾ ਨਹੀਂ ਸੀ ਕਿ ਜ਼ਰੂਰ ਆਵੇਗੀ।" ਇਹ ਪਹਿਲਾ ਮੌਕਾ ਸੀ ਕਿ ਉਹਨਾਂ ਦੇ ਘਰ ਵਿਚ ਮਿਸ ਸਲਮਾ ਜਲੀਸ ਤੇ ਮੁਕੇਸ਼ ਤੋਂ ਬਿਨਾਂ ਹੋਰ ਕੋਈ ਮਹਿਮਾਨ ਨਹੀਂ ਸੀ। ਇਹ ਗੱਲ ਮਿਸ ਸਲਮਾ ਜਲੀਸ ਨੂੰ ਬੁਰੀ ਤਰ੍ਹਾਂ ਰੜਕ ਰਹੀ ਸੀ।

"ਆਖਰ ਇਹ ਕੀ ਬੇਤੁਕਾਪਣ ਹੈ ?"

ਇਕ ਤਾਂ ਸਰਦਾਰ ਜੀ ਨੇ ਟੈਕਸੀ ਵਿਚ ਝਟਕੇ ਦੇ ਦੇ ਕੇ ਉਹਦਾ ਮੂਡ ਖਰਾਬ ਕਰ ਦਿਤਾ ਸੀ ਤੇ ਹੁਣ ਇਹ ਮੁਕੇਸ਼—ਇਹ ਮੱਕੜਾ ! ਉਹਦਾ ਲਹੂ ਜੰਮਣ ਲੱਗਾ, ਸਰੀਰ ਆਕੜਨ ਲੱਗਾ। ਆਖਰ ਇਹ ਕਿੱਸਾ ਕੀ ਹੈ ਕਿ ਏਸ ਬੋਰ ਨੂੰ—ਬੋਰਨਵਾਜ਼ੀ ਦੀ ਵੀ ਇਕ ਹੱਦ ਹੁੰਦੀ ਹੈ। ਉਂਝ ਉਹ ਬੜਾ ਸਹਿਮਿਆ ਹੋਇਆ ਲੱਗ ਰਿਹਾ ਹੈ। ਕਿੱਸਾ ਕੀ ਹੈ ? ਉਹ ਅਚਵੀਂ ਵਿਚ ਆਪਣੇ ਨੌਹ ਖਰੋਲਣ ਲੱਗੀ। ਮਿਸਟਰ ਸਕਸੇਨਾ ਨੇ ਬੜੀ ਨਰਮੀ ਤੇ ਮੁਹੱਬਤ ਨਾਲ ਮੁਕੇਸ਼ ਨੂੰ ਲੈ ਜਾ ਕੇ ਮਿਸ ਸਲਮਾ ਜਲੀਸ ਕੋਲ ਬੈਠਾ ਦਿਤਾ। ਮਿਸਿਜ਼ ਸਕਸੇਨਾ ਚਾਹ ਬਣਾਉਣ ਲੱਗੀ।

"ਕਿਉਂ ਜੀ, ਚੀਨੀ ਕਿੰਨੀ ਪਾਵਾਂ ?"

"ਤੁਸੀਂ ਬਣਾ ਰਹੇ ਹੋ ਤਾਂ ਚੀਨੀ ਦੀ ਕੀ ਲੋੜ ਹੈ ?" ਮੁਕੇਸ਼ ਨੇ ਆਪਣਾ ਘਸਿਆ ਹੋਇਆ ਵਾਕ ਹਜ਼ਾਰਵੀਂ ਵਾਰ ਦੁਹਰਾਇਆ।

ਮਿਸਟਰ ਸਕਸੇਨਾ ਨੇ ਮਿਸ ਸਲਮਾ ਜਲੀਸ ਦਾ ਰਉਂ ਬਦਲਦਾ ਤੱਕਿਆ ਤੇ ਪੁੱਛਿਆ, "ਤੁਸੀਂ ਸਤੀਸ ਗੁਜਰਾਲ ਦੀ ਨੁਮਾਇਸ਼ ਵੇਖੀ ?"

“ਮੈਂ ਤਾਂ ਪਹਿਲੇ ਹੀ ਦਿਨ ਦੇਖ ਲਈ ਸੀ” ਮੁਕੇਸ਼ ਦੇ ਮ੍ਰਿਹੋਂ ਟਪਕਿਆ, “ਰੰਗ ਬੜਾ ਅੋਰਿਜਿਨਲ ਹੈ।”

“ਪਰ ਸਟਾਈਲ ਤਾਂ ਉਹੀਓ ਅੱਗੇ ਵਾਲਾ ਹੀ ਹੈ—ਉਹ ਜੇਲ੍ਹ ਤੇ ਲਾਸਟ ਸਪਰ...”

“ਸਟੇਟਸਮੈਨ ਨੇ ਵੀ ਇਸੇ ਤਰ੍ਹਾਂ ਦਾ ਹੀ ਕੁਝ ਲਿਖਿਆ ਹੈ।” ਮਿਸ ਸਲਮਾ ਨੇ ਆਹਿਸਤਾ ਜਿਹੇ ਕਿਹਾ।

ਮੁਕੇਸ਼ ਬੌਖਲਾ ਗਿਆ। ਉਹਦੀ ਬੌਖਲਾਹਟ ਦੇਖ ਕੇ ਮਿਸ ਸਲਮਾ ਦੇ ਦਿਲ ਦੀ ਕਲੀ ਖਿੜ ਗਈ। ਮੁਕੇਸ਼ ਪਾਸਾ ਬਦਲਦਿਆਂ ਬੋਲਿਆ,

“ਉਥੇ ਕਸ਼ਮੀਰ ਦੇ ਮਹਾਰਾਜਾ ਵੀ ਸਨ, ਤੇ ਉਹ ਕੋਕਾ ਕੋਲਾ ਪੀ ਰਹੇ ਸਨ।”

ਮਿਸ ਸਲਮਾ ਜਲੀਸ ਨੂੰ ਹਸੀ ਆ ਗਈ। ਮੁਕੇਸ਼ ਚੁੱਪ ਹੋ ਗਿਆ।

ਹੇਠੋਂ ਮਿਸਟਰ ਸਕਸੇਨਾ ਦੇ ਪਿਤਾ ਜੀ ਦੇ ਖੰਘਣ ਤੇ ਥੁੱਕਣ ਦੀ ਆਵਾਜ਼ ਆ ਰਹੀ ਸੀ। ਉਹ ਏਸ ਕੁੜੀ ਨਾਲ ਬਹੁਤ ਨਾਰਾਜ਼ ਸਨ, ਜਿਸ ਵਿਚ ਭਾਰਤੀ ਕਲਚਰ ਦੀ ਕੋਈ ਵੀ ਗੱਲ ਨਹੀਂ ਸੀ। ਉਹ ਇਹਨੂੰ ਸਿਗਰਟ ਪੀਂਦਿਆਂ ਦੇਖ ਚੁਕੇ ਸਨ।

ਏਹੋ ਨਹੀਂ ਇਕ ਵਾਰ ਉਹਨਾਂ ਦੀ ਮੌਜੂਦਗੀ ਵਿਚ ਕੋਕਾ ਕੋਲਾ ਕਲਚਰ, ਟੈਂਡੀ ਕਲਚਰ, ਤੇ ਨਾਈਲੈਨ ਕਲਚਰ ਤੇ ਬਹਿਸ ਹੋ ਰਹੀ ਸੀ ਤੇ ਮਿਸਟਰ ਸਕਸੇਨਾ ਦੇ ਪਿਤਾ ਜੀ ਵੀ ਏਸ ਬਹਿਸ ਵਿਚ ਕੁੱਦ ਪਏ ਸਨ, ਅੰਤ ਵਿਚ ਬੋਲੇ ਸਨ, “ਇਹ ਕਿਉਂ ਭੁਲਦੇ ਹੋ ਕਿ ਅਸੀਂ ਕਿਹੜੇ ਸਾਧੂਆਂ ਸੰਤਾਂ ਦੀ ਸੰਤਾਨ ਹਾਂ, ਭਗਵਾਨ ਨੇ ਸਾਨੂੰ ਕੀ ਬਣਾਇਆ ਹੈ”—“ਜੀ ਹਾਂ, ਭਗਵਾਨ ਨੇ ਸਾਨੂੰ ਉੱਲ੍ਹ ਬਣਾਇਆ ਹੈ!” ਮਿਸ ਸਲਮਾ ਨੇ ਉਹਨਾਂ ਦੀ ਗੱਲ ਕੱਟ ਦਿਤੀ ਸੀ।

ਹੁਣ ਇਹ ਸੀ ਕਿ ਏਧਰ ਏਸ ਮਲੇਛ ਕੁੜੀ ਨੇ ਘਰ ਵਿਚ ਪੈਰ ਰੱਖਿਆ, ਉਧਰ ਉਹਨਾਂ ਨੂੰ ਖਾਂਸੀ ਦਾ ਦੌਰਾ ਪਿਆ।

ਮਿਸਟਰ ਸਕਸੇਨਾ ਦੀਆਂ ਅੱਖਾਂ ਹੱਸ ਰਹੀਆਂ ਸਨ, ਤੇ ਉਹਨਾਂ ਦਾ ਗੋਲ ਚਿਹਰਾ ਚਮਕ ਰਿਹਾ ਸੀ। ਉਹਨਾਂ ਨੇ ਮਿਸਿੜ ਸਕਸੇਨਾ ਨੂੰ ਬੁਲਾਇਆ, “ਜ਼ਰਾ ਸੁਣਨਾ, ਬੇਬੀ ਰੋ ਰਹੀ ਹੈ।”

ਮਿਸਿੜ ਸਕਸੇਨਾ ਨੇ ਇਕ ਖਾਸ ਨਜ਼ਰ ਨਾਲ (ਤੇ ਕੌਣ ਨਹੀਂ ਜਾਣਦਾ ਕਿ ਇਹ ਖਾਸ ਕੀ ਹੁੰਦੀ ਹੈ) ਦੋਹਾਂ ਨੂੰ ਦੇਖਿਆ ਤੇ ਮੁਸਕਰਾਉਂਦੀ ਹੋਈ ਕੁਰਸੀਆਂ ਤੋਂ ਬਚ ਕੇ ਹੇਠਾਂ ਚਲੀ ਗਈ।

“ਬਈ ਤੁਸੀਂ ਲੋਕ ਗੱਪਾਂ ਮਾਰੋ।”

ਦੋਵੇਂ ਚੁੱਪ ਹੋ ਗਏ ਤੇ ਏਧਰ ਉਧਰ ਦੇਖਣ ਲੱਗੇ। ਅਸਮਾਨ ਤੇ ਚੰਦ ਵੀ ਨਹੀਂ ਸੀ ਕਿ ਉਸੇ ਨੂੰ ਦੇਖ ਲੈਂਦੇ। ਤਾਰੇ ਕਿੰਨੇ ਝੁੰਡ ਦੇ ਝੁੰਡ ਸਨ, ਉਹਨਾਂ ਨੂੰ ਗਿਣਿਆ

ਨਹੀਂ ਸੀ ਜਾ ਸਕਦਾ, ਤੇ ਜਦ ਕੋਈ ਬੇਵਕੂਫ ਕੋਲ ਬੈਠਾ ਜੁੱਤੇ ਖਟਖਟਾ ਰਿਹਾ ਹੋਵੇ ਤਾਂ ਉਸ ਹਾਲਤ ਵਿਚ ਤਾਰੇ ਵੀ ਨਹੀਂ ਗਿਣੇ ਜਾਂਦੇ। ਇਕੱਲ ਲੋੜੀਦੀ ਹੈ, ਖਾਮੋਸ਼ੀ ਲੋੜੀਦੀ ਹੈ।

“ਮਿਸ ਸਲਮਾ ਕਿੰਨੀ ਭਰਪੂਰ ਜ਼ਿੰਦਗੀ ਹੈ ਮਿਸਟਰ ਸਕਸੇਨਾ ਤੇ ਮਿਸਿਜ਼ ਸਕਸੇਨਾ ਦੀ !”

“ਹੁੰ !” ਮਿਸ ਸਲਮਾ ਦਾ ਲਹੂ ਉੱਬਲਣਾ ਤੇ ਸਰੀਰ ਲੱਕੜੀ ਹੋਣਾ ਸੁਰੂ ਹੋ ਗਿਆ ਸੀ। ਪਹਿਲਾਂ ਵੀ ਇਕ ਵਾਰ ਉਹਨੂੰ ਮੁਕੇਸ਼ ਨਾਲ ਥਾਈਟਰ ਵਿਚ ਇਸੇ ਤਰ੍ਹਾਂ ਚੁੱਪ ਚਾਪ ਬੈਠਾ ਦਿਤਾ ਗਿਆ ਸੀ। ਖਿਆਲ ਇਹ ਸੀ—ਦੋਸਤੀ ਪੇ ਜਾਵੇਗੀ। ਅਜਿਹੀ ਦੋਸਤੀ ਜਿਹੜੀ ਸ਼ਾਇਦ ਬਾਅਦ ਵਿਚ ਰੰਗ ਲੈ ਆਵੇ। ਪਰ ਇਹ ਠਿੰਗਣਾ ਜਿਹਾ ਗੋਰਾ ਚਿੱਟਾ ‘ਨਰਵਸ’ ਜਿਹਾ ਆਦਮੀ ਨਾਈਲੌਨ ਦੇ ਸ਼ਰਫ਼ ਵਿਚ ਕਿਸੇ ਅਲੂੜ ਕੁੜੀ ਵਾਂਗ ਬਦਨ ਸਕੋੜ ਕੇ ਬੈਠਾ ਰਿਹਾ। ਕੀ ਮਜਾਲ ਜੋ ਉਹਦਾ ਮੁੰਹ ਖੁਲਿਆ ਹੋਵੇ, ਤੇ ਉਹ ਉਡੀਕ ਕਰਦੀ ਰਹੀ। ਜਦ ਹਨੇਰਾ ਲੱਬਾ ਤੇ ਇਕ ਨਿਹਾਇਤ ‘ਮਿਡਓਕਰ’ ਕਿਸਮ ਦਾ ਨਾਟਕ ਚੱਲ ਪਿਆ ਤਾਂ ਮਿਸ ਸਲਮਾ ਨੇ ਉਹਦੇ ਕੰਨ ਵਿਚ ਕੁਝ ਕਿਹਾ, ਪਰ ਉਹਨੇ ਆਪਣਾ ਬੁਲਿਆ ਹੋਇਆ ਪਾਈਪ ਚੂਸਣਾ ਸੁਰੂ ਕਰ ਦਿਤਾ ਤੇ ਇਉਂ ਸੁੰਨ ਹੋ ਗਿਆ ਜਿਵੇਂ ਡਰਾਮੇ ਵਿਚ ਗਵਾਚ ਕੇ ਰਹਿ ਗਿਆ ਹੋਵੇ ਤੇ ਹੁਣ ਜਦ ਉਹ ਬੋਲਿਆ ਤਾਂ ਉਹਨੂੰ ਉਹੀਓ ਰਾਤ ਯਾਦ ਆ ਗਈ।

“ਕਿਸੇ ਦਿਨ ਕਿਸੇ ਪਿਕਨਿਕ ਦਾ ਪ੍ਰੋਗਰਾਮ ਬਣਾਈਏ”, ਮੁਕੇਸ਼ ਨੇ ਦੋਬਾਰਾ ਕੁਤਬ ਮੀਨਾਰ ਤੇ ਚੜ੍ਹਨ ਦਾ ਜਤਨ ਕੀਤਾ।

“ਪਿਕਨਿਕ ?” ਉਹਦੀ ਆਵਾਜ਼ ਵਿਚ ਇਕ ਅਜੀਬ ਕਿਸਮ ਦੀ ਬੇਜਾਰੀ ਭਰੀ ਹੋਈ ਸੀ।

“ਮੇਰਾ ਮਤਲਬ ਹੈ ਕਿਉਂ ਨਾ ਕੋਈ ਫਿਲਮ ਦੇਖੀਏ ਚੱਲ ਕੇ ਅੱਜ ਦੀ ਰਾਤ ?”

“ਅੱਜ ਦੀ ਰਾਤ ?”

“ਮੇਂ ਮਿਸ ਅੰਜਲੀ ਨੂੰ ਮਿਲਣਾ ਚਾਹੁੰਦਾ ਹਾਂ। ਉਹ ਤਾਂ ਕਿਤੇ ਕੋਲ ਹੀ ਰਹਿੰਦੀ ਹੈ ਨਾ ?”

“ਕੀ...?”

ਮੁਕੇਸ਼ ਦੀ ਆਵਾਜ਼ ਬਿੜਕ ਗਈ ਤੇ ਉਹ ਬੇਤਹਾਸ਼ਾ ਮਿਸਿਜ਼ ਸਕਸੇਨਾ ਨੂੰ ਸੱਦਣ ਲੱਗਾ, ਜਿਵੇਂ ਉਹਨੂੰ ਕਿਸੇ ਬਿਛੂ ਨੇ ਡੰਗ ਮਾਰਿਆ ਹੋਵੇ, ਪਰ ਜਦ ਕੋਈ ਜਵਾਬ ਨਾ ਆਇਆ ਤਾਂ ਉਹ ਦਬੀ ਜੁਬਾਨ ਵਿਚ ਬੋਲਿਆ, “ਮਿਸਿਜ਼ ਸਕਸੇਨਾ ਦੇ ਬੱਚੇ ਕਿਨੇ ਪਿਆਰੇ ਤੇ ਭੋਲੇ ਹਨ।”

“ਬੱਚੇ ਤਾਂ ਹਮੇਸ਼ਾ ਭੋਲੇ ਤੇ ਪਿਆਰੇ ਹੀ ਹੁੰਦੇ ਹਨ”, ਮਿਸ ਸਲਮਾ ਦੀ ਆਵਾਜ਼ ਵੀ ਰੁੰਧੀ ਜਾ ਰਹੀ ਸੀ। ਆਖਰ ਇਹ ਸਖਸ, ਇਹ ਗਧਾ, ਇਹ ‘ਗੁੱਡ ਫਾਰ ਨਥਿੰਗ’ ਜਿਹੜਾ ਬਰਮਾ ਸ਼ੈੱਲ ਵਿਚ ਕੰਮ ਕਰਦਾ ਹੈ ਤੇ ਜਿਹਦੇ ਕੱਪੜਿਆਂ ਤੇ ਗੱਲਾਂ ਵਿਚੋਂ ਪਟਰੋਲ ਦੀ ਬੂ ਆਉਂਦੀ ਹੈ, ਚਾਹੁੰਦਾ ਕੀ ਹੈ।

ਕੀ ਮੈਂ ਇਹਦੇ ਨਾਲ ਏਥੇ ਖੜ੍ਹੀ ਖੜ੍ਹੀ ਸਾਦੀ ਰਚਾ ਲਵਾਂ ਤੇ ਸਵੇਰ ਹੁੰਦੇ ਹੁੰਦੇ ਮਿਸਿਝ ਸਕਸੇਨਾ ਵਾਂਗ ਇਕ ਚੇਥਾਈ ਛਟਬਾਲ ਟੀਮ ਦੀ ਮਾਂ ਬਣ ਜਾਵਾਂ!

ਮਿਸ ਸਲਮਾ ਜਲੀਸ ਦੇ ਹੋਠ ਸੜਨ ਲੱਗੇ ਤੇ ਦਮ ਘੁਟਣ ਲੱਗਾ। ਉਹਨੇ ਬੜੀ ਸੰਜੀਦਗੀ ਨਾਲ ਮੁਕੇਸ਼ ਤੋਂ ਪੁਛਿਆ ਜਿਹੜਾ ਹੁਣ ਤਕ ਉਸੇ ਰਫ਼ਤਾਰ ਨਾਲ ਬਿਨਾਂ ਕਿਸੇ ਤਾਲ ਦੇ ਜੁੱਤੇ ਖਟਖਟਾ ਰਿਹਾ ਸੀ, “ਮੁਕੇਸ਼ ਸਾਹਬ, ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਸ ਕਿਸਮ ਦੀ ਚਾਹ ਹੈ ਜਿਸ ਵਿਚ ਮੇਜ਼ਬਾਨ ਆਪਣੇ ਦੋ ਸਨਮਾਨਯੋਗ ਮਹਿਮਾਨਾਂ ਨੂੰ ਛੱਡ ਕੇ ਗਧੇ ਦੇ ਸਿਰ ਦੇ ਸਿੰਗਾਂ ਵਾਂਗ ਗਾਇਬ ਹੋ ਗਏ ਹਨ।”

“ਬਈ ਗਧੇ ਦੇ ਸਿੰਗ, ਬਈ ਖੂਬ, ਮਿਸ ਸਲਮਾ ਤੁਸੀਂ ਗਜ਼ਬ ਕਰਦੇ ਹੋ—ਹਾਂ ਸੱਚਮੁਚ ਇਹ ਲੋਕ ਆਉਂਦੇ ਕਿਉਂ ਨਹੀਂ? ਮੈਂ ਵੀ ਏਹੋ ਸੌਚ ਰਿਹਾ ਹਾਂ।”

“ਅੱਛਾ, ਤੁਸੀਂ ਬਸ ਏਹੋ ਸੌਚ ਰਹੇ ਹੋ ?”

ਮੁਕੇਸ਼ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਚਾਹ ਦਾ ਨਿਉਂਦਾ ਕਿਉਂ ਦਿਤਾ ਗਿਆ ਹੈ, ਉਹਦੀ ਯਾਦ ਸ਼ਕਤੀ ਏਨੀ ਕਮਜ਼ੋਰ ਨਹੀਂ ਸੀ। ਅਜੇ ਪਰਸੋਂ ਦੀ ਹੀ ਤਾਂ ਗੱਲ ਸੀ ਕਿ ਉਹਨੇ ਮਿਸਟਰ ਸਕਸੇਨਾ ਨੂੰ ਫੋਨ ਕੀਤਾ ਸੀ।

“ਬਈ, ਇਕ ਜ਼ਮਾਨੇ ਤੋਂ ਮਿਸ ਸਲਮਾ ਦੀ ਸੂਰਤ ਨਹੀਂ ਦਿੱਸੀ, ਕੀ ਉਹਦੀ ਸਾਦੀ ਕਰਵਾ ਦਿੱਤੀ ?”

ਮਿਸਟਰ ਸਕਸੇਨਾ ਦੇ ਦਿਲ ਦੀ ਧੜਕਣ ਮਿਸ ਸਲਮਾ ਦਾ ਨਾਂ ਸੁਣ ਕੇ ਹਮੇਸ਼ਾ ਤੇਜ਼ ਹੋ ਜਾਂਦੀ ਸੀ। ਇਹ ਗੱਲ ਮੁਕੇਸ਼ ਵੀ ਚੰਗੀ ਤਰ੍ਹਾਂ ਜਾਣਦਾ ਸੀ। ਮਿਸਟਰ ਸਕਸੇਨਾ ਦੀ ਲਗਪਗ ਘੱਗੀ ਬੱਡ ਗਈ। “ਕਿਉਂ ਬਈ, ਕੀ ਗੱਲ ਹੈ ?”

“ਕੁਝ ਨਹੀਂ, ਬਸ ਮਿਲਣ ਦਾ ਬਹਾਨਾ ਚਾਹੁੰਦਾ ਹਾਂ।”

“ਪਰ ਆਖਰ ਕਿਉਂ ?” ਮਿਸਟਰ ਸਕਸੇਨਾ ਮਜ਼ੇ ਵਿਚ ਆ ਗਏ।

“ਉਹ ਗੱਲ ਇਹ ਹੈ ਕਿ ਕਈ ਰਾਤਾਂ ਤੋਂ ਨੀਂਦ ਨਹੀਂ ਆਈ।”

“ਅੱਛਾ, ਤਾਂ ਤੈਨੂੰ ਸਲੀਪਿੰਗ ਪਿਲੜ ਚਾਹੀਦੀਆਂ ਨੇ...!”

“ਹੋਰ ਨਹੀਂ ਤਾਂ ਕੀ ?” ਉਹਦੇ ਦਿਲ ਨੇ ਗਜ਼ ਗਜ਼ ਉੱਛਲ ਕੇ ਕਿਹਾ।

“ਹਰਮਜ਼ਾਦਾ !”

ਮਿਸਟਰ ਸਕਸੇਨਾ ਨੇ ਜਦ ਰਿਸੀਵਰ ਰੱਖਿਆ ਤਾਂ ਉਹਦੇ ਗੰਜੇ ਸਿਰ ਤੇ ਪਸੀਨੇ ਦੀਆਂ ਬੂਦਾਂ ਚਮਕ ਰਹੀਆਂ ਸਨ।

ਤੇ ਹੁਣ ਮਿਸ ਸਲਮਾ ਆਪਣੀ 'ਛਾਰਮ' ਵਿਚ ਆ ਚੁਕੀ ਸੀ। ਉਹਦਾ ਸਰੀਰ ਆਕੜ ਚੁਕਿਆ ਸੀ ਤੇ ਉਹਦਾ ਨੱਕ ਸਾਹ ਦੀ ਗਰਮੀ ਨਾਲ ਜਲ ਰਿਹਾ ਸੀ, ਕਿਉਂਕਿ ਉਹਨੂੰ ਸਭ ਤੋਂ ਜ਼ਿਆਦਾ ਅਫਸੋਸ ਇਹ ਸੀ ਕਿ ਉਹਨੇ ਸ਼ਾਮ ਲਈ ਪਤਾ ਨਹੀਂ ਕਿੰਨਾ ਵਕਤ ਮੇਕ-ਅਪ ਤੇ ਖਰਚ ਕਰ ਦਿਤਾ ਤੇ ਏਥੇ ਆ ਕੇ ਮੁਕੇਸ਼ ਨਿਕਲਿਆ, ਕੰਬਖਤ !

"ਗੱਲ ਇਹ ਹੈ ਕਿ ਦੌਵੇਂ ਮੀਆਂ ਬੀਵੀ ਬੜੇ 'ਡਿਸਕਰੀਟ' ਹਨ। ਉਹਨਾਂ ਨੇ ਸਾਨੂੰ ਗੱਲਾਂ ਕਰਨ ਦਾ ਮੌਕਾ ਦਿਤਾ ਹੈ। ਉਹ ਬੜੇ ਪੁਤਲੀਆਂ ਦੀ ਖੇਡ ਖੇਡ ਰਹੇ ਹਨ। ਆਉ ਖੇਡੀਏ।"

ਮੁਕੇਸ਼ ਦੀਆਂ ਲੱਤਾਂ ਸੁੰਨ ਹੋ ਰਹੀਆਂ ਸਨ, ਤੇ ਸੁਖ ਇਹ ਸੀ ਕਿ ਉਥੇ ਚਾਨਣ ਨਹੀਂ ਸੀ, ਨਹੀਂ ਤਾਂ ਉਹਦਾ ਚਿਹਰਾ ਇਕ ਡੁਬਦੇ ਹੋਏ ਇਨਸਾਨ ਦਾ ਸਾਰਾ ਭੇਤ ਨੰਗਾ ਕਰ ਦਿੰਦਾ।

"ਖੇਡੀਏ ? ਕੀ ਖੇਡੀਏ ਮਿਸ ਸਲਮਾ ?"

"ਮਿਸਟਰ ਮੁਕੇਸ਼ ਉਹੀਓ ਇਕਰਾਰ ਤੇ ਇਨਕਾਰ ਦੀ ਖੇਡ—ਆਉ ਆਪਾਂ ਵੀ ਫਰਮਾ ਖੇਡੀਏ, ਤੇ ਆਪ ਹੀ ਤਮਾਸਾ ਦੇਖੀਏ।"

"ਹਾਉ ਅਨਫੈਰਚੂਨੇਟ", ਮੁਕੇਸ਼ ਨੇ ਬੱਚੇ ਵਾਂਗ ਤੁਤਲਾ ਕੇ ਕਿਹਾ।

ਕਾਲ ਉਚਿਤਤਾ ਨੂੰ ਵਿਚਾਰਦਿਆਂ ਕਾਢੀ ਢਿਲ ਦੇ ਕੇ ਜਦ ਮਿਸਟਰ ਤੇ ਮਿਸਿਜ ਸਕਸੇਨਾ ਉੱਪਰ ਛੱਤ ਤੇ ਆਏ ਤਾਂ ਨਾਲ ਹੀ ਬੇਬੀ ਵੀ ਆ ਗਈ, ਜਿਹੜੀ ਸਾਧਾਰਨ ਤੋਂ ਉਲਟ ਬਹੁਤ ਚੰਗੇ ਮੂਡ ਵਿਚ ਸੀ। ਆਉਂਦਿਆਂ ਹੀ ਉਹਨੇ ਮਿਸ ਸਲਮਾ ਜਲੀਸ ਦੇ ਵਾਲ ਪੁੱਟੇ ਜਿਹਨੇ ਬੇਬੀ ਦਾ ਬੱਸ ਏਨਾ ਕੁ ਹੀ ਨੋਟਿਸ ਲਿਆ ਕਿ ਇਕ ਖੰਡ ਦਾ ਭਰਿਆ ਚਮਚਾ ਉਹਦੇ ਮੁੰਹ ਵਿਚ ਪਾ ਦਿੱਤਾ। ਮੁਕੇਸ਼ ਦੇ ਵਾਲ ਵੀ ਖਿਚੇ ਗਏ, ਨਕਟਾਵੀ ਵੀ ਪਰ ਉਹ ਜੁੱਤੇ ਖਟਖਟਾਉਂਦਾ ਰਿਹਾ। ਮੇਜ਼ਬਾਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਵਾਤਾਵਰਣ ਵਿਚ ਕਾਢੀ ਤਣਾਓ ਹੈ। ਮਿਸਟਰ ਸਕਸੇਨਾ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਦੇ ਦਿਲ ਦੀ ਧੜਕਣ ਮਿਸ ਸਲਮਾ ਜਲੀਸ ਦਾ ਨਾਂ ਸੁਣਦਿਆਂ ਹੀ ਤੇਜ਼ ਹੋ ਜਾਂਦੀ ਸੀ। ਇਸ ਲਈ ਮਿਸਿਜ ਸਕਸੇਨਾ ਨੇ ਜੇਤੂ ਸਾਨ ਨਾਲ ਮੁਕੇਸ਼ ਵਲ ਤੱਕਿਆ ਕਿ ਇਕ ਪਾਸੇ ਤਾਂ ਉਹ ਸਲਮਾ ਨੂੰ 'ਸਪਿਸਟਰ' ਸਮਝਦੀ ਸੀ ਤੇ ਦੂਜੇ ਪਾਸੇ ਉਹਦੀ ਜ਼ਿੰਦਗੀ ਵਿਚ ਕਈ ਛਿਣ ਅਜਿਹੇ ਵੀ ਆਉਂਦੇ ਸਨ ਜਦ ਉਹਦੀਆਂ ਉਦਾਸੀਆਂ ਦੇ ਬੇਅਰਥ ਛਿਣਾਂ ਨੂੰ ਮੁਕੇਸ਼ ਆਪਣੇ ਅੰਦਰ ਜ਼ਜਬ ਕਰ ਲੈਂਦਾ ਸੀ, ਜਿਵੇਂ ਸਪੰਜ ਪਾਣੀ ਨੂੰ ਸਮੇਟ ਲੈਂਦਾ ਹੈ। ਤੇ ਇਹ ਕੇਵਲ ਮੌਕੇ ਦੀ ਗੱਲ ਸੀ ਕਿ ਇਕ ਵਾਰ ਮਿਸ ਸਲਮਾ ਨੇ ਆਪਣੇ ਦੋਸਤਾਂ, ਅੰਜਲੀ ਤੇ ਮੌਨਿਕਾ ਨੂੰ ਕਿਹਾ ਸੀ, "ਉਹ...? ਤੁਸੀਂ ਵੀ ਹੱਦ ਕਰਦੀਆਂ ਹੋ...ਮੈਂ 'ਐਫੇਅਰ' ਵੀ ਕਰਾਂਗੀ ਤਾਂ ਉਸ ਸਪੰਜ ਨਾਲ !"

ਇਕ ਬੇਤੁਕੀ ਖਾਮੋਸੀ ਛਾਈ ਰਹੀ। ਪਿਆਲੀਆਂ ਵਿਚ ਚਮਚੇ ਘੁੰਮਦੇ ਰਹੇ। ਬੇਬੀ ਚਾਰ ਵੱਡਿਆਂ ਦੇ ਮਨ ਮੋਹਣ ਦੇ ਜਤਨ ਕਰਦੀ ਰਹੀ, ਤੇ ਉਹਨਾਂ ਚਾਰਾਂ ਨੂੰ ਦੇਖ ਕੇ ਬੇਆਵਾਜ਼ ਤਾੜੀਆਂ ਵਜਾਉਂਦੀ ਰਹੀ।

“ਮੈਂ ਕੋਈ ਐਸੀ ਵੈਸੀ ਨਹੀਂ ਹਾਂ”, ਮਿਸ ਸਲਮਾ ਦੀ ਆਤਮਾ ਚੀਕ ਰਹੀ ਸੀ, “ਜੇ ਮੈਂ ਯੋਰਪ ਵਿਚ ਹੁੰਦੀ ਤਾਂ, ਲੰਡਨ ਜਾਂ ਪੈਰਿਸ ਵਿਚ ਹੁੰਦੀ ਤਾਂ ਅੱਜ...”

ਮਿਸਟਰ ਸਕਸੇਨਾ ਧੁੰਦਲਕੇ ਵਿਚ ਉਹਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਜਾਣਦੇ ਸਨ ਇਹ ਕੁੜੀ, ਇਹ ਬੇਕਰਾਰ ਤੇ ਉਦਾਸ ਕੁੜੀ ਆਪਣੇ ਹੋਠ ਕੱਟ ਰਹੀ ਹੈ ਤੇ ਸ਼ਾਇਦ ਕੋਈ ਭਿਆਨਕ ਗੱਲ ਸੋਚ ਰਹੀ ਹੈ, ਪਰ ਮੈਂ ਜਾਣਦਾ ਹਾਂ ਉਹਦੀ ਗੱਲ ਵਿਚ ਵੀ ਸੁੰਦਰਤਾ ਹੋਵੇਗੀ, ਸੁੰਦਰਤਾ ! ਤੇ ਉਸ ਵੇਲੇ, ਜਿਵੇਂ ਹਮੇਸ਼ਾ ਅਜਿਹੇ ਸਮੇਂ ਹੁੰਦਾ ਹੈ, ਮਿਸ ਸਲਮਾ ਜਲਦੀ ਬੇਠੀ ਰਹੀ ਤੇ ਹੈਰਾਨੀਆਂ ਅਥਾਂ ਨਾਲ ਆਪਣੇ ਆਪ ਨੂੰ ਤਕਦੀ ਰਹੀ। ਹੁਣ ਉਥੇ ਕੁਝ ਵੀ ਨਹੀਂ ਸੀ, ਨਾ ਮਿਸਟਰ ਤੇ ਮਿਸਿੱਝ ਸਕਸੇਨਾ, ਨਾ ਮੁਕੇਸ਼। ਉਹ ਇਕ ਅਜਿਹੀ ਛੱਤ ਦੇ ਕਿਨਾਰੇ ਬੜੀ ਸੀ, ਜਿਹਦੇ ਹੋਠ ਕੋਈ ਬੰਮੀ ਨਹੀਂ ਸੀ। ਛੱਤ ਸਮੁੰਦਰ ਦੀਆਂ ਲਹਿਰਾਂ ਵਿਚ ਵਹਿ ਰਹੀ ਸੀ। ਏਸ ਸਮੁੰਦਰ ਦਾ ਕੋਈ ਕਿਨਾਰਾ ਨਹੀਂ ਸੀ। ਉਪਰ ਅਸਮਾਨ ਵੀ ਨਹੀਂ ਸੀ, ਚੰਦ ਵੀ ਨਹੀਂ ਸੀ, ਤਾਰੇ ਵੀ ਨਹੀਂ ਸਨ। ਉਹ ਸੀ ਤੇ ਛੱਤ ਸੀ, ਜਿਹੜੀ ਇਕ ਰਾਂ ਸੰਦਰ ਦੀਆਂ ਲਹਿਰਾਂ ਤੇ ਵਹਿ ਰਹੀ ਸੀ, ਤੇ ਉਹ ਛੱਤ ਦੇ ਕਿਨਾਰੇ ਬੜੀ ਸੀ।

ਉਹਦਾ ਦਿਲ ਭਰ ਆਇਆ। ਉਹਨੇ ਪਰਸ ਸੰਭਾਲਿਆ ਤੇ ਉਠ ਬੜੀ ਹੋਈ।

“ਕਿਥੇ ? ਕਿਥੇ ?” ਮੇਜ਼ਬਾਨਾਂ ਨੇ ਪੁਛਿਆ।

ਮੁਕੇਸ਼ ਨੇ ਸੋਚਿਆ ਕਿ ਅਹੁਲ ਕੇ ਲਿਫਟ ਪੇਸ਼ ਕਰੇ। “ਮਾਰੋ ਗੋਲੀ। ਬਲਾਟਲੀ।” ਉਹ ਚੁਪ ਚੁਪੀਤਾ ਬੈਠਾ ਰਿਹਾ ਤੇ ਇਕ ਪਰਛਾਵੇਂ ਨੂੰ ਅੱਖੇਂ ਉਹਲੇ ਹੁੰਦਿਆਂ ਦੇਖਦਾ ਰਿਹਾ। ਇਸ ਲਈ ਕਿ ਉਹ ਜਾਣਦਾ ਸੀ ਕਿ ਇਹ ਪਰਛਾਵਾਂ ਨਾ ਜਾਣੇ ਕਿੰਨੀ ਵਾਰ ਉਹਦੀ ਲਿਫਟ ਦੀ ਪੇਸ਼ਕਸ਼ ਠੁਕਰਾ ਚੁਕਿਆ ਹੈ “ਏ ਮੈਡ-ਕੈਪ, ਗੋ ਟੂ ਹੈਂਲ !” ਉਹ ਦੰਦਾਂ ਨਾਲ ਨਹੁੰ ਕੁਤਰਦਾ ਰਿਹਾ।

“ਤੁਸੀਂ ਸਲਮਾ ਨੂੰ ਆਪਣੀ ਕਾਰ ਵਿਚ ਲਿਫਟ ਤਾਂ ਦੇ ਦਿੰਦੇ ?” ਮਿਸਿੱਝ ਸਕਸੇਨਾ ਨੇ ਉਲਾਂਭਾ ਦਿਤਾ। “ਛੱਡੋ ਤੁਸੀਂ ਵੀ ਬਸ ਐਵੇਂ ਹੋ। ਰਤਾ ਹੌਸਲਾ ਨਹੀਂ...”

“ਮੈਂ ਦਿਆਂਗਾ ਲਿਫਟ ਮਿਸ ਸਲਮਾ ਨੂੰ ? ਬੜੀ ਬਦ ਦਿਮਾਗ ਤੇ ਵਾਹੀਆਤ ਅੰਰਤ ਹੈ।”

“ਅੰਰਤ ?” ਮਿਸਟਰ ਸਕਸੇਨਾ ਨੇ ਤ੍ਰੂਭਕ ਕੇ ਪੁਛਿਆ।

ਮੁਕੇਸ਼ ਉੱਠਿਆ ਤੇ ਕੋਟ ਦੇ ਕਾਲਰ ਉਤੇ ਹੱਥ ਫੇਰਦਾ ਪੈੜੀਆਂ ਵਲ ਨੱਸਿਆ ਤੇ ਉਹਨੇ ਦੇਖਿਆ ਉਹੀਓ ਪਰਛਾਵਾਂ ਚੁਪ ਚੁਪੀਤਾ ਲੈਪ-ਪੋਸਟ ਕੋਲ ਖੜੋਤਾ ਟੈਕਸੀ ਦੀ ਉਡੀਕ ਕਰ ਰਿਹਾ ਹੈ, ਜਿਵੇਂ ਕੋਈ ਅੰਰਤ ਮੀਂਹ ਵਿਚ ਭਿੱਜ ਰਹੀ ਹੋਵੇ। ਉਹਨੇ ਆਪਣੀ ਕਾਰ ਸਟਾਰਟ ਕੀਤੀ ਤੇ ਉਹਦੇ ਕੋਲ ਪਹੁੰਚ ਕੇ ਰੋਕ ਲਈ। ਦਰਵਾਜ਼ਾ ਖੋਲਿਆ ਤੇ ਬੜੀ ਆਜ਼ਜ਼ੀ ਨਾਲ ਭਿਖਾਰੀਆਂ ਜਿਉਂ ਬੋਲਿਆ, “ਆਓ ਮਿਸ ਸਲਮਾ, ਤੁਹਾਨੂੰ ਮੈਂ ਡੱਡ ਆਵਾਂ।”

ਮਿਸ ਸਲਮਾ ਬਹੁਤ ਆਹਿਸਤਾ ਆਹਿਸਤਾ ਮੁੜੀ ਤੇ ਚੁਪਕੇ ਜਿਹੇ ਕਾਰ ਵਿਚ ਬੈਠ ਗਈ। ਉਹਨੂੰ ਕਾਰ ਬੜੀ ਖੂਬਸੂਰਤ ਤੇ ਗੋਦੀ ਜਿਹੀ ਨਿੱਘੀ ਮਹਿਸੂਸ ਹੋਈ।

ਕਾਰ ਮਾਲ ਰੋਡ ਤੇ ਦੌੜ ਰਹੀ ਸੀ। ਮੁਕੇਸ਼ ਨੂੰ ਮਿਸ ਸਲਮਾ ਦਾ ਇਸ ਤਰ੍ਹਾਂ ਕੋਲ ਬੈਠਣਾ ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਉਹਦਾ ਜੀਅ ਕੀਤਾ ਪੁਛਾ, “ਮਿਸ ਸਲਮਾ, ਤੁਸੀਂ ਕਦੇ ਬੱਦਲ ਤੋਂ ਬਿਨਾਂ ਮੀਂਹ ਵਰ੍ਹਦਾ ਤੱਕਿਆ ਹੈ?” ਉਹ ਜਾਣਦਾ ਸੀ ਉਹਦਾ ਜਵਾਬ ਹੋਵੇਗਾ “ਸ਼ਟ ਅਪ!” ਅਚਨਚੇਤ ਉਹਦੇ ਦਿਲ ਵਿਚ ਪਤਾ ਨਹੀਂ ਕੀ ਆਇਆ ਕਿ ਉਹਨੇ ਨੀਵਾਂ ਹੋ ਕੇ ਪੁਛਿਆ, “ਮਿਸ ਸਲਮਾ, ਚੱਲੀਏ, ਜ਼ਰਾ ਰਿੰਗ ਰੋਡ ਤੇ ਡਰਾਈਵ ਹੋ ਜਾਏ। ਰਾਤ ਬੜੀ ਖੂਬਸੂਰਤ ਹੈ।”

ਮਿਸ ਸਲਮਾ ਨੇ ਕੋਈ ਜਵਾਬ ਨਾ ਦਿਤਾ। ਮੀਟੇ ਹੋਠੀਂ ਉਹਨੇ ਦਿਲ ਹੀ ਦਿਲ ਵਿਚ ਦੁਹਰਾਇਆ, “ਰਾਤ ਬੜੀ ਖੂਬਸੂਰਤ ਹੈ! ਤੇ ਤੂੰ? ਛਿਲਮ ਐਕਟਰ ਦਾ ਬੱਚਾ!” ਰਾਤ ਬਿਲਕੁਲ ਖੂਬਸੂਰਤ ਨਹੀਂ ਸੀ। ਹਨੇਰਾ ਸੀ, ਤੇ ਹਵਾ ਦਾ ਰੰਗ ਵੀ ਸਿਆਹ ਸੀ। ਹਵਾ ਚੀਕ ਰਹੀ ਸੀ ਤੇ ਬੰਨ੍ਹ ਤੋਂ ਅੱਗੇ ਜਮਨਾ ਦੇ ਸੀਨੇ ਤੇ ਰੇਤ ਦੇ ਟਿੱਲੇ ਸਨ ਤੇ ਉਹਨਾਂ ਦਾ ਕੋਈ ਰੰਗ ਨਹੀਂ ਸੀ। ਦੂਰ ਸ਼ਾਇਦ ਕੋਈ ਚਿਖਾ ਬਲ ਰਹੀ ਸੀ। ਨੌਰੰਗੀ ਤੇ ਨੀਲੇ ਭਾਂਬੜ ਸਨ ਤੇ ਪੀਲੇ ਪੀਲੇ ਪਰਛਾਵੇਂ। ਇਹ ਨਜ਼ਾਰਾ ਵੀ ਬੀਤੀ ਜਾਂਦਾ ਸੀ, ਜਿਸ ਤਰ੍ਹਾਂ ਸਾਰੇ ਨਜ਼ਾਰੇ ਬੀਤ ਜਾਂਦੇ ਹਨ। ਮੁਕੇਸ਼ ਦਾ ਦਿਲ ਧੜਕ ਰਿਹਾ ਸੀ। ਉਹਦੇ ਹੱਥ ਸਟੀਅਰਿੰਗ ਤੇ ਸਨ ਤੇ ਉਹ ਹਵਾ ਦੇ ਜ਼ੋਰ ਨੂੰ ਮਹਿਸੂਸ ਕਰ ਰਿਹਾ ਸੀ। ਇਹ ਕਿਸ ਕਿਸਮ ਦੀ ‘ਡਰਾਈਵ’ ਹੈ ਕਿ ਕੋਈ ਮੇਰੇ ਨਾਲ ਨਹੀਂ ਬੋਲਦਾ, ਕੋਈ ਮੇਰੇ ਵਲ ਨਹੀਂ ਤਕਦਾ। ਕਿਸੇ ਦਾ ਹੱਥ ਮੇਰੇ ਹੱਥ ਨੂੰ ਨਹੀਂ ਡੋਂਹਦਾ। ਕਿਸੇ ਦਾ ਸਿਰ ਮੇਰੇ ਮੋਢੇ ਤੇ ਨਹੀਂ ਡਿਗਦਾ। ਇਹ ਕੇਹੀ ‘ਡਰਾਈਵ’ ਹੈ, ਤੇ ਸੜਕ ਜਿਹੜੀ ਮੇਰੀ ਜਿੰਦਗੀ ਵਾਂਗ ਸਿੱਧੀ ਤੇ ਸਪਾਟ ਹੈ ਹਨੇਰੇ ਵਿਚ ਲਿਪਟੀ ਪਤਾ ਨਹੀਂ ਕਿਧਰ ਜਾ ਰਹੀ ਹੈ।

ਆਖਰ ਉਹਨੇ ਬੜੇ ਜ਼ੋਰ ਨਾਲ ਬਰੇਕ ਦੱਬਿਆ। ਕਾਰ ਸੜਕ ਦੇ ਕਿਨਾਰੇ, ਚੀਕਦੀ ਹਚਕੋਲਾ ਖਾ ਕੇ ਖੜੋ ਗਈ।

“ਮਿਸ ਸਲਮਾ ਤੁਹਾਨੂੰ ਇਸ਼ਕ ਕਰਦਾ ਹਾਂ ਮੈਂ।”

ਦੂਰ ਜਗਮਗਾਉਂਦੀਆਂ ਰੋਸ਼ਨੀਆਂ ਇਕਦਮ ਗੁੱਲ ਹੋ ਗਈਆਂ । ਹਨੇਰਾ ਹੋਰ ਜਿਆਦਾ ਹਨੇਰਾ ਹੋ ਗਿਆ ।

“ਰੋਜ਼ ਰਾਤ ਨੂੰ ਏਥੇ ਬਿਜਲੀ ਕਿਉਂ ਛਿਹਲ ਹੋ ਜਾਂਦੀ ਹੈ ?”

ਮੁਕੇਸ਼ ਦੇ ਦਿਲ ਨੂੰ ਕੋਈ ਨਿੰਬੂ ਵਾਂਗ ਨਚੋੜੀ ਜਾ ਰਿਹਾ ਸੀ । ਜਦ ਮਿਸ ਸਲਮਾ ਨੂੰ ਯਕੀਨ ਹੋ ਗਿਆ ਕਿ ਉਹਦੇ ਹਮਸਫਰ ਦਾ ਹਾਰਟ ਛਿਹਲ ਹੋ ਗਿਆ ਹੈ ਤਾਂ ਉਹਨੇ ਹਨੇਰੇ ਵਿਚ ਮੁੜ ਕੇ ਉਸ ਵਲ ਤੱਕਿਆ । ਉਹਦੇ ਦੋਸਤ ਦਾ ਸਿਰ ਸਟੀਅਰਿੰਗ ਤੇ ਝੁਕਿਆ ਹੋਇਆ ਸੀ । ਉਹ ਗੁਣਗੁਣਾਉਣ ਲੱਗੀ, “ਦਿੱਲੀ ਜੋ ਏਕ ਸ਼ਹਿਰ ਹੈ ਆਲਮ ਮੇਂ ਇੰਤਖਾਬ !” ਰੋਸ਼ਨੀਆਂ ਫੇਰ ਜਗਮਗਾਉਣ ਲੱਗੀਆਂ । ਮੁਕੇਸ਼ ਨੇ ਕਾਰ ਮੌਜੀ ਤੇ ਸੱਠ ਸੱਤਰ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਹਨੂੰ ਨਸਾਉਣ ਲੱਗਾ । ਉਹਦੀਆਂ ਜਾਭਾਂ ਜਕੜੀਆਂ ਹੋਈਆਂ ਸਨ ਤੇ ਹਵਾ ਚੀਕ ਰਹੀ ਸੀ । ਸਲਮਾ ਦੇ ਵਾਲਾਂ ਦੀ ਲਿਟ ਖਿੜਕੀ ਤੋਂ ਬਾਹਰ ਝੂਲ ਰਹੀ ਸੀ, ਤੇ ਉਸਦੇ.....।

ਉਹਦੀਆਂ ਪਲਕਾਂ ਵਿਚੋਂ ਪਾਣੀ ਲਹੂ ਵਾਂਗ ਟਪਕ ਰਿਹਾ ਸੀ । ਅਚਨਚੇਤ ਉਹਨੂੰ ਮਹਿਸੂਸ ਹੋਇਆ ਕਿ ਉਹ ਛੁੱਲ ਵਾਂਗ ਖਿੜ ਰਹੀ ਹੈ ।

ਤੇ ਇਹ ਕੋਈ ‘ਡਰਾਈਵ’ ਹੈ । ਦੂਜੇ ਦੀ ਕਾਰ ਵਿਚ ਜਿਹੜਾ ਮੈਥੋਂ ਹਜ਼ਾਰਾਂ ਮੀਲ ਦੂਰ ਹੈ । ਇਹ ‘ਡਰਾਈਵ !’ ਜਿਵੇਂ ਕੋਈ ਆਪਣੀ ਜ਼ਿੰਦਗੀ ਵਿਚ ਨਹੀਂ ਸਗੋਂ ਕਿਸੇ ਹੋਰ ਦੀ ਜ਼ਿੰਦਗੀ ਵਿਚ ਜਿਉਂ ਰਿਹਾ ਹੋਵੇ ।

ਉਹਨੇ ਸਿੱਧੀ ਸੜਕ ਵਲ ਤੱਕਿਆ ਜਿਸ ਉਤੇ ਕੁਝ ਰੋਸ਼ਨੀਆਂ ਤੇ ਕੁਝ ਪਰਛਾਵੇਂ ਤੈਰ ਰਹੇ ਸਨ ।

“ਬਸ, ਕਾਰ ਰੋਕ ਦਿਉ । ਏਥੋਂ ਮੈਂ ਆਪਣੇ ਆਪ ਚਲੀ ਜਾਵਾਂਗੀ ।”

ਮੁਕੇਸ਼ ਨੇ ਕਾਰ ਰੋਕ ਦਿਤੀ । ਮਿਸ ਸਲਮਾ ਜਲੀਸ ਉਤਰ ਗਈ, ਤੇ ਬੜੀ ਪੈਰੀਅਤ ਨਾਲ ਬੋਲੀ, “ਗੁਡ ਨਾਈਟ !”

ਮੁਕੇਸ਼ ਨੇ ਉਹਦੀ ਗੁਡ ਨਾਈਟ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਹਨੇਰੀ ਵਾਂਗ ਕਾਰ ਚਲਾਉਂਦਾ ਰਾਤ ਦੀ ਬੁੱਕਲ ਵਿਚ ਗੁੰਮ ਹੋ ਗਿਆ ।

“ਬੜਾ ਭੋਲਾ ਆਦਮੀ ਹੈ ਇਹ ਮੁਕੇਸ਼” ਉਹ ਮੁਸਕਰਾਈ । “ਡਰਾਈਵ ਵੀ ਬੁਰੀ ਨਹੀਂ ਰਹੀ, ਰਿੰਗ ਰੋਡ, ਹਨੇਰਾ ।” ਉਹਦੇ ਕਦਮ ਅੱਗੇ ਵਧੇ, ਰੁਕੇ, ਫੇਰ ਵਧੇ ।

ਤੇ ਉਥੇ ਜਾ ਕੇ ਕੀ ਕਰਾਂਗੀ । ਨੀਂਦ ਤਾਂ ਉਡ ਚੁਕੀ ਹੈ । ਨਹੀਂ ! ਮੈਨੂੰ ਨੀਂਦ ਆ ਰਹੀ ਹੈ । ਬਕਾਨ ਸੁਲਾ ਦੇਵੇਗੀ ਮੈਨੂੰ । ਪਰ ਬਈ ਕਾਹਦੀ ਬਕਾਨ । ਤੇ ਫੇਰ ਨੀਂਦ ਨਾ ਆਵੇ ਤਾਂ ? ਉਥੇ ਕੀ ਹੋਵੇਗਾ । ਉਹੀਓ ਪਿੰਗਾਰ ਮੇਜ਼ ਕੋਨੇ ਵਿਚ, ਉਹੀਓ ਵਿਚਾਲੇ ਗੋਲ ਮੇਜ਼ ਜਿਹਦੇ ਤੇ ਛੁੱਲਾਂ ਤੋਂ ਸੱਖਣੇ ਗੁਲਦਾਨ ਮੈਨੂੰ ਮੁਕੇਸ਼ ਵਾਂਗ ਤੱਕੀ ਜਾਣਗੇ । ਮੈਂ ਲੱਤਾਂ ਫੈਲਾਵਾਂਗੀ, ਸਿਗਰਟ ਸੁਲਗਾਵਾਂਗੀ, ਤੇ ਚਾਰੋਂ ਪਾਸੇ

ਦੇਖਾਂਗੀ । ਦੀਵਾਰਾਂ ਦਰਵਾਜ਼ਿਆਂ, ਤੇ ਪਰਦਿਆਂ ਤੋਂ ਬਿਨਾਂ ਕੀ ਨਜ਼ਰ ਆਵੇਗਾ ਉਥੇ...ਤੇ ਹਾਂ ਉਹ ਕਿਤਾਬ, ਉਸ ਇਕੱਲੇ ਇਨਸਾਨ ਦੀ ਕਹਾਣੀ ਜਿਹੜਾ ਐਵੇਂ ਜੀਵੀ ਜਾਂਦਾ ਹੈ, ਅਕਾਰਨ, ਛਜੂਲ ਜਿੰਦਗੀ.....।

ਤੇ ਮੈਂ ਅਤੇ ਪਹਾੜੀ ਰਾਤ—ਰਿੰਗ ਰੋਡ ਪੂਰੇ ਸ਼ਹਿਰ ਤੋਂ ਬਾਹਰ, ਬਾਹਰ ਦੌੜਦੀ ਹੋਈ ਸੜਕ, ਵਿੱਥ, ਹਨੇਰਾ...ਨਹੀਂ...ਨਹੀਂ...ਉਹ ਨਹੀਂ...।

ਉਹ ਰੋਸ ਵਜੋਂ ਮੁੜੀ ਤੇ ਅੰਜਲੀ ਦੇ ਕਮਰੇ ਵਲ ਚੱਲ ਪਈ । ਸਾਰੇ ਰਾਹ ਬੀਂਡੇ ਚੀਕਦੇ ਰਹੇ, ਤੇ ਉਹ ਹੈਰਾਨ ਹੁੰਦੀ ਰਹੀ ਕਿ ਇਹ ਬੀਂਡੇ ਕਿੰਨੇ ਨਿਡਰ, ਕਿੰਨੇ ਬੇਬਾਕ, ਜਿੱਦੀ ਤੇ ਬੇਵਕੂਫ ਹੁੰਦੇ ਹਨ ।

ਉਹ ਆਪਣੇ ਕਮਰੇ ਵਿਚ ਨਹੀਂ ਹੋਣੀ । ਉਹ ਏਸ ਵੇਲੇ ਆਪਣੇ ਕਮਰੇ ਵਿਚ ਨਹੀਂ ਹੁੰਦੀ । ਉਹਦੇ ਆਸ਼ਕਾਂ ਦੀ ਕਮੀ ਨਹੀਂ । ਸਾਰੀਆਂ ਮੇਰੇ ਵਰਗੀਆਂ ਨਹੀਂ । ਉਂਝ ਉਹ ਸਕੈਂਡਲ ਤੋਂ ਬਹੁਤ ਚਿੜਦੀ ਸੀ । ਪਰ ਕਿਸੇ ਅੰਰਤ ਨੂੰ ਕਿਸੇ ਮਰਦ ਨਾਲ ਮੁਸਕਰਾ ਕੇ ਗੱਲ ਕਰਦਿਆਂ ਵੀ ਦੇਖ ਲੈਂਦੀ ਤਾਂ ਇਹ ਸੋਚ ਕੇ ਬੜਾ ਮਜ਼ਾ ਆਉਂਦਾ ਕਿ ਚਲੋ ਅੱਜ ਕਲ੍ਹੀ ਇਹਨਾਂ ਦਾ "ਚੱਲ" ਰਿਹਾ ਹੈ ।

ਅੰਜਲੀ ਦੇ ਕਮਰੇ ਦਾ ਪਰਦਾ ਹੋਸ਼ਨ ਸੀ । ਉਹਨੇ ਪਰਦਾ ਚੁਕਿਆ ਤੇ ਦਸਤਕ ਦਿੱਤੀ । ਦਰਵਾਜ਼ਾ ਖੁਲ੍ਹੇ ਵਿਚ ਦੇਰ ਲੱਗੀ । ਉਹਦੇ ਜੀਅ ਵਿਚ ਉਲੱਝਣ ਪੈਦਾ ਹੋਣ ਲੱਗੀ । ਕੀ ਪਤਾ ਉਹਦੇ ਕੋਲ ਕੈਣ ਹੈ । ਮੈਂ ਜਾਣਦੀ ਹਾਂ ਉਹ ਆਪਣੀ ਸ਼ਾਮ ਅਜਾਈਂ ਨਹੀਂ ਗਵਾਉਂਦੀ । ਜਾਪਦਾ ਹੈ ਉਹ ਕਿਸੇ ਭੇਤ ਭਰੇ ਚੁਰਾਹੇ ਤੇ ਖੜ੍ਹੀ ਹੈ । ਕੀ ਖਬਰ ਕਿਬੋਂ ਕਿਬੋਂ ਮੁਸਾਫ਼ਰ ਆਉਂਦੇ ਹਨ ਤੇ ਉਹਤੋਂ ਰਸਤਾ ਪੁਛਦੇ ਹਨ, ਤੇ ਉਹ ਉਹਨਾਂ ਸਾਰਿਆਂ ਨੂੰ ਰਾਹ ਦੱਸ ਦਿੰਦੀ ਹੈ ਤੇ ਅਖੀਰ ਵਿਚ ਸਭ ਉਹਦੇ ਨਾਲ ਹੋ ਤੁਰਦੇ ਹਨ । ਤੇ ਮੈਂ ਕਿਥੇ ਖੜ੍ਹੀ ਹਾਂ । ਜਿੱਥੇ ਕੋਈ ਰਸਤਾ ਨਹੀਂ ਆਉਂਦਾ, ਜਿੱਥੋਂ ਕੋਈ ਰਸਤਾ ਨਹੀਂ ਨਿਕਲਦਾ.....।

ਦਰਵਾਜ਼ਾ ਖੁਲ੍ਹੇ ਵਿਚ ਦੇਰ ਹੋਣ ਤੇ ਉਹ ਮੁੜ ਪਈ । ਉਹਨੇ ਕਮਰੇ ਵਿਚ ਗਲਾਸਾਂ ਦੇ ਖੜਕਣ ਦੀ ਆਵਾਜ਼ ਸੁਣੀ । "ਪੀ ਰਹੀ ਹੈ ਕਿਸੇ ਨਾਲ...ਬੜੀ ਛਲਰਟ ਹੈ ਇਹ ਅੰਜਲੀ !"

ਦਰਵਾਜ਼ਾ ਖੁਲ੍ਹੇ ਗਿਆ ਤੇ ਅੰਜਲੀ ਨੇ ਝਿਜਕਦੇ ਝਿਜਕਦੇ ਪਰਦਾ ਚੁਕਿਆ ।

"ਵਾਹ ਤੂੰ । ਕਮ ਇਨ, ਕਮ ਇਨ ।" ਉਹਨੇ ਸਲਮਾਂ ਜਲੀਸ ਦਾ ਹੱਥ ਫੜ ਲਿਆ । "ਤੈਂ ਨਾਂ ਕਿਉਂ ਨਾ ਦੱਸਿਆ । ਮੈਂ ਤਾਂ ਡਰ ਗਈ । ਆ । ਆ । ਜਾਣਦੀ ਹੈਂ ਮੈਂ ਇਸ ਵੇਲੇ ਸੋਚ ਰਹੀ ਸੀ ਕਿ ਜੇ ਤੂੰ ਮਿਲ ਜਾਂਦੀ ਤਾਂ ਤੇਰੀ ਬੋਟੀ ਬੋਟੀ ਕਰ ਦਿੰਦੀ—ਉਹ ਕੰਬਖਤ ਤੇਰਾ ਬੁਆਏ ਛਰੈਂਡ ਮੁਕੇਸ਼, ਪਟਰੋਲ ਵਾਲਾ, ਤੇ ਉਹ ਪ੍ਰੋਫੈਸਰ, ਕੀ ਨਾਂ ਹੈ ਉਹਦਾ ਭਲਾ ਜਿਹਾ, 'ਮਾਈ ਫੁਟ', ਦੋਹਾਂ ਨੇ ਕਨਾਟ ਪਲੇਸ ਵਿਚ ਅਜਿਹਾ ਘੇਰਿਆ, ਅਜਿਹਾ ਘੇਰਿਆ, ਤੇ ਕੋਕੇ ਕੋਲੇ ਦੇ ਲਾਭਾਂ ਤੇ ਅਜਿਹਾ

ਲੈਕਚਰ ਦਿੱਤਾ, ਅਜਿਹਾ ਲੈਕਚਰ ਦਿਤਾ... 'ਸਕੈਡਲਸ', ਤੂੰ ਕਿਹਨਾਂ ਸੋਚਾਂ ਵਿਚ ਪੈ ਗਈ...!"

ਕਮਰੇ ਵਿਚ ਟੇਬਲ ਲੈਪ ਦੀ ਰੋਸ਼ਨੀ ਬਹੁਤ ਮੱਧਮ ਸੀ, ਜਿਹਦੇ ਤੇ ਪੀਲੇ ਰੰਗ ਦਾ ਸ਼ੇਡ ਪਾਇਆ ਹੋਇਆ ਸੀ। ਮੋਨਿਕਾ ਦੀ ਕਾਸ਼ਨੀ ਸਾੜ੍ਹੀ ਛਿਲਮਿਲਾਈ, ਤੇ ਉਹਦਾ ਮੂੰਹ ਖੁਲ੍ਹੇ ਦਾ ਖੁਲ੍ਹਾ ਰਹਿ ਗਿਆ। ਉਹ ਮਕੈਨਿਕੀ ਢੰਗ ਨਾਲ ਉੱਠੀ, ਤੇ ਫੇਰ ਸੋਫ਼ੇ ਵਿਚ ਪਸ ਗਈ। ਅੰਜਲੀ ਦਾ ਚਿਹਰਾ ਸੂਤਿਆਂ ਹੋਇਆ ਸੀ ਤੇ ਉਹਦੀ ਹਰ ਹਰਕਤ ਤੋਂ ਬੇਜ਼ਾਰੀ ਟਪਕ ਰਹੀ ਸੀ। ਅੱਜ ਦੀ ਸ਼ਾਮ ਉਹਨੇ ਫੇਰ ਧੋਖਾ ਖਾਧਾ ਸੀ। ਪਰ ਉਹ ਆਪਣੀਆਂ ਕਜਲਾਈਆਂ ਹੋਈਆਂ ਵੱਡੀਆਂ ਵੱਡੀਆਂ ਅੱਖਾਂ ਵਿਚ ਬੇਨਿਆਜ਼ੀ ਦਾ ਭਾਵ ਪੈਦਾ ਕਰ ਕੇ ਹੁਣ ਤਕ ਮੋਨਿਕਾ ਨੂੰ ਧੋਖਾ ਦਿੰਦੀ ਰਹੀ ਸੀ। ਮੋਨਿਕਾ ਬਹੁਤ ਦੁਖੀ ਸੀ। ਉਹਦੇ ਪ੍ਰੇਮੀ ਦੀ ਪਤਨੀ ਕਲਕੱਤੇ ਤੋਂ ਵਾਪਸ ਆ ਗਈ ਸੀ, ਤੇ ਉਹ ਬਿਲਕੁਲ ਇਕੱਲੀ ਸੀ।

ਰਾਤ ਜਿਹੜੀ ਜ਼ਹਿਰ ਦੇ ਪਿਆਲੇ ਵਾਂਗ ਖਾਮੋਸ਼ ਸੀ, ਉਹਨੂੰ ਘੂਰ ਰਹੀ ਸੀ। ਮਿਸ ਸਲਮਾ ਜਲੀਸ ਦੇ ਆਉਣ ਬਾਅਦ ਵੀ ਕਮਰੇ ਵਿਚ ਕੋਈ ਹਲਚਲ ਪੈਦਾ ਨਾ ਹੋਈ। ਘੁਟਨ ਤੇ ਇਕੱਲ ਕੁਝ ਵਧ ਹੀ ਗਈ। ਉਹ ਜਾਣਦੀ ਸੀ ਕਿ ਕੀ ਹੋਇਆ ਹੋਵੇਗਾ। ਪਰ ਉਹਨੇ ਆਪਣੀ ਆਵਾਰਾ ਲਿਟ ਨੂੰ ਕਟਾਰ ਬਣੀਆਂ ਭਵਾਂ ਉਤੋਂ ਹਟਾਉਂਦਿਆਂ ਪੁਛਿਆ, "ਕੀ ਹੋਇਆ?"

ਏਸ ਸਵਾਲ ਦਾ ਜਵਾਬ ਨਾ ਮੋਨਿਕਾ ਨੇ ਦਿਤਾ ਤੇ ਨਾ ਅੰਜਲੀ ਨੇ। ਮੋਨਿਕਾ ਦੇ ਬਲਾਉਜ਼ ਦਾ ਗਲਾ ਬਹੁਤ ਵੱਡਾ ਸੀ, ਕਾਫ਼ੀ ਖੁਲ੍ਹਾ ਢਿਲਾ—ਇਸ ਲਈ ਜਦੋਂ ਉਹ ਸੋਫ਼ੇ ਦੇ ਹੇਠੋਂ ਕੁਝ ਕੱਢਣ ਲਈ ਝੁਕੀ ਤਾਂ ਜਿਵੇਂ ਚਾਨਣ ਉੱਬਲ ਪਿਆ। ਮਿਸ ਸਲਮਾ ਜਲੀਸ ਦਾ ਗਲਾ ਸੁੱਕਣ ਲੱਗਾ। ਇਹਨੂੰ ਕਹਿੰਦੇ ਹਨ ਅੰਰਤ ਦਾ ਸਰੀਰ। ਸੂਰਜ ਦੀ ਤਰ੍ਹਾਂ ਰੋਜ਼ ਛੁਬਦਾ ਹੈ, ਰੋਜ਼ ਉੱਭਰਦਾ ਹੈ। ਪਰ ਰੋਸ਼ਨੀ ਤੇ ਗਰਮੀ ਘੱਟ ਨਹੀਂ ਹੁੰਦੀ। ਮੋਨਿਕਾ ਨੇ 'ਜਿੰਨ' ਦੀ ਛੋਟੀ ਜਿਹੀ ਬੋਤਲ ਮੇਜ਼ ਤੇ ਰਖੀ। ਉਹਦੇ ਨਹੂੰ ਭਿੱਜੇ ਹੋਈ ਯਾਕੂਤ ਦੀ ਤਰ੍ਹਾਂ ਚਮਕ ਰਹੇ ਸਨ। ਉਹਨੇ ਦੋ ਅੱਧੇ ਭਰੇ ਹੋਏ ਗਲਾਸ ਰੱਖੇ। ਅੰਜਲੀ ਨੇ ਤੀਜਾ ਗਲਾਸ ਵੀ ਮੇਜ਼ ਤੇ ਰੱਖ ਦਿਤਾ। ਅੱਛਾ ਤਾਂ ਗੱਲ ਇਹ ਹੈ। ਇਹਨਾਂ ਬੋਹੀਮੀਅਨ ਕੁੜੀਆਂ ਦੇ ਫੇਰ ਸੱਟ ਵੱਜੀ। ਫੇਰ ਕਿਤੇ ਕੱਚ ਦਾ ਗਲਾਸ ਟੁੱਟਿਆ। ਇਹ ਸੋਚ ਕੇ ਮਿਸ ਸਲਮਾ ਜਲੀਸ ਨੂੰ ਬੜਾ ਮਜ਼ਾ ਆਇਆ ਤੇ ਤਸੱਲੀ ਵੀ ਹੋਈ। ਸੱਚ ਮੁਚ ਇਹ ਬੋਹੀਮੀਅਨ ਤੇ ਅੱਯਾਸ਼ ਕੁੜੀਆਂ ਕਿੰਨੀਆਂ ਟੁਟ ਫੁਟ ਕੇ ਰਹਿ ਗਈਆਂ ਹਨ। ਸ਼ੀਸ਼ਾ ਚਕਨਾਚੂਰ ਹੈ ਤੇ ਇਹਨਾਂ ਦਾ ਅਕਸ ਵੀ, ਇਕ ਮੈਂ ਹਾਂ।

ਅੰਜਲੀ ਨੇ ਲਚਕ ਕੇ ਤੇ ਬਿਨਾਂ ਕਾਰਨ ਹੱਸ ਕੇ ਛੋਟਾ ਜਿਹਾ ਜਿੰਨ ਦਾ ਗਲਾਸ, ਜਿਹਦਾ ਰੰਗ ਅੰਰੈਂਜ ਸਕੁਐਸ ਨੇ ਜੈਤੂਨੀ ਬਣਾ ਦਿਤਾ ਸੀ, ਮਿਸ ਸਲਮਾ ਜਲੀਸ

ਵਲ ਵਧਾਇਆ ਤੇ ਹਮੇਸ਼ਾ ਵਾਂਗ ਉਹਨੂੰ ਆਪਣੇ ਦੋਸਤ ਦੇ ਵਧੇ ਹੋਏ ਨਾਜ਼ਕ ਹੱਥ ਉਤੇ ਉੱਭਰੀਆਂ ਹੋਈਆਂ ਨੀਲੀਆਂ ਰਗਾਂ ਦੇਖ ਕੇ ਬੜੀ ਖੁਸ਼ੀ ਹੋਈ ।

“ਡਰਿੰਕ ਐਂਡ ਫੌਰਗੈਟ ਯੋਰ ਮਿੜਰੀ” (ਪੀਓ ਤੇ ਆਪਣਾ ਗਮ ਭੁੱਲ ਜਾਓ)

ਮਿਸ ਸਲਮਾ ਜਲੀਸ ਨੇ ਬਰਬਰਾਉਂਦੇ ਹੋਏ ਹੱਥ ਨਾਲ ਗਲਾਸ ਫੜ ਲਿਆ ।

ਅੰਜਲੀ ਨੇ ਤਿੱਖੀਆਂ ਨਜ਼ਰਾਂ ਨਾਲ ਉਹਦੇ ਵਲ ਤੱਕਿਆ । ਇਹ ਮਿਸ ਸਾਹਿਬਾ ਆਪਣੇ ਆਪ ਨੂੰ ਦੁਰਲਭ ਸੈਟ ਦੀ ਸ਼ੀਸ਼ੀ ਸਮਝਦੀ ਹੈ, ਬਚਾ ਬਚਾ ਕੇ ਰਖਦੀ ਹੈ । ਕਾਰਕ ਬੰਦ, ਮੌਹਰ ਬੰਦ । ਤੇ ਦੇਖੋ, ਇਹਦੇ ਹੱਥਾਂ ਦੀਆਂ ਰਗਾਂ ਦੇਖੋ, ਤੇ ਅੱਖਾਂ ਦੁਆਲੇ ਝੁਰੜੀਆਂ ਦੇਖੋ । ਕੀ ਮੈਂ ਨਹੀਂ ਜਾਣਦੀ ਕਿ ਏਸ ਫਿੱਕੀ ਸੁਰਖੀ ਵਿਚ ਕਿੰਨਾ ਫਿੱਕਾ ਨੀਲਾ ਰੰਗ ਛੁਪਿਆ ਹੋਇਆ ਹੈ । ਕਮਰੇ ਵਿਚ ਰੱਖੇ ਹੋਏ ਕੈਕਟਸ ਵਿਚ ਤੇ ਮੈਦਾਨ ਵਿਚ ਉੱਗੇ ਦਰਖਤ ਵਿਚ ਬੜਾ ਫਰਕ ਹੁੰਦਾ ਹੈ । ਬੜੀ ਸਨੌਰ ਹੈ ਇਹ ਕੁੜੀ, ਪਰ ਇਹ ਰਗਾਂ ਤੇ ਝੁਰੜੀਆਂ । ਮੈਂ ਏਸ ਵੇਲੇ ਇਕ ਠੇਠ ਅੰਰਤ ਵਾਂਗ ਸੋਚ ਰਹੀ ਹਾਂ । ਏਹੋ ਹੁੰਦਾ ਸੀ । ਇਸ ਕਮਰੇ ਵਿਚ ਨਾ ਜਾਣੇ ਕਿੰਨੀ ਵਾਰ ਏਹੋ ਹੁੰਦਾ ਸੀ । ਇਹ ਤਿੰਨ ਕੁੜੀਆਂ, ਮੌਨਿਕਾ, ਅੰਜਲੀ ਤੇ ਮਿਸ ਸਲਮਾ ਜਲੀਸ, ਗ੍ਰਹਿਣ ਲੱਗੇ ਗ੍ਰਹਿ ਵਾਂਗੂ ਟਕਰਾ ਜਾਂਦੀਆਂ ਸਨ, ਤੋਂਦੀਆਂ ਸਨ ਤੇ ਅਲੱਗ ਹੋ ਜਾਂਦੀਆਂ ਸਨ । ਜ਼ਿੰਦਗੀ ਵਿਚ ਇਸ ਤੋਂ ਬਿਨਾਂ ਹੋਰ ਕੀ ਸੀ । ਤੇ ਜੇ ਕੁਝ ਸੀ ਤਾਂ ਉਹ ਕੁੜੀਆਂ ਗੱਲਾਂ ਹੀ ਸਨ । ਕੁਝ ਠੰਢੇ ਲਹੂ ਲੁਹਾਣ ਤਜਰਬੇ ਸਨ, ਕੁਝ ਵਿਦਰੋਹ ਦੀ ਬੱਕੀ ਹਾਰੀ ਇੱਛਾ ਸੀ, ਇਹ ਸੀ ਤੇ ਸਾਇਦ ਇਹ ਵੀ ਨਹੀਂ ਸੀ । ਕੇਵਲ ਇੰਝ ਪਰਤੀਤ ਹੁੰਦਾ ਸੀ । ਈਰਖਾ ਤੇ ਨਿਰਾਸਾ ਦਾ ਸੰਨਾਟਾ ਸੀ, ਤੇ ਸ਼ਾਇਦ ਸੰਨਾਟਾ ਵੀ ਨਹੀਂ ਸੀ ।

ਮੌਨਿਕਾ ਨੇ ਅਚਨਚੇਤ ਰੋਂਦਿਆ ਕਿਹਾ, “ਮੈਂ ਅਠਾਰਾਂ ਸਾਲ ਦੀ ਸਾਂ, ਜਦ ਵਿਆਹ ਦਿੱਤੀ ਗਈ । ਮੈਨੂੰ ਭੁੱਲ ਨਹੀਂ ਸਕਦੀ ਉਹ ਰਾਤ ! ਉਹਨੇ ਮੇਰੇ ਨਾਲ ਇਕ ਗੱਲ ਨਹੀਂ ਕੀਤੀ । ਉਹਨੇ ਮੈਨੂੰ ਛੋਹਿਆ ਵੀ ਨਹੀਂ । ਬੱਸ ਇਉਂ ਲੱਗਿਆ ਜਿਵੇਂ ਮੈਨੂੰ ਕਿਸੇ ਨੇ ਦਹਿਕਦੀ ਹੋਈ ਤਲਵਾਰ ਤੇ ਚੱਕ ਲਿਆ ਹੈ ।”

ਉਹਨੇ ਗਲਾਸ ਹੋਠਾਂ ਨਾਲ ਲਾ ਲਿਆ । ਉਹਦੇ ਹੋਠ ਆਹਿਸਤਾ ਆਹਿਸਤਾ ਧੋਤੇ ਜਾ ਰਹੇ ਸਨ, ਤੇ ਅੱਖਾਂ ਡੁਬਡੁਬਾ ਰਹੀਆਂ ਸਨ । “ਤੇ ਜਦ ਮੈਂ ਉਹਨੂੰ ਛੱਡ ਕੇ ਨੱਸੀ—ਹੁਣ ਤਾਂ ਖੈਰ ਬਾਰਾਂ ਸਾਲ ਹੋ ਗਏ । ਤੇ ਹੁਣ...” ਉਹਦੇ ਹੰਝੂ ਟੱਪ ਟੱਪ ਜਾਮ ਵਿਚ ਡਿੱਗੀ ਗਏ ਤੇ ਉਹ ਅੱਖਾਂ ਬੰਦ ਕਰ ਕੇ ਜਾਮ ਨੂੰ ਹੋਠਾਂ ਨਾਲ ਲਾਉਂਦੀ ਰਹੀ, ਜਿਹਨਾਂ ਦੀ ਸੁਰਖੀ ਧੋਈਂਦੀ ਜਾ ਰਹੀ ਸੀ ।

ਮਿਸ ਸਲਮਾ ਜਲੀਸ ਨੂੰ ਮੌਨਿਕਾ ਤੇ ਬੜਾ ਤਰਸ ਆਇਆ, “ਹਾਇ, ਇਹ ਤਰਸੇ ਹੋਏ ਹੋਠ ! ਜੇ ਮੇਰੇ ਹੋਠ ਵੀ ਏਹੋ ਜੇਹੋ ਹੁੰਦੇ, ਰਾਹ ਜਾਂਦੀਆਂ ਨੂੰ ਆਵਾਜ਼ਾਂ ਮਾਰਨ ਵਾਲੇ ਹੋਠ ।” ਮਿਸ ਸਲਮਾ ਜਲੀਸ ਤੇ ਅੰਜਲੀ ਨੇ ਇਹ ਦਾਸਤਾਨ

ਬਾਰ ਬਾਰ ਸੁਣੀ ਸੀ ਤੇ ਬਾਰ ਬਾਰ ਉਹਨੂੰ ਰੋਂਦਿਆਂ ਤੱਕਿਆ ਸੀ। ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਅੱਜ ਤਕ ਇਕ ਵਾਰ ਵੀ ਮੌਨਿਕਾ ਨੇ ਆਪਣੇ ਪਰੇਮੀਆਂ ਵੱਲੋਂ ਬੋਵਛਾਈ ਦੀ ਸ਼ਿਕਾਇਤ ਨਹੀਂ ਸੀ ਕੀਤੀ, ਤੇ ਕਦੇ ਕਿਸੇ ਪਰੇਮੀ ਨੇ ਉਹਦੀਆਂ ਸੁੰਦਰ ਅੱਖਾਂ ਨੂੰ ਭਿਜਦਿਆਂ ਨਹੀਂ ਸੀ ਦੇਖਿਆ। ਮਿਸ ਸਲਮਾ ਚੁਪ ਸੀ। ਉਹ ਜਿਹੜੀ ਕਿ ਅਜਿਹੇ ਮੌਕਿਆਂ ਤੇ ਆਰਟ ਤੇ ਕਲਚਰ ਦੀਆਂ ਨਜ਼ਾਰਤਾਂ ਉੱਪਰ, ਇਨਸਾਨ ਦੀ ਅਜਲੀ ਇਕੱਲ ਤੇ ਪਰੇਮ ਦੇ 'ਇਲਿਉਜਨ' ਉੱਪਰ, ਨਾਟਕ ਦੀ ਤਕਨੀਕ ਤੇ ਭਾਰਤੀ ਸਾਹਿਤ ਯੂਰਪੀ ਸਾਹਿਤ ਦੀਆਂ ਨਕਲਾਂ ਉੱਪਰ, ਵੱਡੇ ਵੱਡੇ ਚਿੰਤਕਾਂ ਦੇ 'ਹੋਮੋਸੈਕਸੂਅਲ' ਜੀਵਨ ਉਪਰ ਲੱਛੇਦਾਰ ਅੰਦਾਜ਼ ਵਿਚ ਬੋਲਦੀ ਚਲੀ ਜਾਂਦੀ ਸੀ, ਉਸ ਵਕਤ ਖਾਮੋਸ਼ ਸੀ। ਉਹਦੇ ਦਿਲ ਵਿਚ ਬਾਰ ਬਾਰ ਕੋਈ ਕਹਿ ਰਿਹਾ ਸੀ, “ਮੁਕੇਸ਼ ਬੜਾ ਗਿਆ ਹੈ, ਪਰ ਏਨਾ ਬੁਰਾ ਨਹੀਂ ਜਿੰਨਾ ਅੰਜਲੀ ਉਹਨੂੰ ਸਮਝਦੀ ਹੈ।”

“ਤੂੰ ਕੀਹਦੇ ਬਾਰੇ ਸੋਚ ਰਹੀ ਹੈ? ” ਅੰਜਲੀ ਨੇ ਮਿਸ ਸਲਮਾ ਜਲੀਸ ਤੋਂ ਪੁਛਿਆ।

“ਆਪਣੇ ਬਾਰੇ।” ਉਹਨੇ ਗਲਾਸ ਹੋਠਾਂ ਨਾਲ ਲਾਲਿਆ।

“ਉਸ ਵਿਚ ਭਲਾ ਕੀ ਰੱਖਿਆ ਹੈ! ” ਮੌਨਿਕਾ ਦੀ ਆਵਾਜ਼ ਹਜ਼ਾਰਾਂ ਮੀਲ ਦੂਰ ਤੋਂ ਆਈ। ਉਹਦੀਆਂ ਅੱਖਾਂ ਬੰਦ ਸਨ।

ਮਿਸ ਸਲਮਾ ਦਾ ਸਰੀਰ ਕੰਬ ਰਿਹਾ ਸੀ ਤੇ ਉਹ ਆਪਣੇ ਸਰੀਰ ਨਾਲ ਲੜ ਰਹੀ ਸੀ, ਤੇ ਸਰੀਰ ਅੰਦਰਲੇ ਕਿਸੇ ਤੁਢਾਨ ਨਾਲ...ਹਾ, ਮੈਂ ਆਪਣੇ ਬਾਰੇ ਸੋਚ ਸਕਦੀ ਹਾਂ। ਮੈਂ ਮਿਟੀ ਹੋਈ ਲਕੀਰ ਨਹੀਂ ਹਾਂ। ਉਹਦੀ ਆਵਾਜ਼ ਬਰਰਾ ਗਈ ਤੇ ਉਹ ਆਪਣੇ ਹੋਠ ਚੱਬਣ ਲੱਗੀ।

“ਹਰ ਕੋਈ ਆਪਣੇ ਲਈ ਜਿਉਂਦਾ ਹੈ, ਤੇ ਆਪਣੀ ਖੁਸ਼ੀ ਤਲਾਸ਼ ਕਰਦਾ ਹੈ, ਆਪਣੇ ਢੰਗ ਨਾਲ।”

ਮੌਨਿਕਾ ਦੀਆਂ ਅੱਖਾਂ ਬੰਦ ਸਨ, ਤੇ ਹੰਝੂ ਸੁੱਕ ਚੁਕੇ ਸਨ। ਉਹਦੀ ਸਾੜੀ ਮੌਢਿਆਂ ਤੋਂ ਛਿਲਕ ਕੇ ਸੋਫੇ ਅਤੇ ਫਰਸ਼ ਉੱਤੇ ਵਿਛ ਗਈ ਸੀ। ਅੰਜਲੀ ਨੇ ਉਹਦੇ ਵਲ ਤੱਕਿਆ ਤੇ ਬੜੀ ਹਕਾਰਤ ਨਾਲ ਸੋਚਣ ਲੱਗੀ, “ਜਦ ਇਹ ਝੱਲ ਨਹੀਂ ਸਕਦੀ ਤਾਂ ਪੀਂਦੀ ਕਿਉਂ ਹੈ।”

“ਰਤਾ ਤੁਸੀਂ ਉਸ ਗਥੇ ਦੀ ਸ਼ਕਲ ਦੇਖ”, ਮੌਨਿਕਾ ਚੀਕੀ, ਓ ਗੌੜ, ਪੈਰਾਂ ਵਿਚ ਡਿਗ ਰਿਹਾ ਹੈ ਤੇ ਕਹਿ ਰਿਹਾ ਹੈ, ‘ਜੈਨੂੰ ਛੱਡ ਕੇ ਨਾ ਜਾਹ’ ਮੌਨਿਕਾ ਹੱਸਣ ਲੱਗੀ।

“ਕਦਾਚਿਤ ਕੋਈ ਤੇਰੇ ਪੈਰਾਂ ਵਿਚ ਨਹੀਂ ਡਿੱਗਿਆ ਹੋਣਾ। ਹੋਠਾਂ ਖੜੋਤਾ

ਇਨਸਾਨ ਉੱਚੀ ਚੱਟਾਨ ਤੋਂ ਡਿਗਦੇ ਝਰਨੇ ਨੂੰ ਰੋਕਦਾ ਨਹੀਂ, ਉਹ ਤਾਂ..." ਅੰਜਲੀ ਨੇ ਦਿਲ ਵਿਚ ਕਿਹਾ, ਕੁਝ ਸੋਚਿਆ ਤੇ ਮਿਸ ਜਲੀਸ ਨੂੰ ਬੋਲੀ, "ਜਾਣਦੀ ਹੈ, ਮੇਰਾ ਦਿਲ ਚਾਹੁੰਦਾ ਹੈ ਕਿ ਮੈਂ ਪੁਰਾਣੇ ਜਿੰਨਾਂ ਪਰੀਆਂ ਦੇ ਕਿੱਸੇ ਵਾਲੀ ਪਰੀ ਹੁੰਦੀ, ਹਰ ਰਾਤ ਕੋਈ ਰਾਹੀਂ ਲਿਆਂਦਾ ਜਾਂਦਾ ਗੱਭਰੂ ਜੁਆਨ, ਉਹਦੇ ਨਾਲ ਸ਼ਰਤ ਲਾਉਂਦੀ, ਆ ਮੈਥੋਂ ਜੋ ਚਾਹੇਂ ਲੈ ਲੈ, ਪਰ ਸਵੇਰੇ ਇਕ ਬੁਝਾਰਤ ਬੁੱਝਣੀ ਪਵੇਗੀ, ਨਾ ਬੁੱਝ ਸਕਿਆ ਤਾਂ ਤੇਰਾ ਸਿਰ ਧੜ ਤੋਂ ਜੁਦਾ ਹੋ ਜਾਵੇਗਾ, ਜਿਸ ਤਰ੍ਹਾਂ ਤੂੰ ਮੇਰੇ ਨਾਲੋਂ ਜੁਦਾ ਹੋ ਜਾਏਗਾ। ਤੇ ਜਦ ਉਹਦਾ ਸਿਰ ਉਡਦਾ ਤਾਂ ਉਸ ਤੋਂ ਇਕ ਛਿਣ ਪਹਿਲਾਂ ਉਹ ਸੋਚਦਾ, "ਬੁਝਾਰਤ ਨਾ ਬੁੱਝਣ ਵਿਚ ਵੀ ਕਿੰਨਾ ਸੁਆਦ ਹੈ—ਇਹ ਮਰਦ ਬੜੇ ਗਧੇ ਹੁੰਦੇ ਹਨ, ਕਿਉਂ ਸਲਮਾ ?"

"ਹੁੰਦੇ ਹੋਣਗੇ !" ਮਿਸ ਸਲਮਾ ਜਲੀਸ ਨੇ ਮੌਢੇ ਝਟਕਾਏ ਤੇ ਆਪਣੇ ਆਪ ਤੋਂ ਪੁੱਛਣ ਲੱਗੀ, "ਸੱਚ ਸੱਚ ਦੱਸ, ਤੂੰ ਕਿਸੇ ਮਰਦ ਨੂੰ ਜਾਣਦੀ ਹੈ ?"

"ਮੇਰੇ ਨਾਲ ਕਿਸੇ ਮਰਦ ਨੇ ਇਸ਼ਕ ਨਹੀਂ ਕੀਤਾ ਤੇ ਮੈਂ ਇਹਦੀ ਉਡੀਕ ਕਰਦੀ ਰਹੀ। ਪੈਂਤੀ ਸਾਲ ਬੜੇ ਹੁੰਦੇ ਹਨ। ਪੈਂਤੀ ਸਾਲਾਂ ਦੀ ਉਡੀਕ। ਮੈਂ ਕਿਤਾਬਾਂ ਪੜ੍ਹਦੀ ਰਹੀ, ਇਕ ਵਾਰ, ਚਿਰ ਹੋਇਆ, ਸ਼ਾਇਦ ਇਹ ਪਿਛਲੇ ਜਨਮ ਦੀ ਗੱਲ ਹੋਵੇ, ਕੇਵਲ ਇਕ ਵਾਰ ਮੈਨੂੰ ਇਕ ਮਰਦ ਨੇ ਚੁੰਮਿਆ ਸੀ—ਤੇ ਉਹ ਵੀ ਕਿਸ ਤਰ੍ਹਾਂ, ਨੱਸੀ ਜਾਂਦੀ ਗੱਡੀ ਤੋਂ ਉੱਤਰਦੇ ਹੋਏ, ਤੇ ਉਹ ਦੋਬਾਰਾ ਮੈਨੂੰ ਨਹੀਂ ਮਿਲਿਆ। ਪਤਾ ਨਹੀਂ ਕੈਣ ਸੀ, ਮੈਨੂੰ ਯਾਦ ਵੀ ਨਹੀਂ, ਉਹ ਪਹਿਲੀ ਮੁਲਾਕਾਤ ਸੀ ਤੇ ਆਖਰੀ ਵੀ। ਮੇਰੇ ਅਦਰ ਲੁਕੀ ਅੰਰਤ ਦੀ ਕਿਸੇ ਮਰਦ ਨਾਲ ਮੁਲਾਕਾਤ। ...ਹੁਣ ਕੁਝ ਯਾਦ ਨਹੀਂ। ਹਾਂ ਏਨਾ ਯਾਦ ਹੈ ਕਿ ਉਹਦੇ ਮੂੰਹ ਵਿਚੋਂ ਬੜੀ ਭੈੜੀ ਤੰਬਾਕੂ ਦੀ ਬੂ ਆ ਰਹੀ ਸੀ। ਮਰਦ ਮੇਰੇ ਕੋਲੋਂ ਹਮੇਸ਼ਾ ਪਰਛਾਵਿਆਂ ਵਾਂਗੂ ਲੰਘਦੇ ਰਹੇ, ਡਰਦੇ, ਲਰਜਦੇ—ਤੇ ਕੈਮਰਿਜ਼ ਦੀ ਸ਼ਾਮ ਜਦ ਮੈਂ ਪਹਿਲੀ ਵਾਰ ਸ਼ੇਰੀ ਚੱਖੀ, ਤੇ ਮੇਰਾ ਸਿਰ ਚਕਰਾਇਆ, ਮੈਂ ਸਮਝੀ ਨਸ਼ਾ ਆ ਰਿਹਾ ਹੈ। ਮੈਂ ਕੋਲ ਪਈ ਕੁਰਸੀ ਤੇ ਹੱਥ ਰੱਖਣਾ ਚਾਹਿਆ ਤੇ ਮੇਰਾ ਹੱਥ ਇਕ ਡਰਵੇਂ ਮੌਢੇ ਤੇ ਜਾ ਟਿਕਿਆ—ਤੇ ਉਸ ਗੱਭਰੂ ਦਾ ਉਹ ਅਲੂਬੇ ਵਾਂਗੂ ਉੱਠਣਾ ਤੇ ਮੈਨੂੰ ਨਾਚ ਦੇ ਭੰਵਰ ਵਲ ਲੈ ਤੁਰਨਾ—ਤੇ ਮੈਂ ਸਮਝੀ ਮੈਨੂੰ ਨਸ਼ਾ ਆ ਰਿਹਾ ਹੈ, ਹਾਊ ਛੂਲਿਸ—ਭਲਾ ਸ਼ੇਰੀ ਨਾਲ ਵੀ ਕਿਸੇ ਨੂੰ ਨਸ਼ਾ ਚੜ੍ਹ ਸਕਦਾ ਹੈ !"

ਮੋਨਿਕਾ ਨੇ ਅੱਖ ਖੋਲੀ। ਅੰਜਲੀ ਕਮਰੇ ਵਿਚ ਨਹੀਂ ਸੀ। ਉਹਨੇ ਮਿਸ ਸਲਮਾ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ, ਜਿਹਦੀਆਂ ਅੱਖਾਂ ਮੰਦੀਆਂ ਹੋਈਆਂ ਸਨ, ਉਹਦੇ ਪਤਲੇ ਪਤਲੇ ਹੋਠ ਕੰਬ ਰਹੇ ਸਨ। ਮੋਨਿਕਾ ਨੇ ਬੜੇ ਇਤਮੀਨਾਨ ਨਾਲ ਪਰਸ ਖੋਲ੍ਹਿਆ ਤੇ ਉਸ ਵਿਚੋਂ ਨੀਂਦ ਦੀਆਂ ਗੋਲੀਆਂ ਦੀ ਸ਼ੀਸ਼ੀ ਕੱਢੀ ਤੇ ਸਾਰੀਆਂ ਗੋਲੀਆਂ ਜਾਮ ਵਿਚ ਸੁੱਟ ਕੇ ਉਹਨੂੰ ਨਚਾਉਣ ਲੱਗੀ। ਜਾਮ ਹਵਾ ਵਿਚ ਨੱਚ

ਰਿਹਾ ਸੀ ਤੇ—ਜਾਮ ਵਿਚ ਸ਼ਰਾਬ, ਤੇ ਸ਼ਰਾਬ ਵਿਚ ਗੋਲੀਆਂ। ਜਦੋਂ ਨੂੰ ਅੰਜਲੀ ਕਮਰੇ ਵਿਚ ਆਈ, ਉਹ ਜਾਮ ਖਾਲੀ ਕਰ ਚੁਕੀ ਸੀ।

ਮੋਨਿਕਾ ਆਹਿਸਤਾ ਆਹਿਸਤਾ ਸੋਛੇ ਤੇ ਲੇਟ ਗਈ।

ਮਿਸ ਸਲਮਾ ਜਲੀਸ ਉੱਠੀ ਤੇ ਬੋਲੀ, “ਗੁਡ ਨਾਈਟ।”

“ਏਥੇ ਹੀ ਸੌ ਜਾ। ਉਸ ਉਜਾੜ ਕਮਰੇ ਵਿਚ ਕਿਹੜਾ ਕੋਈ ਉਡੀਕ ਕਰ ਰਿਹਾ ਹੈ ਤੇਰੀ”, ਅੰਜਲੀ ਨੇ ਉਹਨੂੰ ਬੱਕੀ ਹੋਈ ਆਵਾਜ਼ ਵਿਚ ਰੋਕਿਆ।

“ਨਹੀਂ, ਕਮਰਾ ਮੇਰੀ ਉਡੀਕ ਕਰ ਰਿਹਾ ਹੈ”, ਮਿਸ ਸਲਮਾ ਜਲੀਸ ਨੇ ਹਮੇਸ਼ਾ ਵਾਂਗ ਕਿਹਾ।

ਉਹ ਬਾਹਰ ਨਿਕਲੀ ਤੇ ਛਾਂ ਵਾਂਗ ਆਪਣੇ ਕਮਰੇ ਵਲ ਤੁਰਨ ਲੱਗੀ, ਜਿਥੇ ਰੁੱਖਾਂ ਵਿਚ ਹਵਾ ਸਰਸਰਾ ਰਹੀ ਸੀ।

ਅੰਜਲੀ ਨੇ ਬੱਤੀ ਬੁਝਾ ਦਿੱਤੀ ਤੇ ਕੁਰਸੀ ਤੇ ਡਿੱਗ ਪਈ।

ਮੋਨਿਕਾ ਦਾ ਦਿਲ ਬਹੁਤ ਨਿੰਮਾ ਨਿੰਮਾ ਧੜਕ ਰਿਹਾ ਸੀ। ਉਹ ਨਾ ਆਪਣੇ ਦਿਲ ਦੀ ਧੜਕਣ ਸੁਣ ਰਹੀ ਸੀ ਤੇ ਨਾ ਉਸ ਦਿਲ ਦੀ ਜਿਹੜਾ ਉਹਦੀ ਕਮਰ ਤੋਂ ਹੇਠ ਧੜਕਣ ਤੋਂ ਅੱਗੇ ਹੀ ਖਾਮੋਸ਼ ਹੋ ਗਿਆ ਸੀ।

ਨੀਂਦ ਦੀਆਂ ਗੋਲੀਆਂ ਚੁਪ ਚਾਪ ਆਪਣਾ ਕੰਮ ਕਰ ਰਹੀਆਂ ਸਨ।

ਅੰਜਲੀ ਹਨੇਰੇ ਵਿਚ ਸੋਚ ਰਹੀ ਸੀ, “ਐਤਕਾਂ ਮੋਨਿਕਾ ਫਸ ਗਈ। ਪੁਅਰ ਬਿੰਗ।” ਉਹਨੇ ਖਿੜਕੀ ਤੋਂ ਬਾਹਰ ਤੱਕਿਆ, “ਤੇ ਉਹ ਸਨੌਬ ਦੀ ਬੱਚੀ।”

ਦੂਜੀ ਮੰਜਲ ਤੇ ਬੱਤੀ ਬਲੀ ਤੇ ਇਕ ਕਮਰੇ ਵਿਚ ਚਾਨਣ ਹੋ ਗਿਆ। ਅੰਜਲੀ ਨੇ ਮਿਸ ਸਲਮਾ ਜਲੀਸ ਨੂੰ ਆਪਣੀ ਸਾੜੀ ਸਰੀਰ ਤੋਂ ਪੁੱਟ ਕੇ ਸੁਟਦਿਆਂ, ਤੇ ਵਾਲਾਂ ਦੇ ਪਿੰਨ ਕਢਦਿਆਂ ਵੇਖਿਆ। ਛੇਰ ਬੱਤੀ ਬੁਝ ਗਈ ਤੇ ਹਰ ਪਾਸੇ ਖਾਮੋਸ਼ੀ ਛਾ ਗਈ, ਭਾਵੇਂ ਸਲਮਾ ਜਲੀਸ ਹਨੇਰੇ ਵਿਚ ਕੰਧਾਂ ਨਾਲ ਗੱਲਾਂ ਕਰ ਰਹੀ ਸੀ।

“ਓਹੀਓ ਸਿੰਗਾਰ ਮੇਜ਼, ਉਹੀਓ ਕਿਤਾਬਾਂ, ਉਹੀਓ ਗੁਲਦਾਨ, ਉਹੀਓ ਬਿਸਤਰ.....”

ਜਦੋਂ ਅਸੀਂ ਨਹੀਂ ਹੋਵਾਂਗੇ !

ਬਸੇਸ਼ਰ ਪ੍ਰਦੀਪ

ਇਹ ਗਰਮ ਕੋਟ ਉਹਦੇ ਚੱਲ ਵਸੇ ਪਤੀ ਦਾ ਸੀ । ਪਿਛਲੀਆਂ ਸਰਦੀਆਂ ਵਿਚ ਉਹ ਇਹ ਗਰਮ ਕੋਟ ਪਹਿਨਿਆ ਕਰਦਾ ਸੀ । ਉੱਝ ਇਹ ਗਰਮ ਕੋਟ ਲਗਭਗ ਅੱਠ ਵਰ੍ਹੇ ਪੁਰਾਣਾ ਸੀ । ਰਿਟਾਇਰ ਹੋਣ ਬਾਅਦ ਇਹ ਪਹਿਲਾ ਤੇ ਆਖਰੀ ਕੋਟ ਸੀ ਜਿਹੜਾ ਉਹਦੇ ਪਤੀ ਨੇ ਬਣਵਾਇਆ ਸੀ । ਉਹਨੇ ਅੱਠ ਸਾਲ ਨਿਰੰਤਰ ਇਹਨੂੰ ਪਹਿਨਿਆ ਸੀ । ਹੁਣ ਇਹਦਾ ਰੰਗ ਵੀ ਫਿੱਕਾ ਪੈ ਗਿਆ ਸੀ । ਤਿੰਨ ਚਾਰ ਬਾਵਾਂ ਤੋਂ ਤਰ੍ਹਾਂ ਪਿਆ ਵੀ ਜਾ ਚੁਕਾ ਸੀ । ਦੋ ਤਿੰਨ ਬਾਵਾਂ ਤੇ ਰਢੂ ਵੀ ਹੋਇਆ ਸੀ । ਇਹ ਮੁਰੰਮਤ ਉਹ ਸਮੇਂ ਸਮੇਂ ਆਪ ਹੀ ਕਰਦੀ ਰਹੀ ਸੀ । ਉਦੋਂ ਤਿੰਨ ਬਟਣਾਂ ਵਿਚੋਂ ਕੇਵਲ ਇਕ ਹੀ ਲਾਉਣਾ ਸੀ, ਪਰ ਉਹਨੂੰ ਕੋਈ ਬਟਣ ਹੀ ਨਾ ਮਿਲੇ । ਤੇ ਹੁਣ ਇਹਨਾਂ ਸਰਦੀਆਂ ਵਿਚ ਉਹ ਆਪ ਏਥੇ ਨਹੀਂ ਸੀ, ਉਹ ਜਿਹੜਾ ਇਹਨੂੰ ਪਹਿਨਿਆ ਕਰਦਾ ਸੀ । ਹੁਣ ਉਹ ਇਹਨੂੰ ਕਦੇ ਨਹੀਂ ਦੇਖ ਸਕੇਗਾ । ਕਦੇ ਨਹੀਂ !

ਉਹਦੀ ਬੁਢੀ ਛਾਤੀ ਵਿਚ ਧੜਕਦੇ ਦਿਲ ਨੂੰ ਜਿਵੇਂ ਕਿਸੇ ਨੇ ਜ਼ੋਰ ਨਾਲ ਮਸਲ ਦਿਤਾ ਹੋਵੇ, ਉਹਦੇ ਸੁੱਕੇ ਹੋਠ ਫੜਫੜਾ ਉਠੇ । ਉਹਨਾਂ ਵਿਚੋਂ ਇਕ ਲੰਮਾ ਠੰਢਾ ਹੈਂਕਾ ਨਿਕਲਿਆ ਤੇ ਉਹਦੀਆਂ ਬਿਰਧ ਅੱਖਾਂ ਸੇਜਲ ਹੋ ਗਈਆਂ । ਉਹਨਾਂ ਅੱਖਾਂ ਦੇ ਕੋਨਿਆਂ ਵਿਚੋਂ ਹੰਝੂਆਂ ਦੇ ਦੋ ਤੁਪਕੇ ਪ੍ਰਗਟ ਹੋਏ ਤੇ ਉਹਨੇ ਪੀੜ ਦੀ ਸਿੱਦਤ ਨਾਲ ਅੱਖਾਂ ਬੰਦ ਕਰ ਲਈਆਂ, ਤਾਂ ਉਹ ਦੋ ਤੁਪਕੇ ਉਥੋਂ ਨਿਕਲ ਕੇ ਉਹਦੀਆਂ ਝੁਰੜੀਆਂ ਭਰੀਆਂ ਗਲ੍ਹਾਂ ਤੇ ਵਗਣ ਲੱਗ ਪਏ ।

ਉਹ ਉਪਰ ਵਾਲੇ ਕਮਰੇ ਵਿਚ ਰੱਖੇ ਵੱਡੇ ਟਰੰਕ ਵਿਚੋਂ ਕੱਪੜੇ ਕੱਢ ਰਹੀ ਸੀ । ਆਪਣੇ ਸਜਾਈ ਪੋਤੇ ਲਈ ਕਿਸੇ ਉਤਾਰ ਸਵੈਟਰ ਦੀ ਤਲਾਸ਼ ਵਿਚ ਕੱਪੜੇ ਕਢਦਿਆਂ ਅਚਾਨਕ ਟਰੰਕ ਦੇ ਇਕ ਕੌਨੇ ਵਿਚੋਂ ਇਹ ਖੁੱਸਿਆ ਗਰਮ ਕੋਟ ਨਿਕਲ ਆਇਆ ਸੀ ਤੇ ਉਸ ਕੋਟ ਨੇ ਉਹਨੂੰ ਉਹਦਾ ਪਤੀ ਚੇਤੇ ਕਰਵਾ ਦਿਤਾ ਸੀ ।

ਉਹਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਪਤੀ ਦਾ ਚਿਹਰਾ ਘੁੰਮ ਗਿਆ । ਝੁਰੜੀਆਂ ਭਰਿਆ ਕਮਜ਼ੋਰ ਜਿਹਾ ਚਿਹਰਾ, ਵਧੀ ਹੋਈ ਸਫੈਦ ਦਾੜ੍ਹੀ, ਸਿਰ ਦੇ ਚਾਰੋਂ ਪਾਸੇ ਛਿੱਦੇ ਛਿੱਦੇ ਸਫੈਦ ਵਾਲ, ਵਿਚਕਾਰੋਂ ਤਾਂ ਉਹਦਾ ਸਿਰ ਬਿਲਕੁਲ ਖਾਲੀ ਸੀ, ਤੇ

ਉਬੋਂ ਦੀ ਪੀਲੀ ਪਈ ਚਮੜੀ ਤੇਲ ਲਾਉਣ ਨਾਲ ਚਮਕਣ ਲੱਗੀ ਸੀ। ਪਿਛਲੀਆਂ ਸਰਦੀਆਂ ਵਿਚ ਉਹ ਪੈਂਹਠ ਸਾਲ ਦਾ ਹੋ ਗਿਆ ਸੀ, ਤੇ ਉਹਦੀ ਆਪਣੀ ਉਮਰ ਉਸ ਵੇਲੇ ਸੱਠ ਸਾਲ ਦੀ ਸੀ। ਚਾਲੀ ਵਰ੍ਹੇ, ਕਿੰਨਾ ਲੰਮਾ ਅਰਸਾ ਹੁੰਦਾ ਹੈ। ਚਾਲੀ ਵਰ੍ਹੇ! ਪਰ ਕਿੰਨੇ ਥੋੜੇ ਜਿਹੇ ਮਹਿਸੂਸ ਹੁੰਦੇ ਹਨ। ਉਸ ਵੇਲੇ ਚਾਲੀ ਸਾਲਾਂ ਦਾ ਉਹ ਲੰਮਾ ਅਰਸਾ ਇਕੋ ਵਾਰ ਉਹਦੀਆਂ ਅੱਖਾਂ ਅਗੋਂ ਘੁੰਮ ਗਿਆ। ਏਨਾ ਲੰਮਾ ਅਰਸਾ ਸਿਮਟ ਕੇ ਉਸ ਇਕ ਛਿਣ ਵਿਚ ਸਮਾ ਗਿਆ। ਚਾਲੀ ਵਰ੍ਹੀਆਂ ਦੀ ਸਾਂਝੀ ਜ਼ਿੰਦਗੀ ਦੀਆਂ ਝਾਕੀਆਂ ਬੜੀ ਤੇਜ਼ੀ ਨਾਲ ਬਿਨਾਂ ਕਿਸੇ ਤਰਤੀਬ ਦੇ ਉਹਦੀਆਂ ਨਜ਼ਰਾਂ ਅਗੋਂ ਲੰਘ ਗਈਆਂ, ਤੇ ਫੇਰ ਇਕ ਵਿਰਾਮ ਜਿਹਾ ਆ ਗਿਆ ਜਿਵੇਂ ਉਹਦੇ ਜ਼ਿਹਨ ਦਾ ਪਰਦਾ ਅਚਾਨਕ ਖਾਲੀ ਹੋ ਗਿਆ ਹੋਵੇ, ਛਿਲਮ ਦੀ ਇੰਟਰਵਲ ਵਿਚ ਸਿਨਮੇ ਦੇ ਪਰਦੇ ਵਾਂਗ। ਉਹ ਕੋਟ ਫੜੀ ਕੋਲ ਪਏ ਇਕ ਛੋਟੇ ਜਿਹੇ ਟਰੰਕ ਤੇ ਬੈਠ ਗਈ। ਉਦਾਸ ਜਿਹੀ, ਨਿਢਾਲ ਜਿਹੀ, ਥੋਈ ਜਿਹੀ। ਉਹੋ ਝਾਕੀਆਂ ਉਹਨੂੰ ਮੁੜ ਨਜ਼ਰ ਆਉਣ ਲੱਗੀਆਂ। ਪਰ ਐਤਕਾਂ ਇਹ ਝਾਕੀਆਂ ਆਹਿਸਤਾ ਆਹਿਸਤਾ, ਇਕ ਇਕ ਕਰ ਕੇ ਉਹਦੇ ਸਾਹਮਣਿਓਂ ਲੰਘ ਰਹੀਆਂ ਸਨ—ਇਹ ਉਹਦੇ ਵਿਆਹ ਦਾ ਦਿਨ ਸੀ। ਉਹ ਦੁਲਹਨ ਬਣੀ ਸੀ ਤੇ ਉਹ ਉਹਨੂੰ ਵਿਆਹੁਣ ਆਇਆ ਸੀ। ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਇਹ ਕਲੂ ਦੀ ਗੱਲ ਹੋਵੇ। ਪਰ ਉਹ ਕਲੂ ਤਾਂ ਗੁਜ਼ਰ ਗਿਆ ਸੀ, ਤੇ 'ਕਲੂ' ਜਦ ਗੁਜ਼ਰ ਜਾਂਦਾ ਹੈ ਫੇਰ ਕਦੇ ਵਾਪਸ ਨਹੀਂ ਆਉਂਦਾ ਭਾਵੇਂ ਉਹਨੂੰ ਗੁਜ਼ਰਿਆਂ ਚੌਵੀ ਘੰਟੇ ਹੀ ਕਿਉਂ ਨਾ ਹੋਏ ਹੋਣ। ਸਹੇਲੀਆਂ ਦਾ ਝੁਰਮਟ, ਸ਼ਾਦੀ ਦਾ ਹੰਗਾਮਾ, ਬਰਾਤ ਦੇ ਆਉਣ ਦਾ ਸ਼ੋਰ, ਮਾਂ ਬਾਪ ਦੇ ਘਰੋਂ ਉਹਦੀ ਵਿਦਾਇਗੀ, ਨਵਾਂ ਘਰ—ਸੁਹਾਗ ਰਾਤ—ਸਭ ਕੁਝ ਹੀ ਤਾਂ ਉਹਨੂੰ ਯਾਦ ਹੈ—ਇਕ ਗੱਲ ਵੀ ਤਾਂ ਉਹਨੂੰ ਨਹੀਂ ਭੁੱਲੀ—ਗੱਲ ਬੀਤ ਜਾਂਦੀ ਹੈ, ਉਹਦੀ ਯਾਦ ਰਹਿ ਜਾਂਦੀ ਹੈ—ਪਤਾ ਨਹੀਂ ਕਿਉਂ?

ਸ਼ਾਦੀ ਤੋਂ ਬਾਅਦ ਉਹ ਉਹਨੂੰ ਕਿੰਨਾ ਪਿਆਰ ਕਰਦਾ ਸੀ। ਕਹਿੰਦਾ ਹੁੰਦਾ ਸੀ, “ਜਮਨਾ—ਅਸੀਂ ਦੋਵੇਂ ਇਕੱਠੇ ਹੀ ਜੀਵਾਂਗੇ, ਇਕੱਠੇ ਹੀ ਮਰਾਂਗੇ।” ਉਸ ਤੋਂ ਜੁਦਾਈ ਦਾ ਖਿਆਲ ਵੀ ਉਹਨੂੰ ਉਦਾਸ ਕਰ ਦਿੰਦਾ ਸੀ। ਜਦੋਂ ਵੀ ਉਹ ਪੇਕੇ ਜਾਣ ਲਈ ਤਿਆਰ ਹੁੰਦੀ, ਉਹ ਅੱਖਾਂ ਵਿਚ ਹੰਸੂ ਭਰ ਲੈਂਦਾ, ਤੇ ਫੇਰ ਉਹ ਵੀ ਬਹੁਤੀ ਦੇਰ ਪੇਕੇ ਨਾ ਰਹਿ ਸਕਦੀ। ਕੁਝ ਹੀ ਦਿਨਾਂ ਬਾਅਦ ਪਰਤ ਆਉਂਦੀ। ਪਰ ਉਹ ਉਹਨਾਂ ਥੋੜੇ ਜਿਹੇ ਦਿਨਾਂ ਵਿਚ ਹੀ ਕਿੰਨੇ ਸਾਰੇ ਖਤ ਲਿਖ ਮਾਰਦਾ, ਲੰਮੇ ਲੰਮੇ ਖਤ—ਉਹ ਬਹੁਤੀ ਪੜ੍ਹੀ ਲਿਖੀ ਨਹੀਂ ਸੀ, ਕਿੰਨਾ ਕਿੰਨਾ ਚਿਰ ਲੱਗ ਜਾਂਦਾ ਉਹਨੂੰ ਚਿੱਠੀ ਪੜ੍ਹਨ ਵਿਚ। ਉਹਤੋਂ ਬੜੀ ਅੱਖ ਨਾਲ ਥੋੜਾ ਜਿਹਾ ਲਿਖਿਆ ਜਾਂਦਾ। ਕੇਵਲ ਇਕ ਦੋ ਚਿੱਠੀਆਂ ਹੀ ਲਿਖਦੀ ਸੀ ਉਹ। ਤੇ ਇਹ ਉਹਨੂੰ ਹਮੇਸ਼ਾ ਜਤਾਉਂਦਾ ਰਹਿੰਦਾ।

“ਤੇਰੇ ਦਿਲ ਵਿਚ ਤਾਂ ਮੇਰੇ ਲਈ ਪਿਆਰ ਹੈ ਹੀ ਨਹੀਂ, ਨਹੀਂ ਤਾਂ ਹਰ ਚਿੱਠੀ ਦਾ ਜਵਾਬ ਨਾ ਦਿੰਦੀ ।”

ਤੇ ਉਹ ਕੇਵਲ ਹੱਸ ਕੇ ਰਹਿ ਜਾਂਦੀ । ਕੀ ਦਿਨ ਸਨ ਉਹ ਵੀ । ਓਹ ! ਉਹਦੇ ਦਿਲ ਵਿਚ ਇਕ ਹੂਕ ਜਿਹੀ ਉਠੀ ਤੇ ਉਹਨੇ ਪੀੜ ਤੇ ਰੜਕ ਨਾਲ ਆਪਣੀਆਂ ਅੱਖਾਂ ਮੀਟ ਲਈਆਂ । ਸਿਰ ਨੂੰ ਨਿਮ੍ਨਾ ਜਿਹਾ ਝਟਕਾ ਦੇ ਕੇ ਉਹਨੇ ਉਹਨਾਂ ਬੀਤੇ ਦਿਨਾਂ ਦੀ ਯਾਦ ਨੂੰ ਜ਼ਿਹਾਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ । ਪਰ ਯਾਦ ਸੀ ਕਿ ਦਿਮਾਗ ਵਿਚ ਵੱਸੀ ਹੀ ਤੁਰੀ ਆ ਰਹੀ ਸੀ । ਦੂਜੇ ਹੀ ਪਲ ਉਹ ਫੇਰ ਯਾਦਾਂ ਦੇ ਵਸ ਪੈ ਗਈ ।

ਸ਼ਾਦੀ ਤੋਂ ਠੀਕ ਡੇਢ ਸਾਲ ਬਾਅਦ ਉਹਨਾਂ ਦਾ ਬੱਚਾ ਪੈਦਾ ਹੋਇਆ, ਉਹਨਾਂ ਦਾ ਪਹਿਲਾ ਬੱਚਾ । ਹੁਬਹੂ ਆਪਣੇ ਬਾਪ ਦੀ ਸ਼ਕਲ ਦਾ ਸੀ ਉਹ । ਜਦ ਉਹ ਉਹਨੂੰ ਗੋਦੀ ਵਿਚ ਲੈ ਕੇ ਬਹਿੰਦੀ ਤਾਂ ਉਹਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਉਹ ਆਪ ਛੋਟਾ ਜਿਹਾ, ਨਿੱਕਾ ਜਿਹਾ ਬੱਚਾ ਬਣ ਕੇ ਉਹਦੀ ਗੋਦੀ ਵਿਚ ਆ ਬੈਠਾ ਹੋਵੇ । ਤੇ ਏਸ ਖਿਆਲ ਦੇ ਆਉਂਦਿਆਂ ਹੀ ਉਹ ਬੱਚੇ ਦਾ ਮੂੰਹ ਚੁੰਮ ਲੈਂਦੀ । ਉਹਨੂੰ ਬੇਤਹਾਸ਼ਾ ਚੁੰਮਣ ਲਗਦੀ । ਉਹਨੂੰ ਵੀ ਤਾਂ ਉਹ ਬਹੁਤ ਪਿਆਰਾ ਲਗਦਾ ਸੀ । ਜਦ ਕਦੇ ਬੀਮਾਰ ਹੁੰਦਾ ਤਾਂ ਉਹਨੂੰ ਖਾਣਾ ਪੀਣਾ ਭੁੱਲ ਜਾਂਦਾ । ਕੰਮ ਤੇ ਵੀ ਨਾ ਜਾਂਦਾ । ਡਾਕਟਰਾਂ ਕੌਲ ਚੱਕਰ ਤੇ ਚੱਕਰ ਮਾਰਦਾ । ਰਾਤ ਨੂੰ ਉੱਠ ਉੱਠ ਕੇ ਉਹਨੂੰ ਦੇਖਦਾ । ਉਹ ਬੱਚਾ ਸੀ ਵੀ ਤਾਂ ਬਹੁਤ ਪਿਆਰਾ । ਮੁੰਨਾ ਮੁੰਨਾ ਜਿਹਾ । ਪਿਆਰ ਵਿਚ ਉਹ ਉਹਨੂੰ ‘ਭੋਲਾ’ ਕਹਿ ਕੇ ਸਦਦੇ ਸਨ । ਉਹਦਾ ਨਾਂ ਤਾਂ ਅਜੇ ਰੱਖਿਆ ਹੀ ਨਹੀਂ ਸੀ । ਉਹਦੀ ਗੋਦੀ ਵਿਚ ਪਿਆ ਟਿਆਉਂ ਟਿਆਉਂ ਕਰੀ ਜਾਂਦਾ । ਰੋਂਦਾ ਬਹੁਤ ਸੀ ਉਹ—ਸੁਣੋ ਉਹੀਓ ਭੋਲਾ ਜਿਹੜਾ ਹੁਣ ਉਹਨਾਂ ਦਾ ਵੱਡਾ ਪੁੱਤਰ ਹੈ, ਜਿਹੜਾ ਕਾਲਜ ਵਿਚ ਪ੍ਰੋਫੈਸਰ ਹੈ, ਪ੍ਰੋਫੈਸਰ ਦੀਨਾ ਨਾਬ—ਜਿਹਦਾ ਹੁਣ ਆਪਣਾ ਤੀਜਾ ਬੱਚਾ ਪੈਦਾ ਹੋਇਆ ਹੈ । ਹਾਂ ਉਹੀਓ । ਜਿਹੜਾ ਗੱਲ ਗੱਲ ਤੇ ਉਹਨੂੰ ਕਹਿੰਦਾ ਹੈ, “ਤੂੰ ਤਾਂ ਸਮਝਦੀ ਹੀ ਨਹੀਂ ਮਾਂ ।” ਜਿਹੜਾ ਬਾਪ ਨੂੰ ਕਹਿੰਦਾ ਹੈ, “ਤੂੰ ਖਾਹਮਖਾਹ ਲੱਤ ਅੜਾਉਨੈਂ ਬਾਪੂ ! ਤੂੰ ਚੁਪ ਕਰ ਕੇ ਪਿਆ ਰਿਹਾ ਕਰ ।” ਇਹ ਮੁੰਡੇ ਜਦ ਵੱਡੇ ਹੋ ਜਾਂਦੇ ਹਨ, ਪੜ੍ਹ ਲਿਖ ਜਾਂਦੇ ਹਨ ਤਾਂ ਆਪਣੇ ਮਾਂ ਬਾਪ ਨੂੰ ਬੇਵਕੂਫ ਸਮਝਣ ਲੱਗ ਪੈਂਦੇ ਹਨ । ਉੱਹ ! ਉਹਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹਦੇ ਪਤੀ ਨੇ ਆਪਣੇ ਪੁੱਤਾਂ ਦੀ ਵਿਦਿਆ ਲਈ ਆਪਣੀ ਜ਼ਮੀਨ ਵੇਚ ਦਿਤੀ ਸੀ । ਹਰ ਵਾਰ ਜਦ ਉਹਨੂੰ ਉਹਨਾਂ ਦੀ ਵਿਦਿਆ ਲਈ ਜ਼ਰੂਰਤ ਹੁੰਦੀ ਤਾਂ ਉਹ ਜ਼ਮੀਨ ਦਾ ਕੋਈ ਟੁਕੜਾ ਵੇਚ ਦਿੰਦਾ ਤੇ ਇਹ ਉਹਨੂੰ ਦਸਦਾ ਵੀ ਨਾ । ਉਹ ਸੋਚਦਾ, ਇਹ ਗੱਲ ਇਹਨੂੰ ਕੀ ਦੱਸਣੀ ਹੈ । ਪਰ ਫੇਰ ਵੀ ਉਹ ਜਾਣ ਜਾਂਦੀ ਤੇ ਜਾਣਨ ਤੋਂ ਬਾਅਦ ਉਹ ਦਿਲ ਹੀ ਦਿਲ ਵਿਚ ਖੁਸ਼ ਹੁੰਦੀ ਕਿ ਆਪਣੀ

ਐਲਾਦ ਦੇ ਭਵਿੱਖਤ ਲਈ ਉਹ ਆਪਣੀ ਜਾਇਦਾਦ ਦੀ ਵੀ ਪਰਵਾਹ ਨਹੀਂ ਕਰ ਰਿਹਾ। ਉਹਨੇ ਤਾਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਉਹੀਓ ਪੁੱਤ ਵੱਡੇ ਹੋ ਕੇ ਆਪਣੀ ਜਾਇਦਾਦ ਬਣਾਉਣ ਦੀ ਚਿੰਤਾ ਵਿਚ ਮਾਂ ਬਾਪ ਦੀਆਂ ਖੁਸ਼ੀਆਂ ਦੀ ਵੀ ਪਰਵਾਹ ਨਹੀਂ ਕਰਨਗੇ।

ਉਹਨੇ ਇਕ ਠੰਢਾ ਸਾਹ ਲਿਆ ਤੇ ਬੇਵਸ ਜਿਹੇ ਗੋਡਿਆਂ ਤੇ ਰੱਖੇ ਕੋਟ ਵਿਚ ਆਪਣਾ ਮੂੰਹ ਛੁਪਾ ਲਿਆ। ਕੋਟ ਵਿਚੋਂ ਉਹਨੂੰ ਇਕ ਜਾਣੀ ਪਛਾਣੀ ਜਿਹੀ ਗੰਧ ਆਈ। ਉਹਦੇ ਮਰਨ ਬਾਅਦ ਉਹ ਕੋਟ ਧੁਆਇਆ ਨਹੀਂ ਸੀ ਗਿਆ। ਉਸ ਵਿਚ ਰਚੀ ਵਸੀ ਖੁਸ਼ਬੂ ਹੁਣ ਵੀ ਆ ਰਹੀ ਸੀ। ਉਹ ਕਿੰਨਾ ਚਿਰ ਕੋਟ ਵਿਚ ਮੂੰਹ ਛੁਪਾਈ ਬੈਠੀ ਰਹੀ। ਉਹਨੂੰ ਇਉਂ ਲਗਿਆ ਜਿਵੇਂ ਉਹਦਾ ਪਤੀ ਕੋਟ ਪਹਿਨ ਕੇ ਕਿਤੇ ਬਾਹਰ ਜਾਣ ਲਈ ਤਿਆਰ ਹੋਇਆ ਹੋਵੇ। ਜਾਣ ਲੱਗਿਆਂ ਉਹ ਉਸ ਵਲ ਆਪਣੀਆਂ ਬਾਹਰਵਾਂ ਫੈਲਾ ਦਿੰਦਾ ਹੈ ਤੇ ਉਹ ਉਹਦੀਆਂ ਬਾਹਰਵਾਂ ਵਿਚ ਸਮਾ ਜਾਂਦੀ ਹੈ। ਉਹਦੀ ਛਾਤੀ ਵਿਚ ਮੂੰਹ ਲੁਕਾ ਲੈਂਦੀ ਹੈ। ਉਹਦੀਆਂ ਨਾਸਾਂ ਵਿਚ ਉਹਦੇ ਪਤੀ ਦੀ ਖੁਸ਼ਬੂ ਆ ਵੱਸਦੀ ਹੈ। ਪਰ ਅਜਿਹਾ ਤਾਂ ਉਸ ਕੋਟ ਦੇ ਸਵਾਉਣ ਬਾਅਦ ਕਦੇ ਨਹੀਂ ਸੀ ਹੋਇਆ। ਇਹ ਤਾਂ ਉਸ ਕੋਟ ਤੋਂ ਪਹਿਲਾਂ ਵਾਲੇ ਕੋਟ ਸਗੋਂ ਉਸ ਤੋਂ ਵੀ ਪਹਿਲਾਂ ਵਾਲੇ ਕੋਟਾਂ ਦੇ ਸਮੇਂ ਦੀ ਗੱਲ ਹੈ। ਕੋਟ ਤੇ ਕੋਟ ਬਦਲਦਾ ਗਿਆ ਤੇ ਇਹ ਸਿਲਸਿਲਾ ਵੀ ਖਤਮ ਹੋ ਗਿਆ। ਉਹਨਾਂ ਦੇ ਬੱਚੇ ਜੋ ਵੱਡੇ ਹੋ ਗਏ ਸਨ।

ਉਹਨੇ ਇਕ ਲੰਮਾ ਸਾਹ ਲਿਆ ਤੇ ਬੇਬਸ ਜਿਹੀ ਹੋ ਕੇ ਕੋਟ ਤੋਂ ਮੂੰਹ ਹਟਾ ਲਿਆ। ਹੁਣ ਉਹ ਹਬੇਲੀ ਤੇ ਮੂੰਹ ਰਖ ਕੇ ਆਪਣੇ ਸਾਹਮਣੇ ਦੇਖ ਰਹੀ ਸੀ। ਪਹਿਲਾਂ ਵਾਂਗ ਹੀ ਯਾਦਾਂ ਵਿਚ ਡੱਬੀ ਹੋਈ। ਹੇਠਾਂ ਤੋਂ ਉਹਦੇ ਪੋਤੇ ਦੇ ਰੋਣ ਦੀ ਆਵਾਜ਼ ਆਈ, ਪਰ ਉਹ ਉਵੇਂ ਬੈਠੀ ਰਹੀ। ਉਹਨੂੰ ਇਹ ਆਵਾਜ਼ ਕਿਧਰੋਂ ਦੂਰੋਂ ਆਉਂਦੀ ਸੁਣਾਈ ਦਿੱਤੀ। ਉਹਨਾਂ ਯਾਦਾਂ ਦੀ ਪਿੱਠ-ਕੂਮੀ ਵਿਚ—ਤੇ ਉਹਨੇ ਉਸ ਧੀਮੀ ਜਿਹੀ ਬੇਅਰਬ ਜਿਹੀ ਆਵਾਜ਼ ਵਲ ਕੋਈ ਧਿਆਨ ਨਾ ਦਿਤਾ—ਜੇ ਉਹ ਏਸ ਵੇਲੇ ਹੇਠਾਂ ਹੁੰਦੀ ਤਾਂ ਉਹਨੂੰ ਆਪਣੇ ਰੋਂਦੇ ਪੋਤੇ ਨੂੰ ਗੋਦੀ ਚੁਕਣਾ ਪੈਂਦਾ। ਉਹਦੀ ਨੂੰ ਉਹਤੋਂ ਏਹੋ ਆਸ ਕਰਦੀ ਸੀ। ਏਜ ਵੇਲੇ ਉਹ ਯਾਦਾਂ ਵਿਚ ਗਵਾਚੀ ਨਾ ਹੁੰਦੀ ਤਾਂ ਪੋਤੇ ਨੂੰ ਉਤੋਂ ਹੀ ਪੁਰਕਾਰ ਦਿੰਦੀ, ਜਾਂ ਹੇਠ ਹੀ ਚਲੀ ਜਾਂਦੀ। ਪਰ ਹੁਣ ਉਹ ਉਸੇ ਤਰ੍ਹਾਂ ਬੈਠੀ ਹੋਈ ਸੀ। ਉਹ ਉਸ ਵੇਲੇ ਕਮਰੇ ਵਿਚ ਹੁੰਦਿਆਂ ਵੀ ਉਥੇ ਨਹੀਂ ਸੀ। ਉਹ ਸੋਚ ਰਹੀ ਸੀ ਉਹਦਾ ਪਤੀ ਭਾਵੇਂ ਸੁਭਾਅ ਦਾ ਨਰਮ ਸੀ ਪਰ ਕਦੇ ਕਦੇ ਉਹਨੂੰ ਬਹੁਤ ਗੁੱਸਾ ਆ ਜਾਂਦਾ ਤੇ ਜਦ ਉਹਨੂੰ ਗੁੱਸਾ ਆਉਂਦਾ ਉਦੋਂ ਉਹ ਅੱਗਾ ਪਿੱਛਾ ਨਹੀਂ ਸੀ ਦੇਖਦਾ। ਜਿਹਨਾਂ ਲੋਕਾਂ ਨੂੰ ਕਦੇ ਕਦੇ ਗੁੱਸਾ ਚੜ੍ਹਦਾ ਹੈ, ਉਹਨਾਂ ਦਾ ਗੁੱਸਾ ਬਹੁਤ ਤੇਜ਼ ਹੁੰਦਾ ਹੈ। ਇਕ ਵਾਰ ਤਾਂ

ਉਹਨੇ ਗੁੱਸੇ ਵਿਚ ਆ ਕੇ ਰੋਟੀ ਦੀ ਥਾਲੀ ਪਟਕ ਦਿਤੀ ਸੀ। ਇਸ ਗੱਲੋਂ ਕਿ ਤਰਕਾਰੀ ਸੁਆਦ ਨਹੀਂ ਸੀ ਬਣੀ। ਉਹਨੇ ਜਦ ਇਹ ਗੱਲ ਦੱਸੀ ਤਾਂ ਉਹ ਇਹਦਾ ਕਾਰਨ ਸਬਜ਼ੀ ਦਾ ਖਰਾਬ ਹੋਣਾ ਦੱਸਣ ਲੱਗੀ। ਤੇ ਉਹ ਚਿੜ ਗਿਆ। ਕਹਿਣ ਲੱਗਾ, “ਤੂੰ ਨਹੀਂ ਆਪਣਾ ਕਸੂਰ ਮੰਨਦੀ। ਆਪਣੀ ਗਲਤੀ ਮੇਰੇ ਸਿਰ ਮੜ੍ਹਦੀ ਹੈ। ਮੇਰੇ ਕੋਲੋਂ ਨਹੀਂ ਖਾਧੀ ਜਾਂਦੀ। ਕੁਝ ਤਿਆਂ ਨੂੰ ਪਾ ਦੇ।”

ਤੇ ਉਹਨੇ ਥਾਲੀ ਚੁਕ ਕੇ ਬਾਹਰ ਸੁੱਟ ਦਿਤੀ। ਉਹ ਬਿਲਕੁਲ ਕੁਝ ਨਾ ਬੋਲੀ।

ਤੇ ਬੋੜੀ ਦੇਰ ਬਾਅਦ ਵਾਯੂਮੰਡਲ ਸਾਫ਼ ਹੋ ਗਿਆ ਸੀ। ਜਦ ਵੀ ਉਹਨੂੰ ਗੁੱਸਾ ਆਉਂਦਾ ਉਹ ਖਾਮੋਸ਼ ਹੋ ਜਾਂਦੀ ਹੁੰਦੀ ਸੀ। ਨਹੀਂ ਤਾਂ ਗੱਲ ਵਧ ਸਕਦੀ ਸੀ। ਜਦ ਉਹ ਜਾਣਦੀ ਸੀ ਕਿ ਉਹਦਾ ਗੁੱਸਾ ਛਿਣ ਭਰ ਹੈ ਤਾਂ ਉਹ ਗੱਲ ਦਾ ਜਵਾਬ ਦੇ ਕੇ ਗੱਲ ਕਿਉਂ ਵਧਾਉਂਦੀ? ਤੇ ਫੇਰ ਉਹ ਉਹਨੂੰ ਪਿਆਰ ਵੀ ਕਰਦਾ ਸੀ। ਜ਼ਬਰਦਸਤੀ ਉਹਨੂੰ ਛੱਲ ਖਵਾਉਂਦਾ। ਜਦ ਕਦੇ ਉਹ ਬੀਮਾਰ ਪੈਂਦੀ ਉਹ ਬੇਕਰਾਰ ਹੋ ਜਾਂਦਾ। ਇਕ ਦਿਨ ਜਥੋਂ ਉਹ ਸਖਤ ਬੀਮਾਰ ਹੋਈ ਸੀ, ਭਾਵ ਜਦੋਂ ਉਹਦਾ ਦੂਜਾ ਲੜਕਾ ਪੈਦਾ ਹੋਇਆ ਸੀ, ਜਿਹੜਾ ਸਕੱਤਰੇਤ ਵਿਚ ਮੁਲਾਜਮ ਹੈ, ਤਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਉਸ ਸਮੇਂ ਉਹ ਉਹਦੀ ਚਾਰਪਾਈ ਕੋਲ ਬੈਨਾ ਚੁਪ ਚੁਪੀਤੇ ਹੌਝੂ ਵਹਾਉਂਦਾ ਹੁੰਦਾ ਸੀ। ਉਹਨੇ ਘੂੜੀ ਦੀ ਹਾਲਤ ਵਿਚ ਉਹਨੂੰ ਆਪਣੀ ਮਾਂ ਭਾਵ ਇਹਦੀ ਸੱਸ ਨੂੰ ਕਹਿੰਦਿਆਂ ਸੁਣਿਆ ਸੀ, “ਜੇ ਜਮਨਾ ਨੂੰ ਕੁਝ ਹੋ ਗਿਆ ਤਾਂ ਮੈਂ ਇਹ ਦੁਨੀਆ ਹੀ ਛੱਡ ਦਿਆਂਗਾ। ਜੰਗਲ ਵਿਚ ਚਲਾ ਜਾਵਾਂਗਾ। ਉਜਾੜਾਂ ਵਿਚ ਜਿੰਦਗੀ ਗੁਜ਼ਾਰਾਂਗਾ। ਤੂੰ ਇਹਨਾਂ ਬੱਚਿਆਂ ਨੂੰ ਸੰਭਾਲ ਲਈ।”

ਪਰ ਉਹ ਮਰੀ ਨਾ। ਹੁਣ ਉਸ ਪਿਛੋਂ ਪੈਂਤੀ ਵਰ੍ਹੇ ਗੁਜਰ ਚੁਕੇ ਹਨ, ਤੇ ਉਹ ਅਜੇ ਜਿਉਂਦੀ ਹੈ, ਤੇ ਉਹ ਆਪ ਉਸ ਤੋਂ ਪਹਿਲਾਂ ਹੀ ਤੁਰਦਾ ਹੋਇਆ।

ਕਿੰਨੀ ਅਜੀਬ ਗੱਲ ਹੈ। ਜਦ ਉਹ ਉਸ ਤੋਂ ਦੂਰ ਚਲਾ ਜਾਂਦਾ ਸੀ, ਦਫ਼ਤਰ ਦੇ ਕਿਸੇ ਕੰਮ ਦੇ ਸਿਲਸਿਲੇ ਵਿਚ, ਤਾਂ ਉਹ ਕਿਸ ਬੇਸਬਰੀ ਨਾਲ ਉਹਦੀ ਉਡੀਕ ਕਰਦੀ ਸੀ। ਪਰ ਹੁਣ! ਹੁਣ ਉਹ ਨਾ ਜਾਣੇ ਕਿਸ ਕੰਮ ਚਲਾ ਗਿਆ। ਉਹਦਾ ਇਹ ਕੰਮ ਕਦੇ ਮੁੱਕਣਾ ਹੀ ਨਹੀਂ। ਕਦੇ ਵੀ ਨਹੀਂ। ਉਹ ਕਦੇ ਵਾਪਸ ਨਹੀਂ ਆਵੇਗਾ। ਕਦੇ ਵੀ ਨਹੀਂ।

ਤੇ ਉਹਦਾ ਦਿਲ ਭਰ ਆਇਆ। ਇਕ ਵਾਰ ਉਹਨੇ ਫੇਰ ਠੰਢਾ ਸਾਹ ਲਿਆ। ਇਕ ਵਾਰ ਫੇਰ ਉਹਦੀਆਂ ਗਲ੍ਹਾਂ ਉਤੇ ਹੌਝੂ ਵਹਿਣ ਲੱਗੇ। ਉਹਨੇ ਕੁਝ ਪਲ ਉਹਨਾਂ ਨੂੰ ਉਵੇਂ ਵਹਿਣ ਦਿੱਤਾ। ਫੇਰ ਉਹਨੇ ਆਪਣੀਆਂ ਸੁੱਕੀਆਂ ਉਂਗਲਾਂ ਨਾਲ ਆਪਣੀਆਂ ਗਲ੍ਹਾਂ ਪੂੰਝੀਆਂ। ਨੱਕ ਸਾਫ਼ ਕੀਤਾ। ਅੱਖਾਂ ਸੁਕਾਈਆਂ ਤੇ ਫੇਰ ਯਾਦਾਂ ਵਿਚ ਗਵਾਚ ਗਈ।

ਉਹਨੇ ਸਦਾ ਚੰਗੇ ਦਿਨਾਂ ਦੇ ਸੁਪਨੇ ਦੇਖੇ ਸਨ, ਪਰ ਚੰਗੇ ਦਿਨ ਕਦੇ ਨਾ ਆਏ। ਉਹ ਸਾਰੀ ਉਮਰ ਕਲਰਕ ਹੀ ਰਿਹਾ। ਏਬੋਂ ਤੱਕ ਕਿ ਪੈਨਸ਼ਨ ਹੋ ਗਈ। ਪੰਜਾਹ ਰੂਪਏ ਮਾਹਵਾਰ ਪੈਨਸ਼ਨ। ਪਰ ਹਾਂ ਉਹਦੇ ਪੁੱਤ ਜ਼ਰੂਰ ਅਮੀਰ ਹਨ। ਪਰ ਉਹਨੂੰ ਕੀ? ਅਮੀਰ ਪੁੱਤਾਂ ਦੇ ਮਾਪੇ ਹੁੰਦਿਆਂ ਵੀ, ਉਹਨਾਂ ਕੋਲ ਰਹਿੰਦਿਆਂ ਹੋਇਆਂ ਵੀ ਉਹ ਆਪ ਗਰੀਬ ਸਨ। ਪੁੱਤਾਂ ਤੇ ਜੋ ਨਿਰਭਰ ਸਨ। ਕਿਸੇ ਸਾਦੀ ਜਾਂ ਤਿਉਹਾਰ ਤੇ ਆਪਣੀ ਮਰਜ਼ੀ ਅਨੁਸਾਰ ਖਰਚ ਨਹੀਂ ਸਨ ਕਰ ਸਕਦੇ। ਹੁਣ ਏਸੇ ਛੋਟੀ ਧੀ ਦੇ ਵਿਆਹ ਤੇ ਉਹਦੀ ਤੀਬਰ ਇੱਛਾ ਸੀ ਕਿ ਉਹਨੂੰ ਚੰਗੀ ਦਾਤ ਦੇਵੇ, ਤਾਂ ਜੋ ਉਹਦੀ ਧੀ ਆਪਣੇ ਸੌਹਰੇ ਘਰ ਸਿਰ ਉੱਚਾ ਰਖ ਸਕੇ। ਮਾਣ ਨਾਲ ਕਹਿ ਸਕੇ ਕਿ ਉਹ ਵੱਡੇ ਘਰ ਦੀ ਧੀ ਹੈ। ਵੱਡੀ ਧੀ ਦਾ ਵਿਆਹ ਉਹਨੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਬਹੁਤ ਚੰਗੀ ਤਰ੍ਹਾਂ ਕੀਤਾ ਸੀ। ਪਰ ਏਸ ਵਾਰ ਉਹਦੇ ਪੁੱਤਾਂ ਨੇ ਆਪਣੀ ਮਰਜ਼ੀ ਦਾ ਖਰਚ ਕੀਤਾ ਤੇ ਉਹ ਚੁਪ ਚਾਪ ਸਭ ਕੁਝ ਦੇਖਦਾ ਰਿਹਾ। ਉਸ ਵੇਲੇ ਉਹ ਰਿਟਾਇਰ ਹੋ ਚੁਕਾ ਸੀ। ਉਹਦੀ ਨਿੱਜੀ ਆਮਦਨੀ ਕੇਵਲ ਪੈਨਸ਼ਨ ਦੀ ਹੀ ਸੀ। ਉਹ ਕਰਦਾ ਵੀ ਕੀ? ਤੇ ਹੁਣ ਉਹਦੀ ਧੀ ਦੁਖੀ ਹੈ। ਉਹ ਲੋਕ ਉਹਨੂੰ ਤਾਹਨੇ ਦਿੰਦੇ ਹਨ, ਵੱਡੇ ਘਰ ਦੀ ਕੰਜੂਸੀ ਦੇ ਤਾਹਨੇ। ਪਰ ਹੁਣ ਉਹਦੇ ਪੁੱਤਾਂ ਨੇ ਕਦੇ ਇਹਦੀ ਪਰਵਾਹ ਨਹੀਂ ਕੀਤੀ। ਜਿਵੇਂ ਉਹ ਉਹਨਾਂ ਦੀ ਭੈਣ ਹੀ ਨਾ ਹੋਵੇ। ਅਜਿਹੀਆਂ ਗੱਲਾਂ ਤੋਂ ਉਹਨੂੰ ਕਿੰਨਾ ਦੁਖ ਹੁੰਦਾ ਸੀ। ਕਦੇ ਕਦੇ ਤਾਂ ਉਹ ਉਸ ਦੁਖ ਨਾਲ, ਸੋਚਾਂ ਨਾਲ ਨਿਢਾਲ ਹੋ ਜਾਂਦਾ ਸੀ। ਤਦੇ ਤਾਂ ਉਹਦੀ ਸਿਹਤ ਛੇਤੀ ਖਰਾਬ ਹੋ ਗਈ ਸੀ, ਤੇ ਮੰਜੇ ਵਿਚ ਪੈ ਗਿਆ ਸੀ। ਪੁੱਤਾਂ ਦੇ ਖੁਸ਼ਹਾਲ ਹੋਣ ਨਾਲ ਆਪਣੀ ਖੁਸ਼ਹਾਲੀ ਵਿਚ ਫਰਕ ਨਾ ਪਵੇ ਤਾਂ ਕੀ ਲਾਭ ਅਜਿਹੀ ਅੰਲਾਦ ਦਾ।

ਉਹ ਬਿਮਾਰੀ ਵਿਚ ਕਿਹਾ ਕਰਦਾ ਸੀ, "ਮੇਰੇ ਮਰਨ ਬਾਅਦ ਇਹ ਪੰਜਾਹ ਰੂਪਏ ਮਹੀਨਾ ਦੀ ਪੈਨਸ਼ਨ ਵੀ ਬੰਦ ਹੋ ਜਾਵੇਗੀ। ਤੇਰੀ ਤਾਂ ਮਿੱਟੀ ਖਰਾਬ ਹੋ ਜਾਣੀ ਹੈ ਜਮਨਾ।"

ਤੇ ਉਹ ਉਹਨੂੰ ਦਲਾਸਾ ਦਿੰਦੀ, "ਤੁਸੀਂ ਠੀਕ ਹੋ ਜਾਉਗੇ।" ਪਰ ਉਹ ਠੀਕ ਨਾ ਹੋਇਆ। ਉਹਦੀ ਸਿਹਤ ਵਿਗੜਦੀ ਗਈ। ਤਿੰਨ ਸਾਲ ਨਿਰੰਤਰ ਬੀਮਾਰ ਰਿਹਾ। ਬਹੂਆਂ ਤਾਂ ਜਿਵੇਂ ਉਹਦੀ ਬੀਮਾਰੀ ਤੋਂ ਤੰਗ ਆ ਗਈਆਂ ਸਨ। ਉਹਦੀ ਖਾਂਸੀ ਨਾਲ ਜਦ ਉਹਨਾਂ ਲੋਕਾਂ ਦੀ ਜਾਗ ਖੁਲ੍ਹੀ ਜਾਂਦੀ ਤਾਂ ਉਹ ਕਿਵੇਂ ਬੁੜ ਬੁੜ ਕਰਦੀਆਂ! ਹੋ ਭਗਵਾਨ, ਜਿਵੇਂ ਉਹਨਾਂ ਤੇ ਤਾਂ ਬੁਢਾਪਾ ਆਉਣਾ ਹੀ ਨਹੀਂ। ਕੁਝ ਬੀਮਾਰੀ ਦੇ ਕਾਰਨ, ਕੁਝ ਬਹੂਆਂ ਦੇ ਸਲੂਕ ਦੇ ਕਾਰਨ ਤੇ ਕੁਝ ਮੁੰਡਿਆਂ ਵਲੋਂ ਖਰਚ ਵਿਚ ਕੰਜੂਸੀ ਦੇ ਕਾਰਨ ਉਹ ਅਕਸਰ ਚੀਕ ਉਠਦਾ, "ਹੁਣ ਤਾਂ ਰੱਬ ਮੈਨੂੰ ਚੁੱਕ ਹੀ ਲਵੇ ਤਾਂ ਚੰਗਾ ਹੈ।"

ਤੇ ਉਹਦੀ ਵਧਦੀ ਜਾਂਦੀ ਤਕਲੀਫ਼ ਨੂੰ ਦੇਖ ਕੇ ਉਹ ਸੋਚਣ ਲਗਦੀ, "ਹੁਣ ਇਹਦੀ ਜਿੱਦਗੀ ਵੀ ਕੋਈ ਜਿੱਦਗੀ ਹੈ। ਏਸ ਦੁਖ ਪਾਉਣ ਤੋਂ ਤਾਂ ਏਹੋ ਚੰਗਾ ਹੈ ਕਿ ਇਹ ਮੁੱਕ ਜਾਵੇ।"

ਹਾਂ ਉਹ ਏਹੋ ਸੋਚਦੀ ਹੁੰਦੀ ਸੀ, ਉਹ ਜਿਹੜੀ ਉਹਦੇ ਬਗੈਰ ਰਹਿ ਨਹੀਂ ਸੀ ਸਕਦੀ। ਉਹ ਜਿਹੜੀ ਦੁਨੀਆਂ ਵਿਚ ਕੇਵਲ ਉਸੇ ਨੂੰ ਆਪਣਾ ਸਾਬੀ ਸਮਝਦੀ ਸੀ। ਉਹ ਵੀ ਚਾਹੁੰਦੀ ਸੀ ਕਿ ਉਹ ਮਰ ਜਾਏ। ਉਹੋ! ਉਹ ਇਹ ਕੀ ਸੋਚਦੀ ਸੀ? ਪਰ ਕਰਦੀ ਵੀ ਕੀ? ਉਹਤੋਂ ਉਹਦੀ ਤਕਲੀਫ਼ ਜੋ ਨਹੀਂ ਸੀ ਦੇਖੀ ਜਾਂਦੀ। ਉਹ ਉਹਦੀ ਸੇਵਾ ਕਰਨ ਤੋਂ ਬੋੜਾ ਘਬਰਾਉਂਦੀ ਸੀ। ਜਦ ਉਹ ਚਾਰ ਮਹੀਨੇ ਨਿਰੰਤਰ ਹਸਪਤਾਲ ਦੇ ਜਨਰਲ ਵਾਰਡ ਵਿਚ ਪਿਆ ਰਿਹਾ ਤਾਂ ਉਹ ਕਿਸ ਬਾਕਾਇਦਗੀ ਨਾਲ ਦੋਵੇਂ ਵੇਲੇ ਉਹਦੇ ਕੋਲ ਜਾਂਦੀ ਸੀ! ਕਿਸੇ ਦਿਨ ਤਾਂ ਪੈਦਲ ਹੀ ਏਨੀ ਦੂਰ... ਰਿਕਸ਼ੇ ਦੇ ਪੈਸੇ ਬਰਾਉਣ ਲਈ। ਇਹਨਾਂ ਬਚਾਏ ਹੋਏ ਪੈਸਿਆਂ ਵਿਚੋਂ ਕੋਈ ਉਹਦੇ ਲਈ ਫੱਲ ਖਰੀਦਣ ਖਾਤਰ। ਬੀਮਾਰੀ ਦੇ ਦਿਨਾਂ ਵਿਚ ਉਹ ਚਿੜਚਿੜਾ ਵੀ ਤਾਂ ਕੁਝ ਜ਼ਿਆਦਾ ਹੀ ਹੋ ਗਿਆ ਸੀ। ਚਿੜਚਿੜਾ ਤੇ ਜ਼ਿੱਦੀ। ਜਾਣ ਬੁਝ ਕੇ ਅਜਿਹਾ ਕੰਮ ਕਰਦਾ ਜਿਹਦੇ ਨਾਲ ਤਕਲੀਫ਼ ਵਧ ਜਾਵੇ। ਡਾਕਟਰ ਨੇ ਠੰਢੀ ਤਸੀਰ ਦੀਆਂ ਚੀਜ਼ਾਂ ਖਾਣ ਤੋਂ ਮਨ੍ਹਾ ਕੀਤਾ ਸੀ ਤੇ ਉਹਨੇ ਪਤਾ ਨਹੀਂ ਕਿਵੇਂ ਗੰਨੇ ਦਾ ਰਸ ਮੰਗਵਾ ਕੇ ਪੀ ਲਿਆ ਤੇ ਉਹਦੇ ਨਾਲ ਉਹਦਾ ਦੁਖ ਹੋਰ ਵਧ ਗਿਆ। ਉਦੋਂ ਗੁੱਸੇ ਵਿਚ ਉਹਨੇ ਵੀ ਤਾਂ ਉਹਨੂੰ ਬੁਰਾ ਭਲਾ ਕਿਹਾ ਸੀ ਪਰ ਫੇਰ ਇਹ ਸੋਚ ਕੇ ਚੁਪ ਵੱਟ ਲਈ ਕਿ ਇਸ ਵਿਚ ਉਹਦਾ ਕਸੂਰ ਨਹੀਂ। ਬੀਮਾਰੀ ਤੇ ਦਿਲ ਵਿਚ ਛੁਪੇ ਦਰਦ ਦੇ ਕਾਰਨ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਹੈ, ਜਿਵੇਂ ਕਿਸੇ ਤੋਂ ਬਦਲਾ ਲੈ ਰਿਹਾ ਹੋਵੇ, ਆਪਣੇ ਪੁੱਤ੍ਰਾਂ ਤੋਂ, ਆਪਣੀਆਂ ਨੂੰਹਾਂ ਤੋਂ, ਆਪਣੇ ਆਲੇ ਦੁਆਲੇ ਸਭ ਤੋਂ ਬਦਲਾ!

ਤੇ ਹੁਣ ਤਾਂ ਉਹਨੂੰ ਇਹ ਦੁਨੀਆਂ ਤਿਆਗਿਆਂ ਵੀ ਇਕ ਸਾਲ ਹੋ ਰਿਹਾ ਹੈ। ਘਰ ਦੇ ਦੂਜੇ ਜੀਆਂ ਨੂੰ ਤਾਂ ਜਿਵੇਂ ਕੁਝ ਛਰਕ ਹੀ ਮਲੂਮ ਨਹੀਂ ਹੋਣਾ। ਪਰ ਉਹਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਹ ਇਕੱਲੀ ਰਹਿ ਗਈ ਹੋਵੇ। ਏਸ ਘਰ ਵਿਚ, ਏਸ ਭਰੇ ਸੰਸਾਰ ਵਿਚ। ਪੁੱਤ੍ਰਾਂ ਧੀਆਂ, ਪੋਤੇ ਪੋਤੀਆਂ ਦੇ ਹੁੰਦੇ ਹੋਏ ਇਕੱਲੀ—ਇਕੱਲੀ ਤੇ ਬੇਸਹਾਰਾ।

ਉਹ ਕਹਿੰਦਾ ਹੁੰਦਾ ਸੀ, "ਮਰਨ ਤੋਂ ਬਾਅਦ ਆਦਮੀ ਦੇਖ ਵੀ ਤਾਂ ਨਹੀਂ ਸਕਦਾ ਕਿ ਪਿਛੇ ਉਹਦੇ ਪਿਆਰਿਆਂ ਦਾ, ਉਹਦੇ ਘਰ ਦਾ, ਉਹਦੇ ਸ਼ਹਿਰ ਦਾ ਕੀ ਹਾਲ ਹੈ? ਸ਼ਾਇਦ ਮਰਨ ਵਾਲੇ ਦੇਖਣ ਆਉਂਦੇ ਹੋਣ? ਕਿਉਂ?"

ਪਰ ਉਹ ਚੁਪ ਹੀ ਰਹਿੰਦੀ ਸੀ। ਉਹ ਕੀ ਜਾਣੇ? ਇਹ ਤਾਂ ਕੁਦਰਤ ਦਾ ਗੋਰਖ ਥੰਦਾ ਹੈ। ਉਹ ਤਾਂ ਬਸ ਏਨਾ ਜਾਣਦੀ ਹੈ ਕਿ ਉਹਨੂੰ ਉਹਦੀ ਬਹੁਤ ਯਾਦ

ਆਉਂਦੀ ਹੈ। ਉਹਨੂੰ ਆਪਣੀ ਜ਼ਿੰਦਗੀ ਬਿਲਕੁਲ ਥੋਥੀ ਪ੍ਰਤੀਤ ਹੁੰਦੀ ਹੈ। ਏਸ ਬੁਢਾਪੇ ਵਿਚ ਉਹੀਓ ਉਹਦਾ ਸਹਾਰਾ ਸੀ।

ਉਹਨੇ ਕੋਟ ਨੂੰ ਉਲਟ ਪਲਟ ਕੇ ਦੇਖਿਆ ਤੇ ਮੁਸਕਰਾ ਪਈ। ਇਕ ਮਾਯੂਸੀ ਭਰੀ ਮੁਸਕਰਾਹਟ।

"ਦੇਖ ਲੈ ਬੁੱਛਿਆ ਤੈਨੂੰ ਕਿੰਨਾ ਯਾਦ ਕਰਦੀ ਹਾਂ!"

ਪਰ ਹੁਣ ਕਿਥੇ ਹੈ ਉਹ ਬੁੱਛਾ? ਉਛ! ਹੁਣ ਤਾਂ ਉਹਦਾ ਕੇਵਲ ਇਹ ਕੋਟ ਰਹਿ ਗਿਆ ਹੈ। ਉਹਦੇ ਵਰਤਣ ਦੀਆਂ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਸਨ, ਜਾਂ ਖਤਮ ਕਰ ਦਿੱਤੀਆਂ ਗਈਆਂ ਸਨ। ਕੇਵਲ ਇਹ ਕੋਟ ਬਚਿਆ ਸੀ। ਹੁਣ ਏਹੋ ਉਹਦੀ ਨਿਸ਼ਾਨੀ ਸੀ। ਏਸ ਕੋਟ ਨੂੰ ਉਹ ਏਵੇਂ ਹੀ ਏਸ ਟਰੰਕ ਵਿਚ ਪਿਆ ਰਹਿਣ ਦੇਵੇਗੀ। ਇਹਨੂੰ ਦੇਖ ਕੇ ਉਹਦੇ ਪਤੀ ਦੀ ਤਸਵੀਰ ਉੱਭਰ ਆਉਂਦੀ ਹੈ।

ਤੇ ਉਹਨੇ ਕੋਟ ਦੀ ਤਹਿ ਮਾਰ ਦਿਤੀ ਤਾਂ ਜੋ ਉਹਨੂੰ ਮੁੜ ਕੇ ਟਰੰਕ ਵਿਚ ਰਖ ਦੇਵੇ। ਅਜੇ ਉਹ ਉਹਨੂੰ ਟਰੰਕ ਵਿਚ ਹੀ ਰੱਖ ਰਹੀ ਸੀ ਕਿ ਉਹਦੀ ਵੱਡੀ ਨੂੰਹ ਉਪਰ ਕਮਰੇ ਵਿਚ ਆ ਗਈ।

"ਅੱਮਾ! ਮਿਲਿਆ ਕੋਈ ਸੁਐਟਰ?"

ਤੇ ਉਹਨੇ ਆਪਣੇ ਸਵਾਲ ਦਾ ਜਵਾਬ ਮਿਲਣ ਤੋਂ ਪਹਿਲਾਂ ਹੀ ਇਕ ਹੋਰ ਸਵਾਲ ਕਰ ਦਿਤਾ, "ਕਿਉਂ, ਇਹ ਕੋਟ ਤਾਂ ਬਾਬੂ ਜੀ ਦਾ ਹੈ ਨਾ? ਲਿਆਓ ਤਾਂ, ਇਹਦੇ ਵਿਚੋਂ ਨਿੱਕੇ ਦਾ ਇਕ ਕੋਟ ਨਿਕਲ ਸਕਦਾ ਹੈ। ਅਜੇ ਤਾਂ ਕਪੜੇ ਵਿਚ ਕਾਫੀ ਜਾਨ ਹੈ", ਤੇ ਉਹਨੇ ਹੱਥ ਵਧਾ ਕੇ ਉਹ ਕੋਟ ਫੜ ਲਿਆ। ਉਹਨੂੰ ਇਉਂ ਮਹਿਸੂਸ ਹੋਇਆ ਜਿਵੇਂ ਉਹਦੀ ਰਹੀ ਸਹੀ ਪ੍ਰੰਜੀ ਵੀ ਕਿਸੇ ਨੇ ਸਾਂਭ ਲਈ ਹੋਵੇ।

"ਨਹੀਂ ਬਹੁ, ਏਸ ਕਪੜੇ ਦਾ ਬਣਾਇਆ ਕੋਟ ਨਿੱਕੇ ਦੇ ਨਹੀਂ ਜਚਣਾ।" ਉਹਨੇ ਆਪਣੇ ਪਤੀ ਦੀ ਏਸ ਨਿਸ਼ਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬਹੁ ਨੂੰ ਇਹ ਕਿਵੇਂ ਕਹੇ ਕਿ ਇਹ ਉਹਦੇ ਪਤੀ ਦੀ ਆਖਰੀ ਨਿਸ਼ਾਨੀ ਹੈ, ਇਹਨੂੰ ਏਸੇ ਰੂਪ ਵਿਚ ਬਚਿਆ ਰਹਿਣ ਦੇ।

ਉਹਨੇ ਹਸਰਤ ਭਰੀਆਂ ਨਜ਼ਰਾਂ ਨਾਲ ਕੋਟ ਵਲ ਤੱਕਿਆ। ਬਹੁ ਉਹਨੂੰ ਉਲਟ ਪਲਟ ਕੇ ਦੇਖ ਰਹੀ ਸੀ। ਸ਼ਾਇਦ ਬਹੁ ਨੂੰ ਉਹਦੀ ਗੱਲ ਸੱਚੀ ਪ੍ਰਤੀਤ ਹੋਈ ਜਾਂ ਉਹਨੂੰ ਕੋਈ ਹੋਰ ਖਿਆਲ ਆ ਗਿਆ। ਉਹ ਕੋਟ ਉਹਨੂੰ ਵਾਪਸ ਕਰਦਿਆਂ ਬੋਲੀ, "ਹਾਂ, ਰਹਿਣ ਦਿਓ, ਏਸ ਕਪੜੇ ਦਾ ਬਣਿਆ ਕੋਟ ਉਹਦੇ ਚੰਗਾ ਨਹੀਂ ਲੱਗਣਾ", ਤੇ ਬਹੁ ਦੂਜੇ ਟਰੰਕਾਂ ਵਿਚੋਂ ਕੁਝ ਭਾਲ ਕੇ ਚਲੀ ਗਈ। ਉਹਨੇ ਉਹ ਕੋਟ ਤਹਿ ਕਰ ਕੇ ਟਰੰਕ ਵਿਚ ਰੱਖ ਦਿਤਾ ਤੇ ਟਿਕੇ ਮਨ ਹੇਠਾਂ ਆ ਗਈ। ਆਪਣੇ ਸਭ ਤੋਂ ਛੋਟੇ ਪੋਤੇ ਦੀ ਚਾਰਪਾਈ ਕੋਲੋਂ ਲੰਘੀ ਤਾਂ ਉਹ ਉਹਨੂੰ ਸੁਪਨੇ ਵਿਚ ਹਸਦਾ ਵਖਾਈ ਪਿਆ। ਉਸੇ ਲਈ ਉਹ ਸਵੈਟਰ ਲੱਭਣ ਗਈ ਸੀ, ਕਿਸੇ ਦੂਜੇ ਪੋਤੇ ਦਾ

ਉੱਤਰਿਆ ਹੋਇਆ ਸਵੈਟਰ—ਸੁਪਨੇ ਵਿਚ ਉਹਨੂੰ ਹਸਦਾ ਦੇਖਿਆ ਤਾਂ ਉਹ ਠਿਠਕ ਗਈ। ਉਹਦੇ ਸਰੂਣੇ ਖੜ੍ਹੇ ਕੇ ਉਹ ਉਹਨੂੰ ਬੜੇ ਮੋਹ ਨਾਲ ਨਿਹਾਰਨ ਲੱਗੀ, ਤੇ ਫੇਰ ਜਿਵੇਂ ਮੋਹ ਦੀ ਮੱਲੀ ਨੇ ਉਹਨੇ ਬੱਚੇ ਨੂੰ ਚੁੰਮ ਲਿਆ, ਏਨੇ ਜ਼ੋਰ ਨਾਲ ਚੁੰਮਿਆ ਕਿ ਬੱਚਾ ਜਾਗ ਪਿਆ ਤੇ ਰੋਣ ਲੱਗਾ ਪਰ ਉਹ ਫੇਰ ਵੀ ਉਹਨੂੰ ਚੁੰਮੀ ਜਾ ਰਹੀ ਸੀ। ਬੋੜੀ ਦੇਰ ਬਾਅਦ ਉਹ ਆਪਣੇ ਪੋਤੇ ਨੂੰ ਗੋਦ ਵਿਚ ਲੈ ਕੇ ਜ਼ਮੀਨ ਤੇ ਸੁੱਟੀ ਚਟਾਈ ਉਪਰ ਬੈਠੀ ਆਪਣੇ ਪਤੀ ਦਾ ਉਹੀਓ ਗਰਮ ਕੋਟ ਕੈਚੀ ਨਾਲ ਕੱਟ ਰਹੀ ਸੀ। ਉਸ ਕੋਟ ਵਿਚੋਂ ਕੱਪੜਾ ਕੱਢਣ ਲਈ, ਉਸ ਕੱਪੜੇ ਨਾਲ ਆਪਣੇ ਪੋਤੇ ਦਾ ਕੋਟ ਬਣਾਉਣ ਲਈ। ਉਹਦੀ ਨੂੰਹ ਹੈਰਾਨ ਸੀ ਕਿ ਮੇਰੀ ਸੱਸ ਨੇ ਇਕਦਮ ਆਪਣੀ ਰਾਇ ਕਿਉਂ ਬਦਲ ਦਿਤੀ। ਅਜੇ ਬੋੜੀ ਦੇਰ ਪਹਿਲਾਂ ਤਾਂ ਕਹਿ ਰਹੀ ਸੀ ਏਸ ਕੱਪੜੇ ਦਾ ਬਣਿਆ ਕੋਟ ਨਿੱਕੇ ਨੂੰ ਸਜੇਗਾ ਨਹੀਂ, ਤੇ ਹੁਣ ? ਨੂੰਹ ਦੀਆਂ ਨਜ਼ਰਾਂ ਵਿਚ ਭਰੀ ਹੈਰਾਨੀ ਉਹਨੇ ਪਛਾਣ ਲਈ, ਪਰ ਉਹ ਉਹਨੂੰ ਕਿਵੇਂ ਦਸਦੀ ਕਿ ਨਿੱਕੇ ਦੇ ਰੂਪ ਵਿਚ ਉਹਨੂੰ ਆਪਣਾ ਸਵਰਗਵਾਸੀ ਪਤੀ ਦਿੱਸ ਰਿਹਾ ਸੀ।

ਚੰਦ ਤੇ ਕਮੰਦ

ਬਲਵੰਤ ਸਿੰਘ

ਜਲਹਨ ਕਸਬੇ ਦਾ ਥਾਣੇਦਾਰ ਨਵਾਬ ਸਿੰਘ ਵਰਦੀ ਪਹਿਨ ਲੈਣ ਪਿਛੋਂ ਸਵੇਰ ਦਾ ਨਾਸ਼ਤਾ ਕਰ ਰਿਹਾ ਸੀ ਕਿ ਥਾਣੇ ਦਾ ਇਕ ਸਿਪਾਹੀ ਢਿੱਲਮ ਢਿੱਲੀ ਪੱਗ ਤੇ ਉਲੜੀ ਉਲੜੀ ਦਾੜ੍ਹੀ ਵਾਲੇ ਇਕ ਅਧੱਤ੍ਰ ਆਦਮੀ ਨੂੰ ਨਾਲ ਲੈ ਕੇ ਆ ਪਹੁੰਚਿਆ। ਆਉਂਦਿਆਂ ਹੀ ਉਸ ਨੇ ਕਿਹਾ, “ਇਹਦਾ ਨਾਉਂ ਕਰਤਾਰ ਸਿੰਘ ਹੈ। ਧੰਮੀਵਾਲੇ ਤੋਂ ਆਇਆ ਹੈ।” ਧੰਮੀਵਾਲਾ ਪਿੰਡ ਨਵਾਬ ਸਿੰਘ ਦੇ ਇਲਾਕੇ ਵਿਚ ਹੀ ਸੀ। ਅੰਗਰੇਜ਼ੀ ਹਕੂਮਤ ਦੇ ਦੌਰ ਵਿਚ ਘਾਗ ਬਦਮਾਸ਼ਾਂ ਨੂੰ ਛੱਡ ਕੇ ਆਮ ਪੇਂਡੂ ਪੁਲਿਸ ਦੇ ਸਿਪਾਹੀ ਤੱਕ ਤੋਂ ਥਰ ਥਰ ਕੰਬਦੇ ਸਨ, ਤੇ ਏਥੇ ਤਾਂ ਕਰਤਾਰ ਸਿੰਘ ਦੇ ਸਾਹਮਣੇ ਪੁਲਿਸ ਅਫਸਰ ਸੀ, ਪੁਲਿਸ ਅਫਸਰ ਵੀ ਨਵਾਬ ਸਿੰਘ ਵਰਗਾ ਜਿਹਨੇ ਰੜ੍ਹੇ ਕੜ੍ਹੇ ਗੁੰਡਿਆਂ ਦੇ ਗੜ੍ਹ ਜਲਹਨ ਵਿਚ ਆਪਣੀ ਧਾਕ ਬੈਠਾ ਰਖੀ ਸੀ। ਨਵਾਬ ਸਿੰਘ ਨੇ ਆਪਣੇ ਜ਼ਿਹਨ ਤੇ ਜ਼ੋਰ ਪਾਉਂਦਿਆਂ ਕਰਤਾਰ ਸਿੰਘ ਤੋਂ ਪੁਛਿਆ, “ਇਹ ਧੰਮੀਵਾਲਾ ਉਹੀਓ ਹੈ ਨਾ, ਜਲਹਨ ਤੋਂ ਦੋ ਕੋਹ ਪੂਰਬ ਪਾਸੇ ?” ਥਾਣੇਦਾਰ ਦੀ ਨਜ਼ਰ ਪੈਂਦਿਆਂ ਹੀ ਕਰਤਾਰ ਸਿੰਘ ਇਉਂ ਲੜਖੜਾ ਗਿਆ ਜਿਵੇਂ ਕਿਸੇ ਨੇ ਉਹਦੀ ਵੱਖੀ ਵਿਚ ਗੁੱਦਾ ਠੋਕ ਦਿਤਾ ਹੋਵੇ। ਉਹ ਹੱਥ ਬੰਨ੍ਹ ਕੇ ਹਕਲਾਉਂਦਾ ਬੋਲਿਆ, “ਆਹੋ ਜੀ—ਸਰਕਾਰ ! ਉਹੀਓ ਧੰਮੀਵਾਲਾ। ਮੈਂ ਉਥੋਂ ਦਾ ਨੰਬਰਦਾਰ ਹਾਂ।” ਨੰਬਰਦਾਰ ਦੇ ਅਚਾਨਕ ਨਾਜ਼ਲ ਹੋਣ ਦਾ ਮਤਲਬ ਏਹੋ ਹੋ ਸਕਦਾ ਸੀ ਕਿ ਉਹਦੇ ਪਿੰਡ ਵਿਚ ਕਤਲ ਹੋਇਆ ਹੈ, ਜਾਂ ਕੋਈ ਹੋਰ ਸੰਗੀਨ ਵਾਰਦਾਤ। ਉਹਨੇ ਪੁਛਿਆ, “ਸੁੱਖ ਤਾਂ ਹੈ ?”

“ਸਭ ਸੁੱਖ ਹੈ ਜੀ...ਮੈਂ ਤਾਂ ਇਹ ਦੱਸਣ ਆਇਆ ਹਾਂ ਕਿ ਕਲ੍ਹੂ ਆਬਣ ਤੋਂ ਸੂਰਤ ਸਿੰਘ ਸਾਡੇ ਪਿੰਡ ਵਿਚ ਹੈ।” ਨਵਾਬ ਸਿੰਘ ਨੇ ਗਾੜ੍ਹੀ ਲੱਸੀ ਨਾਲ ਤਰ ਆਪਣੀਆਂ ਚੀਕਣੀਆਂ ਮੁੱਛਾਂ ਨੂੰ ਪਰਨੇ ਨਾਲ ਪੂੰਝਦਿਆਂ ਸਿਪਾਹੀ ਵਲ ਤੱਕਿਆ, “ਇਹ ਸੂਰਤ ਸਿੰਘ ਕੌਣ ਹੈ ?”

ਸਿਪਾਹੀ ਕਾਫੀ ਸਮੇਂ ਤੋਂ ਏਸ ਇਲਾਕੇ ਵਿਚ ਕੰਮ ਕਰ ਰਿਹਾ ਸੀ ਤੇ ਇਸ ਲਈ ਉਹਨੂੰ ਏਥੋਂ ਦੀ ਢੇਰ ਵਾਕਫੀ ਸੀ। ਨਵਾਬ ਸਿੰਘ ਨੂੰ ਸਰਕਾਰ ਨੇ ਕੁਝ ਹੀ ਮਹੀਨੇ

ਪਹਿਲਾਂ ਜਲਹਨ ਦੇ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਏਥੇ ਭੋਜਿਆ ਸੀ। ਸਿਪਾਹੀ ਬੌਲਿਆ, “ਹਜ਼ੂਰ ! ਸੂਰਤ ਸਿੰਘ ਚੰਗਾ ਸੁਣੱਖਾ ਤੇ ਤਕੜਾ ਗੱਭਰੂ ਹੈ। ਉਹਦੇ ਖੰਡ ਹੁਣੇ ਹੁਣੇ ਛੁੱਟੇ ਹਨ। ਅਜੇ ਤੱਕ ਉਹਨੇ ਕੋਈ ਕਤਲ ਜਾਂ ਹੋਰ ਵੱਡਾ ਅਪਰਾਧ ਨਹੀਂ ਕੀਤਾ। ਪਰ ਕੁਝ ਛੋਟੀਆਂ ਮੋਟੀਆਂ ਚੋਰੀਆਂ ਨਾਲ ਉਹਦਾ ਸੰਬੰਧ ਹੈ। ਭਾਵੇਂ ਉਹ ਰਹਿੰਦਾ ਧੰਮੀਵਾਲੇ ਹੈ, ਪਰ ਉਹਦਾ ਘਰ ਕਿਸੇ ਅਜਿਹੇ ਪਿੰਡ ਵਿਚ ਹੈ ਜਿਹੜਾ ਸਾਡੇ ਇਲਾਕੇ ਤੋਂ ਬਾਹਰ ਹੈ।”

ਸਿਪਾਹੀ ਕੁਝ ਕਹਿੰਦਾ ਕਹਿੰਦਾ ਝਿਜਕ ਗਿਆ। ਨਵਾਬ ਸਿੰਘ ਜਾਣਨਾ ਚਾਹੁੰਦਾ ਸੀ ਕਿ ਸੂਰਤ ਸਿੰਘ ਧੰਮੀਵਾਲੇ ਆਇਆ ਕਿਉਂ ਸੀ। “ਜੀ...” ਨੰਬਰਦਾਰ ਨੇ ਹੌਂਸਲੇ ਤੋਂ ਕੰਮ ਲੈਂਦਿਆਂ ਕਿਹਾ, “ਸਰਕਾਰ ! ਧੰਮੀਵਾਲੇ ਸੂਰਤ ਸਿੰਘ ਆਪਣੀ ਮਸੂਕ ਨੂੰ ਮਿਲਣ ਆਇਆ ਸੀ। ਉਸ ਕੁੜੀ ਦਾ ਨਾਉਂ ਪਰਸਿੰਨੀ ਹੈ, ਪਰਸਿੰਨੀ।”

ਨਾ ਸਿਪਾਹੀ ਨੂੰ ਤੇ ਨਾ ਨੰਬਰਦਾਰ ਨੂੰ ਏਸ ਗੱਲ ਦਾ ਅਹਿਸਾਸ ਹੋ ਸਕਿਆ ਕਿ ਪਰਸਿੰਨੀ ਦੇ ਨਾਉਂ ਨੇ ਨਵਾਬ ਸਿੰਘ ਦੀ ਛਾਤੀ ਵਿਚ ਕੇਹੀ ਹਲਚਲ ਮਚਾ ਦਿਤੀ ਹੈ। ਉਹਦੇ ਚਿਹਰੇ ਤੋਂ ਕੁਝ ਵੀ ਪ੍ਰਗਟ ਨਾ ਹੋਇਆ। ਉਹਨੇ ਭਰਵੀਂ ਆਵਾਜ਼ ਵਿਚ ਸਵਾਲ ਕੀਤਾ, “ਤਾਂ ਕੀ ਇਹ...ਪਰਸਿੰਨੀ ਧੰਮੀਵਾਲੇ ਰਹਿੰਦੀ ਹੈ ?”

“ਨਹੀਂ ਸਰਕਾਰ !” ਨੰਬਰਦਾਰ ਨੇ ਜਵਾਬ ਦਿੰਦਿਆਂ ਕਿਹਾ, “ਕੁੜੀ ਵੀ ਕਿਸੇ ਹੋਰ ਥਾਉਂ ਦੀ ਰਹਿਣ ਵਾਲੀ ਹੈ। ਸਾਡੇ ਪਿੰਡ ਉਹਦੀ ਵਿਧਵਾ ਮਾਸੀ ਰਹਿੰਦੀ ਹੈ। ਉਹ ਉਸੇ ਵਲ ਆਉਂਦੀ ਹੈ।”

ਨਾਸ਼ਤਾ ਖਤਮ ਹੋ ਗਿਆ। ਡੀਲ ਡੈਲ ਵਾਲਾ ਨਵਾਬ ਸਿੰਘ ਚਾਰਪਾਈ ਤੋਂ ਉਠ ਖੜੋਤਾ ਤੇ ਸਿਪਾਹੀ ਨੂੰ ਮੁਖਾਤਬ ਹੋ ਕੇ ਬੌਲਿਆ, “ਮੇਰਾ ਘੋੜਾ ਤਿਆਰ ਕਰੋ।”

“ਤੁਸੀਂ ਕਿੰਨੇ ਸਿਪਾਹੀ ਆਪਣੇ ਨਾਲ ਲੈ ਜਾਓਗੇ ?”

“ਮੈਂ ਇਕੱਲਾ ਹੀ ਜਾਵਾਂਗਾ।”

ਨਵਾਬ ਸਿੰਘ ਮਰਦਾਵੀਂ ਜੁਆਨੀ ਤੇ ਸੁੰਦਰਤਾ ਦਾ ਨਮੂਨਾ ਸੀ। ਉਹਦਾ ਕੱਦ ਕਾਠ, ਡੀਲ ਡੈਲ ਤੇ ਦੁਹਬ ਦੇਖ ਕੇ ਵੱਡਿਆਂ ਵੱਡਿਆਂ ਦਾ ਪਿੱਤਾ ਪਾਣੀ ਹੋ ਜਾਂਦਾ ਸੀ। ਰੰਗ ਬੇਸ਼ੱਕ ਕਣਕਵੰਨਾ ਸੀ ਤੇ ਚਿਹਰੇ ਤੇ ਕਦੇ ਕਦੇ ਕਰੋਧ ਝਲਕ ਪੈਂਦਾ। ਸਮੁੱਚੇ ਤੌਰ ਤੇ ਉਹਦੀ ਝਾਸੀ ਮਨ ਭਾਉਣੀ ਸੀ। ਉਹਦੇ ਦਬਦਬੇ ਦੀ ਤਾਂ ਕੋਈ ਹੱਦ ਹੀ ਨਹੀਂ ਸੀ। ਇਲਾਕੇ ਭਰ ਦੇ ਨੌਜਵਾਨ ਤੇ ਵਿਗੜੇ ਹੋਏ ਗੁੰਡਿਆਂ ਦੇ ਦਿਲ ਦਹਿਲ ਕੇ ਰਹਿ ਜਾਂਦੇ ਸਨ ਤੇ ਉਹ ਉਹਦੇ ਇਕੋ ਬਪੜ ਨਾਲ ਲਹੂ ਬੁੱਕਣ ਲੱਗ ਪੈਂਦੇ ਸਨ। ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਪੁਲਿਸ ਦਾ ਸਿਪਾਹੀ ਨਹੀਂ ਸੀ ਚਾਹੁੰਦਾ ਕਿ ਉਹ ਇਕੱਲਾ ਸੂਰਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਜਾਵੇ ਕਿਉਂਕਿ ਉਹ ਬਦਮਾਸ਼ ਨਾ ਕੇਵਲ ਆਪਣੀ ਸਰੀਰਕ ਸ਼ਕਤੀ ਲਈ ਮਸ਼ਹੂਰ ਸੀ ਸਗੋਂ ਉਹ ਮੂੰਹ-ਫਟ ਤੇ ਹੱਥ-ਝਪਟ ਵੀ ਸੀ।

ਸਿਪਾਹੀ ਨੂੰ ਦੁਵਿਧਾ ਵਿਚ ਪਿਆ ਦੇਖ ਕੇ ਨਵਾਬ ਸਿੰਘ ਦੇ ਮੱਬੇ ਤੇ ਡੂੰਘੇ ਵਲ ਪੈ ਗਏ ।

ਬੋੜੀ ਦੇਰ ਬਾਅਦ ਆਪਣੇ ਤੇਜ਼ ਤਰਾਰ ਘੋੜੇ ਤੇ ਸਵਾਰ ਨਵਾਬ ਸਿੰਘ ਧੰਮੀਵਾਲੇ ਵਲ ਹਵਾ ਹੋਇਆ ਜਾ ਰਿਹਾ ਸੀ ।

ਧੰਮੀਵਾਲੇ ਪਿੰਡ ਦੇ ਬਾਹਰ ਨੰਬਰਦਾਰ ਦਾ ਛੋਟਾ ਭਾਈ ਖੇਤਾਂ ਵਿਚ ਖੜਾ ਬੇਚੈਨੀ ਨਾਲ ਆਪਣੀ ਦਾੜ੍ਹੀ ਖੁਜਲਾ ਰਿਹਾ ਸੀ । ਇਹ ਤਾਂ ਉਹ ਜਾਣਦਾ ਸੀ ਕਿ ਉਹਦਾ ਭਾਈ ਬਾਣੇ ਵਿਚ ਰਿਪੋਟ ਦੇਣ ਬਾਅਦ ਸ਼ਹਿਰ ਚਲਾ ਜਾਵੇਗਾ ਤਾਂ ਜੋ ਸੂਰਤ ਸਿੰਘ ਨੂੰ ਉਹਦੇ ਤੇ ਸ਼ੱਕ ਨਾ ਹੋਵੇ, ਹੁਣ ਉਹ ਬਦਮਾਸ਼ ਪਿੰਡੋਂ ਖਿਸਕਣ ਹੀ ਵਾਲਾ ਸੀ, ਸੋ ਉਹ ਖੇਤਾਂ ਵਿਚ ਖੜਾ ਬੇਸਬਰੀ ਨਾਲ ਪੁਲਿਸ ਦੇ ਆਉਣ ਦੀ ਉਡੀਕ ਕਰ ਰਿਹਾ ਸੀ । ਅੰਤ ਤੇਜ਼ ਧੁੱਪ ਵਿਚ ਉਹਨੂੰ ਇਕ ਇਕੱਲਾ ਘੁੜ-ਸਵਾਰ ਆਉਂਦਾ ਵਿਖਾਈ ਦਿਤਾ । ਉਸ ਸਮੇਂ ਗਲੀ ਵਿਚ ਖੜੇ ਇਕ ਬਾਰਾਂ ਸਾਲ ਦੇ ਮੁੰਡੇ ਨੇ ਇਸ਼ਾਰੇ ਨਾਲ ਦੱਸਿਆ ਕਿ ਸੂਰਤ ਸਿੰਘ ਪਿੰਡ ਦੇ ਦੂਜੇ ਪਾਸੇ ਨਿਕਲ ਗਿਆ ਸੀ, ਤੇ ਰੁਖਸਤ ਹੋਣ ਹੀ ਵਾਲਾ ਸੀ । ਇਸ ਲਈ ਜਦੋਂ ਨਵਾਬ ਸਿੰਘ ਨੇੜੇ ਪਹੁੰਚਿਆ ਉਹਨੇ ਪਹਿਲਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਫੇਰ ਕਿਹਾ, “ਸਰਕਾਰ, ਉਹ ਬਦਮਾਸ਼ ਪਿੰਡ ਦੇ ਪਰਲੇ ਪਾਸੇ ਖਿਸਕ ਗਿਆ ਹੈ ।” ਸੰਭਵ ਸੀ ਕਿ ਸੂਰਤ ਸਿੰਘ ਨੂੰ ਉਹਦੇ ਆਉਣ ਦੀ ਖਬਰ ਮਿਲ ਗਈ ਸੀ । ਨਵਾਬ ਸਿੰਘ ਨੇ ਲਗਾਮ ਨੂੰ ਝਟਕਾ ਦਿਤਾ ਤੇ ਘੜਾ ਪਿੰਡ ਦੇ ਪਾਸੇ ਪਰਨਿਓਂ ਦੌੜਨ ਲੱਗਾ ਤੇ ਉਹਦੇ ਸੁੰਮਾਂ ਨਾਲ ਗਿੱਲੀ ਜਮੀਨ ਵਿਚੋਂ ਨਿੱਕੇ ਨਿੱਕੇ ਪੇਡੇ ਉਖੜ ਕੇ ਏਧਰ ਓਧਰ ਉੱਡਣ ਲੱਗੇ । ਕੁਝ ਕੁੱਤਿਆਂ ਨੇ ਵੀ ਐਵੇਂ ਜੀਅ ਪਰਚਾਵੇ ਲਈ ਸਵਾਰ ਦੇ ਨਾਲ ਨਾਲ ਦੌੜਨਾ ਸੁਰੂ ਕਰ ਦਿਤਾ । ਜਦ ਸਵਾਰ ਪਿੰਡ ਦੇ ਦੂਜੇ ਵੰਨੇ ਅੱਪੜ ਕੇ ਰੁਕ ਗਿਆ ਤਾਂ ਕੁੱਤੇ ਵੀ ਅਜੀਬ ਕਲੰਦਰੀ ਅੰਦਾਜ਼ ਤੇ ਬੇਪਰਵਾਹੀ ਨਾਲ ਖੱਬੇ ਸੱਜੇ ਖਿੰਡ ਗਏ ।

ਪਿੰਡ ਰਤਾ ਕੁ ਉੱਚੀ ਥਾਂ ਤੇ ਵਸਿਆ ਹੋਇਆ ਸੀ । ਨਵਾਬ ਸਿੰਘ ਦੀ ਉਕਾਬੀ ਨਜ਼ਰ ਝੱਟ ਸੂਰਤ ਸਿੰਘ ਤੇ ਜਾ ਟਿਕੀ । ਪਰਸਿੰਨੀ ਉਹਦੇ ਕੋਲ ਖੜੀ ਸੀ । ਘੋੜਾ ਨਾਮਾਂ ਫੜਕਾਉਂਦਾ ਚਾਂਭਲ ਰਿਹਾ ਸੀ । ਅੱਜ ਇਕ ਮੁੱਦਤ ਤੋਂ ਬਾਅਦ ਉਹਦੀਆਂ ਤੇ ਪਰਸਿੰਨੀ ਦੀਆਂ ਅੱਖਾਂ ਚਾਰ ਹੋਈਆਂ ਸਨ । ਉਹ ਜਿੰਨੀ ਸੋਹਣੀ ਸੀ ਉਤਨੀ ਹੀ ਮਾਸੂਮ ਪ੍ਰਤੀਤ ਹੁੰਦੀ ਸੀ । ਹੁਣ ਵੀ ਉਹਦਾ ਉਹੀਓਂ ਹਾਲ ਸੀ । ਨਵਾਬ ਸਿੰਘ ਨੇ ਕਦੇ ਖੁਲ੍ਹੇ ਕੇ ਉਹਦੇ ਅੱਗੇ ਆਪਣਾ ਪਿਆਰ ਪ੍ਰਗਟ ਨਹੀਂ ਸੀ ਕੀਤਾ । ਅਜਿਹਾ ਕਰਨਾ ਉਹਦੇ ਵਕਾਰ ਤੇ ਸਲੀਕੇ ਦੇ ਵਿਰੁੱਧ ਸੀ । ਫੇਰ ਵੀ ਪਰਸਿੰਨੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਉਹਦੇ ਤੇ ਮਰਦਾ ਹੈ । ਉਹਨੇ ਜਾਣ ਬੁਝ ਕੇ ਸੂਰਤ ਸਿੰਘ ਨੂੰ ਉਹਦੇ ਉਤੇ ਤਰਜੀਹ ਦਿੱਤੀ ਸੀ । ਉਹਦਾ ਕਾਰਨ ਵੀ ਚਿੱਟੇ ਦਿਨ ਵਾਂਗ ਸਪਸ਼ਟ ਸੀ । ਸੂਰਤ ਸਿੰਘ ਸੱਚ ਮੁਚ ਉਤਨਾ ਹੀ ਸੋਹਣਾ ਸੀ, ਜਿੰਨਾ ਕੋਈ ਚੜ੍ਹਦੀ ਜੁਆਨੀ

ਵਾਲਾ ਵਿਅਕਤੀ ਹੋ ਸਕਦਾ ਹੈ। ਫੇਰ ਵੀ! ਬਾਣੇਦਾਰ ਦੀ ਸ਼ਕਲ ਦੇਖਦੇ ਹੀ ਸੂਰਤ ਸਿੰਘ ਆਪਣੀ ਪ੍ਰੇਮਿਕਾ ਤੋਂ ਵਿਦਾ ਹੋ ਕੇ ਲੰਮੀਆਂ ਲੰਮੀਆਂ ਡਿੱਘਾਂ ਭਰਦੇ ਖੇਤਾਂ ਵਲ ਚੱਲ ਪਿਆ। ਇਹ ਦੇਖ ਕੇ ਨਵਾਬ ਸਿੰਘ ਨੇ ਘੋੜੇ ਨੂੰ ਅੱਡੀ ਦਿਤੀ ਤੇ ਪਲਕ ਝਪਕਣ ਵਿਚ ਭਗੌੜਾ ਹੁੰਦੇ ਜੁਆਨ ਨੂੰ ਜਾ ਲਿਆ, ਤੇ ਘੋੜਾ ਉਹਦੇ ਅੱਗੇ ਰੋਕ ਕੇ ਬੋਲਿਆ, “ਕੀ ਤੇਰਾ ਨਾ ਸੂਰਤ ਸਿੰਘ ਹੈ?” “ਆਹੋ”, ਸੂਰਤ ਸਿੰਘ ਨੇ ਹਾਮੀ ਭਰੀ। ਨਵਾਬ ਸਿੰਘ ਉਹਨੂੰ ਧਿਆਨ ਨਾਲ ਦੇਖ ਰਿਹਾ ਸੀ। ਉਹਦੀ ਨਵੀਂ ਉੱਗੀ ਦਾੜ੍ਹੀ ਦੇ ਵਾਲ ਭੂਰੇ ਤੇ ਨਰਮ ਸਨ। ਕੰਨਾਂ ਵਿਚ ਨੰਤੀਆਂ ਸਨ, ਤੇ ਛਾਤੀ ਦੇ ਨਿਕੇ ਨਿਕੇ ਵਾਲਾਂ ਤੇ ਸੋਨੇ ਦਾ ਕੰਠਾਂ ਲਟਕ ਰਿਹਾ ਸੀ। ਉਹਨਾਂ ਵੇਲਿਆਂ ਦੇ ਬਾਂਕਿਆਂ ਦੇ ਢੰਗ ਨਾਲ ਪੱਗ ਵਿਚੋਂ ਉਹਦੇ ਕੇਸਾਂ ਦਾ ਵੱਡਾ ਸਾਰਾ ਜੂੜਾ ਬਾਹਰ ਵਲ ਉੱਠਿਆ ਹੋਇਆ ਸੀ, ਤੇ ਉਹਦੇ ਉੱਤੇ ਕਸ ਕੇ ਬੰਨ੍ਹੀ ਜਾਲੀ ਦੇ ਛੁੱਲ ਕੰਨ ਕੋਲ ਝੂਲ ਰਹੇ ਸਨ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਵੀ ਬਹੁਤ ਭੋਲਾ ਨਜ਼ਰ ਆਉਂਦਾ ਸੀ। ਪੁਲਿਸ ਦਾ ਰਿਕਾਰਡ ਸਾਹਮਣੇ ਹੋਵੇ ਤਾਂ ਵੀ ਯਕੀਨ ਨਾ ਆਵੇ ਕਿ ਇਹ ਬੰਦਾ ਖਤਰਨਾਕ ਅਪਰਾਧੀ ਹੋ ਸਕਦਾ ਹੈ। ਸੂਰਤ ਸਿੰਘ ਦੇ ਚਿਹਰੇ ਤੇ ਡਰ ਦੇ ਚਿੰਨ੍ਹ ਵਿਖਾਈ ਦਿੰਦੇ ਸਨ। ਨਵਾਬ ਸਿੰਘ ਨੇ ਸਪਾਟ ਆਵਾਜ਼ ਵਿਚ ਕਿਹਾ, “ਤੈਨੂੰ ਮੇਰੇ ਨਾਲ ਬਾਣੇ ਚੱਲਣਾ ਹੋਵੇਗਾ।” ਏਨੇ ਵਿਚ ਪਰਸਿੰਨੀ ਵੀ ਉਹਦੇ ਕਰੀਬ ਪਹੁੰਚ ਗਈ। ਕੁਝ ਛਾਸਲੇ ਤੇ ਕਈ ਪੇਂਡੂ ਰੂੜੀਆਂ ਤੇ ਚੜ੍ਹ ਕੇ ਇਹ ਤਮਾਸ਼ਾ ਦੇਖ ਰਹੇ ਸਨ। ਪੁਲਿਸ ਅਫਸਰ ਦੀ ਗੱਲ ਸੁਣ ਕੇ ਸੂਰਤ ਸਿੰਘ ਦੀ ਸੱਜੀ ਖਾਖ ਮੁਸਕਰਾਹਟ ਵਜੋਂ ਖਿਚ ਗਈ, ਤੇ ਉਹਦੇ ਦੰਦਾਂ ਵਿਚ ਜੜੀਆਂ ਸੋਨੇ ਦੀਆਂ ਮੇਖਾਂ ਦਮਕ ਪਈਆਂ। ਉਹ ਘੋੜ ਸਵਾਰ ਨੂੰ ਆਪਣੀਆਂ ਭੂਰੀਆਂ ਅੱਖਾਂ ਨਾਲ ਨਿਹਾਰਦਾ ਬੋਲਿਆ, “ਹਤ ਬਾਣੇਦਾਰਾ, ਇਹ ਕੋਈ ਗੱਲ ਤਾਂ ਨਾ ਹੋਈ! ਤੁਰਦੇ ਬੰਦੇ ਨੂੰ ਤੂੰ ਘੋੜਾ ਨਸਾ ਕੇ ਫੜ ਲਿਆ”, ਨਵਾਬ ਸਿੰਘ ਨੇ ਦੇਖਿਆ ਕਿ ਪਰਸਿੰਨੀ ਦੇ ਚਿਹਰੇ ਤੇ ਹੁਣ ਘਬਰਾਹਟ ਦੀ ਥਾਂ ਮਾਣ ਤੇ ਬੇਪਰਵਾਹੀ ਝਲਕ ਰਹੀ ਸੀ। ਉਹ ਘੋੜੇ ਤੋਂ ਉਤਰ ਪਿਆ। ਸੂਰਤ ਸਿੰਘ ਕੱਦਾਵਰ ਸੀ, ਪਰ ਨਵਾਬ ਸਿੰਘ ਉਹਤੋਂ ਵੀ ਲੰਮਾ ਸੀ। ਸੂਰਤ ਸਿੰਘ ਦਾ ਸਰੀਰ ਨਾਜ਼ਕ ਨਹੀਂ ਸੀ, ਕਮਾਇਆ ਹੋਇਆ ਲੰਮਾ ਸੀ, ਪਰ ਨਵਾਬ ਸਿੰਘ ਦਾ ਜੁੱਸਾ ਉਹਦੇ ਨਾਲੋਂ ਨਿੱਗਰ ਸੀ। ਪ੍ਰੇਮੀ ਪ੍ਰੇਮਿਕਾ ਦੇ ਦੇਖਦੇ ਦੇਖਦੇ ਬਾਣੇਦਾਰ ਨੇ ਕੋਲ ਹੀ ਕਿੱਕਰ ਦੀ ਟਾਹਣੀ ਵਿਚ ਘੋੜੇ ਦੀ ਲਗਾਮ ਅੜ੍ਹਕਾ ਦਿਤੀ, ਤੇ ਖੇਤ ਦੀ ਵੱਟ ਤੇ ਬੈਠ ਕੇ ਆਪਣੇ ਵਜ਼ਨਦਾਰ ਬੂਟਾਂ ਦੇ ਤਸਮੇ ਖੋਲ੍ਹਦਾ ਬੋਲਿਆ, “ਸੂਰਤ ਸਿਆਂ, ਹੁਣ ਆਪਣੇ ਤੇ ਮੇਰੇ ਵਿਚਕਾਰ ਜਿੰਨੀ ਵਿੱਖ ਪਾਉਣੀ ਚਾਹੋਂ ਪਾ ਲੈ। ਇਕ ਖੇਤ ਪਿਛੋਂ, ਦੋ ਪਿਛੋਂ, ਜਾਂ ਜਿਥੋਂ ਤੇਰਾ ਜੀਅ ਚਾਹੇ ਮੈਨੂੰ ਅਵਾਜ਼ ਮਾਰ ਕੇ ਨੱਸ ਪਈਂ।”

ਬਾਣੇਦਾਰ ਬਿਲਕੁਲ ਗੰਭੀਰ ਦਿਖਾਈ ਦੇ ਰਿਹਾ ਸੀ, ਤੇ ਉਹਦੀ ਆਵਾਜ਼ ਵਿਚ

ਮਜ਼ਾਕ ਦਾ ਲੇਸ ਨਹੀਂ ਸੀ। ਉਹਦੀ ਗੱਲ ਸੁਣ ਕੇ ਪਹਿਲਾਂ ਤਾਂ ਸੂਰਤ ਸਿੰਘ ਨੂੰ ਅਚੰਭਾ ਹੋਇਆ ਤੇ ਫੇਰ ਖੁਸ਼ੀ ਦੇ ਮਾਰੇ ਉਹਦਾ ਚਿਹਰਾ ਦਮਕ ਉੱਠਿਆ। ਉਹਨੇ ਪਰਸਿੰਨੀ ਵਲ "ਫੇਰ ਮਿਲਾਂਗੇ" ਦੇ ਅੰਦਾਜ਼ ਵਿਚ ਝਾਤ ਪਾਈ ਤੇ ਖੇਤਾਂ ਦੇ ਰਾਹ ਪੈ ਗਿਆ। ਇਸ ਦੌਰਾਨ ਵਿਚ ਨਵਾਬ ਸਿੰਘ ਤੇ ਪਰਸਿੰਨੀ ਦੀਆਂ ਅੱਖਾਂ ਇਕ ਛਿਣ ਭਰ ਵੀ ਨਾ ਮਿਲੀਆਂ। ਅੰਤ ਦੋ ਖੇਤ ਪਾਰ ਕਰ ਜਾਣ ਬਾਅਦ ਸੂਰਤ ਸਿੰਘ ਨੇ ਆਉਣ ਦਾ ਇਸ਼ਾਰਾ ਕੀਤਾ, ਤੇ ਨਵਾਬ ਸਿੰਘ ਉਹਦੇ ਵਲ ਦੌੜ ਪਿਆ। ਪਿੰਡ ਵਾਲਿਆਂ ਲਈ ਇਹ ਤਮਾਸ਼ਾ ਬੜਾ ਹੀ ਅਣੋਖਾ ਸੀ ਤੇ ਮਾਨਣਯੋਗ। ਦੋਸ਼ੀ ਤੇ ਬਾਣੇਦਾਰ ਅੱਗੇ ਪਿਛੇ ਨੱਸੇ ਚਲੇ ਜਾ ਰਹੇ ਸਨ, ਸੂਰਤ ਸਿੰਘ ਨੂੰ ਆਪਣੀ ਬਿਜਲੀ ਜਿਹੀ ਰਫ਼ਤਾਰ ਤੇ ਬੜਾ ਮਾਣ ਸੀ, ਪਰ ਉਹਨੇ ਮਹਿਸੂਸ ਕੀਤਾ ਕਿ ਬਾਣੇਦਾਰ ਵੀ ਇਕ ਬਲਾ ਤੋਂ ਘੱਟ ਨਹੀਂ। ਉਹ ਰੇਲ ਦੇ ਇੰਜਨ ਦੀ ਤੇਜ਼ੀ ਨਾਲ ਦੌੜ ਰਿਹਾ ਸੀ ਤੇ ਛਿਣ ਛਿਣ ਉਹਦੇ ਨੇੜੇ ਆਉਂਦਾ ਜਾ ਰਿਹਾ ਸੀ। ਹੁਣ ਪਹਿਲੀ ਵਾਰ ਸੂਰਤ ਸਿੰਘ ਨੂੰ ਹਰਾਸ ਪੈਦਾ ਹੋਇਆ। ਉਹਨੇ ਪੂਰੀ ਜਾਨ ਲੜਾ ਕੇ ਆਪਣੀ ਰਫ਼ਤਾਰ ਵਿਚ ਫੁਰਤੀ ਲਿਆਂਦੀ, ਪਰ ਅਖੀਰ ਉਹਦਾ ਦਮ ਟੁਟ ਗਿਆ। ਉਹਨੇ ਦੇਖਿਆ ਕਿ ਬਾਣੇਦਾਰ ਉਹਦੀ ਵੱਖੀ ਕੋਲੋਂ ਹੋ ਕੇ ਅੱਗੇ ਲੰਘ ਗਿਆ। ਚਾਲੀ ਪੰਜਾਹ ਕਹੁਮ ਵਧ ਜਾਣ ਬਾਅਦ ਉਹ ਪੁੱਠਾ ਮੁੜ ਪਿਆ ਤੇ ਕਰੀਬ ਆ ਕੇ ਉਹਨੇ ਨਿਹਾਇਤ ਸੰਜੀਦਗੀ ਨਾਲ ਪੁਛਿਆ, "ਹਤ ਸੂਰਤ ਸਿਆਂ, ਹੁਣ ਠੀਕ ਹੈ ਨਾ ?" ਸੂਰਤ ਸਿੰਘ ਚਕਰਾਇਆ ਜਿਹਾ ਚੁਪ ਚਾਪ ਖੜਾ ਸੀ। ਨਵਾਬ ਸਿੰਘ ਨੇ ਫੇਰ ਕਿਹਾ, "ਚੰਗਾ ਤਾਂ ਆ ਜਾ...ਮੈਂ ਆਪਣੇ ਬੂਟ ਜਰਾਬਾਂ ਪਹਿਣ ਲਵਾਂ।" ਬਾਣੇਦਾਰ ਪਿੰਡ ਵਲ ਦੌੜਨ ਲੱਗਾ। ਸੂਰਤ ਸਿੰਘ ਦੇ ਦਿਲ ਵਿਚ ਹੁਣ ਸੁਥੇ ਦੀ ਗੁੰਜਾਇਸ਼ ਨਹੀਂ ਸੀ ਰਹੀ ਕਿ ਅਜਿਹੇ ਬਾਣੇਦਾਰ ਦੇ ਜੱਫੇ ਵਿਚੋਂ ਬਚ ਕੇ ਨੱਸਣਾ ਮੁਸ਼ਕਲ ਹੈ। ਰਤਾ ਕੁ ਰੁਕ ਕੇ ਉਹ ਵੀ ਪਿੰਡ ਵਲ ਤੁਰ ਪਿਆ। ਬੂਟ ਜਰਾਬਾਂ ਪਹਿਣ ਕੇ ਨਵਾਬ ਸਿੰਘ ਘੋੜੇ ਤੇ ਸਵਾਰ ਹੋ ਗਿਆ। ਪਿੰਡ ਦੇ ਲੋਕ ਹੁਣ ਵੀ ਦੂਰ ਖੜੇ ਉਹਨਾਂ ਦਾ ਤਮਾਸ਼ਾ ਦੇਖ ਰਹੇ ਸਨ। ਲਗਾਮ ਹੱਥ ਵਿਚ ਸਾਂਭ ਕੇ ਨਵਾਬ ਸਿੰਘ ਨੇ ਪਰਸਿੰਨੀ ਦੇ ਚੜ੍ਹਨ ਲੱਗੇ ਪੂਰਨਮਾਸੀ ਦੇ ਚੰਦ ਜਿਹੇ ਚਿਹਰੇ ਤੇ ਨਜ਼ਰ ਪਾਈ ਤਾਂ ਉਹਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਉੱਚੀ ਸ਼ਾਨ ਵਾਲੀ ਮਲਕਾ ਦੇ ਸੁਹੱਪਣ ਦੇ ਦਰਬਾਰ ਵਿਚ ਖੜ੍ਹਾ ਹੈ। ਉਹ ਹੁਣ ਵੀ ਉਹਨੂੰ ਪਿਆਰ ਕਰਦਾ ਸੀ।

ਸੂਰਤ ਸਿੰਘ ਨਿਰਾਸ ਖੜਾ ਅਤਿਅੰਤ ਮਜਬੂਰੀ ਤੇ ਬੇਚਾਰਗੀ ਦੇ ਅੰਦਾਜ਼ ਵਿਚ ਪਰਸਿੰਨੀ ਵਲ ਤੱਕ ਰਿਹਾ ਸੀ। ਏਨੇ ਵਿਚ ਬਾਣੇਦਾਰ ਦੀ ਆਵਾਜ਼ ਉਹਦੇ ਕੰਨ ਪਈ, "ਸੂਰਤ ਸਿਆਂ, ਹੁਣ ਤੈਨੂੰ ਮੇਰੇ ਨਾਲ ਬਾਣੇ ਜਾਣ ਦੀ ਲੋੜ ਨਹੀਂ। ਪਰ ਸ਼ਰਤ ਇਹ ਹੈ ਕਿ ਅੱਗੇ ਨੂੰ ਕਦੇ ਮੇਰੇ ਇਲਾਕੇ ਵਿਚ ਪੇਰ ਪਾਉਣ ਦੀ ਜੁਅਰਤ ਨਾ ਕਰੀਂ।"

ਵਾਯੂਮੰਡਲ ਇਕ ਵਾਰ ਫੇਰ ਘੋੜੇ ਦੀਆਂ ਟਾਪਾਂ ਦੇ ਸ਼ੋਰ ਨਾਲ ਗੁੰਜ ਉੱਠਿਆ। ਕੁਝ ਮਸਤ ਕਲੰਦਰ ਕੁੱਤੇ ਘੋੜੇ ਦੇ ਪਿੱਛੇ ਚੌੜੇ, ਪਰ ਉਹਦੀ ਗਰਦ ਤਕ ਵੀ ਨਾ ਅੱਪੜ ਸਕੇ।

ਸੂਰਤ ਸਿੰਘ ਨੇ ਤਸੱਲੀ ਦਾ ਸਾਹ ਲਿਆ। ਉਹ ਇਸ ਘਟਨਾ ਦੇ ਪਿਛੋਕੜ ਤੋਂ ਅਣਜਾਣ ਸੀ। ਉਹਨੇ ਆਪਣੀ ਪ੍ਰੇਮਿਕਾ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਰਤਾ ਕੁ ਘੁਟਦਿਆਂ ਕਿਹਾ, “ਹੁਣ ਆਪਾਂ ਇਕੱਠੇ ਏਥੋਂ ਕਿਤੇ ਦੂਰ ਨਿਕਲ ਜਾਵਾਂਗੇ।”

ਪਰਸਿੰਨੀ ਨੇ ਬੜੀ ਬੇਗੁਬੀ ਨਾਲ ਆਹਿਸਤਾ ਆਹਿਸਤਾ ਆਪਣਾ ਹੱਥ ਛੁਡਵਾ ਲਿਆ ਤੇ ਮੱਧਮ ਪਰ ਕਟਾਰ ਜਿਹੀ ਆਵਾਜ਼ ਵਿਚ ਬੋਲੀ, “ਨਹੀਂ, ਕਦੇ ਨਹੀਂ।”

ਉਹ

ਬਲਰਾਜ ਮੈਨ ਰਾ

ਜਦ ਉਹਦੀ ਅੱਖ ਖੁਲ੍ਹੀ ਉਹ ਸਮੇਂ ਵਲੋਂ ਬੇਖਬਰ ਸੀ। ਉਹਨੇ ਸੱਜਾ ਹੱਥ ਵਧਾ ਕੇ ਬੈੱਡ ਟੇਬਲ ਤੋਂ ਸਿਗਰਟਾਂ ਦਾ ਪੈਕਿਟ ਚੁਕ ਲਿਆ, ਤੇ ਇਕ ਸਿਗਰਟ ਕੱਢ ਕੇ ਬੁਲ੍ਹਾਂ ਵਿਚ ਅਟਕਾ ਲਈ।

ਸਿਗਰਟਾਂ ਦਾ ਪੈਕਿਟ ਸੁੱਟ ਕੇ ਉਹਨੇ ਫੇਰ ਹੱਥ ਵਧਾਇਆ ਤੇ ਮਾਚਸ ਤਲਾਸ਼ ਕੀਤੀ।

ਮਾਚਸ ਖਾਲੀ ਸੀ।

ਉਹਨੇ ਖਾਲੀ ਮਾਚਸ ਕਮਰੇ ਵਿਚ ਉਛਾਲ ਦਿੱਤੀ।

ਖਾਲੀ ਮਾਚਸ ਛੱਤ ਨਾਲ ਟਕਰਾਈ, ਤੇ ਛਰਸ ਉਤੇ ਆ ਡਿੱਗੀ।

ਉਹਨੇ ਟੇਬਲ ਲੈਂਪ ਬਾਲ ਲਿਆ।

ਬੈੱਡ ਟੇਬਲ ਤੇ ਚਾਰ ਪੰਜ ਮਾਚਸਾਂ ਉਲਟੀਆਂ ਸਿੱਧੀਆਂ ਪਈਆਂ ਹੋਈਆਂ ਸਨ।

ਉਹਨੇ ਵਾਰੀ ਵਾਰੀ ਸਾਰੀਆਂ ਖੋਲ੍ਹੀਆਂ। ਸੱਭੇ ਖਾਲੀ ਸਨ।

ਉਹਨੇ ਰਜਾਈ ਉਤਾਰ ਸੁੱਟੀ ਤੇ ਕਮਰੇ ਦੀ ਬੱਤੀ ਬਾਲ ਲਈ। ਦੋ ਵੱਜ ਰਹੇ ਸਨ।

ਅੱਜ ਜਾਗ ਬੇਵਕਤੀ ਕਿਵੇਂ ਖੁਲ੍ਹੁ ਗਈ?

ਇਕ ਵਾਰ ਅੱਖ ਖੁਲ੍ਹੂ ਜਾਏ, ਫੇਰ ਨੀਂਦ ਨਹੀਂ ਪੈਂਦੀ।

ਉਹਨੇ ਸਾਰਾ ਕਮਰਾ ਛਾਣ ਮਾਰਿਆ।

ਕਿਤਾਬਾਂ ਦੀ ਅਲਮਾਰੀ, ਵੇਸਟ ਪੇਪਰ ਬਾਸਕਿਟ, ਪਤਲੂਣ ਦੀਆਂ ਜੇਬਾ—ਮਾਚਸ ਕਿਤੋਂ ਨਾ ਮਿਲੀ।

ਉਹਨੇ ਇਕ ਇਕ ਕਿਤਾਬ ਉਲਟਾਈ ਪਲਟਾਈ। ਕੋਈ ਦੀਆਂ ਸਲਾਈ ਨਾ ਮਿਲੀ।

ਕਮਰੇ ਦੀ ਹਾਲਤ ਬੜੀ ਭੇੜੀ ਹੋ ਗਈ ਸੀ।

ਕਿਤਾਬਾਂ ਉਲਟੀਆਂ ਸਿੱਧੀਆਂ ਪਈਆਂ ਹੋਈਆਂ ਸਨ। ਕੱਪੜੇ ਏਧਰ ਓਧਰ ਖਿੰਡੇ ਪਏ ਸਨ। ਟਰੰਕ ਖੁਲ੍ਹਾ ਹੋਇਆ ਸੀ। ਕੋਈ ਆ ਜਾਏ ਏਸ ਸਮੇਂ!

ਰਾਤ ਦੇ ਦੋ ਵਜੇ—ਕਮਰੇ ਦੀ ਇਹ ਹਾਲਤ ?

ਸਿਗਰਟ ਉਹਦੇ ਹੋਠਾਂ ਵਿਚ ਕੰਬ ਰਹੀ ਸੀ ।

ਸੁਲਗਦੀ ਸਿਗਰਟ ਤੇ ਧੜਕਦੇ ਦਿਲ ਵਿਚ ਕਿੰਨੀ ਸਮਾਨਤਾ ਹੈ ।

ਮਾਚਸ ਕਿਥੇ ਮਿਲੇਗੀ !

ਮਾਚਸ ਕਿਤੇ ਨਾ ਮਿਲੀ ਤਾਂ ?

ਤਾਂ ਕਿਤੇ...

ਮੇਰਾ ਧੜਕਦਾ ਹੋਇਆ ਦਿਲ ਖਾਮੋਸ਼ ਨਾ ਹੋ ਜਾਏ ।

ਅੱਜ ਇਹ ਬੇਵਕਤੀ ਜਾਗ ਕਿਵੇਂ ਖੁਲ੍ਹ੍ਹੇ ਗਈ !

ਮੈਂ ਸਮੇਂ ਤੋਂ ਬੇਖਬਰ ਸਾਂ—ਇਕ ਵਾਰ ਅੱਖ ਖੁਲ੍ਹ੍ਹੇ ਜਾਏ, ਫੇਰ ਨੀਂਦ ਨਹੀਂ ਪੈਂਦੀ ।

ਮਾਚਸ ਕਿਥੋਂ ਲਭੇਗੀ ?

ਉਹਨੇ ਚਾਦਰ ਮੌਢਿਆਂ ਤੇ ਸੁੱਟ ਲਈ ਤੇ ਕਮਰੇ ਤੋਂ ਬਾਹਰ ਨਿਕਲ ਆਇਆ ।

ਦਸੰਬਰ ਦੀ ਠਰੀ ਰਾਤ ਸੀ, ਸਿਆਹੀ ਦਾ ਰਾਜ, ਚੁਪ ਦਾ ਪਹਿਰਾ ।

ਕਿਸੇ ਇਕ ਪਾਸੇ ਕਦਮ ਚੁਕਣ ਤੋਂ ਪਹਿਲਾਂ ਉਹ ਕੁਝ ਪਲ ਸੜਕ ਦੇ ਵਿਚਕਾਰ ਖੜੋਤਾਂ ਰਿਹਾ ।

ਜਦ ਉਹਨੇ ਪੈਰ ਚੁਕਿਆ ਉਹ ਰਾਹ ਵਲੋਂ ਬੇਖਬਰ ਸੀ ।

ਰਾਤ ਕਾਲੀ ਸੀ, ਰਾਤ ਖਾਮੋਸ਼ ਸੀ, ਤੇ ਦੂਰ ਦੂਰ ਜਿਥੋਂ ਤੱਕ ਨਜ਼ਰ ਜਾਂਦੀ ਸੀ, ਕੋਈ ਦਿਖਾਈ ਨਹੀਂ ਸੀ ਦੇ ਰਿਹਾ ।

ਲੈਪ ਪੋਸਟ ਦਾ ਮੱਧਮ ਚਾਨਣ ਰਾਤ ਦੀ ਕਾਲਖ ਤੇ ਚੁਪ ਨੂੰ ਹੋਰ ਵੀ ਸੰਘਣਾ ਬਣਾ ਰਿਹਾ ਸੀ, ਤੇ...

ਉਹਦੇ ਕਦਮ ਚੌਰਾਹੇ ਤੇ ਰੁਕ ਗਏ ।

ਏਥੇ ਚਾਨਣ ਤੇਜ਼ ਸੀ, ਕਿਉਂਕਿ ਦੂਜੀਆਂ ਟਿਊਬਾਂ ਬਲ ਰਹੀਆਂ ਸਨ । ਪਰ ਚੁਪ ਜਿਉਂ ਦੀ ਤਿਉਂ ਸੀ ਇਸ ਲਈ ਕਿ ਸਾਰੀਆਂ ਦੁਕਾਨਾਂ ਬੰਦ ਸਨ । ਉਹ ਹਲਵਾਈ ਦੀ ਦੁਕਾਨ ਵਲ ਵਧ ਗਿਆ ।

ਸੰਭਵ ਹੈ ਭੱਠੀ ਵਿਚ ਕੋਈ ਕੋਲਾ ਮਿਲ ਜਾਵੇ, ਦਗਦਾ ਕੋਲਾ, ਕੋਲਾ ਜਿਹੜੇ ਦਮ ਲਬਾਂ ਤੇ ਆਏ ਹੋਣ ।

ਹਲਵਾਈ ਦੀ ਦੁਕਾਨ ਦੇ ਚੌਂਤਰ ਤੇ ਕੋਈ ਗਠੜੀ ਬਣਿਆ ਸੁੱਤਾ ਹੋਇਆ ਸੀ ।

ਉਹਦੇ ਭੱਠੀ ਵਿਚ ਝਾਤ ਪਾਉਂਦਿਆਂ ਹੀ ਚੌਂਤਰੇ ਤੇ ਪਈ ਗਠੜੀ ਖੁਲ੍ਹ੍ਹੇ ਗਈ ।

“ਕੌਣ ਹੋ ? ਕੀ ਕਰ ਰਹੇ ਹੋ ?”

“ਮੈਂ ਭੱਠੀ ਵਿਚੋਂ ਕੋਈ ਸੁਲਗਦਾ ਕੋਲਾ ਢੂਡ ਰਿਹਾ ਹਾਂ ।”

“ਪਾਗਲ ਹੈਂ ਕੀ ? ਭੱਠੀ ਠੰਢੀ ਪਈ ਹੈ ।”

"ਤਾਂ ਫੇਰ ?"

"ਫੇਰ ਕੀ, ਘਰ ਜਾਓ ।"

"ਮਾਚਸ ਹੈ ਤੁਹਾਡੇ ਕੋਲ ?"

"ਮਾਚਸ ?"

"ਹਾਂ, ਮੈਂ ਸਿਗਰਟ ਸੁਲਗਾਉਣੀ ਹੈ ।"

"ਤੂੰ ਪਾਗਲ ਹੈ ! ਜਾਹ ! ਮੇਰੀ ਨੀਂਦ ਖਰਾਬ ਨਾ ਕਰ । ਜਾਹ !"

"ਤਾਂ ਮਾਚਸ ਨਹੀਂ ਤੁਹਾਡੇ ਕੋਲ ?"

"ਮਾਚਸ ਸੇਠ ਕੋਲ ਹੁੰਦੀ ਹੈ । ਉਹ ਆਏਗਾ ਤਾਂ ਭੱਠੀ ਗਰਮ ਹੋਵੇਗੀ ।
ਤੂੰ ਜਾਹ !"

ਉਹ ਸੜਕ ਤੇ ਚਲਾ ਆਇਆ ।

ਸਿਗਰਟ ਉਹਦੇ ਲਬਾਂ ਵਿਚ ਕੰਬ ਰਹੀ ਸੀ ।

ਉਹਨੇ ਕਦਮ ਵਧਾਏ ।

ਚੌਰਾਹਾ ਪਿਛੇ ਰਹਿ ਗਿਆ । ਤੇਜ਼ ਰੋਸ਼ਨੀ ਪਿਛੇ ਰਹਿ ਗਈ । ਕੀ ਕੀ ਕੁਝ ਨਾ
ਪਿਛੇ ਰਹਿ ਗਿਆ ।

ਉਹਦੇ ਕਦਮ ਤੇਜੀ ਨਾਲ ਉੱਠ ਰਹੇ ਸਨ ।

ਲੈਂਪ ਪੋਸਟ, ਲੈਂਪ ਪੋਸਟ, ਲੈਂਪ ਪੋਸਟ, ਲੈਂਪ ਪੋਸਟ, ਅਣਗਿਣਤ ਲੈਂਪ ਪੋਸਟ
ਪਿਛੇ ਰਹਿ ਗਏ ।

ਧੀਮੇ ਚਾਨਣ ਵਾਲੇ ਲੈਂਪ ਪੋਸਟ ਜਿਹੜੇ ਰਾਤ ਦੀ ਕਾਲਖ ਤੇ ਚੁਪ ਨੂੰ ਡੂੰਘੇਰਾ
ਕਰਦੇ ਸਨ ।

ਅੱਚਣਚੇਤ ਉਹਦੇ ਕਦਮ ਰੁਕ ਗਏ । 'ਸਾਹਮਣਿਓ' ਕੋਈ ਆ ਰਿਹਾ ਸੀ । ਉਹ
ਉਹਦੇ ਕਰੀਬ ਪਹੁੰਚ ਕੇ ਰੁਕ ਗਿਆ ।

"ਮਾਚਸ ਹੈ ਤੁਹਾਡੇ ਕੋਲ ?"

"ਮਾਚਸ ?"

"ਮੈਂ ਸਿਗਰਟ ਸੁਲਗਾਉਣੀ ਹੈ ।"

"ਨਹੀਂ ਮੇਰੇ ਕੋਲ ਮਾਚਸ ਨਹੀਂ । ਮੈਂ ਏਸ ਇੱਲਤ ਤੋਂ ਬਚਿਆ ਹੋਇਆ ਹਾਂ ।"

"ਮੈਂ ਸਮਝਿਆ..."

"ਕੀ ਸਮਝੇ ?"

"ਸਾਇਦ ਆਪ ਦੇ ਪਾਸ ਮਾਚਸ ਹੋਵੇ ।"

"ਮੇਰੇ ਕੋਲ ਮਾਚਸ ਨਹੀਂ । ਮੈਂ ਏਸ ਇੱਲਤ ਤੋਂ ਬਚਿਆ ਹੋਇਆ ਹਾਂ ਤੇ
ਆਪਣੇ ਘਰ ਜਾ ਰਿਹਾ ਹਾਂ । ਤੁਸੀਂ ਵੀ ਆਪਣੇ ਘਰ ਜਾਓ ।"

ਉਹ ਅੱਗੇ ਤੁਰ ਪਿਆ ॥

ਸਿਗਰਟ ਉਹਦੇ ਲਬਾਂ ਵਿਚ ਕੰਬ ਰਹੀ ਸੀ ।

ਉਹ ਸਹਿਜ ਸਹਿਜ ਪੈਰ ਚੁੱਕ ਰਿਹਾ ਸੀ, ਬੱਕਿਆ ਹੋਇਆ ।

ਸਮੇਂ ਤੋਂ ਬੇਖਬਰ ਉਹਦੇ ਕਦਮ ਧੀਮੇ ਧੀਮੇ ਉੱਠੇ ਰਹੇ ਸਨ ।

ਲੈਪ ਪੋਸਟ ਆਉਂਦੀ, ਮੱਧਮ ਰੋਸ਼ਨੀ ਛੈਲੀ ਹੋਈ ਦਿਖਾਈ ਦਿੰਦੀ ਤੇ ਫੇਰ ਕਾਲਖ ।

ਫੇਰ ਲੈਪ ਪੋਸਟ, ਮੱਧਮ ਰੋਸ਼ਨੀ, ਫੇਰ ਕਾਲਖ ।

ਉਹ ਲਬਾਂ ਵਿਚ ਸਿਗਰਟ ਅਟਕਾਈ ਧੀਮੇ ਧੀਮੇ ਕਦਮ ਚੁੱਕ ਰਿਹਾ ਸੀ ।

ਉਹਦੀ ਦੂਰ ਅੰਦਰ, ਫੇਫੜਿਆਂ ਤਕ ਧੂਆਂ ਖਿਚਣ ਦੀ ਤਲਬ ਤੀਬਰ ਹੋ ਗਈ ਸੀ ।

ਉਹਦਾ ਬਦਨ ਟੁੱਟ ਰਿਹਾ ਸੀ ।

ਰਾਤੀਂ ਸੌਣ ਦੇ ਕੱਪੜਿਆਂ ਤੇ ਚਾਦਰ ਵਿਚ ਉਹਨੂੰ ਠੰਢ ਲੱਗ ਰਹੀ ਸੀ ।

ਉਹ ਕੰਬ ਰਿਹਾ ਸੀ ਤੇ ਕੰਬਦੇ ਕਦਮਾਂ ਨਾਲ ਹੌਲੀ ਹੌਲੀ ਅਗੇ ਵਧ ਰਿਹਾ ਸੀ ।
ਸਮੇਂ ਤੋਂ ਬੇਖਬਰ, ਲੈਪ ਪੋਸਟਾਂ ਤੋਂ ਬੇਖਬਰ ।

ਇਕ ਵਾਰ ਫੇਰ ਉਹਦੇ ਕਦਮ ਰੁਕ ਗਏ । ਉਹਦੀਆਂ ਨਜ਼ਰਾਂ ਦੇ ਸਾਹਮਣੇ
ਖਤਰੇ ਦਾ ਨਿਸ਼ਾਨ ਸੀ ।

ਸਾਹਮਣੇ ਪੁਲ ਸੀ, ਮੁਰੰਮਤ ਲਾਇਕ ਪੁਲ ।

ਦੁਰਘਟਨਾਵਾਂ ਤੋਂ ਬਚਾਓ ਲਈ ਸੁਰਖ ਕਪੜੇ ਵਿਚ ਲਿਪਟੀ ਲਾਲਟੈਣ ਸੜਕ ਦੇ
ਵਿਚਕਾਰ ਇਕ ਤਖਤੇ ਨਾਲ ਲਟਕ ਰਹੀ ਸੀ ।

ਉਹਨੇ ਲਾਲਟੈਣ ਦੀ ਬੱਤੀ ਨਾਲ ਸਿਗਰਟ ਸੁਲਗਾਉਣ ਲਈ ਕਦਮ ਚੁਕਿਆ
ਹੀ ਸੀ ਕਿ—

“ਕੌਣ ਹੈ ?”

ਉਹ ਖਾਮੋਸ਼ ਰਿਹਾ ।

ਸਿਆਹੀ ਦੀ ਇਕ ਅਣਜਾਣੀ ਤਹਿ ਖੋਲ੍ਹ ਕੇ ਸਿਪਾਹੀ ਉਸ ਵਲ ਅਹੁਲਿਆ ।

“ਕੀ ਕਰ ਰਹੇ ਸੀ ?”

“ਕੁਝ ਨਹੀਂ ।”

“ਮੈਂ ਕਹਿੰਦਾ ਹਾਂ ਕੀ ਕਰ ਰਹੇ ਸੀ ?”

“ਤੁਹਾਡੇ ਕੋਲ ਮਾਚਸ ਹੈ ?”

“ਮੈਂ ਪੁਛਦਾ ਹਾਂ ਕੀ ਕਰ ਰਹੇ ਸੀ ? ਤੇ ਤੁਸੀਂ ਕਹਿੰਦੇ ਹੋ ਮਾਚਸ ਹੈ...ਕੌਣ ?
ਤੁਸੀਂ ?”

“ਮੈਂ ਸਿਗਰਟ ਸੁਲਗਾਉਣੀ ਹੈ, ਤੁਹਾਡੇ ਕੋਲ ਮਾਚਸ ਹੋਵੇ ਤਾਂ ।”

“ਤੁਸੀਂ ਕੌਣ ਹੋ...ਕਿਥੇ ਰਹਿੰਦੇ ਹੋ ?”

“ਮੈਂ...”

“ਕਿਥੇ ਰਹਿੰਦੇ ਹੋ ?”

“ਮਾਡਲ ਟਾਊਨ।”

“ਤੇ ਤੁਹਾਨੂੰ ਮਾਚਸ ਚਾਹੀਦੀ ਹੈ...ਮਾਡਲ ਟਾਊਨ ਵਿਚ ਰਹਿੰਦੇ ਹੋ...ਮਾਡਲ ਟਾਊਨ ਕਿਥੇ ਹੈ...”

“ਮਾਡਲ ਟਾਊਨ ?” ਉਹਨੇ ਘੁੰਮ ਕੇ ਇਸ਼ਾਰਾ ਕਰ ਦਿਤਾ।

ਦੂਰ ਦੂਰ ਜਿਥੇ ਤੱਕ ਨਜ਼ਰ ਜਾਂਦੀ ਸੀ, ਕਾਲਖ ਫੈਲੀ ਹੋਈ ਸੀ।

“ਚਲੋ ਮੇਰੇ ਨਾਲ ਬਾਣੇ ਤਕ...ਮਾਡਲ ਟਾਊਨ...? ਮਾਡਲ ਟਾਊਨ ਏਥੋਂ ਦਸ ਮੀਲ ਦੇ ਛਾਸਲੇ ਤੇ ਹੈ...ਮਾਚਸ ਚਾਹੀਦੀ ਹੈ ਨਾ ? ਬਾਣੇ ਵਿਚ ਮਿਲ ਜਾਵੇਗੀ।”

ਸਿਪਾਹੀ ਨੇ ਉਹਦੀ ਬਾਂਹ ਫੜ ਲਈ।

ਉਹ ਸਿਪਾਹੀ ਦੇ ਨਾਲ ਤੁਰ ਪਿਆ।

ਬਾਣਾ ਉਸੇ ਸੜਕ ਉਤੇ ਸੀ ਜਿਹੜੀ ਖਤਮ ਹੋਣ ਵਿਚ ਨਹੀਂ ਸੀ ਆ ਰਹੀ।

ਉਹ ਸਿਪਾਹੀ ਨਾਲ ਬਾਣੇ ਦੇ ਇਕ ਕਮਰੇ ਵਿਚ ਦਾਖਲ ਹੋਇਆ।

ਕਮਰੇ ਵਿਚ ਕਈ ਆਦਮੀ ਇਕ ਵੱਡੀ ਮੇਜ਼ ਦੁਆਲੇ ਬੈਠੇ ਹੋਏ ਸਨ।

ਸਭ ਸਿਗਰਟ ਪੀ ਰਹੇ ਸਨ।

ਮੇਜ਼ ਉਤੇ ਸਿਗਰਟ ਦੇ ਕਈ ਪੈਕਿਟ ਤੇ ਕਈ ਮਾਚਸਾਂ ਪਈਆਂ ਹੋਈਆਂ ਸਨ।

“ਸਾਹਬ ! ਇਹ ਬੰਦਾ ਪੁਲ ਦੇ ਕੋਲ ਖੜੋਤਾ ਸੀ। ਕਹਿੰਦਾ ਹੈ ਮਾਡਲ ਟਾਊਨ ਵਿਚ ਰਹਿੰਦਾ ਹਾਂ, ਤੇ ਮਾਚਸ ਮਾਚਸ ਦੀ ਰਟ ਲਾ ਰਿਹਾ ਹੈ।”

“ਕਿਉਂ ਓਇ ?”

“ਜੇ ਤੁਸੀਂ ਇਜਾਜ਼ਤ ਦਿਉ ਤਾਂ ਤੁਹਾਡੀ ਮਾਚਸ ਵਰਤ ਲਵਾਂ ? ਮੈਂ ਆਪਣੀ ਸਿਗਰਟ ਸੁਲਗਾਉਣੀ ਹੈ।”

“ਕਿਥੇ ਰਹਿੰਦੇ ਹੋ ?”

“ਮਾਡਲ ਟਾਊਨ ! ਕੀ ਮੈਂ ਤੁਹਾਡੀ ਮਾਚਸ ਲੈ ਸਕਦਾ ਹਾਂ ?”

“ਕੌਣ ਹੋ ਤੁਸੀਂ ?”

“ਮੈਂ ਅਜਨਬੀ ਹਾਂ ! ਕੀ ਮੈਂ ਮਾਚਸ...?”

“ਮਾਚਸ...ਮਾਚਸ ਦਾ ਬੱਚਾ...ਅਜਨਬੀ...ਜਾਓ ਆਪਣੇ ਘਰ...ਨਹੀਂ ਤਾਂ ਬੰਦ ਕਰ ਦਿਆਂਗਾ...ਮਾਚਸ...”

ਜਦੋਂ ਨੂੰ ਉਹ ਬਾਣੇ ਤੋਂ ਬਾਹਰ ਆਇਆ, ਉਹ ਬੁਰੀ ਤਰ੍ਹਾਂ ਬੱਕ ਚੁਕਾ ਸੀ।

ਉਹਨੇ ਉਸ ਨਾ ਮੁੱਕਣ ਵਾਲੀ ਸੜਕ ਉਤੇ ਹੌਲੀ ਹੌਲੀ ਤੁਰਨਾ ਆਰੰਭ ਕਰ ਦਿਤਾ ।

ਉਹਦਾ ਨੱਕ ਸੂੰ ਸੂੰ ਕਰਨ ਲੱਗਾ ਸੀ, ਤੇ ਉਹਦਾ ਬਦਨ ਟ੍ਰੈਟਣ ਲਗ ਪਿਆ ਸੀ ।

ਸਿਗਰਟ ਪੀਣਾ ਇਕ ਇੱਲਤ ਹੈ !

ਮੈਂ ਇਹ ਇੱਲਤ ਕਿਉਂ ਪਾਲ ਰਖੀ ਹੈ ?

ਮਾਚਸ ਕਿਥੋਂ ਲੱਭੇਗੀ ?

ਨਾ ਮਿਲੀ ਤਾਂ ?

ਉਹ ਸਮੇਂ ਵਲੋਂ ਬੇਖਬਰ ਸੀ, ਲੈਂਪ ਪੋਸਟਾਂ ਤੋਂ ਬੇਖਬਰ ਸੀ, ਸੜਕ ਤੋਂ ਬੇਖਬਰ ਸੀ, ਆਪਣੇ ਬਦਨ ਤੋਂ ਬੇਖਬਰ ਸੀ ।

ਉਹ ਡਿਗਦਾ ਪੈਂਦਾ ਤੁਰਿਆ ਜਾ ਰਿਹਾ ਸੀ ।

ਉਹਦੇ ਕੰਬਦੇ ਡੋਲਦੇ ਕਦਮਾਂ ਦਾ ਹਾਲ ਨਸ਼ਟੀਆਂ ਜਿਹਾ ਸੀ ।

ਪਹੁੰਟੀ ਤਾਂ ਉਹ ਇਕ ਦਮ ਭਰ ਲਈ ਰੁਕ ਗਿਆ ।

ਇਕ ਦਮ ਭਰ ਲਈ ਰੁਕਿਆ ਤੇ ਫੇਰ ਸੰਭਲਿਆ ।

ਸੰਭਲ ਕੇ ਉਹਨੇ ਪੈਰ ਪੁੱਟਣਾ ਹੀ ਚਾਹਿਆ ਸੀ ਕਿ...

ਸਾਹਮਣਿਓਂ ਕੋਈ ਆ ਰਿਹਾ ਸੀ, ਤੇ ਉਹਦੇ ਕਦਮ ਡਾਵਾਂ ਡੋਲ ਸਨ ।

ਉਹ ਉਹਦੇ ਕਰੀਬ ਆ ਕੇ ਰੁਕਿਆ ।

ਉਹਦੇ ਲਬਾਂ ਵਿਚ ਸਿਗਰਟ ਕੰਬ ਰਹੀ ਸੀ ।

"ਤੁਹਾਡੇ ਕੋਲ ਮਾਚਸ ਹੈ ?"

"ਮਾਚਸ ?"

"ਤੁਹਾਡੇ ਕੋਲ ਮਾਚਸ ਨਹੀਂ ?"

"ਮਾਚਸ ਲਈ ਤਾਂ ਮੈਂ..."

ਉਹ ਉਹਦੀ ਗੱਲ ਸੁਣੇ ਬਿਨਾਂ ਹੀ ਅੱਗੇ ਵਧ ਗਿਆ

ਅੱਗੇ, ਜਿਧਰੋਂ ਉਹ ਆਪ ਹੀ ਆਇਆ ਸੀ ।

ਉਹਨੇ ਕਦਮ ਵਧਾਇਆ ।

ਅੱਗੇ ਜਿਧਰੋਂ ਉਹ ਆਇਆ ਸੀ ।

ਕੰਪਿਊਟਰ ਇਸ਼ਕ

ਜੋਗਿੰਦਰ ਪਾਲ

ਅੱਜ ਏਸ ਝੰਜਟ ਦੀ ਛੁਰਸਤ ਕਿਹਨੂੰ ਹੈ ਕਿ ਸ਼ਾਦੀ ਤੋਂ ਪਹਿਲੇ ਸਾਲ ਛੇ ਮਹੀਨੇ ਕੁੜੀਆਂ ਦੇ ਪਿਛੇ ਨੱਸਿਆ ਨੱਸਿਆ ਫਿਰੇ, ਫੇਰ ਸਾਲ ਛੇ ਮਹੀਨੇ 'ਵੇਟਿੰਗ' ਵਿਚ ਹੋਰ ਬਰਬਾਦ ਕਰੇ ਤੇ ਉਸ ਤੋਂ ਪਿਛੋਂ ਕਿਤੇ ਜਾ ਕੇ ਕਿਸੇ ਸਹੀ ਜਾਂ ਗਲਤ ਸਿੱਟੇ ਤੇ ਪਹੁੰਚੇ, ਕਿ ਕੌਣ ਕੁੜੀ ਉਹਨੂੰ ਰਾਸ ਆਵੇਗੀ ।

ਸ਼ਾਮੀ ਨਾਲ ਮੇਰੀ ਮੁਲਾਕਾਤ ਆਈਡੀਅਲ ਮੈਰਿਜ ਐੰਡ ਡਾਈਵੋਰਸ ਲਿਮਿਟਡ ਦੇ ਆਫਿਸ ਵਿਚ ਹੋਈ । ਏਸ ਕੰਪਨੀ ਦੇ ਕੰਪਿਊਟਰ ਮਰਦ ਅਤੇ ਅੰਰਤ ਦੀਆਂ ਤਬੀਅਤਾਂ ਦੇ ਭੇੜ ਜਾਂ ਮਾਫਕੀ ਦੇ ਸਾਰੇ ਵੇਰਵੇ ਬੜੀ ਅਨਾਤਮ ਸਚਿਆਈ ਨਾਲ ਸਪਸ਼ਟ ਕਰ ਦਿੰਦੇ ਹਨ । ਏਥੇ ਹਰ ਭਾਂਤ ਦੇ ਮਨੁੱਖ ਤੇ ਇਸਤਰੀ ਦਾ ਪੂਰਾ ਕੰਪਿਊਟ ਕੀਤਾ ਰਿਕਾਰਡ ਮੈਜ਼ੂਦ ਰਹਿੰਦਾ ਹੈ ਤੇ ਕੰਪਨੀ ਕੋਲ ਨਾਉਂ ਦਰਜ ਕਰਵਾਉਣ ਤੋਂ ਇਕ ਦੋ ਦਿਨ ਪਿਛੋਂ ਛਸਟ ਰੋਟ ਮਸ਼ੀਨਾਂ ਉਹਦੀ ਪਸੰਦ ਦਾ ਛੈਸਲਾ ਕਰ ਦਿੰਦੀਆਂ ਹਨ ।

ਪਿਛਲੇ ਮਹੀਨੇ ਇਕ ਦੋਸਤ ਦੀ ਸਿਫਾਰਸ਼ ਤੇ ਮੈਂ ਵੀ ਮੈਰਿਜ ਐੰਡ ਡਾਈਵੋਰਸ ਲਿਮਿਟਡ ਦੇ ਆਫਿਸ ਜਾ ਪਹੁੰਚਿਆ । ਰੀਸੈਪਸ਼ਨ ਵਿਚ ਮੈਂ ਅੱਜ ਸੋਛੇ ਤੇ ਬੈਠਾ ਹੀ ਸਾਂ ਕਿ ਉਹਨਾਂ ਨੂੰ ਸ਼ਾਇਦ ਆਪਣੀ ਕਿਸੇ ਮਸ਼ੀਨ ਦੀ ਸਹਾਇਤਾ ਨਾਲ ਮੇਰੀ ਪਹੁੰਚ ਦੀ ਇਤਲਾਹ ਮਿਲ ਗਈ ।

ਹੋਰ ਦੋ ਚਾਰ ਮਿੰਟ ਵਿਚ ਹੀ ਇਕ ਬੜੀ ਪਿਆਰੀ ਹੋਸਟੈਂਸ ਮੇਰੇ ਸੁਆਗਤ ਲਈ ਕਮਰੇ ਵਿਚ ਦਾਖਲ ਹੋਈ । ਪਹਿਲੀ ਹੀ ਨਜ਼ਰ ਵਿਚ ਉਹ ਮੈਨੂੰ ਏਨੀ ਭਾਅ ਨਾਈ ਕਿ ਮੈਂ ਸੋਚਿਆ ਏਸੇ ਦੇ ਰੂਬਰੂ ਸ਼ਾਦੀ ਦੀ ਤਜਵੀਜ਼ ਰੱਖ ਦਿਆਂ ਪਰ ਏਸ ਖਿਆਲ ਨਾਲ ਚਪ ਬੈਠਾ ਰਿਹਾ, ਕਿ ਸ਼ਾਇਦ ਕੰਪਿਊਟਰ ਇਸ ਇਸਤਰੀ ਨੂੰ ਮੇਰੇ ਲਈ ਢੁਕਵੀਂ ਨਾ ਸਮਝਦੇ ਹੋਣ ।

ਉਹ ਮੇਰੇ ਏਨੀ ਕਰੀਬ ਆ ਕੇ ਬੈਠ ਗਈ ਕਿ ਮੇਰਾ ਜ਼ਿਹਨ ਕਿਸੇ ਮਕੈਨਿਕੀ ਸੂਈ ਵਾਂਗ ਉਹਦੇ ਵਜੂਦ ਤੇ ਝੁਕ ਗਿਆ । ਪਰ ਹੋਸਟੈਂਸ ਨੇ ਏਧਰ ਓਧਰ ਦੀਆਂ ਗੱਲਾਂ ਵਿਚ ਇਕ ਪਲ ਵੀ ਜਾਇਆ ਕੀਤੇ ਬਿਨਾਂ ਮੇਰੇ ਸਾਹਮਣੇ ਇਕ ਛਾਰਮ ਰੱਖ ਦਿੱਤਾ ।

“ਏਸ ਛਾਰਮ ਤੇ ਦਸਖਤ ਕਰ ਦਿਉ ਤੇ ਸਾਡੀ ਪ੍ਰੋਫੈਸ਼ਨਲ ਫੀਸ ਦਾ ਪੰਜ ਸੌ ਦਾ ਚੈਕ ਲਿਖ ਕੇ ਇਹਦੇ ਨਾਲ ਟੈਗ ਕਰ ਦਿਉ । ਮੈਂ ਪੰਜ ਮਿੰਟ ਬਾਅਦ ਤੁਹਾਡੀ ਕੰਪਿਊਟਿੰਗ ਲਈ ਆਵਾਂਗੀ ।”

ਉਹਨੇ ਪਿੱਠ ਮੋੜੀ ਤਾਂ ਛਾਰਮ ਨੂੰ ਪੜ੍ਹੇ ਬਿਨਾਂ ਹੀ ਮੈਂ ਉਸ ਉਤੇ ਦਸਖਤ ਕਰ ਦਿਤੇ ਤੇ ਚੈਕ ਬੁਕ ਲਈ ਆਪਣੀ ਜੋਬ ਟਟੋਲਣ ਲੱਗਾ ।

ਪੰਜ ਮਿੰਟ ਵਿਚ ਮੈਂ ਕੁਝ ਬੋਰ ਹੋਇਆ, ਕੁਝ ਆਪਣੀ ਹੋਣ ਵਾਲੀ ਪਤਨੀ ਦੇ ਬਾਰੇ ਵਿਚ ਸੋਚਦਾ ਰਿਹਾ, ਕੁਝ ਕੰਪਿਊਟਰ ਦੇ ਬਾਰੇ ਵਿਚ ਤੇ ਬਾਰ ਬਾਰ ਉਸ ਹੋਸਟੈਂਸ ਦੇ ਬਾਰੇ ਵਿਚ ਜਿਹੜੀ ਏਨੀ ਉੱਦਮੀ ਹੈ ਕਿ ਉਹਦੀ ਸੁੰਦਰਤਾ ਦਾ ਖਿਆਲ ਆਉਂਦਿਆਂ ਹੀ ਵਿੱਸਰ ਜਾਂਦਾ ਹੈ, ਫੇਰ ਆਉਂਦਾ ਹੈ ਤੇ ਝੱਟ ਵਿੱਸਰ ਜਾਂਦਾ ਹੈ... ਲਓ, ਉਹ ਆਂ ਗਈ ।

“ਆਓ ।”

ਮੈਂ ਉਹਦੇ ਪਿਛੇ ਹੋ ਲਿਆ ।

“ਏਧਰ ਏਸ ਕਮਰੇ ਵਿਚ ਆ ਜਾਓ ।”

ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰੀ ਬਜਾਏ ਮੇਰੀਆਂ ਲੱਤਾਂ ਤੁਰ ਰਹੀਆਂ ਹੋਣ, ਮੇਰੀ ਆਪਣੀ ਕੋਈ ਮਰਜ਼ੀ ਨਾ ਹੋਵੇ ।

“ਸਭ ਤੋਂ ਪਹਿਲਾਂ ਏਸ ਸਰਕਲ ਵਿਚ ਖੜ੍ਹੇ ਹੋ ਜਾਓ । ਤੁਹਾਡਾ ਵਜ਼ਨ...”

“ਪਰ ਵਜ਼ਨ ਦੀ ਮਸ਼ੀਨ ਕਿਥੇ ਹੈ ?”

“ਏਹੋ ਹੈ ! ਕਨਵੈਨਸ਼ਨਲ ਮਸ਼ੀਨਾਂ ਇਨਸਾਨਾਂ ਵਾਂਗ ਧੋਖਾ ਖਾ ਜਾਂਦੀਆਂ ਹਨ ਪਰ ਸਾਡੇ ਕੰਪਿਊਟਰ ਦੀ ਜ਼ਿਹਨੀ ਬਣਤਰ ਸੂਪਰ ਹੈ ।”

ਮੈਂ ਸਰਕਲ ਵਿਚ ਖੜਾ ਹੋ ਗਿਆ, “ਵਜ਼ਨ ਕਿਥੋਂ ਮਲੂਮ ਹੁੰਦਾ ਹੈ ?”

“ਇਹਦੀ ਚਿੰਤਾ ਕਰਨਾ ਤੁਹਾਡਾ ਕੰਮ ਨਹੀਂ । ਕੰਪਿਊਟਰ ਨੂੰ ਤੁਹਾਡਾ ਵਜ਼ਨ ਆਪਣੇ ਆਪ ਮਲੂਮ ਹੋ ਜਾਵੇਗਾ ਤੇ ਉਹ ਉਸ ਨੂੰ ਆਪਣੇ ਆਪ ਰੀਕਾਰਡ ਵੀ ਕਰ ਲਵੇਗਾ...ਵੈਰੀ ਗੁਡ ! ਹੁਣ ਤੁਸੀਂ ਸਰਕਲ ਵਿਚੋਂ ਬਾਹਰ ਨਿਕਲ ਆਓ ਤੇ ਦੀਵਾਰ ਦੇ ਉਸ ਕੋਨੇ ਵਿਚ ਖੜੇ ਹੋ ਜਾਓ, ਕੱਦ ਮਿਣਨ ਲਈ...ਵੈਰੀ ਗੁਡ ! ਹੁਣ ਉਸ ਕੈਬਿਨ ਵਿਚ ਜਾ ਕੇ ਸਾਰੇ ਕੱਪੜੇ ਉਤਾਰ ਦਿਉ, ਤੇ ਦੋ ਮਿੰਟ ਓਬੇ ਹੀ ਖੜ੍ਹੇ ਰਹੋ ।”

“ਕੀ ਕੰਪਿਊਟਰ ਮੈਨੂੰ ਓਬੇ ਦੇਖ ਰਿਹਾ ਹੋਵੇਗਾ ?”

“ਕੰਪਿਊਟਰ ਹਰ ਸਮੇਂ ਹਰ ਥਾਂ ਸਭ ਕੁਝ ਦੇਖਦਾ ਹੈ ।”

ਮੈਨੂੰ ਐਉਂ ਜਾਪਿਆ ਜਿਵੇਂ ਕੋਈ ਪਾਦਰੀ ਆਪਣੇ ਖੁਦਾ ਦੀਆਂ ਸਿਫ਼ਤਾਂ ਬਿਆਨ ਕਰ ਰਿਹਾ ਹੋਵੇ ! ਕੈਬਿਨ ਦੇ ਅੰਦਰ ਜਾ ਕੇ ਮੈਂ ਕਾਹਲੀ ਕਾਹਲੀ ਕੱਪੜੇ ਉਤਾਰ ਰਿਹਾ ਸਾਂ ਤੇ ਮੇਰੇ ਜ਼ਿਹਨ ਵਿਚੋਂ ਹੋਸਟੈਂਸ ਦੀ ਸੁੰਦਰਤਾ ਦਾ ਖਿਆਲ ਬਾਰ ਬਾਰ ਵਿੱਸਰ ਰਿਹਾ ਸੀ ।

“ਦੋ ਮਿੰਟ ਹੋ ਗਏ । ਹੁਣ ਕਪੜੇ ਪਹਿਨ ਕੇ ਬਾਹਰ ਆ ਜਾਓ ।” ਮੈਂ ਛੇਤੀ ਨਾਲ ਕਪੜੇ ਪਹਿਨ ਕੇ ਕੈਬਿਨ ਵਿਚੋਂ ਨਿਕਲ ਆਇਆ ।

“ਆਓ, ਹੁਣ ਏਧਰ ਆ ਜਾਓ ।” ਹੋਸਟੈਂਸ ਨੇ ਮੈਨੂੰ ਇਕ ਬੋਰਡ ਦੇ ਸਾਹਮਣੇ ਲਿਆ ਖੜਾ ਕੀਤਾ । ਬੋਰਡ ਉੱਤੇ ਕਈ ਪ੍ਰਸ਼ਨ ਲਿਖੇ ਹੋਏ ਸਨ ਤੇ ਹਰ ਪ੍ਰਸ਼ਨ ਦੇ ਅੱਗੇ ਇਕ ਤੋਂ ਵੱਧ ਉੱਤਰ ਵੀ ਦਿੱਤੇ ਹੋਏ ਸਨ ।

“ਸੋਚੇ ਬਿਨਾਂ ਇਹਨਾਂ ਉੱਤਰਾਂ ਵਿਚੋਂ ਜਿਹੜੇ ਤੁਹਾਨੂੰ ਸਹੀ ਲਗਦੇ ਹੋਣ, ਉਹਨਾਂ ਦੇ ਸਾਹਮਣੇ ਦੇ ਬਟਣ ਦਬਦੇ ਚਲੇ ਜਾਓ ।”

ਹਦਾਇਤ ਅਨੁਸਾਰ ਮੈਂ ਸੋਚੇ ਸਮਝੇ ਬਿਨਾਂ ਕਈ ਬਟਣ ਦਬਾਉਣ ਬਾਅਦ ਆਖਰੀ ਬਟਣ ਦਬਾਉਂਦਿਆਂ ਦੂਜੀ ਵਾਰ ਇਹ ਪ੍ਰਸ਼ਨ ਪੜ੍ਹਨ ਲਈ ਆਪਣਾ ਹੱਥ ਰੋਕ ਲਿਆ, ‘ਜੇ ਬੇਵਕੂਫ ਮਰਦਾਂ ਨਾਲ ਅਕਲਮੰਦ ਅੰਰਤਾਂ ਖੁਸ਼ ਹੋਣ, ਤੇ ਬੇਵਕੂਫ ਅੰਰਤਾਂ ਨਾਲ ਅਕਲਮੰਦ ਮਰਦ, ਤਾਂ ਤੁਹਾਡੀ ਤਰਜੀਹ ਬੇਵਕੂਫੀ ਹੋਵੇਗੀ, (ਬਟਣ) ਜਾਂ ਅਕਲਮੰਦੀ (ਬਟਣ) ।

ਮੈਂ ਤੀਜੀ ਵਾਰ ਪ੍ਰਸ਼ਨ ਪੜ੍ਹ ਕੇ ਨਾ ਜਾਣੇ ਕਿਹੜਾ ਬਟਣ ਦੱਬ ਦਿਤਾ ।

“ਆਓ, ਹੁਣ ਰਜ਼ਲਟ ਰੂਮ ਵੀ ਹੋ ਆਇਓ ।”

ਹੋਸਟੈਂਸ ਤੇ ਮੈਂ ਇਕ ਰਹਦਾਰੀ ਵਿਚੋਂ ਲੰਘ ਕੇ ਇਕ ਬੰਦ ਦਰਵਾਜ਼ੇ ਦੇ ਸਾਹਮਣੇ ਆ ਖੜ੍ਹੇ ਹੋਏ । ਹੋਸਟੈਂਸ ਨੇ ਦਰਵਾਜ਼ੇ ਤੇ ਲੱਗਿਆ ਬਟਣ ਪੋਲਾ ਜਿਹਾ ਦੱਬ ਦਿਤਾ । “ਕਮ ਇਨ !” ਅੰਦਰੋਂ ਆਈ ਆਵਾਜ਼ ਸੁਣ ਕੇ ਮੈਂ ਤ੍ਰੂਭਰ ਪਿਆ, ਤੇ ਸੋਚਣ ਲੱਗਾ, ਕਿ ਓਥੇ ਸ਼ਾਇਦ ਕੋਈ ਮਸ਼ੀਨੀ ਪੁਤਲਾ ਸਾਡੇ ਦਾਖਲ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਮੈਨੂੰ ਵਧੇਰੇ ਸੋਚਣ ਦਾ ਮੌਕਾ ਨਾ ਮਿਲਿਆ । ਮੈਂ ਹੋਸਟੈਂਸ ਦੇ ਪਿਛੇ ਕਮਰੇ ਵਿਚ ਪੈਰ ਰੱਖਿਆ ਤੇ ਹੈਰਾਨੀ ਨਾਲ ਏਧਰ ਓਧਰ ਦੇਖਣ ਲੱਗਾ ਕਿਉਂਕਿ ਕਮਰੇ ਵਿਚ ਕੋਈ ਜਾਨਦਾਰ ਨਜ਼ਰ ਨਹੀਂ ਸੀ ਆ ਰਿਹਾ, ਤੇ ਫੇਰ ਮੈਂ ਆਪਣੀ ਬੇਵਕੂਫੀ ਤੇ ਹੱਸ ਪਿਆ । ਮਸ਼ੀਨਾਂ ਵਿਚ ਜਾਨ ਪੈ ਜਾਏ ਤਾਂ ਉਹਨਾਂ ਦੀ ਸਮਝ ਸੂਝ ਵਿਚ ਏਨੀ ਦਰੁਸਤੀ ਕਿਵੇਂ ਰਹੇ । ਇਕਦਮ ਕੁਝ ਸੋਚ ਕੇ ਮੈਂ ਹੋਸਟੈਂਸ ਵਲ ਤੱਕਿਆ, ਤਾਂ ਇਕ ਛਿਨ ਲਈ ਚੱਕਰ ਖਾ ਗਿਆ ।

“ਤੁਹਾਡੀ ਸੋਚ ਆਪਣੇ ਆਪ ਕੰਮ ਕਰਦੀ ਹੈ ਜਾਂ ਤੁਸੀਂ ਵੀ ਸਾਡੇ ਵਾਂਗੂ ਸੋਚ ਸੋਚ ਕੇ ਸੋਚਦੇ ਹੋ ?”

“ਏਸ ਕੰਪਨੀ ਵਿਚ ਕੰਮ ਕਰਨ ਵਾਲੇ ਸਭ ਲੋਕ ਸਾਡੇ ਕੰਪਿਊਟਰ ਦੀਆਂ ਹੀ ਕਲਾਂ ਹਨ...ਔਹ ਦੇਖੋ ਤੁਹਾਡਾ ਕਾਰਡ ਕੰਪਿਊਟ ਹੋ ਕੇ ਆ ਰਿਹਾ ਹੈ ।” ਖੱਬੀ ਦੀਵਾਰ ਦੀ ਪਿੱਠ ਪਿਛਲਾ ਰੋਲਿੰਗ ਉੱਤੇ ਇਕ ਟਰੇਅ ਆਪਣੇ ਆਪ ਸਾਡੇ ਵਲ ਤੁਰੀ ਆ ਰਹੀ ਸੀ । ਉਸ ਟਰੇਅ ਵਿਚ ਇਕ ਕਾਰਡ ਰੱਖਿਆ ਹੋਇਆ ਸੀ ਜਿਹਨੂੰ ਹੋਸਟੈਂਸ ਨੇ ਚੁਕ ਲਿਆ ।

‘ਫਿਫਟੀਨ ਪੁਆਇਟਸ ! ਬਿਉਟੀਫੁਲ ! ਸਾਡੇ ਕੋਲ ਏਨੇ ਹੀ ਪੁਆਇਟਸ ਦੀ ਇਕ ਇਸਤਰੀ ਮੌਜੂਦ ਹੈ ਜਿਹੜੀ ਤੁਰਤ ਸ਼ਾਦੀ ਕਰਨੀ ਚਾਹੁੰਦੀ ਹੈ। ਤੁਸੀਂ ਕਲ੍ਹੂ ਠੀਕ ਤਿੰਨ ਵਜੇ ਤ੍ਰਿਕਾਲਾਂ ਨੂੰ ਤਸ਼ਰੀਫ਼ ਲੈ ਆਉਣਾ, ਸਭ ਤਹਿ ਹੋ ਜਾਵੇਗਾ। ਸਮੇਂ ਦੀ ਪਾਬੰਦੀ ਦਾ ਖਿਆਲ ਰਖਣਾ, ਪਲੀਜ਼ !’

ਦੂਜੇ ਦਿਨ ਠੀਕ ਤਿੰਨ ਵਜੇ ਹੋਸਟੈਂਸ, ਮੇਰੀ ਹੋਣ ਵਾਲੀ ਪਤਨੀ, ਤੇ ਮੈਂ ਇਕੋ ਵਕਤ ਰੀਸੈਪਸ਼ਨ ਦੇ ਦਰਵਾਜ਼ੇ ਤੇ ਪਹੁੰਚੇ। ਦਰਵਾਜ਼ੇ ਤੋਂ ਏਧਰ ਸਾਡਾ ਇਕ ਦੂਜੇ ਤੋਂ ਬੱਸ ਏਨਾ ਹੀ ਵਿੱਥ ਹੋਵੇਗਾ। ਜਿੰਨਾ ਕਿਸੇ ਕਲੌਕ ਉਤੇ ਘੰਟੇ, ਮਿਟ ਤੇ ਸਕਿੰਟ ਦੀ ਸੂਈ ਦਾ ਵਿੱਥ ਇਕ ਦੂਸਰੇ ਤੋਂ ਹੁੰਦਾ ਹੈ।

‘ਮਿਸ ਸ਼ਾਮੀ, ਮਿਸਟਰ ਰਾਵਲ !’ ਹੋਸਟੈਂਸ ਨੇ ਸਾਡੀ ਦੋਹਾਂ ਦੀ ਜਾਣ ਪਛਾਣ ਕਰਵਾ ਕੇ ਸਾਨੂੰ ਰੀਸੈਪਸ਼ਨ ਰੂਮ ਵਿਚ ਬੈਠਾ ਦਿਤਾ।

“ਕੰਪਿਊਟਰ ਦਾ ਕਹਿਣਾ ਹੈ ਕਿ ਤੁਸੀਂ ਦੋਵੇਂ ਇਕ ਦੂਜੇ ਲਈ ਬਣਾਏ ਗਏ ਹੋ, ਤੁਸੀਂ ਇਕ ਦੂਜੇ ਨੂੰ ਪਸੰਦ ਕਰਦੇ ਹੋ ਨਾ ?”

“ਪਹਿਲੀ ਨਜ਼ਰ ਦਾ ਪਿਆਰ !” ਮੈਨੂੰ ਸ਼ੈਕਸਪੀਅਰ ਦੀਆਂ ਰੁਮਾਨੀ ਜੋੜੀਆਂ ਦਾ ਖਿਆਲ ਆਇਆ, “ਸਰਬ ਸ਼ਕਤੀਮਾਨ ਕੰਪਿਊਟਰ ਦੀ ਸਹਾਇਤਾ ਤੇ ਬਰਕਤ ਨਾਲ !”

ਮੈਂ ਸੋਚਿਆ ਜੇ ਸ਼ੈਕਸਪੀਅਰ ਦੇ ਪਾਤਰਾਂ ਨੂੰ ‘ਪਹਿਲੀ ਨਜ਼ਰ ਦੇ ਪਿਆਰ’ ਤੋਂ ਘਰ ਵਸਾਉਣ ਤਕ ਪਹੁੰਚਦੇ ਪਹੁੰਚਦੇ ਖਾਹਮਖਾਹ ਮੁਸੀਬਤਾਂ ਦਾ ਸ਼ਿਕਾਰ ਹੋਣਾ ਪੈਂਦਾ ਸੀ, ਜਿਵੇਂ ਸਫਰ ਦੇ ਨਵੇਂ ਸਾਧਨਾਂ ਬਿਨਾਂ ਦੇ ਚਾਰ ਮੀਲ ਦਾ ਸਫਰ ਪੁਰਾਣੇ ਲੋਕਾਂ ਲਈ ਅਜਾਬ ਬਣ ਜਾਂਦਾ ਸੀ, ਅੱਜ ਕੰਪਿਊਟਰ ਨੇ ਸਾਡੇ ਸਾਰੇ ਰਾਹ ਪੱਧਰੇ ਕਰ ਦਿੱਤੇ।

“ਕੀ ਤੁਸੀਂ ਇਕ ਦੂਜੇ ਨੂੰ ਬਹੁਤ ਪਸੰਦ ਕਰਦੇ ਹੋ ?” ਹੋਸਟੈਂਸ ਦਾ ਚਿਹਰਾ ਮੇਰੇ ਵਲ ਝੁਕਿਆ ਹੋਇਆ ਸੀ।

ਮੈਨੂੰ ਅਫਸੋਸ ਜਿਹਾ ਹੋਇਆ ਕਿ ਮੈਂ ਝੱਟ ਕਿਉਂ ਜਵਾਬ ਨਾ ਦਿਤਾ, ਤੇ ਜਾਣੋ ਆਪਣੀ ਏਸ ਕੋਤਾਹੀ ਦੀ ਪੂਰਤੀ ਖਾਤਰ ਬੜੀ ਗਰਮਜੋਸ਼ ਆਵਾਜ਼ ਵਿਚ ਕ੍ਰਿਹਾ, “ਆਈ ਲਵ ਯੂ” ਤੇ ਫੇਰ ਅਚਾਨਕ ਇਹ ਦੇਖ ਕੇ ਘਰਾ ਜਿਹਾ ਗਿਆ ਕਿ ਇਹ ਵਾਕ ਮੈਂ ਹੋਸਟੈਂਸ ਨੂੰ ਕਿਹਾ ਹੈ ਤੇ ਤੁਰਤ ਆਪਣੀ ਹੋਣ ਵਾਲੀ ਪਤਨੀ ਵਲ ਮੂੰਹ ਕਰ ਕੇ ਦੁਹਰਾਇਆ, “ਆਈ ਲਵ ਯੂ ਮੈਡਮ !”

ਸਾਡੇ ਦੋਹਾਂ ਦੀ ਖੁਸ਼-ਇਖਲਾਕੀ ਤੋਂ ਮਲ੍ਹੂਮ ਹੁੰਦਾ ਸੀ ਕਿ ਪਿਆਰ ਦੇ ਪ੍ਰਗਟਾਵੇ ਦੀ ਬਜਾਇ ਅਸੀਂ ਆਪਣੀ ਆਪਣੀ ਕਾਫੀ ਦੀ ਕੱਪ ਵਿਚ ਖੰਡ ਮਿਲਾ ਰਹੇ ਸਾਂ।

“ਵੈਰੀ ਗੁਡ !” ਸਾਡੀ ਹੋਸਟੈਂਸ ਨੇ ਆਪਣੀ ਤਸੱਲੀ ਜ਼ਾਹਿਰ ਕੀਤੀ, “ਕੀ ਤੁਸੀਂ ਤੁਰਤ ਸ਼ਾਦੀ ਕਰਨਾ ਪਸੰਦ ਕਰੋਗੇ, ਜਾਂ ਪਹਿਲਾਂ ਕੁਝ ਦਿਨ ਕੋਰਟਸ਼ਿਪ ਕਰੋਗੇ ?”

“ਕੋਰਟਸ਼ਿਪ ਵਿਚ ਵਕਤ ਬਰਬਾਦ ਕਰਨ ਦੀ ਕੀ ਜ਼ਰੂਰਤ ਹੈ ?” ਮਿਸ ਸ਼ਾਮੀ ਨੇ ਮੇਰੇ ਦਿਲ ਦੀ ਗੱਲ ਆਖੀ। “ਕੰਪਿਊਟਰ ਤੇ ਸਾਨੂੰ ਪੂਰਾ ਭਰੋਸਾ ਹੈ ।”

“ਤੇ ਆਪ ਨੂੰ ?”

“ਮੈਨੂੰ ਵੀ ।” ਮੈਂ ਹੋਸਟੈਂਸ ਨੂੰ ਜਵਾਬ ਦਿਤਾ।

“ਵੈਰੀ ਗੁਡ”, ਹੋਸਟੈਂਸ ਨੇ ਕਿਹਾ, “ਕੰਪਿਊਟਰ ਦੀ ਰਾਇ ਕਦੇ ਗਲਤ ਸਿੱਧ ਨਹੀਂ ਹੁੰਦੀ। ਲਓ ਏਸ ਫਾਰਮ ਤੇ ਦਸਖਤ ਕਰ ਦਿਓ। ਸ਼ਾਦੀ ਦਾ ਲੰਬੰਸ ਕਲ ਸ਼ਾਮ ਤਕ ਤੁਹਾਡੇ ਲਈ ਡਾਕ ਵਿਚ ਪਾ ਦਿਆਂਗੇ ।”

“ਕੀ ਅਸੀਂ...?”

“ਹਾਂ, ਕਿਉਂ ਨਹੀਂ ? ਤੁਸੀਂ ਚਾਹੋ ਤਾਂ ਅੱਜ ਰਾਤ ਹੀ ਆਪਣੀ ਸੁਹਾਗ ਰਾਤ ਮਨਾ ਸਕਦੇ ਹੋ। ਕੀ ਤੁਹਾਡੇ ਜਾਣ ਲਈ ਟੈਕਸੀ ਦਾ ਪ੍ਰਬੰਧ ਕਰ ਦਿਤਾ ਜਾਵੇ ?”

“ਹਾਂ, ਬੈਕ ਯੂ ।”

“ਨੋ, ਡਾਰਲਿੰਗ, ਆਪਾਂ ਬਸ ਵਿਚ ਚੱਲਾਂਗੇ। ਛਜੂਲ ਖਰਚੀ ਤੋਂ ਕੰਮ ਨਾ ਲਓ।”

ਤੇ ਮੈਂ ਕਿਸੇ ਆਗਿਆਕਾਰ ਪਤੀ ਵਾਂਗ ਸਿਰ ਝੁਕਾ ਕੇ ਜਵਾਬ ਦਿਤਾ, “ਯੈਸ, ਡਾਰਲਿੰਗ, ਤੁਸੀਂ ਠੀਕ ਕਹਿੰਦੇ ਹੋ। ਮੈਨੂੰ ਵੀ ਦਰਅਸਲ ਬਸ ਵਿਚ ਹੀ ਜਾਣਾ ਪਸੰਦ ਹੈ ।”

“ਕੰਪਿਊਟਰ ਹਮੇਸ਼ਾ ਸੱਚ ਬੋਲਦਾ ਹੈ...ਵੈਲ ਡਨ !...ਗੁਡ ਬਾਈ !” ਪਰ ਸ਼ਾਦੀ ਦੇ ਦੋ ਮਹੀਨਿਆਂ ਦੇ ਅੰਦਰ ਹੀ ਅੰਦਰ ਮੈਨੂੰ ਯਕੀਨ ਹੋਣ ਲੱਗਾ ਕਿ ਕੰਪਿਊਟਰ ਕਿਧਰੇ ਗਲਤੀ ਕਰ ਬੈਠਾ। ਸ਼ਾਮੀ ਡਾਰਲਿੰਗ ਦਾ ਵੀ ਏਹੋ ਖਿਆਲ ਸੀ, ਕਿ ਅਸੀਂ ਸ਼ਾਦੀ ਕਰ ਕੇ ਗਲਤੀ ਕੀਤੀ ਹੈ ।

“ਮੈਨੂੰ ਸ਼ਾਦੀ ਦੀ ਜਲਦੀ ਨਾ ਹੁੰਦੀ ਤਾਂ ਕੰਪਨੀ ਨੂੰ ਡਬਲ ਫੀਸ ਦੇ ਕੇ ਮੈਂ ਕੰਪਿਊਟਰ ਦੇ ਰਜ਼ਲਟ ਨੂੰ ਵੈਰੀਫਾਈ ਕਰਵਾ ਲੈਂਦੀ। ਹੋ ਸਕਦਾ ਹੈ ਤੁਹਾਡੇ ਪੁਆਇੰਟ ਕੇਵਲ ਪੰਜ ਹੋਣ, ਤੇ ਕਾਰਡ ਉੱਤੇ ਪੰਜ ਦੇ ਨਾਲ ਇਕ ਹਿੰਦਸਾ ਗਲਤੀ ਨਾਲ ਆ ਗਿਆ ਹੋਵੇ ।”

“ਹਾਂ, ਹੋ ਸਕਦਾ ਹੈ”, ਸ਼ਾਮੀ ਨਾਲ ਪਤੀਤਵ ਦੀ ਪਰਵਾਨਗੀ ਕੀ ਏਸ ਗੱਲ ਦਾ ਸਬੂਤ ਨਹੀਂ ਕਿ ਮੈਂ ਕੇਵਲ ਪੰਜ ਪੁਆਇੰਟਾਂ ਦਾ ਆਦਮੀ ਹੋਵਾਂ। ਪਰ ਮੈਨੂੰ ਆਪਣੇ ਆਪ ਤੇ ਗ੍ਰੌਸਾ ਆ ਰਿਹਾ ਸੀ ਕਿ ਮੈਂ ਸ਼ਾਦੀ ਦਾ ਛੈਸਲਾ ਕਰਦੇ ਹੋਏ ਆਪਣੇ ਇਹਨਾਂ ਪੱਜ ਪੁਆਇੰਟਾਂ ਤੋਂ ਵੀ ਕਿਉਂ ਕੰਮ ਨਾ ਲਿਆ।

“ਤੁਸੀਂ ਸ਼ਾਇਦ ਪੰਜ ਪੁਆਇੰਟਾਂ ਦੇ ਵੀ ਆਦਮੀ ਨਹੀਂ ਹੋ ਡਾਰਲਿੰਗ, ਮੇਰਾ ਖਿਆਲ ਹੈ ਕਿ ਅਸੀਂ ਫੇਰ ਕੰਪਿਊਟਰ ਦੀ ਸ਼ਰਨ ਲਈਏ, ਆਪਣਾ ਆਪਣਾ ਰਜ਼ਲਟ ਵੈਰੀਫਾਈ ਕਰਵਾਉਣ ਲਈ ।”

“ਓ, ਨੋ ! ਤੁਸੀਂ ਸੱਚ ਮੁੱਚ ਪੰਜ ਪੁਆਇੰਟਾਂ ਤੋਂ ਵੀ ਘੱਟ ਹੋ । ਭਲਾ ਹੁਣ ਰਜ਼ਲਟ ਵੈਰੀਫਾਈ ਕਰਵਾਉਣ ਦਾ ਛਾਇਦਾ ? ਗਲਤੀ ਦਾ ਸਬੂਤ ਤਾਂ ਤੈਹ ਹੈ ।”

“ਤਾਂ ਫੇਰ ਕੰਪਿਊਟਰ ਤੋਂ ਮਸ਼ਵਰਾ ਲੈਣ ਦਾ ਛਾਇਦਾ ਡਾਰਲਿੰਗ ?”

“ਮੈਂ ਇਹ ਚਾਹੁੰਦੀ ਹਾਂ, ਹੁਣ ਅਸੀਂ ਕੰਪਿਊਟਰ ਤੋਂ ਆਪਣੇ ਤਲਾਕ ਬਾਰੇ ਰਾਇ ਪੁੱਛੀਏ ।”

“ਹਾਂ, ਡਾਰਲਿੰਗ ।” ਮੈਂ ਆਪਣੀ ਆਜ਼ਾਦੀ ਦੇ ਖਿਆਲ ਤੋਂ ਖੁਸ਼ ਹੋ ਕੇ ਝੱਟ ਆਪਣੀ ਪਤਨੀ ਨਾਲ ਸੰਮਤੀ ਪ੍ਰਗਟ ਕਰ ਦਿਤੀ ।

“ਪਰ ਮੈਨੂੰ ਅਫਸੋਸ ਹੈ ਕਿ ਕੰਪਿਊਟਰ ਦੀ ਛੀਸ ਅਦਾ ਕਰਨ ਲਈ ਮੇਰੀ ਅਗਲੀ ਤਨਖਾਹ ਤਕ ਉਡੀਕ ਕਰਨੀ ਪਵੇਗੀ ।” ਨਾ ਜਾਣੇ ਕਿਉਂ ਇਹ ਅਹਿਮਕ ਇੱਛਾ ਮੇਰੇ ਦਿਲ ਨੂੰ ਕੁਤਕਤਾੜੀਆਂ ਕੱਢਣ ਲਗੀ ਕਿ ਮੈਂ ਹੋਸਟੈਂਸ ਦੇ ਰੂਬਰੂ ਸ਼ਾਦੀ ਦੀ ਤਜਵੀਜ਼ ਰੱਖਾਂ । ਪਰ ਇਹ ਵੀ ਕਿਵੇਂ ਹੋ ਸਕਦਾ ਹੈ । ਹੋਸਟੈਂਸ ਦੇ ਤਾਂ ਘਟੋ ਘੱਟ ਪੱਚੀ ਪੁਆਇੰਟ ਹੋਣਗੇ । ਮੇਰੇ ਜਿਹੇ ਪੰਜ ਪਤੀ ਇਕੋ ਵੇਲੇ ਘਰ ਵਾੜ ਸਕਦੀ ਹੈ । ਪਰ ਇਸ ਵਿਚ ਅਚੰਭਾ ਕੀ ਹੈ ! ਰੋਜ਼ ਰੋਜ਼ ਨਾ ਸਹੀ, ਪੰਜ ਦਿਨਾਂ ਵਿਚ ਇਕ ਦਿਨ ਸਹੀ । ਉਹ ਆਪਣੀ ਮਕੈਨਿਕੀ ਫੁਰਤੀ ਦੇ ਕਾਰਨ ਜ਼ਿਹਨ ਵਿਚ ਆਉਂਦਿਆਂ ਹੀ ਵਿਸਰ ਜਾਂਦੀ ਹੈ । ਪੰਜ ਦਿਨਾਂ ਵਿਚੋਂ ਚਾਰ ਦਿਨ ਆਪਣੇ ਆਪ ਵਿਸਰੀ ਰਹੇਗੀ, ਤੇ ਪੰਜਵੇਂ ਦਿਨ...

ਮੈਨੂੰ ਆਪਣੀ ਇੱਛਾ ਦੇ ਦਰਸਤ ਹੋਣ ਬਾਰੇ ਇਸ ਲਈ ਸ਼ੱਕ ਨਹੀਂ ਹੋ ਰਿਹਾ ਸੀ ਕਿ ਮੇਰਾ ਜ਼ਿਹਨ ਕੰਪਿਊਟਿੰਗ ਮਸ਼ੀਨ ਦੀ ਸਦਾ ਦਰਸਤ ਸੂਈ ਵਾਂਗ ਹੋਸਟੈਂਸ ਦੇ ਵਜੂਦ ਦੇ ਠੀਕ ਉਪਰ ਝੁਕਿਆ ਹੋਇਆ ਸੀ ।

ਮੇਮ ਦੀ ਮਰੀਆਮ

ਜੀਲਾਨੀ ਬਾਨੋ

ਅੱਜ ਵੀ ਕਮਰੇ ਵਿਚ ਲੇਟਿਆ ਮੈਂ ਖਿਆਲੀ ਕ੍ਰਿਸ਼ਮਿਆਂ ਨਾਲ ਖੇਡ ਰਿਹਾ ਸਾਂ ।

ਤੇ ਜਦ ਵੀ ਹਨੇਰਾ ਛਾ ਜਾਂਦਾ ਹੈ, ਤੂੰ ਨਾ ਜਾਣੇ ਕਿਥੋਂ ਨਿਕਲ ਆਉਂਦੀ ਹੈਂ, ਜਿਵੇਂ ਤੂੰ ਹਨੇਰੇ ਦੀ ਕੁੱਖ ਵਿਚੋਂ ਜਨਮ ਲਿਆ ਹੋਵੇ । ਬੇਵੱਸੇ ਮੈਨੂੰ, ਜਲੀ ਹੋਈ ਸਿਗਾਰਟ ਦੀ ਰਾਖ ਦੀ ਤਰ੍ਹਾਂ ਤੈਨੂੰ ਵੀ ਜ਼ਿਹਨ ਵਿਚੋਂ ਝਟਕ ਦੇਣਾ ਪੈਂਦਾ ਹੈ ।

ਮੈਂ ਕਦੇ ਤੇਰੇ ਸਾਹਮਣੇ ਹੱਥ ਨਹੀਂ ਫੈਲਾਏ, ਕਦੇ ਤੇਰੀ ਆਵਾਜ਼ ਤੇ ਕਵਿਤਾਵਾਂ ਨਹੀਂ ਲਿਖੀਆਂ । ਕਦੇ ਤੇਰੀ ਯਾਦ ਵਿਚ ਤਾਰੇ ਗਿਣਨ ਦਾ ਪ੍ਰੋਗਰਾਮ ਨਹੀਂ ਬਣਾਇਆ । ਫੇਰ ਮੈਂ ਤੈਨੂੰ ਕਿਉਂ ਯਾਦ ਕਰੀ ਜਾਵਾਂ ? ਜ਼ਿੰਦਗੀ ਵਿਚ ਤੇਰੇ ਕੋਲੋਂ ਏਨਾ ਦੂਰ ਰਿਹਾ ਕਿ ਕਦੇ ਉਸ ਰੰਗ ਤੇ ਸੁਗੰਧ ਦੇ ਹੜ੍ਹ ਵਿਚ ਨਾ ਢੁਬ .. ਆ ਜਿਹੜਾ ਤੇਰੇ ਚੌਹੀਂ ਪਾਸੀਂ ਫੈਲਿਆ ਰਹਿੰਦਾ ਸੀ । ਸਾਡੇ ਵਿਚਕਾਰ ਝੂਠੇ ਸਨਮਾਨ ਤੇ ਹਾਸੋਗੀਣੇ ਸਤਿਕਾਰ ਦੀ ਖਾੜੀ ਰਾਹ ਰੋਕ ਕੇ ਪਈ ਰਹੀ—ਫੇਰ ਅੱਜ ਤੂੰ ਆਪਣੇ ਹਉਂਕਿਆਂ ਤੇ ਸਿਸਕੀਆਂ ਨਾਲ ਕਿਹੜੇ ਜਜਬੇ ਜਗਾਉਣਾ ਚਾਹੁੰਦੀ ਹੈਂ !

ਮੈਨੂੰ ਅੱਜ ਸਵੇਰੇ ਹੀ ਆਇਸ਼ਾ ਦੀ ਚਿੱਠੀ ਤੋਂ ਤੇਰੀ ਮੌਤ ਦੀ ਖਬਰ ਮਿਲ ਚੁਕੀ ਹੈ, ਪਰ ਮੈਂ ਏਸ ਮੌਤ ਤੇ ਸ਼ੋਕ ਨਾ ਪੁਗਟ ਕਰ ਸਕਿਆ । ਨਾ ਜਾਣੇ ਕਿੰਨੇ ਬੱਦਲ ਬਿਨਾਂ ਬਰਸੇ ਹੀ ਲੰਘ ਜਾਂਦੇ ਹਨ । ਕਿੰਨੇ ਗੀਤ ਸਾਜ਼ ਦੇ ਅੰਦਰ ਹੀ ਦਮ ਤੋੜ ਦਿੰਦੇ ਹਨ । ਕਿੰਨੇ ਇਨਸਾਨ ਇਕ ਛਿਨ ਦੀ ਖੁਸ਼ੀ ਢੂੰਡਦੇ ਮਰ ਜਾਂਦੇ ਹਨ । ਫੇਰ ਤੇਰੀ ਮੌਤ ਤਾਂ ਮੇਰੇ ਸਾਹਮਣੇ ਕਈ ਵਾਰ ਹੋ ਚੁਕੀ ਹੈ, ਭਾਵੇਂ ਕਿ ਤੂੰ ਸਰੀਰਕ ਤੌਰ ਤੇ ਤੁਰਦੀ ਫਿਰਦੀ ਨਜ਼ਰ ਆਉਂਦੀ ਸੀ, ਬਿਲਕੁਲ ਉਵੇਂ ਜਿਵੇਂ ਅੱਜ ਮੇਰੇ ਕਮਰੇ ਵਿਚ ਆ ਬੈਠੀ ਹੈਂ ।

ਪਰ ਇਸ ਸਮੇਂ ਮੈਂ ਤੇਰੇ ਖਿਆਲੀ ਵਜੂਦ ਨਾਲ ਗੱਲਾਂ ਨਹੀਂ ਕਰ ਰਿਹਾ, ਕਿਉਂਕਿ ਜਦ ਤੇਰੀਆਂ ਜਾਣੀਆਂ ਪਛਾਣੀਆਂ ਸਿਸਕੀਆਂ ਤੇਰੇ ਵਜੂਦ ਦਾ ਯਕੀਨ ਦਵਾ ਰਹੀਆਂ ਹੋਣ, ਤਾਂ ਮੈਂ ਉਹਨੂੰ ਝਾਉਲਾ ਕਿਵੇਂ ਸਮਝ ਲਵਾਂ ! ਤੇਰਾ ਤੇ ਹਨੇਰੇ ਦਾ ਹਮੇਸ਼ਾ ਸਾਬ ਰਿਹਾ ਹੈ, ਤੂੰ ਜਿਥੇ ਜਿਥੇ ਵੀ ਗਈ ਦੀਵੇਂ ਗੁੱਲ ਹੁੰਦੇ ਗਏ । ਹਨੇਰੇ ਦੇ ਘੇਰੇ ਤੈਨੂੰ ਆਪਣੇ ਘੇਰੇ ਵਿਚ ਲੈਂਦੇ ਗਏ । ਜਿਸ ਤਰ੍ਹਾਂ ਮਰੀਆਮ ਦੀ ਤਸਵੀਰ ਦੁਆਲੇ

ਚਿਤਰਕਾਰ ਚਾਨਣ ਦਾ ਕੁੱਡਲ ਵਾਹ ਦਿੰਦਾ ਹੈ। ਪਵਿਤਰਤਾ ਤੇ ਮਾਸੂਮੀਅਤ ਦੀਆਂ ਲਕੀਰਾਂ ! ਜਿਹਨਾਂ ਵਿਚਕਾਰ ਮਰੀਅਮ ਦੀ ਰੂਹ ਹਰਾਸਤ ਭੁਗਤਦੀ ਰਹਿੰਦੀ ਹੈ (ਐਰਤ ਦੀ ਰੂਹ ਨੂੰ ਕਿਹੜੇ ਸ਼ਕੰਜੇ ਵਿਚ ਨਹੀਂ ਕਸਿਆ ਗਿਆ ?) ਇਸ ਸਮੇਂ ਵੀ ਜਦ ਤੇਰੇ ਭਵਿਖਤ ਵਾਂਗ ਮੇਰੇ ਕਮਰੇ ਵਿਚ ਵੀ ਹਨੇਰਾ ਛਾਇਆ ਹੋਇਆ ਹੈ ਤੇਰੇ ਹੰਝੂ ਐਉਂ ਚਮਕ ਰਹੇ ਹਨ ਜਿਵੇਂ ਕਿਸੇ ਬ੍ਰਾਹਮਣ ਨੇ ਦਰਿਆ ਦੇ ਕੰਢੇ ਦੀਵਿਆਂ ਦੀ ਕਤਾਰ ਚਿਣ ਦਿਤੀ ਹੋਵੇ। ਮੇਰੇ ਕਮਰੇ ਵਿਚ ਤੇਰੇ ਹੰਝੂਆਂ ਨੇ ਉਜਾਲੇ ਦੀ ਉਮੀਦ ਜਿਉਂਦੀ ਰੱਖੀ ਹੈ।

ਅਸੀਂ ਪੂਰਬ ਦੇ ਮਰਦ ਸਦੀਆਂ ਤੋਂ ਆਪਣੀਆਂ ਐਸ਼ਗਾਹਾਂ ਵਿਚ ਤੇਰੇ ਹੰਝੂਆਂ ਨਾਲ ਜਸ਼ਨ ਮਨਾਉਂਦੇ ਆਏ ਹਾਂ। ਤੇਰੇ ਬਾਰੇ ਲੋਕਾਂ ਨੇ ਜਿਹੜੀਆਂ ਕਹਾਣੀਆਂ ਮਸ਼ਹੂਰ ਕਰ ਰਖੀਆਂ ਸਨ ਉਹ ਬੜੀਆਂ ਪੇਤਲੀਆਂ ਸਨ, ਤਦੇ ਮੈਂ ਤੈਨੂੰ ਯਥਾਰਥ ਦੇ ਚਾਨਣ ਵਿਚ ਆ ਕੇ ਸਮਝਣਾ ਚਾਹਿਆ। ਤੂੰ ਕੀ ਸੈਂ ! ਮੌਸ ਦੀ ਰਾਤ ਨੂੰ ਟੁਟਣ ਵਾਲਾ ਇਕ ਤਾਰਾ ਜਿਹੜਾ ਆਪਣੀ ਅੰਤਲੀ ਝਲਕ ਨਾਲ ਬਹੁਤ ਸਾਰੇ ਦਿਲਾਂ ਵਿਚ ਆਸ ਦੀ ਇਕ ਕਿਰਨ ਜਗਾ ਕੇ ਅਲੋਪ ਹੋ ਜਾਏ। ਇਕ ਤੇਜ਼ ਲਹਿਰ ਜਿਹੜੀ ਆਪਣੀ ਹੀ ਆਕੜ ਵਿਚ ਕੰਢੇ ਦੇ ਤੂੰਬੇ ਉਡਾਉਣ ਦੇ ਨਾਲ ਨਾਲ ਖੁਦ ਵੀ ਮਿਟ ਗਈ ਹੋਵੇ।

ਅੱਜ ਜਦ ਤੂੰ ਆਪ ਆਪਣੇ ਗੁਨਾਹਾਂ ਦੀ ਲੰਮੀ ਸੂਚੀ ਸਮੇਤ ਆਪ ਹੀ ਮੇਰੇ ਕਮਰੇ ਵਿਚ ਆ ਗਈ ਹੈਂ, ਮੈਨੂੰ ਮੰਨਣਾ ਪੈਂਦਾ ਹੈ ਕਿ ਤੂੰ ਇਕ ਆਮ ਕੁੜੀ ਹੋਣ ਦੇ ਬਾਵਜੂਦ ਦੂਜਿਆਂ ਤੋਂ ਕਿਸੇ ਹੱਦ ਤਕ ਭਿੰਨ ਹੈਂ। ਤੂੰ ਇਕ ਛਲ ਲੈਣ ਵਾਲਾ ਜਾਦੂ ਬਣ ਗਈ ਜਿਹੜਾ ਕਿੰਨੇ ਹੀ ਗਾਹਕਾਂ ਨੂੰ ਘਸੀਟ ਲਿਆਇਆ, ਪਰ ਫੁੱਲ ਨੂੰ ਸੁੰਧਿਆ ਹੋਇਆ ਸਮਝ ਕੇ ਸਭ ਵਾਪਸ ਚਲੇ ਗਏ।

ਦੁਕਾਨਦਾਰ ਦੀ ਨਜ਼ਰ ਵਿਚ ਉਹ ਚੀਜ਼ ਕਿੰਨੀ ਘਟੀਆ ਹੋ ਜਾਂਦੀ ਹੈ, ਜਿਹਨੂੰ ਗਾਹਕ ਉਲਟ ਪਲਟ ਕੇ ਮੁੜ ਦੁਕਾਨ ਵਿਚ ਰੱਖ ਦੇਵੇ।

ਸ਼ੀਸ਼ੇ ਦੇ ਕੇਸ ਵਿਚ ਬੰਦ ਰਹਿਣ ਵਾਲੀ ਗੁੱਡੀ—ਅੱਜ ਤੂੰ ਏਨੀਆਂ ਕੋਰੀਆਂ ਕੋਰੀਆਂ ਗੱਲਾਂ ਸੁਣ ਕੇ ਹੈਰਾਨ ਕਿਉਂ ਹੋ ਰਹੀ ਹੈਂ, ਜਦੋਂ ਕਿ ਤੂੰ ਆਸ ਪਾਸ ਦੇ ਸ਼ੀਸ਼ ਮਹਲ ਚਕਨਾਚੂਰ ਕਰ ਸੁੱਟੇ ਸਨ, ਤੇ ਸਮਾਜ ਦੀਆਂ ਲਕੀਰਾਂ ਉਤੇ ਤੁਰਨ ਤੋਂ ਇਨਕਾਰ ਕਰ ਦਿਤਾ ਸੀ। ਇਕ ਵਾਰ ਤੁਹਾਨੂੰ ਸਾਰੀਆਂ ਕੁੜੀਆਂ ਨੂੰ ਵਿਹੜੇ ਵਿਚ ਧੱਮਾ ਚੰਕੜੀ ਮਚਾਉਂਦੇ ਦੇਖ ਕੇ ਅੰਮੀ ਨੇ ਕਿਹਾ ਸੀ, “ਨਾ ਛੇੜੋ ਚੰਦਰੀਆਂ ਕੰਬਖਤਾਂ ਨੂੰ—ਕੰਵਾਰੀਆਂ ਕੁੜੀਆਂ ਬਰਸਾਤੀ ਚਿੜੀਆਂ ਹੁੰਦੀਆਂ ਹਨ, ਕੌਣ ਜਾਣੇ ਕਲੂ ਨੂੰ ਕੀਹਦਾ ਡੋਲਾ ਦਰਵਾਜ਼ੇ ਤੇ ਖੜਾ ਹੋਵੇਗਾ।”

ਉਸ ਸਮੇਂ ਅਖਬਾਰ ਪੜ੍ਹਦੇ ਪੜ੍ਹਦੇ ਮੈਂ ਤੇਰੀ ਜ਼ਿੰਦਗੀ ਦੀ ਸਾਰੀ ਫਿਲਮ ਦੇਖ ਸੁੱਟੀ।

ਜਦ ਤੂੰ ਕਿਸੇ ਨਾਸਰ, ਸ਼ਾਹਦ, ਕਲਰਕ ਨਾਲ ਵਿਆਹ ਰਚਾ ਕੇ ਹੰਝੂ ਪੁੰਡੀਂ
ਛੋਲੇ ਵਿਚ ਸਵਾਰ ਹੋ ਕੇ ਚਲੀ ਜਾਏਂਗੀ, ਹਰ ਸਾਲ ਇਕ ਮੁੰਨੇ ਦੇ ਜਨਮ ਦਾ
ਵਾਧਾ ਹੁੰਦਾ ਰਹੇਗਾ ਤੇ ਅੱਠਵੇਂ ਜਾਂ ਦਸਵੇਂ ਮੁੰਨੇ ਦੇ ਜਨਮ ਤੇ ਤਪਦਿਕ ਦਾ ਸ਼ਿਕਾਰ
ਹੋ ਕੇ ਮਰ ਜਾਏਂਗੀ...ਹਰ ਕੁੜੀ ਆਪਣੀਆਂ ਲਕੀਰਾਂ ਤੇ ਦੌੜਦੀ ਆਈ ਹੈ, ਪਰ ਤੂੰ
ਆਪਣੇ ਨਵੇਕਲੇਪਣ ਨਾਲ ਇਕ ਨਵਾਂ ਰਾਹ ਢੂੰਡਣਾ ਚਾਹਿਆ, ਜਿਹਦੀ ਸਜ਼ਾ ਵਿਚ
ਤੇਰੇ ਲਈ ਜ਼ਿੰਦਗੀ ਤੇ ਮੌਤ ਦੋਵੇਂ ਹਰਾਮ ਹੋ ਗਈਆਂ ।

ਤੂੰ ਵਿਚਕਾਰਲੇ ਚਾਚੇ ਦੀ ਦਸਵੀਂ ਜਾਂ ਗਿਆਰੂਵੀਂ ਅੰਲਾਦ ਸੈਂ, ਤੇ ਨਾਮੁਰਾਦ
ਕੁੜੀ—

“ਉੱਹ, ਕੁੜੀ ਹੈ ਤਾਂ ਕੀ, ਭਾਗ ਚੰਗੇ ਹੋਣ, ਪੁੱਤ ਕਿਹੜਾ ਸਿਆਣਦੇ ਹਨ ।
ਮਾਂ ਬਾਪ ਦੀ ਮੌਤ ਤੇ ਹੰਝੂ ਵਹਾਉਣ ਵਾਲੀ ਤਾਂ ਧੀ ਹੀ ਹੁੰਦੀ ਹੈ ।”

ਤੇ ਆਪਣੀ ਮੌਤ ਤੇ ਹੰਝੂ ਵਗਾਉਣ ਵਾਲੇ ਦੇ ਪੈਦਾ ਹੁੰਦੇ ਹੀ ਕਿਸੇ ਨੇ ਤੈਨੂੰ
ਜੀ ਆਇਆਂ ਨਾ ਕਿਹਾ । ਆਪਣੇ ਆਸ ਪਾਸ ਦੇ ਇਸ ਵਾਤਾਵਰਣ ਨੇ ਤੈਨੂੰ ਕੁਝ
ਜ਼ਿਆਦਾ ਹੀ ਸੰਵੇਦਨਸ਼ੀਲ ਬਣਾ ਦਿਤਾ । ਹਕਾਰਤ ਭਰੀਆਂ ਨਜ਼ਰਾਂ ਨੇ ਤੇਰੇ
ਸ੍ਰੇ-ਅਭਿਮਾਨ ਨੂੰ ਭਰਿੰਡਾਂ ਦੇ ਛੱਤੇ ਵਾਂਗ ਛੇੜ ਦਿਤਾ, ਤੇ ਤੂੰ ਕੁਝ ਕਰਨ ਕੁਝ
ਪਾਉਣ ਦੀ ਸੌਂਹ ਖਾ ਲਈ । ਤੇਰੇ ਸੰਬੰਧੀ ਬਦਨਾਮੀਆਂ, ਚੁਗਲੀਆਂ ਵਧਦੀਆਂ
ਗਈਆਂ । ਤੈਨੂੰ ਜਾਹਿਲ, ਬਦ-ਦਿਮਾਗ, ਬਦਸੂਰਤ, ਤੇ ਹੰਕਾਰਨ ਜਿਹੇ ਨਾਵਾਂ
ਨਾਲ ਯਾਦ ਕੀਤਾ ਜਾਣ ਲੱਗਾ । ਪਰ ਤੂੰ ਇਕ ਨਿੱਕੀ ਜਿਹੀ ਚਿੜੀ ਵਾਂਗ
ਚਾਂਭਲ ਚਾਂਭਲ ਕੇ ਕਹਿੰਦੀ, “ਜੋ ਕੁਝ ਮੇਰੇ ਕੋਲ ਹੈ, ਉਹ ਕਿਸੇ ਰਾਜੇ ਦੇ ਮਹਿਲਾਂ
ਵਿਚ ਵੀ ਨਹੀਂ ।” ਇਸੇ ਖੁਦਪਸੰਦੀ ਕਾਰਨ ਤੂੰ ਕਵਿਤਾ ਦੀ ਅਜਿਹੀ ਤੁਕ ਬਣ ਗਈ,
ਜਿਹਦੇ, ਗਾਲਿਬ ਦੇ ਟੀਕਾਕਾਰਾਂ ਵਾਂਗੂੰ ਹਰ ਇਕ ਨੇ ਅਲੱਗ ਅਰਥ ਕੱਢਣੇ ਚਾਹੇ
ਪਰ ਫੇਰ ਵੀ ਬਹੁਤ ਘੱਟ ਵਾਸਤਵ ਦੀ ਤਰਿ ਤਕ ਪਹੁੰਚ ਸਕੇ । ਮੈਂ ਆਪ ਦੂਰ
ਹੋ ਕੇ ਤੈਨੂੰ ਸਮਝਣਾ ਚਾਹਿਆ—ਇਹ ਸੱਚ ਹੈ ਕਿ ਮੈਂ ਦੂਜੇ ਮਰਦਾਂ ਵਾਂਗੂੰ ਤੇਰੇ
ਕੰਵਾਰਪਣ ਵਲ ਹੱਥ ਨਾ ਵਧਾਇਆ, ਕਦੇ ਤੇਰੇ ਏਨਾ ਨਜ਼ਦੀਕ ਨਾ ਆਇਆ ਕਿ
ਤੇਰੇ ਸਾਹ ਦੀ ਰਫ਼ਤਾਰ ਵਿਚੋਂ ਕੋਈ ਭੇਤ ਲੱਭ ਸਕਾਂ—ਫੇਰ ਵੀ ਏਸ ਕਵਿਤਾ ਦੀ
ਤੁਕ ਤੇ ਕਾਛੀ ਰੀਸਰਚ ਕੀਤੀ, ਦਿਮਾਗ ਦੀ ਲੈਬਾਰਟਰੀ ਵਿਚ ਦੋ ਸਾਲ ਤਕ
ਤਜਰਬੇ ਕੀਤੇ, ਪਰ ਕੁਝ ਨਾ ਸਮਝ ਸਕਿਆ । ਇਕ ਵਾਰ ਮੈਨੂੰ ਆਪਣੇ ਵਲ
ਝੁਕਦਿਆਂ ਦੇਖ ਕੇ ਤੂੰ ਕਿਹਾ ਸੀ, “ਅਹਿਮਦ ਭਾਈ, ਮੈਂ ਤੁਹਾਡੀ ਬਹੁਤ ਇੱਜਤ
ਕਰਦੀ ਹਾਂ ਤੇ ਇਹ ਨਹੀਂ ਚਾਹੁੰਦੀ ਕਿ ਕੋਲਿਆਂ ਦੀ ਦਲਾਲੀ ਵਿਚ ਤੁਸੀਂ ਵੀ ਆਪਣੇ
ਹੱਥ ਕਾਲੇ ਕਰ ਬੈਠੋ ।”

ਪਰ ਇਹ ਕਿੱਡੀ ਦੁਖ ਦੀ ਗੱਲ ਹੈ ਕਿ ਤੂੰ ਕਿੰਨੇ ਲੋਕਾਂ ਨੂੰ ਮੂੰਹ ਕਾਲਾ ਹੋਣ ਤੋਂ

ਬਚਾਉਣ ਦੀ ਖਾਤਰ ਆਪਣੇ ਮੂੰਹ ਤੇ ਕਾਲਖ ਮਲ ਲਈ ਸੀ, ਤਾਂ ਜੋ ਉਹਨਾਂ ਦੀਆਂ ਚਿੱਟੀਆਂ ਚਾਦਰਾਂ ਤੇ ਸਿਆਹੀ ਦਾ ਦਾਗ ਨਾ ਪਵੇ, ਤੂੰ ਮੇਰਾ ਬਹੁਤ ਸਤਿਕਾਰ ਕਰਦੀ ਸੈਂ, ਇਕ ਨੌਜਵਾਨ ਮਰਦ ਦਾ, ਜਿਹੜਾ ਤੇਰੇ ਜ਼ਰਾ ਕੁ ਜਿੰਨੇ ਸਹਾਰੇ ਨਾਲ ਅੱਗੇ ਵਧਣਾ ਚਾਹੁੰਦਾ ਸੀ। ਜਿਹਨੇ ਅਠਾਰਾਂ ਸਾਲ ਦੀ ਉਮਰ ਵਿਚ ਤੈਨੂੰ ਕਈ ਵਾਰ ਛਰੇਬ ਦਿੱਤੇ। ਮੰਜ਼ਲ ਦੇ ਮੁੱਢ ਲਿਆ ਕੇ ਭਟਕਾ ਦਿਤਾ। ਬਦਨਾਮੀ ਦੀ ਕੋਠੜੀ ਵਿਚ ਧੱਕ ਕੇ, ਉਹਦੇ ਸਾਰੇ ਦਰਵਾਜ਼ੇ ਬੰਦ ਕਰ ਦਿਤੇ। ਫੇਰ ਤੂੰ ਆਪਣੀ ਰਹੀ ਸਹੀ ਇੱਜਤ ਦੀਆਂ ਧੱਜੀਆਂ ਬਖੇਰ ਛੱਡੀਆਂ, ਤੇ ਚੁਰਾਹੇ ਦੇ ਐਨ ਵਿਚਾਲੇ ਆਪਣੇ ਸਭ ਪ੍ਰਤੱਖ ਭੋਛਣ ਉਤਾਰ ਕੇ ਵਗਾਹ ਮਾਰੇ। ਉਹ ਤਾਂ ਸੁੱਖ ਰਹੀ ਕਿ ਤੂੰ ਮੇਰਾ ਸਤਿਕਾਰ ਕਰਦੀ ਰਹੀ ਤੇ ਮੈਂ ਤੈਨੂੰ ਸਮਝਣ ਵਿਚ ਏਨਾ ਰੁੱਝ ਗਿਆ ਕਿ ਜਜ਼ਬਿਆਂ ਦੇ ਇੰਜੈਕਸ਼ਨ ਬਿਲਕੁਲ ਬੇਅਸਰ ਹੋ ਗਏ। ਨਹੀਂ ਤਾਂ ਸੰਭਵ ਸੀ ਇਕ ਦਿਨ ਮੇਰਾ ਸ੍ਰੇ-ਅਭਿਮਾਨ ਤੇਰੇ ਕਦਮਾਂ ਵਿਚ ਪਿਆ ਬਖਸ਼ੇ ਜਾਣ ਦੀ ਭਿਖਿਆ ਮੰਗ ਰਿਹਾ ਹੁੰਦਾ, ਤੇ ਤੂੰ ਅਤਹਰ ਵਾਂਗ ਮੈਨੂੰ ਇਕ ਚੱਟਾਨ ਤੇ ਛੱਡਦਿਆਂ ਕਹਿੰਦੀ, “ਮੈਂ ਤੈਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਠੋਕਰਾਂ ਖਾਧੀਆਂ, ਪਰ ਤੈਨੂੰ ਛੋਹਣ ਤੋਂ ਪਹਿਲਾਂ ਏਨੀ ਉਚਾਈ ਤੇ ਪਹੁੰਚ ਗਈ ਜਦ ਤੂੰ ਓਥੇ ਪਹੁੰਚਿਆ ਤਾਂ ਮੈਂ ਮ੍ਰਿਗ-ਜਲ ਬਣ ਚੁੱਕੀ ਸਾਂ।”

“ਘਬਰਾ ਨਾ” ਤੂੰ ਇਹ ਸ਼ਬਦ ਅਤਹਰ ਜਾਂ ਰਿਆਜ਼ ਨੂੰ ਆਪ ਨਹੀਂ ਸੀ ਕਹੇ ਪਰ ਅੱਜ ਤਕ ਤੈਂ ਹੋਰ ਕਿਹੜੀਆਂ ਗੱਲਾਂ ਆਪਣੀ ਜਬਾਨ ਤੋਂ ਆਖੀਆਂ ਹਨ, ਤੂੰ ਤਾਂ ਉਸ ਗੂੰਗੀ ਵਰਗੀ ਹੈਂ, ਜਿਹਨੂੰ ਆਪਣਾ ਮਤਲਬ ਹਮੇਸ਼ਾ ਅਸਲੀ ਤੌਰ ਤੇ ਸਮਝਾਉਣਾ ਪੈਂਦਾ ਹੈ—ਦੇਖਣ ਵਿਚ ਤੂੰ ਕਿੰਨੀ ਸਾਧਾਰਨ ਜਿਹੀ ਸੈਂ। ਛੋਟੇ ਛੋਟੇ ਮੋਢਿਆਂ ਤੱਕ ਝੂਲਦੇ ਵਾਲ, ਜਿਨ੍ਹਾਂ ਦੀਆਂ ਪਤਲੀਆਂ ਪਤਲੀਆਂ ਆਵਾਰਾ ਲਿਟਾਂ ਚਿਹਰੇ ਦੁਆਲੇ ਮੰਡਲ ਬਣਾਈ ਕੰਬਦੀਆਂ ਰਹਿੰਦੀਆਂ। ਸਾਧਾਰਨ ਜਿਹਾ ਕੱਦ, ਦੁਬਲਾ ਪਤਲਾ ਨਾਜ਼ਕ—ਧਾਨਪਾਨ—ਸਰੀਰ, ਜਿਵੇਂ ਤੇਜ਼ ਹਵਾ ਦੇ ਬੁੱਲਿਆਂ ਤਕ ਨੇ ਤੈਨੂੰ ਉਡਾ ਕੇ ਲੈ ਜਾਣਾ ਹੋਵੇ। ਜਿਵੇਂ ਆਪਣੇ ਵਲ ਹੱਥ ਵਧਦਿਆਂ ਹੀ ਤੂੰ ਲਾਜਵੰਤੀ ਵਾਂਗ ਕੁਮਲਾ ਜਾਏਂਗੀ। ਇਕ ਝਾਉਲਾ ਜਿਹਾ। ਅਧੂਰਾ ਖਾਕਾ। ਕਿੰਨੇ ਹਲਕੇ ਹਲਕੇ ਸਨ ਤੇਰੇ ਚਿਹਨ ਚੱਕਰ। ਪਤਲੇ ਖਮ-ਪਏ ਹੋਠ, ਜਿਹੜੇ ਹਮੇਸ਼ਾ ਨਿਰਮੋਹੇਪਣ ਵਿਚ ਮੀਟੇ ਰਹਿੰਦੇ, ਹਰ ਚੀਜ਼ ਨੂੰ ਖੋਜ ਨਾਲ ਤੱਕਣ ਵਾਲੀਆਂ ਹਮਦਰਦ ਅੱਖਾਂ, ਜਿਹੜੀਆਂ ਆਪਣੇ ਸਾਰੇ ਗੁਨਾਹਾਂ ਨੂੰ ਬੇਪਰਦਾ ਕਰਨ ਲਈ ਤਿਆਰ ਰਹਿੰਦੀਆਂ, ਤੇ ਇਸੇ ਖਿਆਲ ਨਾਲ ਬਾਰ ਬਾਰ ਬੰਦ ਹੋ ਜਾਂਦੀਆਂ ਕਿ ਕੋਈ ਉਹਨਾਂ ਦੀ ਡੂੰਘਾਣ ਦੀ ਬਾਹ ਨਾ ਪਾ ਲਵੇ। ਤੇ ਹਰ ਛਿਨ ਬਦਲਣ ਵਾਲਾ ਰੰਗ, ਜਿਹੜਾ ਕਦੇ ਚੰਗਿਆਤੇ ਵਾਂਗ ਦਗਣ ਲਗਦਾ, ਕਦੇ ਮਿੱਟੀ ਜਿਹਾ ਮੈਲਾ ਪੈ ਜਾਂਦਾ। ਜਦ ਤੂੰ ਗੱਲ ਕਰਦੀ ਤੇਰੇ ਨਕਸ਼ ਬਿਲਕੁਲ ਨਾ ਬਦਲਦੇ। ਕਿੰਨਾ ਅੰਖਾ ਕੰਮ ਸੀ ਇਹ, ਤੇਰੇ ਚਿਹਰੇ ਤੋਂ

ਕਿਸੇ ਗੱਲ ਦਾ ਅਨੁਮਾਨ ਲਾਉਣਾ । ਇਸ ਸਾਧਾਰਨ ਜਿਹੀ ਸ਼ਕਲ ਸੂਰਤ ਨੇ ਹੀ ਤਾਂ ਤੈਨੂੰ ਘਰ ਵਿਚ ਸਭ ਦੇ ਧਿਆਨ ਤੋਂ ਵਾਂਝਿਆਂ ਰੱਖਿਆ । ਆਪਣੀਆਂ ਸੁੰਦਰ ਤੇ ਆਗਿਆਕਾਰ ਭੈਣਾਂ ਦੇ ਮੁਕਾਬਲੇ ਤੇਰੀ ਉੱਕਾ ਕੋਈ ਕੀਮਤ ਨਹੀਂ ਸੀ ।

ਵੇਚਣ ਵੱਟਣ ਦੇ ਏਸ ਬਾਜ਼ਾਰ ਵਿਚ ਕੇਵਲ ਮੋਹਣੀ ਸੂਰਤ ਵਾਲੀਆਂ ਕੁੜੀਆਂ ਦੇ ਮਹਿੰਗੇ ਮੁੱਲ ਪੈਂਦੇ ਹਨ । ਚਾਚੇ ਤੇ ਚਾਚੀ ਲਈ ਇਹ ਖਿਆਲ ਜਾਨ ਸੁਕਾਉਣ ਵਾਲਾ ਸੀ ।

ਮੈਨੂੰ ਅੱਜ ਤੋਂ ਤਿੰਨ ਜਾਲ ਪਹਿਲਾਂ ਵਾਲੀ ਸਿਆਲ ਦੀ ਇਕ ਸਵੇਰ ਯਾਦ ਆ ਰਹੀ ਹੈ । ਤੂੰ ਓਦੋਂ ਨਹਾ ਕੇ ਆਈ ਸੀ । ਤੂੰ ਨਸਰੀਨ ਤੇ ਆਇਸ਼ਾ ਨਾਲ ਵਿਹੜੇ ਵਿਚ ਸਵੈਟਰ ਦਾ ਨਮੂਨਾ ਬਣਾ ਕੇ ਉਧੇੜ ਰਹੀ ਸੀ । ਨਵੰਬਰ ਦੀ ਹਲਕੀ ਧੂਪ ਵਿਹੜੇ ਵਿਚ ਬਿਖਰੀ ਹੋਈ ਸੀ । ਚਾਚੀ ਫਰਜ਼ ਤੇ ਬੈਠੀ ਨਵੀਆਂ ਰਜ਼ਾਈਆਂ ਵਿਚ ਨਗੰਦੇ ਪਾ ਰਹੀ ਸੀ । ਉਸ ਸਮੇਂ ਤੇਰੇ ਗੁਲਾਬੀ ਦੁਪੱਟੇ, ਭਿੱਜੇ ਵਾਲ ਤੇ ਨਿੱਖਰੇ ਰੰਗ ਨੂੰ ਦੇਖ ਕੇ ਵੀ ਮੈਨੂੰ ਕੋਈ ਸ਼ਿਆਰ ਯਾਦ ਨਾ ਆਇਆ, ਕੋਈ ਉਪਮਾ ਦਿਮਾਗ ਵਿਚ ਨਾ ਉੱਭਰੀ । ਆਇਸ਼ਾ, ਨਸਰੀਨ, ਤੇ ਫਰਜ਼ਾਨਾ ਦੇ ਲਟ ਲਟ ਬਲਦੇ ਹੁਸਨ ਨੇ ਤੇਰੇ ਦੀਵੇ ਨੂੰ ਟਿਮਟਿਮਾਉਣ ਵੀ ਨਾ ਦਿੱਤਾ । ਕਿੰਨੀ ਘਟੀਆ ਸੀ ਤੂੰ, ਮਾਣ ਮੱਤੀਆਂ ਤੇ ਆਪਣੇ ਹੁਸਨ ਦੇ ਹਬਿਆਰਾਂ ਵਲੋਂ ਸੁਚੇਤ ਆਪਣੀਆਂ ਭੈਣਾਂ ਦੇ ਘੇਰੇ ਵਿਚ— ਉਸ ਸਮੇਂ ਮੈਂ ਸੋਚਿਆ ਸੀ ਕਿ ਹੁਸਨ ਦੇ ਏਸ ਭੀੜ ਭੜੱਕੇ ਵਿਚ ਤੇਰੀ ਕਹਾਣੀ ਕਿੰਨੀ ਛਿੱਕੀ ਤੇ ਸੰਖੇਪ ਹੋਵੇਗੀ ।

ਉਹਨੀਂ ਦਿਨੀਂ ਨਿਰੰਤਰ ਬੋਕਾਰੀ ਨੇ ਮੈਨੂੰ ਨਵੇਂ ਨਵੇਂ ਰਾਹਾਂ ਤੋਂ ਜਾਣੂੰ ਕਰਵਾਇਆ । ਘਰੋਂ ਬਹੁਤ ਦੂਰ ਇਕ ਹੜਤਾਲ ਦੇ ਸਿਲਸਿਲੇ ਵਿਚ ਗ੍ਰੂਹਤਾਰ ਹੋਇਆ ਤਾਂ ਆਇਸ਼ਾ ਦੇ ਖਤ ਨੇ ਪਹਿਲੀ ਵਾਰ ਮੇਰਾ ਧਿਆਨ ਤੇਰੇ ਵਲ ਮੌਜ਼ਿਆ । ਤੁਹਾਨੂੰ ਕੁੜੀਆਂ ਨੂੰ ਚਿੱਠੀਆਂ ਲਿਖਣ ਲਈ ਵੀ ਤਾਂ ਕੋਈ ਗੱਲ ਨਹੀਂ ਸੁਝਦੀ ।

ਆਇਸ਼ਾ ਦੇ ਖਤ ਵੀ ਉਹਦੇ ਆਪਣੇ ਵਾਂਗ ਖਾਮੋਸ਼ ਤੇ ਮਾਸੂਮ ਹੁੰਦੇ ਹਨ ਜਿਹਨਾਂ ਵਿਚ ਅੱਬਾ ਦੀ ਨਾਰਾਜ਼ਗੀ ਤੋਂ ਲੈ ਕੇ ਖਾਨਦਾਨ ਦੀਆਂ ਰਸਮਾਂ ਰੀਤਾਂ ਸਮੇਂ ਆਉਣ ਵਾਲੀਆਂ ਔਰਤਾਂ ਦੇ ਕੱਪੜਿਆਂ ਜ਼ੇਵਰਾਂ ਦੇ ਡੀਜ਼ਾਈਨਾਂ ਤੇ ਸਕੂਲ ਦੀਆਂ ਸਹੇਲੀਆਂ ਦੇ ਰੋਮਾਂਸ ਤਕ ਹਰ ਚੀਜ਼ ਦਾ ਜ਼ਿਕਰ ਵੇਰਵੇ ਨਾਲ ਕੀਤਾ ਹੁੰਦਾ । ਉਹ ਨਾਲ ਹੀ ਮੈਨੂੰ ਵੀ ਉਸੇ ਵਰਗਾ ਹੀ ਮਜ਼ੇਦਾਰ ਲੰਮਾ ਖਤ ਲਿਖਣ ਦੀ ਹਦਾਇਤ ਕਰਦੀ । ਮੇਰੀ ਭੈਣ ਨਹੀਂ ਜਾਣਦੀ ਕਿ ਮੈਂ ਰੋਮਾਂਸਾਂ, ਰੰਗੀਨੀਆਂ, ਤੇ ਚੁਗਲੀਆਂ ਤੋਂ ਕਿੰਨਾ ਦੂਰ ਸੀ । ਪਰ ਉਹ ਮੇਰੀ ਨਿਰੰਤਰ ਚੁਪ ਦੇ ਬਾਵਜੂਦ ਇਕ ਹੰਗਾਮੇ ਤੇ ਘਰ ਦੇ ਕਮਰੇ ਵਿਚ ਬੈਠੀ, ਬਾਰ ਬਾਰ ਮੂੰਹ ਤੇ ਝੁਕ ਆਉਣ ਵਾਲੀਆਂ ਲਿਟਾਂ ਨੂੰ ਪਿਛੇ ਝਟਕ ਕੇ ਲਿਖਦੀ ਰਹੀ, "ਤੁਸੀਂ ਹੋਰ ਸੁਣਿਆ ਭਾਈ ਜਾਨ ! ਛੋਟੀ ਮਾਸੀ

ਕੁਦਸੀਆ ਹੁਣਾਂ ਵਲ ਅਮਜਦ ਭਾਈ ਦਾ 'ਪੈਗਾਮ' ਲੈ ਕੇ ਗਈ, ਤਾਂ ਕੁਦਸੀਆ ਨੇ ਆਪ ਆ ਕੇ ਕਹਿ ਦਿਤਾ, ਮੈਂ ਅਮਜਦ ਨਾਲ ਵਿਆਹ ਨਹੀਂ ਕਰਾਂਗੀ। ਸੁਣਿਆ ਹੈ ਚਾਚਾ ਅੱਬਾ ਜ਼ਹਿਰ ਖਾਣ ਵਾਲੇ ਹਨ। ਸਾਰੇ ਖਾਨਦਾਨ ਵਿਚ ਬੂਹ ਬੂਹ ਹੋ ਰਹੀ ਹੈ।"

ਉਸ ਦਿਨ ਬਹੁਤ ਦਿਨ ਬਾਅਦ ਮੈਂ ਜਿਹਲ ਦੀ ਕੋਠੜੀ ਵਿਚ ਮੁਸਕਰਾਇਆ ਸੀ। ਉਸ ਦਲੇਰ ਹੌਸਲੇ ਤੇ ਦੂਰੋਂ ਹੀ ਤੇਰੀ ਪਿਠ ਬਾਪੜੀ ਸੀ, ਤੇ ਮਹਿਸੂਸ ਕੀਤਾ ਸੀ ਕਿ ਜਿਸ ਮਿਆਨ ਵਿਚ ਅਸੀਂ ਆਪਣੇ ਆਪ ਨੂੰ ਲਪੇਟਿਆ ਹੋਇਆ ਹੈ ਉਹ ਥਾਂ ਥਾਂ ਤੋਂ ਟੁੱਟ ਰਿਹਾ ਹੈ। ਜੀਅ ਕੀਤਾ, ਇਕ ਜ਼ਹਿਰ ਦੀ ਸ਼ੀਸ਼ੀ ਛਟਾਛਟ ਪਾਰਸਲ ਕਰ ਦਿਆਂ ਤਾਂ ਜੋ ਉਹ ਕੇਵਲ ਸਲਾਹ ਬਣਾ ਕੇ ਹੀ ਨਾ ਰਹਿ ਜਾਏ। ਤੂੰ ਫੇਰ ਇਕ ਵਾਰ ਮੇਰੇ ਸਾਹਮਣੇ ਆਈ ਸੀ, ਝੁੰਜਲਾ ਕੇ ਸਵੇਟਰ ਉਧੇੜਦੀ ਹੋਈ। ਫੇਰ ਮੈਂ ਏਸ ਘਟਨਾ ਨੂੰ ਭੁੱਲ ਗਿਆ। ਆਇਸ਼ਾ ਆਪਣੇ ਖਤਾਂ ਵਿਚ ਲਿਖਦੀ ਰਹੀ ਕਿ ਤੇਰਾ ਤੇ ਰਿਆਜ਼ ਦਾ ਰੋਮਾਂਸ ਚੱਲ ਰਿਹਾ ਹੈ। ਆਪਣੀ ਸਫ਼ਾਈ ਵਿਚ ਕੁਝ ਕਹਿਣ ਦੀ ਕੋਸ਼ਿਸ਼ ਨਾ ਕਰ—ਮੈਨੂੰ ਪਤਾ ਹੈ ਕਿ ਤੂੰ ਏਸ ਪਿਆਰ ਨੂੰ ਸਫ਼ਲ ਬਣਾਉਣ ਦੀ ਕਿੰਨੀ ਕੋਸ਼ਿਸ਼ ਕੀਤੀ। ਪਰ ਰਿਆਜ਼ ਤੁਹਾਡੇ ਘਰ ਦਾ ਲੈ-ਪਾਲਕ ਸੀ। ਤੁਹਾਡੇ ਦਸਤਰਖਾਨ ਦੇ ਟੁਕੜਿਆਂ ਤੇ ਪਲਿਆ ਸੀ। ਫੇਰ ਚਾਚਾ ਅੱਬਾ ਨੂੰ ਏਸ ਪਿਆਰ ਦੀ ਸੂਹ ਲੱਗ ਗਈ ਤੇ ਉਹਨੇ ਰਿਆਜ਼ ਨੂੰ ਘਰੋਂ ਹੀ ਨਹੀਂ ਸ਼ਹਿਰ ਤੋਂ ਵੀ ਬਾਹਰ ਕੱਢ ਦਿਤਾ। ਤੇ ਤੂੰ ਬੜੇ ਠੰਡੇ ਨਾਲ ਪਿਆਰ ਦੀ ਏਸ ਲਾਸ਼ ਨੂੰ ਦਿਲ ਦੇ ਕਬਰਿਸਤਾਨ ਵਿਚ ਦਫ਼ਨ ਕਰ ਦੇਣਾ ਚਾਹਿਆ—ਪਰ ਸ਼ਾਇਦ ਅਜਿਹਾ ਹੋ ਨਾ ਸਕਿਆ, ਕਿਉਂਕਿ ਮੁਰਦਾਰ ਖਾਣ ਵਾਲੀਆਂ ਗਿਰਝਾਂ, ਜਿਹੜੀਆਂ ਅਜਿਹੇ ਮੌਕਿਆਂ ਦੀ ਤਲਾਸ਼ ਵਿਚ ਮੰਡਲਾਉਂਦੀਆਂ ਰਹਿੰਦੀਆਂ ਹਨ, ਉਸ ਲਾਸ਼ ਨੂੰ ਬਾਹਰ ਧੂਆ ਲਿਆਈਆਂ। ਜੀਅ ਭਰ ਕੇ ਸੁਆਦ ਲਿਆ ਤੇ ਚੀਰ ਪਾੜ ਕੇ ਸੁੱਟ ਪਾਇਆ। ਤੇਰੀ ਬੀਮਾਰੀ ਨੂੰ ਭਿੰਨ ਭਿੰਨ ਅਰਥ ਦਿੱਤੇ ਗਏ। ਭਾਵ ਇਹ ਸਭ ਰਿਆਜ਼ ਦੀ ਅਮਾਨਤ ਨੂੰ ਠਿਕਾਣੇ ਲਾਉਣ ਦੇ ਬਹਾਨੇ ਹਨ, ਤੇ ਤੂੰ ਆਪਣੇ ਬੰਦ ਕਮਰੇ ਵਿਚ ਨਹੀਂ ਪਈ ਰਹਿੰਦੀ, ਸਗੋਂ ਰਿਆਜ਼ ਨਾਲ ਨੱਸ ਗਈ ਹੋਈ ਹੈ।

ਇਹ ਅਫਵਾਹਾਂ ਮੈਂ ਦੂਰ ਬੈਠ ਕੇ ਸੁਣੀਆਂ ਤੇ ਹਰ ਗੱਲ ਨੂੰ ਵਿਸ਼ਵਾਸ ਦੇ ਖਾਤੇ ਵਿਚ ਪਾਉਂਦਾ ਗਿਆ। ਇਹ ਕੋਈ ਅਜਿਹੀ ਗੱਲ ਵੀ ਨਹੀਂ ਸੀ ਜਿਹਦਾ ਵਿਸ਼ਵਾਸ ਨਾ ਕੀਤਾ ਜਾ ਸਕੇ। ਆਇਸ਼ਾ ਦੇ ਕਹਿਣ ਅਨੁਸਾਰ ਤੂੰ ਆਪਣੀ ਮਹੱਤਤਾ ਦਾ ਅਹਿਸਾਸ ਕਰਵਾਉਣ ਦਾ ਨਿਰਣਾ ਲੈ ਚੁਕੀ ਸੇਂ ਤੇ ਤੇਂ ਸਾਰੀ ਦੁਨੀਆਂ ਨੂੰ ਠੁਕਰਾ ਕੇ ਆਪਣੀ ਮਨ-ਮੰਨੀ ਕਰਨ ਦਾ ਤਹੱਈਆ ਕਰ ਲਿਆ ਸੀ—ਫੇਰ ਤੇਰੇ ਜਿਹੀਆਂ ਪਿਆਰ ਦੀਆਂ ਡੰਗੀਆਂ ਕੁਝੀਆਂ ਇਸ ਤੋਂ ਵਧ ਆਪਣੀ ਮਹੱਤਤਾ ਦਾ ਸਬੂਤ ਕੀ ਦੇ ਸਕਦੀਆਂ ਹਨ।

ਇਸ ਤੋਂ ਪਿਛੋਂ ਜਦ ਮੈਂ ਜਿਹਲੋਂ ਛੁੱਟ ਕੇ ਘਰ ਆਇਆ ਤਾਂ ਤੂੰ ਸਮੇਂ ਦਾ ਮਹੱਤਵਪੂਰਨ ਵਿਸ਼ਾ ਬਣ ਚੁਕੀ ਸੈਂ, ਜਾਂ, ਆਇਸ਼ਾ ਦੇ ਸ਼ਬਦਾਂ ਵਿਚ, ਕੁਝ ਕਰਨ ਦੀ ਧੁਨ ਵਿਚ ਆਪਣਾ ਰਿਹਾ ਸਿਹਾ ਵਕਾਰ ਵੀ ਗੰਵਾ ਚੁਕੀ ਸੈਂ।

ਇਸ ਦੌਰਾਨ ਤੂੰ ਆਪਣੇ ਮਾਸਟਰ ਨਾਲ ਪਿਆਰ ਕਰ ਚੁਕੀ ਸੈਂ, ਜਿਹੜਾ ਤੈਨੂੰ ਪੜ੍ਹਾਉਣ ਆਉਂਦਾ ਸੀ। ਇਕ ਸਿੱਧਾ ਸਾਦਾ, ਖਤਰਨਾਕ ਹੱਦ ਤੱਕ ਸਰੀਫ ਇਨਸਾਨ, ਜਿਹੜਾ ਆਪਣੀ ਮਜ਼ਲੂਮੀ ਤੇ ਬੇਚਾਰਗੀ ਪ੍ਰਗਟ ਕਰ ਕੇ ਸੂਜਿਆਂ ਤੋਂ ਤਰਸ ਦੀ ਭੀਖ ਮੰਗਦਾ ਸੀ।

ਪਹਿਲਾਂ ਉਹਨੇ ਤੈਨੂੰ ਇੱਗੜਤ ਤੇ ਸ਼ਰਾਫਤ ਦੇ ਸਬਕ ਪੜ੍ਹਾਏ, ਆਪਣੀ ਬੇਚਾਰਗੀ ਤੇ ਦੁਖ ਦੀਆਂ ਕਹਾਣੀਆਂ ਸੁਣਾਈਆਂ। ਉਹਦੀ ਪ੍ਰੇਮਿਕਾ ਨੇ ਉਹਨੂੰ ਧੋਖਾ ਦਿਤਾ ਸੀ, ਕੇਵਲ ਗਰੀਬੀ ਕਰ ਕੇ ਹੀ ਉਹਨੂੰ ਠੁਕਰਾ ਦਿਤਾ। (ਇਹ ਪ੍ਰੇਮਿਕਾਵਾਂ ਦੇ ਧੋਖਾ ਦੇਣ ਦਾ ਦੁਖੜਾ ਵੀ ਕਿੰਨਾ ਬੋਦਾ ਹੋ ਚੁਕਾ ਹੈ ?)

ਫੇਰ ਉਹਦੀ ਪਿਆਸੀ ਦੁਨੀਆਂ ਵਿਚ ਤੂੰ ਆਪਣੀ ਹਮਦਰਦੀ ਦੇ ਕੁਝ ਤੁਪਕੇ ਟਾਪਕਾਉਣੇ ਚਾਹੇ। ਆਪਣੇ ਵਰਤ ਵਿਹਾਰ ਨਾਲ ਉਹਦਾ ਦੁਖ ਘਟਾਉਣਾ ਚਾਹਿਆ। ਆਪਣੇ ਗਾਮ ਦੀ ਕਹਾਣੀ ਵੀ ਉਹਨੂੰ ਸੁਣਾ ਘੱਤੀ। ਕੋਰਸ ਦੀਆਂ ਕਿਤਾਬਾਂ ਨੂੰ ਇਕ ਪਾਸੇ ਸਮੇਟ ਕੇ ਜੀਅ ਧਰਾਉਣ ਦੇ ਸਬਕ ਪੜ੍ਹਾਏ ਜਾਣ ਲੱਗੇ।

ਤੇਰਾ ਮਾਸਟਰ ਬੀਮਾਰ ਪੈ ਗਿਆ ਤੇ ਚਾਚਾ ਅੱਬਾ ਨੇ ਦੂਜਾ ਮਾਸਟਰ ਰੱਖਣਾ ਚਾਹਿਆ, ਤਾਂ ਤੂੰ ਇਸ ਤੋਂ ਇਨਕਾਰ ਕਰ ਦਿਤਾ। ਤੂੰ ਉਸੇ ਮਾਸਟਰ ਤੋਂ ਪੜ੍ਹਨਾ ਚਾਹੁੰਦੀ ਸੈਂ। ਉਹਦੀ ਖਬਰਸਾਰ ਪੁੱਛਣ ਲਈ ਉਹਦੇ ਘਰ ਜਾਣ ਦੀ ਜ਼ਿੱਦ ਕਰਦੀ ਸੈਂ। ਇਹ ਸਾਰੀਆਂ ਗੱਲਾਂ ਘਰ ਦੇ ਛੋਟੇ ਬੱਚਿਆਂ ਤਕ ਨੇ ਮੈਨੂੰ ਸੁਣਾਈਆਂ। ਮੈਂ ਕਿਵੇਂ ਵਿਸ਼ਵਾਸ ਕਰ ਲਵਾਂ ਕਿ ਤੈਨੂੰ ਏਸ ਮਾਸਟਰ ਨਾਲ ਪਿਆਰ ਨਹੀਂ, ਕੇਵਲ ਹਮਦਰਦੀ ਸੀ। ਇਹ ਇਨਸਾਨੀਅਤ ਦਾ ਜਜਬਾ ਹੀ ਇਕ ਰਾਤ ਚੁਪਕੇ ਜਿਹੇ ਉਠਾ ਕੇ ਤੈਨੂੰ ਮਾਸਟਰ ਦੇ ਘਰ ਲੈ ਗਿਆ, ਤੇ ਜਦ ਤੂੰ ਦਰਵਾਜ਼ਾ ਖਟਖਟਾ ਰਹੀ ਸੈਂ, ਤਾਂ ਚਾਚਾ ਅੱਬਾ ਦੇ ਡੰਡੇ ਦੀ ਮਾਰ ਨਾਲ ਬੋਹੋਸ ਹੋ ਗਈ।

ਫੇਰ ਘਰ ਵਾਲੇ ਕਈ ਮਹੀਨੇ ਤੇਰੇ ਪਰਛਾਵੇਂ ਤੋਂ ਅਛੂਤਾਂ ਵਾਂਗੂੰ ਬਚਦੇ ਰਹੇ। ਘਰ ਦੀਆਂ ਲੰਮੇ ਲੰਮੇ ਨੱਕਾਂ ਵਾਲੀਆਂ ਅੌਰਤਾਂ ਨੇ ਬਰਾਦਰੀ ਵਿਚ ਵੜਨਾ ਬੰਦ ਕਰ ਦਿਤਾ। ਚਾਚਾ ਅੱਬਾ ਨੇ ਵਕਤ ਤੋਂ ਪਹਿਲਾਂ ਪੈਨਸ਼ਨ ਲੈ ਲਈ, ਤੇ ਤੂੰ ਸਾਰੇ ਖਾਨਦਾਨ ਤੇ ਕਲੰਕ ਦਾ ਝੁਮਕਾ ਬਣ ਕੇ ਲਹਿਰਾਉਣ ਲੱਗੀ।

ਕੁੜੀਆਂ ਨੂੰ ਤੇਰੇ ਕੋਲ ਬੈਠਣ ਦੀ ਇਜਾਜ਼ਤ ਨਹੀਂ ਸੀ। ਪਰ ਤੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੈਂ ਕਰਦੀ। “ਗੰਗਾ ਨੀਂ ਗੰਗਾ ਤੂੰ ਕਿਥੇ ਲਹਿਰਾਵੇਂ ? ਦੱਸ ਮੈਂ ਪੇਰ ਤਾਂ ਡੋਬ ਲਵਾਂ !”

ਤੇ ਵਿਹੜੇ ਵਿਚ ਬੜੀ ਨੇ ਤੋਂ ਅਮਾਂ ਨੂੰ ਕਿਹਾ, “ਜੋ ਮੇਰਾ ਜੀਅ ਚਾਹੇਗਾ, ਉਹ ਕਰਾਂਗੀ, ਜਾਂ ਫੇਰ ਤੁਸੀਂ ਲੋਕ ਸੈਨੂੰ ਮਾਰ ਹੀ ਸੁਟੋ ।”

ਫੇਰ ਸਭ ਦੂਜੀ ਗੱਲ ਨਾਲ ਸਹਿਮਤ ਹੋ ਗਏ । ਸਭ ਨੇ ਤੇਰੇ ਤੇ ‘ਛਾਤਿਹਾ’ ਪੜ੍ਹ ਛੱਡੀ । ਪਰ ਸ਼ਮੀਮ ਮਾਮਾ ਇਸ ‘ਛਾਤਿਹਾ’ ਵਿਚ ਸ਼ਾਮਲ ਨਾ ਹੋਏ । ਹੌਲੀ ਹੌਲੀ ਦੂਜਾ ਗਮ ਵੀ ਭੁਲਣ ਲੱਗਾ । ਕੁਝ ਸ਼ਮੀਮ ਮਾਮਾ ਦੀਆਂ ਨਾਜ਼ਬਰਦਾਰੀਆਂ ਨੇ ਉਹਨੂੰ ਮਿਟਾ ਦਿਤਾ । ਉਹ ਤੇਰੇ ਤੇ ਬੈਹੋਦ ਮਿਹਰਬਾਨ ਸਨ । ਆਇਸ਼ਾ ਕਹਿੰਦੀ ਸੀ, “ਸ਼ਮੀਮ ਮਾਮਾ ਦੀ ਅਜ਼ਰਾ ਵੀ ਤਾਂ ਕੁਦਸੀਆ ਦੀ ਕਲਾਸ ਛੈਲੇ ਹੈ । ਜੇਹੋ ਜਿਹੀ ਉਹਨਾਂ ਦੀ ਧੀ, ਓਹੋ ਜਿਹੀ ਕੁਦਸੀਆ । ਫੇਰ ਉਹ ਕਿਵੇਂ ਇਕ ਕੁੜੀ ਨੂੰ ਘੁਲ ਘੁਲ ਕੇ ਮਰਦਿਆਂ ਵੇਖਣ ।” ਸ਼ਮੀਮ ਮਾਮਾ ਬੜੀ ਮੁੱਦਤ ਤੋਂ ਪਤਨੀ ਤੇ ਬੱਚਿਆਂ ਨਾਲ ਨਾਤਾ ਤੋੜ ਕੇ ਬੜੀ ਰੰਗੀਨ ਜ਼ਿੰਦਗੀ ਗੁਜ਼ਾਰ ਰਹੇ ਸਨ । ਕੇਵਲ ਏਨੀ ਗੱਲੋਂ ਕਿ ਉਹਨਾਂ ਦੀ ਪਤਨੀ ਕਦੇ ਚੰਗੀ ਸਾੜੀ ਨਾ ਬੰਨ੍ਹ ਸਕੀ । (ਇਕ ਵਾਰ ਆਇਸ਼ਾ ਨੇ ਲਿਖਿਆ ਸੀ ਕਿ ਸਭ ਤੋਂ ਵਧੀਆ ਸਾੜੀ ਬੰਨ੍ਹਣ ਲਈ ਤੂੰ ਇਨਾਮ ਲੈ ਸਕਦੀ ਹੈਂ) ਉਹ ਆਪਣੇ ਬੱਚਿਆਂ ਨੂੰ ਛੱਡ ਕੇ ਤੈਨੂੰ ਸੈਰ ਕਰਾਉਣ ਜਾਂਦੇ ਸਨ । ਤੇਰੇ ਸਦਕੇ ਸਾਰਾ ਘਰ ਸਿਨਮਾ ਦੇਖਦਾ, ਪਿਕਨਿਕ ਤੇ ਜਾਂਦਾ, ਮੋਟਰਾਂ ਵਿਚ ਘੁੰਮਦਾ । ਤੂੰ ਕੋਈ ਉੱਚੀ ਡਿਗਰੀ ਲੈਣੀ ਚਾਹੁੰਦੀ ਸੈਂ, ਤੇ ਚਾਚਾ ਅੱਬਾ ਤੈਨੂੰ ਇਕੱਲੀ ਹੋਸਟਲ ਵਿਚ ਛੱਡਣ ਨੂੰ ਤਿਆਰ ਨਹੀਂ ਸਨ । ਇਸ ਲਈ ਸ਼ਮੀਮ ਮਾਮਾ ਵਿਚਾਰੇ ਆਪਣੀ ਵਕਾਲਤ ਦੇ ਬੇਸ਼ੁਮਾਰ ਮਹੱਤਵਪੂਰਨ ਕੰਮ ਛੱਡ ਕੇ ਬਾਰਾਂ ਬਾਰਾਂ ਵਜੇ ਰਾਤ ਤੱਕ ਤੈਨੂੰ ਛਾਰਸੀ ਤੇ ਉਰਦੂ ਕਵੀਆਂ ਦੀਆਂ ਰਚਨਾਵਾਂ ਪੜ੍ਹਾਉਂਦੇ । ਇਸਕ ਤੇ ਰਹੱਸਵਾਦ ਵਿਚ ਗੜ੍ਹੋਂ ਸ਼ਿਅਰਾਂ ਦੇ ਅਰਥ ਤੈਬੋਂ ਪੁਛਦੇ, ਤੇ ਉਹਨਾਂ ਵਿਚ ਛੁਪੇ ਨੁਕਤਿਆਂ ਦਾ ਵਿਸਲੇਸ਼ਨ ਕਰਦੇ ਝੂਮ ਝੂਮ ਉਠਦੇ ।

ਸਾਰੇ ਪਾਸਿਆਂ ਤੋਂ ਠੁਕਰਾਏ ਜਾਣ ਤੋਂ ਪਹਿਲਾਂ ਤੂੰ ਆਪ ਕਿਸੇ ਨਾਲ ਗੱਲ ਨਹੀਂ ਸੀ ਕਰਦੀ । ਦਿਨ ਭਰ ਪਲੰਘ ਤੇ ਮੂਧੀ ਪਈ ਨਾ ਜਾਣੇ ਕੀ ਕੀ ਸੋਚਦੀ ਰਹਿੰਦੀ । ਕੋਈ ਗੱਲ ਨਾ ਕਰਦਾ ਤਾਂ ਕੋਈ ਗਿਲਾ ਨਾ ਕਰਦੀ । ਸ਼ਮੀਮ ਮਾਮਾ ਸਿਰ ਤੇ ਹੱਥ ਫੇਰਦੇ ਤਾਂ ਉਹਨਾਂ ਨੂੰ ਰੋਕਦੀ ਨਾ । ਹੱਥ ਫੜ ਕੇ ਮੋਟਰ ਵਿਚ ਬੈਠਾ ਦਿੰਦੇ ਤਾਂ ਬੈਠ ਜਾਂਦੀ । ਸੰਭਵ ਹੈ ਉਹਨਾਂ ਤੋਂ ਤੇਰੀ ਵੀਰਾਨ ਜ਼ਿੰਦਗੀ ਦੇਖੀ ਨਾ ਰਾਈ ਹੋਵੇ ਤੇ ਉਹ ਇਨਸਾਨੀਅਤਾਂ ਦੇ ਹੱਥੋਂ ਮਜਬੂਰ ਹੋ ਗਏ ਹੋਣ ।

ਤੇਰਾ ਇਹ ਰਵੱਦੀਆ ਕਿੰਨਾ ਹੈਰਾਨ ਕਰਨ ਵਾਲਾ ਸੀ । ਮਾਮੀ ਨੂੰ ਆਪਣਾ ਭਵਿਖਤ ਖਤਰੇ ਵਿਚ ਪਿਆ ਨਜ਼ਰ ਆਉਣ ਲੱਗਾ, ਤੇ ਸਭ ਦੀਆਂ ਸਵਾਲੀਆਂ ਨਜ਼ਰਾਂ ਤੇਰੇ ਚਿਹਰੇ ਵਲ ਉੱਠ ਪਈਆਂ ।

ਇਕ ਰਾਤ ਜਦ ਤੂੰ ਸ਼ਮੀਮ ਮਾਮਾ ਕੋਲੋਂ ਪੜ੍ਹ ਰਹੀ ਸੈਂ, ਕਮਰੇ ਵਿਚ ਕੁਝ ਸੋਚ

ਜਿਹਾ ਹੋਇਆ ਤੇ ਤੂੰ ਬਿਨਾਂ ਸੁਪੱਟੇ ਕਮਰੇ ਵਿਚੋਂ ਨੱਸੀ ਆਈ ਤੇ ਪਲੰਘ ਤੇ ਫਿਗ ਕੇ ਰੋਣ ਲੱਗ ਪਈ ।

ਤੇਰੇ ਪਿਛੇ ਪਿਛੇ ਘਰ ਦੇ ਸਭ ਲੋਕਾਂ ਦੀ ਲੰਮੀ ਕਤਾਰ ਸੀ । ਮੈਂ ਬੜੀ ਦਿਲਚਸਪੀ ਨਾਲ ਤਮਾਸਾ ਦੇਖਣ ਲੱਗਾ । ਚਾਚੀ ਨੇ ਆਪਣੀ ਜਾਣ ਵਿਚ ਤੇਰੀ ਪਿੱਠ ਤੇ ਬੜੇ ਜ਼ੋਰ ਦੇ ਮੁੱਕੇ ਮਾਰੇ ਤੇ ਬਹੁਤ ਸਾਰੀਆਂ ਮੁਰਗਾਬੀਆਂ ਕੁੜਕੜਾਉਣ ਲੱਗੀਆਂ । ਜਵਾਬ ਵਿਚ ਸਿਸਕੀਆਂ ਰੋਕ ਕੇ ਤੂੰ ਬੜੀ ਮੁਸਕਲ ਨਾਲ ਕਿਹਾ, “ਮੈਂ ਜਿੱਧਰ ਵੀ ਜਾਵਾਂ ਸਭ ਮੈਨੂੰ ਬੁਰਾ ਕਹਿੰਦੇ ਹਨ । ਮੈਨੂੰ ਕੀ ਪਤਾ ਸੀ ਕਿ ਉਹ ਏਡਾ ਕਮੀਨਾ...” ਮੈਨੂੰ ਹਾਸੀ ਆ ਗਈ । ਕੋਈ ਮਰਦ ਮਾਮਾ ਨਹੀਂ ਹੁੰਦਾ, ਸਭ ਕਮੀਨੇ ਹੁੰਦੇ ਹਨ, ਜਿਹੜੇ ਇਸਤਰੀ ਤੋਂ ਸਭ ਕੁਝ ਲੈ ਕੇ ਵੀ ਉਹਨੂੰ ਝਿਲਮਿਲਾਉਂਦੇ ਹੰਝੂਆਂ ਤੋਂ ਬਿਨਾਂ ਕੁਝ ਨਹੀਂ ਦੇ ਸਕਦੇ ।

ਸਮੀਮ ਮਾਮਾ ਨੇ ਸੋਚਿਆ ਹੋਵੇਗਾ ਕਿ ਜੇ ਰਿਆਜ਼ ਜਾਂ ਮਾਸਟਰ ਤੈਨੂੰ ਕੋਈ ਇਮਾਨਤ ਨਾ ਦੇ ਸਕਿਆ ਤਾਂ ਉਹ ਕਿਉਂ ਨਾ ਇਸ ਵਹਿੰਦੀ ਗੰਗਾ ਵਿਚ ਹੱਥ ਧੋ ਲੈਣ, ਜਦੋਂ ਕਿ ਉਹ ਕਿਸੇ ਰਿਸ਼ਤਿਓਂ ਤੇਰੇ ਮਾਮਾ ਵੀ ਬਣੇ ਹੋਏ ਸਨ । ਫੇਰ ਤਾਂ ਉਹਨਾਂ ਦੀ ਪਤਨੀ ਨੇ ਇਹ ਖਬਰ ਸਾਰੇ ਸ਼ਹਿਰ ਵਿਚ ਧੁਮਾ ਦਿਤੀ ਕਿ ਜੇ ਤੂੰ ਚਾਹੋਂ ਤਾਂ ਤੀਵੀਂ ਤੇ ਬੱਚਿਆਂ ਵਾਲੇ ਮਰਦਾਂ ਨੂੰ ਵੀ ਬਹਿਕਾ ਸਕਦੀ ਹੈਂ । ਸਮੀਮ ਮਾਮਾ ਜਿਹਾ ਕਰਮੀ ਧਰਮੀ ਮਨੁਖ ਵੀ ਤੈਨੂੰ ਦੇਖ ਕੇ ਸਠਿਆ ਗਿਆ ।

ਕਿਸੇ ਅਜਾਇਬ ਘਰ ਵਿਚ ਰੱਖੀ ਹੋਈ ਲੱਖਾਂ ਸਾਲ ਪੁਰਾਣੀ ‘ਮਮੀ’ ਵਾਂਗ ਤੂੰ ਇਕ ਨੁਮਾਇਸ਼ ਦੀ ਚੀਜ਼ ਬਣ ਗਈ । ਛੱਤਾਂ ਤੋਂ ਛਲਾਂਗਾਂ ਮਾਤਰਦੀ ਇਹ ਗੱਲ ਸਾਰੇ ਸ਼ਹਿਰ ਦਾ ਚੱਕਰ ਲਾ ਕੇ ਤੇਰੇ ਮੱਬੇ ਤੇ ਚਿਪਕ ਗਈ । ਦੂਰੋਂ ਦੂਰੋਂ ਇਸਤਰੀਆਂ ਤੇ ਕੁੜੀਆਂ ਬੱਚੇ ਢਾਕਾਂ ਉਪਰ ਤੇ ਉੱਗਲਾਂ ਨੱਕ ਤੇ ਟਿਕਾ ਕੇ ਤੈਨੂੰ ਦੇਖਣ ਆਉਂਦੀਆਂ । ਮਰਦਾਂ ਦੀਆਂ ਮਹਿਫਲਾਂ ਵਿਚ ਉਚੇ ਹਾਸਿਆਂ ਤੇ ਗੰਦੀਆਂ ਗਾਹਲਾਂ ਦੇ ਦੌਰਾਨ ਤੇਰਾ ਨਾਂ ਆ ਜਾਂਦਾ ਤਾਂ ਆਪਣੀ ਵੀ ਤਬੀਅਤ ਉਸ ਲੁਟਣ ਵਾਲੇ ਬਾਗ ਵਿਚ ਜਾਣ ਨੂੰ ਮਚਲ ਉਠਦੀ । ਅਤਹਰ ਇਸੇ ਲੁੱਟ ਦੇ ਮਾਲ ਦੀ ਆਸ ਵਿਚ ਆਇਆ ਸੀ । ਮੇਰਾ ਛੋਟਾ ਭਰਾ, ਜਿਹੜਾ ਆਪਣੀ ਆਵਾਰਗੀ ਦੇ ਕਾਰਨ, ਹਵਾਲਾਤ ਤਕ ਹੋ ਆਇਆ ਸੀ । ਮੱਧ ਵਰਗ ਦਾ ਇਕ ਵਿਹਲੜ ਗੱਭਰੂ, ਜਿਹਨੂੰ ਬੇਕਾਰੀ ਨੇ ਮਲੀਆਮੇਟ ਕਰ ਦਿਤਾ ਸੀ, ਤੇ ਸਭ ਉਹਦੇ ਵਲੋਂ ਨਿਰਾਸ ਹੋ ਚੁਕੇ ਸਨ । ਸਭ ਲੋਕ ਇਸ ਗੱਲ ਤੇ ਸਹਿਮਤ ਸਨ, ਕਿ ਉਹਨੂੰ ਕਿਸੇ ਨੇ ਆਪਣੀ ਧੀ ਨਹੀਂ ਦੇਣੀ । ਬਾਹਰ ਦੇ ਮੌਜ ਮੇਲੇ ਤੋਂ ਬਿਨਾਂ ਉਹ ਕਈ ਵਾਰ ਘਰੇਲੂ ਕੁੜੀਆਂ ਨੂੰ ਝੱਸਾ ਦੇ ਚੁੱਕਾ ਸੀ । ਸਗੋਂ ਰਾਹਤ ਬਾਰੇ ਤਾਂ ਇਹ ਵੀ ਮਸ਼ਹੂਰ ਸੀ ਕਿ ਕੇਵਲ ਅਤਹਰ ਦੇ ਕਾਰਨ ਉਹ ਆਪਣੇ ਪਤੀ ਦਾ ਘਰ ਛੱਡੀ ਬੈਠੀ ਹੈ । ਪਰ ਏਨੇ ਕਾਲੇ ਕਾਰਨਾਮਿਆਂ ਦੇ

ਬਾਵਜੂਦ ਉਹ ਤੇਰੇ ਵਲੋਂ ਬੇਆਸ ਨਹੀਂ ਮੁਕਿਆ। ਸਾਰੀ ਦੁਨੀਆਂ ਦਾ ਫਿਟਕਾਰਿਆ ਹੋਇਆ, ਮੁੰਹਫਟ, ਬੇਰਹਮ, ਚੀਕ ਚੀਕ ਕੇ ਗੱਲਾਂ ਕਰਨ ਵਾਲਾ ਅਤਹਰ—ਜਿਹਨੂੰ ਅੱਥਾ ਰੋਜ਼ ਘਰੋਂ ਕਢ ਦਿੰਦੇ, ਅੰਮ੍ਰਿਤ ਕੋਸਣੇ ਦਿੰਦੀ, ਤੇ ਆਇਸ਼ਾ ਆਪਣੀ ਕਿਸਮਤ ਤੇ ਸਬਰ ਕਰ ਕੇ ਬੈਠ ਜਾਂਦੀ। ਜੇ ਭੈਣਾਂ ਦੇ ਭਾਈ ਮਾਣ ਕਰਨ ਜੋਗੇ ਨਾ ਹੋਣ, ਤਾਂ ਉਹ ਕਿੰਨੀਆਂ ਅਭਾਗੀਆਂ ਨਜ਼ਰ ਆਉਂਦੀਆਂ ਹਨ। ਸੁਣੱਖੇ, ਕਮਾਉਂ ਭਾਈਆਂ ਦੇ ਹੈਸਲੇ ਤੇ ਉਹ ਨਾ ਜਾਣੇ ਕਿੰਨੇ ਨੱਕ ਆਪਣੇ ਅੱਗੇ ਰਗੜਵਾ ਸਕਦੀਆਂ ਹਨ। ਆਇਸ਼ਾ ਦਾ ਸਾਰਾ ਧਿਆਨ ਮੇਰੇ ਤੇ ਕੋਂਦ੍ਰੂਤ ਹੋ ਗਿਆ ਸੀ। ਮੇਰੀ ਖੁਸ਼ਕ, ਤੇ ਬੇਤੁਕੀ ਜ਼ਿੰਦਗੀ ਵਿਚ ਕੁੜੀਆਂ ਨੂੰ ਕੋਈ ਦਿਲਚਸਪੀ ਨਹੀਂ ਸੀ, ਫੇਰ ਵੀ ਆਪਣੀ ਅਸੂਲ-ਪਸੰਦੀ, ਤੇ ਸੱਚ-ਪੁੱਤੀ ਦੇ ਕਾਰਨ ਮੇਰੀ ਸ਼ਖਸੀਅਤ ਨੂੰ ਕਾਛੀ ਸਨਮਾਨ ਪਰਾਪਤ ਸੀ।

ਤੇਰੇ ਦਰੋਂ ਅਤਹਰ ਦਾ ਕਿਵੇਂ ਸੁਆਗਤ ਹੋ ਗਿਆ ਇਹ ਗੱਲ ਸਭ ਨੂੰ ਹੈਰਾਨ ਕਰਨ ਵਾਲੀ ਸੀ। ਉਹ ਤਾਂ ਆਪਣੇ ਜਚਦੇ ਸਰੀਰ, ਤੇ ਨਿਝੱਕ ਵਰਤ ਵਿਹਾਰ ਨਾਲ ਮੁਹਿੰਮਾਂ ਸਰ ਕਰ ਆਉਂਦਾ ਸੀ ਪਰ ਤੂੰ ਤਾਂ ਸਦਾ ਬੁਝੇ ਦਿਲ ਤੇ ਬੀਮਾਰ ਜ਼ਿਹਨ ਢੂਢੇ ਸਨ।

ਏਥੇ ਮੈਨੂੰ ਆਪਣੀ ਪਿਛਲੀ ਰੀਸਰਚ ਜਾਪੀ ਤੇ ਉਹਨੂੰ ਇਕ ਸਿਰਿਓ ਸ਼ੈਟ ਪਾਉਣ ਤੋਂ ਪਹਿਲਾਂ ਮੈਂ ਤੇਰੇ ਨਾਲ ਬੋਲਚਾਲ ਵਧਾਉਣੀ ਚਾਹੀ। ਮੈਨੂੰ ਘਰ ਰਹਿਣ ਦਾ ਬਹੁਤ ਘੱਟ ਅਵਸਰ ਮਿਲਦਾ ਸੀ, ਖਾਸ ਕਰ ਕੇ ਤੇਰੇ ਨਾਲ ਕਦੇ ਬੇਤਕੱਲਫ਼ ਗੱਲ ਕਰਨ ਦੀ ਵਿਹਲ ਨਾ ਮਿਲੀ। ਉਸ ਇਕੋ ਘਰ ਵਿਚ ਰਹਿਣ ਦੇ ਬਾਵਜੂਦ ਅਸੀਂ ਇਕ ਦੂਜੇ ਤੋਂ ਬਹੁਤ ਦੂਰ ਰਹੇ। ਮੈਥੋਂ ਤੂੰ ਹਮੇਸ਼ਾ ਛੁਪਣਾ ਚਾਹੁੰਦੀ ਸੈਂ ਕਿਉਂਕਿ ਸਾਡੀ ਪਹਿਲੇ ਦਿਨ ਦੀ ਮੁਲਾਕਾਤ ਨੇ ਹੀ ਵਾਤਾਵਰਣ ਵਿਚ ਬੜੀ ਕੁੜਿੱਤਣ ਭਰ ਦਿਤੀ ਸੀ।

ਉਸ ਦਿਨ ਅਸੀਂ ਨਾਸਤੇ ਦੇ ਮੇਜ਼ ਤੇ ਮਿਲੇ ਸਾਂ। ਤੂੰ ਸ਼ਾਇਦ ਮੇਰੇ ਬਾਰੇ ਆਇਸ਼ਾ ਤੋਂ ਪਹਿਲਾਂ ਹੀ ਸੁਣ ਚੁਕੀ ਸੈਂ, ਤੇ ਮੇਰੇ ਤਕ ਆਪਣੇ ਕਾਰਨਾਮੇ ਪਹੁੰਚਾਉਣ ਤੋਂ ਕਤਰਾ ਰਹੀ ਸੈਂ। ਧਿਆਨ ਨਾਲ ਸਿਰ ਤੇ ਪੱਲਾ ਲੈ ਕੇ, ਨਜ਼ਰਾਂ ਝੁਕਾ ਕੇ ਐਉਂ ਬੈਠੀ ਸੈਂ ਜਿਵੇਂ ਕਿਸੇ ਪਾਦਰੀ ਦੇ ਸਾਹਮਣੇ ਆਪਣੇ ਗੁਨਾਹਾਂ ਦਾ ਇਕਬਾਲ ਕਰਨ ਆਈ ਹੋਵੇ। ਆਇਸ਼ਾ ਨੇ ਮੇਰੇ ਵਲ ਬੜੀਆਂ ਅਰਥ ਭਰਪੂਰ ਨਜ਼ਰਾਂ ਨਾਲ ਦੇਖ ਕੇ ਕਿਹਾ ਸੀ, “ਭਾਈ ਜਾਨ, ਦੇਖੋ, ਇਹ ਨੇ ਕੁਦਸੀਆ।” ਆਇਸ਼ਾ ਦੀ ਨਜ਼ਰ ਦਾ ਵਿਅੰਗ ਤੂੰ ਤਾੜ ਲਿਆ ਤੇ ਹੋਠਾਂ ਉਤੇ ਜੀਭ ਫੇਰ ਕੇ ਖੁਸ਼ਕ ਸੂਰ ਵਿਚ ਕਿਹਾ, “ਤਾਂ ਅਹਿਮਦ ਭਾਈ ਮੈਨੂੰ ਪਹਿਲਾਂ ਤੋਂ ਜਾਣਦੇ ਹਨ ?” ਤੇ ਤੂੰ ਚਾਹ ਦੀ ਪਿਆਲੀ ਰੱਖ ਕੇ ਉਠ ਖੜੇਤੀ ਸੈਂ।

ਚੁਮਾਸੇ ਦੀ ਇਕ ਸ਼ਾਮ ਨੂੰ ਨਿੰਮ੍ਹੀ ਨਿੰਮ੍ਹੀ ਰਿਮ ਡਿਮ ਨੇ ਮੌਸਮ ਬੜਾ ਨਸ਼ਈ ਜਿਹਾ ਬਣਾ ਦਿਤਾ ਸੀ। ਮੈਂ ਆਦਤ ਅਨੁਸਾਰ ਧੂੰਏਂ ਦੇ ਖਿਆਲੀ ਹਿਉਲੇ ਬਣਾ ਰਿਹਾ ਸਾਂ। ਆਇਸ਼ਾ, ਪਰਵੀਨ, ਛੋਟੀ ਭਾਬੀ, ਤੇ ਫਰਜ਼ਾਨਾ, ਕੋਲ ਬੈਠੀਆਂ ਕੈਰਮ ਖੇਡ ਰਹੀਆਂ ਸਨ, ਤੇ ਕਿਸੇ ਫਿਲਮ ਤੇ ਜ਼ੋਰਦਾਰ ਬਹਿਸ ਹੋ ਰਹੀ ਸੀ। ਇਕ ਹੀਰੋ ਇਕੋ ਸਮੇਂ ਦੇ ਕੁੜੀਆਂ ਨੂੰ ਪਿਆਰ ਕਰਦਾ ਸੀ, ਤੇ ਡਾਇਰੈਕਟਰ ਹਰ ਵਾਰ ਉਹਦੇ ਪਿਆਰ ਨੂੰ ਸੱਚਾ ਬਣਾਉਣ ਦੀ ਜ਼ਿੱਦ ਕਰਦਾ ਸੀ। ਆਇਸ਼ਾ ਦੇ ਖਿਆਲ ਵਿਚ ਇਹ ਪਿਆਰ ਦੀ ਹਤਕ ਸੀ, ਜਾਂ ਹੀਰੋ ਦੀ ਅੰਨ੍ਹੀ ਹਵਸ। ਤੂੰ ਉਹਨਾਂ ਦੇ ਕੋਲ ਬੈਠੀ, ਕਾਲੀ ਸਾਟਨ ਦੇ ਇਕ ਟੁਕੜੇ ਤੇ ਨਿੱਕੇ ਨਿੱਕੇ ਸ਼ੀਸ਼ੇ ਟਾਂਕ ਰਹੀ ਸੈਂ, ਜਿਹਨਾਂ ਦੀਆਂ ਬਹੁਤ ਸਾਰੀਆਂ ਕਿਰਨਾਂ ਨੇ ਤੇਰੇ ਚਿਹਰੇ ਤੇ ਮਸਾਲਾਂ ਬਾਲ ਦਿਤੀਆਂ ਸਨ। ਆਪਣੀ ਰਾਇ ਨੂੰ ਵਜ਼ਨਦਾਰ ਬਣਾਉਣ ਲਈ ਆਇਸ਼ਾ ਨੇ ਮੈਥੋਂ ਪੁਛਿਆ, “ਤੁਸੀਂ ਦਸੋ ਭਾਈ ਜਾਨ, ਕੀ ਪਿਆਰ ਇਕ ਤੋਂ ਵੱਧ ਵਾਰ ਕੀਤਾ ਜਾ ਸਕਦਾ ਹੈ ?”

ਤੇ ਮੈਂ ਬਿਨਾਂ ਸੋਚੇ ਸਮਝੇ ਕਹਿ ਦਿਤਾ, “ਕੁਦਸੀਆ ਤੋਂ ਪੁੱਛੋ।” ਤੇਰੇ ਹੱਥ ਕੰਮ ਕਰਦੇ ਕਰਦੇ ਤੁਕ ਗਏ, ਚਿਹਰੇ ਤੇ ਬਲਦੀਆਂ ਮਸਾਲਾਂ ਬੁਝ ਗਈਆਂ, ਤੇ ਉਲਾਂਭੇ ਨਾਲ ਲੱਦੀਆਂ ਨਜ਼ਰਾਂ ਨਾਲ ਮੈਨੂੰ ਤਕਦੀ ਬਾਹਰ ਚਲੀ ਗਈ।

ਭਾਬੀ ਤੇ ਫਰਜ਼ਾਨਾ ਨੂੰ ਦਬੀ ਦਬੀ ਹਾਸੀ ਆਈ। ਪਰਵੀਨ ਗੱਲ ਟਾਲਣ ਲਈ ਗੁਣਗੁਣਾਉਣ ਲੱਗੀ ਤੇ ਆਇਸ਼ਾ ਨੇ ਦਾਦ ਮੰਗਦੀ ਨਿਗਾਹ ਨਾਲ ਮੇਰੇ ਵਲ ਤੱਕਿਆ। ਫੇਰ ਮੈਂ ਇਸ ਸੁਹਾਉਣੀ ਸ਼ਾਮ ਦੀ ਸੁਨਹਿਰੀ ਪੁਸ਼ਾਕ ਉਧੇੜ ਕੇ ਸੁੱਟ ਦਿਤੀ। ਰਿਮਡਿਮ ਸ਼ੋਰ ਮਚਾਉਣ ਵਾਲੀਆਂ ਬੂੰਦਾਂ ਹੰਝੂਆਂ ਦੀਆਂ ਪਾਰਾਂ ਬਣ ਗਈਆਂ, ਤੇ ਕਮਰੇ ਵਿਚ ਹਨੇਰਾ ਪਸਰਨ ਲੱਗਾ।

“ਅੱਜ ਮੌਸਮ ਕਿੰਨਾ ਸੁਹਾਉਣਾ ਹੋ ਰਿਹਾ ਹੈ।”

“ਹੁੰਹ !”

“ਜੀਅ ਚਾਹ ਰਿਹਾ ਹੈ ਕਿਤੇ ਬਾਹਰ ਘੁੰਮਣ ਚੱਲੀਏ।”

“ਤਾਂ ਜਾਓ।” ਤੂੰ ਆਦਤ ਅਨੁਸਾਰ ਅਤਿ ਸੰਖੇਪ ਉੱਤਰ ਦੇ ਰਹੀ ਸੈਂ।

“ਪਰ ਨਾਲ ਚੱਲਣ ਵਾਲਾ ਜੋ ਕੋਈ ਨਹੀਂ। ਅਤਹਰ ਨੇ ਵਾਹਦਾ ਕੀਤਾ ਸੀ, ਉਹ ਨਹੀਂ ਆਇਆ। ਬੜਾ ਗੈਰ-ਜੁੰਮੇਵਾਰ ਤੇ ਝੂਠਾ ਹੋ ਗਿਆ ਹੈ ਇਹ ਮੁੰਡਾ।” ਅਤਹਰ ਦੀ ਨਿੰਦਿਆ ਕਰਕੇ ਮੈਂ ਤੇਰੇ ਚਿਹਰੇ ਤੇ ਕੁਝ ਢੂੰਡਣਾ ਚਾਹਿਆ। ਤੇਰੀਆਂ ਅੱਖਾਂ ਖੁਲ੍ਹੀ ਹੋਈ ਕਿਤਾਬ ਤੇ ਸਨ, ਤੇ ਹੱਥ ਟੇਬਲ ਕਲੱਬ ਦੀਆਂ ਜ਼ਿਕਨਾਂ ਦਰੁਸਤ ਕਰਨ ਵਿਚ ਰੁੱਝੇ ਹੋਏ। ਫੇਰ ਤੂੰ ਬੜੇ ਵਿਅੰਗ ਨਾਲ ਕਿਹਾ, “ਅਜਿਹੇ ਸੁਹਾਉਣੇ ਮੌਸਮ ਵਿਚ ਤਾਂ ਉਹ ਕਿਸੇ ਬਾਰ ਵਿਚ ਬੇਹੋਸ਼ ਪਏ ਹੋਣਗੇ ! ਤੁਸੀਂ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਨਾ।” ਇਹ ਤੂੰ ਕਹਿ ਰਹੀ ਸੈਂ, ਤੂੰ—ਜਿਹਦੇ ਬਾਰੇ ਮਸ਼ਹੂਰ

ਸੀ ਕਿ ਤੂੰ ਸਾਰੇ ਖਾਨਦਾਨ ਦੀ ਇੱਜਤ ਜੁੱਤੀ ਦੀ ਨੋਕ ਤੇ ਉਛਾਲ ਕੇ ਅਤਹਰ ਨਾਲ ਸ਼ਾਦੀ ਕਰ ਲਈ ਹੈ। ਸਭ ਤੋਂ ਚੋਰੀਓਂ ਉਹਨੂੰ ਪੈਸੇ ਦਿੰਦੀ ਹੈ, ਉਹ ਸ਼ਰਾਬ ਪੀ ਕੇ ਆਉਂਦਾ ਹੈ ਤਾਂ ਉਹਦੇ ਪਰਦੇ ਢਕਦੀ ਹੈ। ਏਨ ਬੁਰੇ ਇਨਸਾਨ ਤੇ ਤੇਰੀਆਂ ਮਿਹਰਬਾਨੀਆਂ ਕਿਉਂ ਸਨ ਜਦ ਕਿ ਪਿਛਲੀ ਜਿੰਦਗੀ ਵਿਚ ਤੈਨੂੰ ਕਈ ਬੇਇਤਬਾਰੇ ਲੋਕ ਧੋਖਾ ਦੇ ਚੁਕੇ ਸਨ...? ਤੇਰੇ ਬਾਰੇ ਫੈਲੀਆਂ ਹੋਈਆਂ ਬਦਨਾਮੀਆਂ ਦੇ ਵਿਚਕਾਰ ਮੈਨੂੰ ਆਪਣੀ ਰਾਇ ਬੜੀ ਹਾਸੋਹੀਣੀ ਲੱਗੀ। ਉਹਨੂੰ ਮੈਂ ਦਿਮਾਗ ਵਿਚੋਂ ਖੁਰਚ ਦਿਤਾ। ਤੂੰ ਸਭ ਦੀ ਸਮਝ ਤੋਂ ਬਾਹਰ ਹੋ ਗਈ। ਭੁੱਲ ਭੁਲਈਆ ਵਾਂਗ੍ਰੰਦੀ ਤੇਰੇ ਦੁਆਲੇ ਮਕਰ ਛਰੋਬ ਦੇ ਜਿਹੜੇ ਜਾਲ ਵਿਛੇ ਹੋਏ ਸਨ, ਮੈਨੂੰ ਉਹਨਾਂ ਤੋਂ ਨਫਰਤ ਹੋ ਗਈ। ਫੇਰ ਇਕ ਦਿਨ ਬੜਾ ਬੈਂਦਲਿਆ ਜਿਹਾ ਮੈਂ ਤੇਰੇ ਕਮਰੇ ਵਿਚ ਆਇਆ।

“ਮੈਂ ਤੇਰੇ ਬਾਰੇ ਕੁਝ ਜਾਣਨਾ ਚਾਹੁੰਦਾ ਹਾਂ ਕੁਦਸੀਆ। ਜੇ ਤੂੰ ਇਜਾਜ਼ਤ ਦੇਵੇਂ ਤਾਂ...ਤਾਂ” ਆਪਣੀ ਘਬਰਾਹਟ ਤੇ ਮੈਂ ਆਪ ਹੈਰਾਨ ਸਾਂ। ਉਸ ਦਿਨ ਤੇਰੇ ਚਿਹਰੇ ਤੇ ਮੈਂ ਪਹਿਲੀ ਵਾਰ ਡਰ ਦੀਆਂ ਪਰਛਾਈਆਂ ਤੱਕੀਆਂ, ਜਿਹਨਾਂ ਤੇ ਹੈਰਾਨੀ ਦਾ ਰਾਜ ਸੀ। ਤੂੰ ਐਉਂ ਖੜੀ ਹੋ ਗਈ ਜਿਵੇਂ ਸ਼ਮੀਮ ਮਾਮਾ ਝਪਟਣਾ ਚਾਹੁੰਦੇ ਹੋਣ, ਤੂੰ ਦੁਪੱਟੇ ਨੂੰ ਛਾਤੀ ਤੇ ਸੰਭਾਲ ਕੇ ਕਿਹਾ,

“ਤੁਸੀਂ ਵੀ ਮੈਨੂੰ ਜਾਣਨਾ ਚਾਹੁੰਦੇ ਹੋ ਅਹਿਮਦ ਭਾਈ ? ਮੈਂ ਤੁਹਾਡੀ ਬਹੁਤ ਇੱਜਤ ਕਰਦੀ ਹਾਂ ਫੇਰ ਤੁਸੀਂ ਕਿਉਂ ਕੋਲਿਆਂ ਦੀ ਦਲਾਲੀ ਵਿਚ ਹੱਥ ਕਾਲੇ ਕਰਨਾ ਚਾਹੁੰਦੇ ਹੋ”, ਤੇ ਤੂੰ ਪਿਛੇ ਤੱਕੇ ਬਿਨਾਂ ਬਾਹਰ ਨੱਸ ਗਈ।

ਉਹਨੀਂ ਦਿਨੀਂ ਸਬੱਬ ਨਾਲ ਤੇਰਾ ਇਕ ਖਤ ਮੇਰੇ ਹੱਥ ਲੱਗ ਗਿਆ, ਜਿਹੜਾ ਤੂੰ ਸ਼ਾਇਦ ਰਿਆਜ਼ ਨੂੰ ਲਿਖਿਆ ਸੀ, ਪਰ ਉਹਨੂੰ ਭੇਜਿਆ ਨਾ ਜਾ ਸਕਿਆ। ਜਾਂ ਸ਼ਾਇਦ ਭੇਜਣ ਲਈ ਲਿਖਿਆ ਹੀ ਨਹੀਂ ਸੀ। ਕਿਉਂਕਿ ਇਹ ਤਾਂ ਤੇਰੀ ਆਤਮਾ ਦੀ ਪੁਕਾਰ ਸੀ, ਜਿਹਨੂੰ ਰਿਆਜ਼ ਜਿਹਾ ਬੇਵਕੂਫ ਇਨਸਾਨ ਕਦੇ ਨਾ ਸੁਣ ਪਾਉਂਦਾ। ਉਹਦੇ ਪਿਆਰ ਵਿਚ ਤੇਰੇ ਚੰਗੇਰੇ ਹੋਣ ਦਾ ਅਹਿਸਾਸ ਤੇ ਪੂਜਾ ਦੀ ਭਾਵਨਾ ਪ੍ਰਤੱਖ ਸਨ ਤੇ ਤੂੰ ਉਹਨੂੰ ਆਤਮਕ ਉੱਚਤਾ ਨਹੀਂ ਪਰਦਾਨ ਕਰ ਸਕਦੀ ਸੈਂ, ਕਦੇ ਵੀ। ਭਾਬੀ ਦਾ ਛੋਟਾ ਬੱਚਾ ਰਾਸ਼ਿਦ ਕਿਸ਼ਤੀ ਬਣਵਾਉਣ ਲਈ ਇਹ ਖਤ ਤੇਰੀ ਅਟੈਚੀ ਵਿਚੋਂ ਕੱਢ ਲਿਆਇਆ। ਆਪਣੀ ਸਰਾਫਤ ਦਾ ਸਬੂਤ ਦੇਣ ਲਈ ਮੈਂ ਉਹਨੂੰ ਵਾਪਸ ਰਖਵਾਉਣਾ ਚਾਹਿਆ ਪਰ ਇਕ ਵਾਰ ਪੜ੍ਹਨ ਤੋਂ ਬਾਜ਼ ਨਾ ਰਹਿ ਸਕਿਆ।

ਮੇਰੇ ਵੱਲ ਉਲਾਂਭਾ ਮਿਲੀਆਂ ਨਜ਼ਰਾਂ ਨਾਲ ਨਾ ਵੇਖ।

ਉਹਨੀਂ ਦਿਨੀਂ ਤੇਰੇ ਤੇ ਰੀਸਰਚ ਕਰ ਰਿਹਾ ਸਾਂ। ਵੀਹਵੀਂ ਸਦੀ ਦਾ ਇਕ ਨਿਕੰਮਾ ਇੰਟੈਲੈਕਚੂਅਲਾਂ।

ਤੇਰਾ ਇਹ ਖਤ ਬਹੁਤ ਸਾਰੀਆਂ ਢਕੀਆਂ ਛੁਪੀਆਂ ਹਕੀਕਤਾਂ ਨੂੰ ਸਾਹਮਣੇ ਲੈ ਆਇਆ, ਤੇ ਮੇਰੀ ਰਾਇ ਫੇਰ ਡਗਮਗਾਉਣ ਲੱਗੀ।

ਉਸ ਖਤ ਵਿਚ ਲਿਖਿਆ ਸੀ ਕਿ ਤੈਨੂੰ ਬਚਪਨ ਤੋਂ ਹਰ ਦਿਲ ਵਿਚ ਆਪਣੇ ਲਈ ਨਫਰਤ ਤੇ ਹਕਾਰਤ ਲੱਭੀ, ਤੇ ਕਿਸੇ ਨਜ਼ਰ ਵਿਚ ਚੰਗੀ ਸਮਝੀ ਜਾਣ ਦੀ ਲੋਚ ਹੀ ਤੈਨੂੰ ਰਿਆਜ਼ ਵਲ ਲੈ ਗਈ, ਜਿਹੜਾ ਤੇਰੇ ਵਾਂਗ ਹੀ ਸਭ ਪਾਸਿਓਂ ਦੁਰਕਾਰਿਆ ਘਰ ਦਾ ਦੂਜਾ ਜੀਅ ਸੀ। ਰਿਆਜ਼ ਦੀ ਤੰਗ ਦਸਤੀ ਨੇ ਉਹਨੂੰ ਛੁੱਘਾ ਕਰ ਦਿਤਾ ਤੇ ਘਰ ਵਾਲਿਆਂ ਦੇ ਵਿਰੋਧ ਨੇ ਜੰਗਲ ਵਿਚ ਲੱਗੀ ਅੱਗ ਜਿਉਂ ਭੜਕਾ ਦਿੱਤਾ। ਫੇਰ ਤੈਂ ਕੋਈ ਵੀ ਮੁੱਲ ਚੁਕਾ ਕੇ ਉਹਨੂੰ ਪ੍ਰਾਪਤ ਕਰਨ ਦਾ ਇਰਾਦਾ ਕਰ ਲਿਆ, ਪਰ ਰਿਆਜ਼ ਦੇ ਕਦਮ ਉਸ ਅੰਖੇ ਪੈਂਡੇ ਵਿਚ ਲੜਖੜਾ ਗਏ। ਅੱਬਾ ਦੀ ਇਕ ਡਾਂਟ ਤੇ ਪਿਆਰ ਉੱਛਲ ਕੇ ਦੂਰ ਜਾ ਡਿੱਗਾ ਤੇ ਉਹ ਆਪਣਾ ਬਿਸਤਰਾ ਬੋਰੀਆ ਸਮੇਟ ਕੇ ਨੱਸ ਗਿਆ।

ਖਤ ਦੇ ਅੰਤ ਵਿਚ ਤੈਂ ਉਹਨੂੰ ਰੱਜ ਕੇ ਭੰਡਿਆ ਸੀ—ਬੁਜ਼ਦਿਲ ਤੂੰ ਸਮਝਦਾ ਹੈਂ ਏਸ ਤਰ੍ਹਾਂ ਤੈਂ ਆਪਣੇ ਪਿਆਰ ਨੂੰ ਖੁਨਾਮੀ ਤੋਂ ਬਚਾ ਕੇ ਮੇਰੀ ਲਾਜ ਰੱਖ ਲਈ ? ਪਰ ਅਜੇ ਸਾਡਾ ਪਿਆਰ ਸੁਰੂ ਹੀ ਕਿਥੇ ਹੋਇਆ ਸੀ। ਮੇਰੀ ਇੱਜਤ ਪਹਿਲਾਂ ਹੀ ਕਿਹੜੇ ਝੰਡੇ ਤੇ ਚੜ੍ਹੀ ਬੈਠੀ ਹੈ—ਉਹ ਤਾਂ ਮੈਂ ਤੈਨੂੰ ਦੇ ਹੀ ਨਾ ਸਕੀ ਜਿਹੜਾ ਮੇਰੀ ਜ਼ਿੰਦਗੀ ਦਾ ਆਦਰਸ਼ ਸੀ। ਕਾਸ ਮੈਂ ਤੈਨੂੰ ਉਸ ਉਚਾਈ ਤੇ ਪਹੁੰਚਾ ਸਕਦੀ ਜਿਥੇ ਮੇਰਾ ਵੀ ਹੱਥ ਨਾ ਜਾਂਦਾ—ਹੁਣ ਮੇਰੀ ਰੂਹ ਏਸ ਵਿਸ਼ਾਲ ਸਮੁੰਦਰ ਵਿਚ ਇਕ ਤਿਨਕੇ ਨੂੰ ਲਭਦੀ ਫਿਰੇਗੀ।

ਹੁਣ ਤੂੰ ਉਸ ਤਿਨਕੇ ਦੀ ਭਾਲ ਵਿਚ ਭਿਆਨਕ ਚੱਟਾਨਾਂ ਨਾਲ ਟਕਰਾ ਰਹੀ ਸੈਂ। ਤੂੰ, ਜਿਹੜੀ ਮੋਮ ਦੀ ਮੂਰਤੀ ਵਾਂਗ ਆਪਣੇ ਸਿਰਜਨਹਾਰ ਦੀ ਕਲਪਨਾ ਨਾਲ ਪਿਘਲ ਸਕਦੀ ਸੈਂ, ਕਿਸੇ ਦੀਆਂ ਤੇਜ਼ ਨਿਗਾਹਾਂ ਨਾਲ ਸੁਲਗ ਸਕਦੀ ਸੈਂ, ਫੇਰ ਵੀ ਆਪਣੇ ਚਾਰੋਂ ਪਾਸੇ ਲਪਕਦੀਆਂ ਲਾਟਾਂ ਵਿਚ ਕਿਵੇਂ ਖੜ੍ਹੀ ਸੈਂ।

ਦੂਜੇ ਦਿਨ ਤੇਰੇ ਸਾਹਮਣੇ ਮੈਂ ਅਤਹਰ ਨੂੰ ਖੂਬ ਡਾਂਟਿਆ, “ਕਲੂ ਤੂੰ ਮੇਰੇ ਨਾਲ ਵਾਹਦਾ ਕਰਨ ਦੇ ਬਾਵਜੂਦ ਕਿਉਂ ਨਹੀਂ ਆਇਆ। ਮੈਂ ਏਥੇ ਉਡੀਕ ਵਿਚ ਬੈਠਾ ਰਿਹਾ, ਤੇ ਜਨਾਬ ਕੁਦਸੀਆ ਦੇ ਕਹਿਣ ਅਨੁਸਾਰ ਕਿਸੇ ਬਾਰ ਵਿਚ ਡਟੇ ਰਹੇ !”

ਅਤਹਰ ਦੇ ਠਹਾਕੇ ਰੁਕ ਗਏ। ਉਹ ਐਉਂ ਚੁਪ ਹੋ ਗਿਆ ਜਿਵੇਂ ਮੈਂ ਉਹਨੂੰ ਫਾਸੀ ਦਾ ਹੁਕਮ ਸੁਣਾਇਆ ਹੋਵੇ। ਬੋੜੀ ਦੇਰ ਬਾਅਦ ਉਹ ਬੜਾ ਪਸੇਮਾਨ ਜਿਹਾ ਮੇਰੇ ਕੋਲ ਆਇਆ।

ਤੇ ਉਹਨੇ ਮੇਰੇ ਬਾਰੇ ਕੀ ਕਿਹਾ। ਉਹਨੂੰ ਮੇਰੀਆਂ ਆਦਤਾਂ ਦਾ ਪਤਾ ਹੈ। ਉਹ ਬਹੁਤ ਦੁਖੀ ਹੈ ? ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਅਤਹਰ ਨੂੰ ਸ਼ਰਮਸਾਰ ਦੇਖਿਆ ਸੀ। ਉਹ ਵੀ ਕਿਸੇ ਦੀ ਸ਼ਿਕਾਇਤ ਸੁਣਨ ਨੂੰ ਤਿਆਰ ਸੀ ! ਉਸ ਤੋਂ ਪ੍ਰਭਾਵਿਤ ਹੋ ਸਕਦਾ ਸੀ !

“ਇਹ ਕੋਈ ਨਵੀਂ ਗੱਲ ਨਹੀਂ। ਜਦ ਕਿ ਤੂੰ ਹਮੇਸ਼ਾ ਛਰੇਬ ਦਿੰਦਾ ਆਇਆ ਹੈ, ਤੇ ਕੁਦਸੀਆ ਹਮੇਸ਼ਾ ਧੋਖਾ ਖਾਂਦੀ ਆਈ ਹੈ।”

“ਤੁਸੀਂ ਵੀ ਅਜਿਹਾ ਸਮਝਦੇ ਹੋ ਭਾਈ ਜਾਨ!” ਉਹਨੇ ਸ਼ਿਕਾਇਤ ਮਿਲੇ ਸੂਰ ਵਿਚ ਕਿਹਾ।

“ਕੁਦਸੀਆ ਦੇ ਵਿਗੜਨ ਵਿਚ ਇਹਦਾ ਕੋਈ ਕਸੂਰ ਨਹੀਂ। ਉਹ ਬੜੀ ਬਦਨਸੀਬ ਕੁੜੀ ਹੈ। ਮੈਂ ਸੱਚ ਮੁੱਚ ਬਹੁਤ ਬੁਰਾ ਹਾਂ, ਤੇ ਕੁਦਸੀਆ ਨੂੰ ਧੋਖਾ ਦੇ ਕੇ ਵੀ ਘਾਟੇ ਵਿਚ ਰਹਾਂਗਾ।”

ਅਤਹਰ ਬਾਹਰ ਚਲਾ ਗਿਆ, ਤੇ ਤੂੰ ਇਕ ਵਾਰ ਫੇਰ ਮੇਰੇ ਸਾਹਮਣੇ ਨਵੀਂਾਂ ਗੁੱਬੀਆਂ ਲੈ ਕੇ ਆ ਗਈ। ਅਤਹਰ ਕਿਹੜਾ ਰਾਹ ਅੜਤਿਆਰ ਕਰ ਰਿਹਾ ਸੀ। ਉਹ ਪੱਥਰ ਦਿਲ ਇਨਸਾਨ ਜਿਹੜਾ ਆਪਣੇ ਲਾਭ ਦੇ ਮੁਆਮਲੇ ਵਿਚ ਕਿਸੇ ਤੇ ਤਰਸ ਨਹੀਂ ਸੀ ਖਾਂਦਾ।

ਤੂੰ ਮੈਨੂੰ ਉਹ ਕਸੰਟੀ ਨਜ਼ਰ ਆਈ ਜਿਸ ਉਤੇ ਸੋਨਾ ਤੇ ਪਿੱਤਲ ਦੋਵੇਂ ਸਪਸ਼ਟ ਰੂਪ ਵਿਚ ਚਮਕ ਉਠਦੇ ਹਨ—ਦੋ ਗੁਨਾਹਾਂ ਦੇ ਸੰਗਮ ਨਾਲ ਏਡਾ ਪਵਿਤਰ ਜਜਬਾ ਵੀ ਹੋਂਦ ਵਿਚ ਆਉਂਦਾ ਹੈ? ਫੇਰ ਤੇਰੀ ਕਹਾਣੀ ਦਾ ਬਾਕੀ ਹਿੱਸਾ ਨਾ ਦੇਖ ਸਕਿਆ। ਮੇਰੀਆਂ ਕਾਰਜ ਵਿਧੀਆਂ ਮੈਨੂੰ ਆਂਧਰਾ ਲੈ ਗਈਆਂ, ਤੇ ਓਥੋਂ ਮੈਨੂੰ ਕਲਕੱਤੇ ਜਾਣਾ ਪਿਆ। ਕਲਕੱਤੇ ਦੀ ਹੰਗਾਮਿਆਂ ਭਰੀ ਜ਼ਿੰਦਗੀ ਤੇ ਬੇਸਾਹ ਭੱਜ ਨੱਠ ਨੇ ਤੇਰੇ ਪਿਆਰ ਦੀ ਅਧਮਰੀ ਢਿੱਡ ਭਾਰ ਘਿਸਰਦੀ ਕਹਾਣੀ ਭੁਲਾ ਦਿਤੀ, ਤੇ ਘਰ ਵਿਚ ਹੋਣ ਵਾਲੀਆਂ ਇਹ ਛੋਟੀਆਂ ਛੋਟੀਆਂ ਘਟਨਾਵਾਂ ਜ਼ਿਹਨ ਦੇ ਕਿਸੇ ਕੋਨੇ ਵਿਚ ਬੱਕ ਕੇ ਸੌਂ ਗਈਆਂ।

ਇਕ ਵਾਰ ਆਇਸਾ ਨੇ ਲਿਖਿਆ ਕਿ ਅਤਹਰ ਦੀਆਂ ਰੋੜ ਰੋੜ ਦੀਆਂ ਹੁਕਮ ਅਦੂਲੀਆਂ ਦੇ ਕਾਰਨ ਅੱਬਾ ਨੇ ਉਹਨੂੰ ਬੇਦਾਵਾ ਕਰ ਦਿਤਾ ਹੈ, ਤੇ ਉਹ ਘਰੋਂ ਚਲਾ ਗਿਆ। ਫੇਰ ਪਤਾ ਲੱਗਾ ਕਿ ਤੂੰ ਅਚਾਨਕ ਘਰੋਂ ਗਾਇਬ ਹੋ ਗਈ। ਕਿਸੇ ਨੇ ਮੈਨੂੰ ਦੱਸਿਆ ਕਿ ਤੁਸੀਂ ਦੋਵੇਂ ਲਖਨਊ ਵਿਚ ਰਹਿੰਦੇ ਹੋ। ਸਾਚਾ ਅੱਬਾ ਤੈਨੂੰ ਵਾਪਸ ਬੁਲਾਉਣ ਨੂੰ ਤਿਆਰ ਨਹੀਂ ਹਨ। ਇਸ ਤੋਂ ਅੱਗੇ ਦੀ ਕਹਾਣੀ ਮੈਨੂੰ ਕਿਸੇ ਨੇ ਨਹੀਂ ਸੁਣਾਈ। ਪਰ ਮੈਂ ਏਸ ਗੱਲ ਦੀ ਉਡੀਕ ਵਿਚ ਰਿਹਾ ਕਿ ਹੁਣ ਅਤਹਰ ਆਪਣਾ ਉੱਲੂ ਸਿੱਧਾ ਕਰ ਕੇ ਬੰਬਈ ਜਾਏਗਾ ਜਿਥੇ ਕਈ ਬਰਸਾਂ ਬਾਅਦ ਮੈਂ ਤੈਨੂੰ ਕਿਸੇ ਫਿਲਮ ਵਿਚ ਦੇਖਾਂਗਾ। ਹੀਰੋਇਨ ਦੇ ਪਿਛੇ! ਐਕਸਟਰਾਵਾਂ ਵਿਚ ਕੁਲੇ ਮਟਕਾਉਂਦੀ। ਕੋਈ ਆਵਾਰਾ ਜਿਹਾ ਗੀਤ ਤੇਰੇ ਹੋਠਾਂ ਤੇ ਹੋਵੇਗਾ, ਜਿਹੜਾ ਤੇਰੇ ਚਿਹਰੇ, ਪਿੰਜਣੀਆਂ ਤੇ ਛਾਤੀਆਂ ਦੀ ਨੁਮਾਇਸ਼ ਕਰੇਗਾ। ਤੂੰ ਝੂਠ ਦਾ ਇਕ ਲਛਾਛਾ ਹੋਵੇਂਗੀ, ਸੈਲੋਲਾਇਡ ਦੀ ਗੁੱਡੀ, ਜਿਹਦੀ ਹਰ ਹਿਲਜੁਲ ਦੂਜਿਆਂ ਦੇ ਤਾਬੇ ਹੁੰਦੀ ਹੈ। ਤੂੰ ਆਪਣੇ ਸ੍ਰੇਅ-ਅਭਿਮਾਨ ਦੀ ਲਾਸ਼ ਤੇ ਨੱਚ ਰਹੀ ਹੋਵੇਂਗੀ।

ਇਕ ਹੱਦੋਂ ਵੱਧ ਜਜ਼ਬਾਤੀ ਕੁੜੀ ਦੀ ਕਲਪਨਾ ਦੀ ਉਤਸਾਨ ਐਵੇਂ ਖਾਈਆਂ ਵਿਚ ਡਿੱਗ ਕੇ ਦਮ ਤੋੜ ਦਿੰਦੀ ਹੈ। ਮੈਨੂੰ ਤੁਹਾਡੇ ਦੋਹਾਂ ਦੇ ਨਾਵਾਂ ਤੋਂ ਨਫਰਤ ਹੋ ਗਈ। ਆਇਸ਼ਾ ਨੇ ਇਕ ਵਾਰ ਲਿਖਿਆ ਵੀ ਕਿ ਕੁਦਸੀਆਂ ਨੇ ਲਖਨਉ ਦੇ ਕਿਸੇ ਪਰਾਈਵੇਟ ਸਕੂਲ ਵਿਚ ਨੌਕਰੀ ਕਰ ਲਈ ਹੈ, ਅਤਹਰ ਬੀਮਾਰ ਹੈ, ਤੇ ਉਹ ਬੜੇ ਕਸ਼ਟ ਦੇ ਦਿਨ ਕੱਟ ਰਹੇ ਹਨ। ਪਰ ਮੈਂ ਬੜੀ ਸਖਤੀ ਨਾਲ ਲਿਖ ਦਿਤਾ ਕਿ ਹੁਣ ਮੈਂ ਕੁਦਸੀਆਂ ਬਾਰੇ ਕੁਝ ਸੁਣਨਾ ਨਹੀਂ ਚਾਹੁੰਦਾ। ਅਤਹਰ ਦੀ ਇਹ ਤਬਦੀਲੀ ਜਿੰਨੀ ਘਰਣਾਜਨਕ ਸੀ, ਓਨੀ ਹੀ ਹੈਰਾਨ ਕਰਨ ਵਾਲੀ ਵੀ।

ਕਿਸੇ ਦੀ ਸਾਦੀ ਦੀ ਖਬਰ ਸੁਣ ਕੇ ਵੀ ਉਹ ਮਜ਼ਾਕ ਉਡਾਇਆ ਕਰਦਾ ਸੀ, “ਲੋਕ ਇਕੋ ਰਾਗ ਕਿਵੇਂ ਨਿਰੰਤਰ ਸੁਣੀ ਜਾਂਦੇ ਹਨ, ਮੈਂ ਤਾਂ ਦੋ ਹੀ ਦਿਨਾਂ ਵਿਚ ਪਾਗਲ ਹੋ ਜਾਵਾਂ।” ਫੇਰ ਉਹਨੇ ਦੋ ਸਾਲ ਤਕ ਏਸ ਰਾਗ ਨੂੰ ਕਿਵੇਂ ਸੁਣਿਆ? ਅੰਮ੍ਰਿਤ ਆਪਣੀ ਕਿਸਮਤ ਨੂੰ ਰੋ ਕੇ ਬੈਠੀ ਰਹੀ। ਉਹਦੀ ਜ਼ਿੰਦਗੀ ਦੇ ਦੋਵੇਂ ਫਲ ਕੰਝੇ ਨਿਕਲ ਗਏ। ਮੈਂ ਤਾਂ ਖੈਰ ਆਪਣੀ ਆਜ਼ਾਦ ਜ਼ਿੰਦਗੀ ਨਾਲ ਉਹਨੂੰ ਕੋਈ ਸੁਖ ਨਹੀਂ ਸੀ ਦੇ ਸਕਦਾ ਪਰ ਅੱਬਾ ਇਹ ਵੀ ਬਰਦਾਸ਼ਤ ਨਾ ਕਰ ਸਕੇ ਕਿ ਅਤਹਰ ਦੀ ਜ਼ਿੰਦਗੀ ਅਚਾਨਕ ਪਲਟਾ ਖਾਵੇ, ਉਹ ਇਕਦਮ ਸ਼ਰੀਫ਼ ਬਣ ਜਾਵੇ ਤੇ ਕਿਸੇ ਚੰਗੀ ਪੋਸ਼ਟ ਤੇ ਨਿਯੁਕਤ ਹੋ ਜਾਵੇ।

ਫੇਰ ਅੰਮ੍ਰਿਤ ਦੇ ਹੰਝੂਆਂ ਨੇ ਅੱਬਾ ਤੋਂ ਕਈ ਖਤ ਲਿਖਵਾਏ, ਜਿਹਨਾਂ ਵਿਚ ਅਤਹਰ ਨੂੰ ਖਾਨਦਾਨੀ ਇੱਜ਼ਤ ਤੇ ਬੇਸ਼ੁਮਾਰ ਦੌਲਤ ਦਾ ਵਾਸਤਾ ਦਿੱਤਾ ਗਿਆ ਤੇ ਤੈਨੂੰ ਅਤਹਰ ਦੇ ਪਿਆਰ ਦਾ। ਤੇ ਅੱਜ ਆਇਸ਼ਾ ਨੇ ਲਿਖਿਆ ਹੈ :

“ਭਾਈ ਜਾਨ! ਤੁਸੀਂ ਕੁਦਸੀਆਂ ਨਾਲ ਨਫਰਤ ਕਰਦੇ ਰਹੋ! ਕਿਉਂਕਿ ਅੱਗੇ ਨੂੰ ਉਹਦੀ ਕੋਈ ਗੱਲ ਨਹੀਂ ਹੋਵੇਗੀ, ਜਿਹੜੀ ਮੈਂ ਤੁਹਾਨੂੰ ਸੁਣਾਵਾਂ। ਅੱਜ ਇਕੱਲੇ ਅਤਹਰ ਭਾਈ ਨੂੰ ਅੱਬਾ ਘਰ ਲੈ ਆਏ ਹਨ। ਕੁਦਸੀਆਂ ਕਿਸੇ ਮਮੂਲੀ ਜਿਹੀ ਬੀਮਾਰੀ ਨਾਲ ਗੁਜਰ ਗਈ।”

ਤੂੰ ਉਮਰ ਭਰ ਮੇਰੀ ਇੱਜ਼ਤ ਕਰਦੀ ਰਹੀ, ਤੇ ਮੈਂ ਤੈਨੂੰ ਨਫਰਤ ਕਰਦਾ ਰਿਹਾ।

ਇਹ ਆਪਣੀ ਆਪਣੀ ਕਿਸਮਤ ਦਾ ਦੋਸ਼ ਹੈ। ਏਧਰ ਮੂੰਹ ਕਰ। ਤੇਰੇ ਚਮਕਦੇ ਹੰਝੂ ਕੀ ਕਹਿ ਰਹੇ ਹਨ।

ਕੀ ਤੂੰ ਸੱਚ ਮੁਚ ਕਿਸੇ ਮਮੂਲੀ ਬੀਮਾਰੀ ਨਾਲ ਮਰ ਗਈ! ਉਸ ਛੋਟੀ ਜਿਹੀ ਬੀਮਾਰੀ ਨੂੰ ਆਪਣੇ ਕੇਮਲ ਸਰੀਰ ਤੇ ਨਾ ਸਹਿ ਸਕੀ, ਤੇ ਉਸ ਬੀਮਾਰੀ ਦਾ ਇਲਾਜ ਕਿਸੇ ਤੋਂ ਵੀ ਨਾ ਹੋ ਸਕਿਆ। ਅਤਹਰ ਤੋਂ ਵੀ ਨਹੀਂ। ਤੈਨੂੰ ਆਪਣੀ ਹਾਰ ਤੇ ਹੰਝੂ ਨਹੀਂ ਵਹਾਉਣੇ ਚਾਹੀਦੇ, ਕਿਉਂਕਿ ਅਤਹਰ ਨੂੰ ਤੇ ਉਹ ਸੁਗਾਤ ਦਿਤੀ ਹੈ ਜਿਹਦੇ ਲਈ ਤੂੰ ਸਾਰੀ ਜ਼ਿੰਦਗੀ ਭਟਕਦੀ ਰਹੀ ਤੇ ਚੁਪਚਾਪ ਹਨੇਰੇ ਵਿਚ

ਗੁਆਚ ਗਈ । ਹੁਣ ਤੇਰੀਆਂ ਰੁਧੀਆਂ ਹੋਈਆਂ ਸਿਸਕੀਆਂ ਤੇ ਝਿਲਮਿਲਾਉਂਦੇ ਹੰਝੂ
ਹੀ ਮੈਨੂੰ ਤੇਰੀ ਹੋਂਦ ਦਾ ਅਹਿਸਾਸ ਕਰਵਾਉਂਦੇ ਹਨ ।

ਉੱਥੂ ਅੱਜ ਫੇਰ ਘੁਟੇ ਘੁਟੇ ਹਉਕਿਆਂ ਤੇ ਵਹਿੰਦੇ ਹੋਏ ਹੰਝੂਆਂ ਨਾਲ ਏਸ ਕਮਰੇ ਵਿਚ
ਮੇਰੇ ਲਈ ਆਪਣੀ ਇੱਜ਼ਤ ਦਾ ਢੋਆ ਲੈ ਕੇ ਆਈ ਹੈਂ । ਪਰ ਮੈਂ ਇਸ ਤੋਂ ਵੱਧ ਕੁਝ
ਨਹੀਂ ਕਰ ਸਕਦਾ ਕਿ ਜਲੀ ਹੋਈ ਸਿਗਰਟ ਨੂੰ ਰਾਖਦਾਨੀ ਵਿਚ ਸੁੱਟ ਕੇ ਤੇਰੇ
ਖਿਆਲ ਨੂੰ ਜ਼ਿਹਨ ਵਿਚੋਂ ਛਟਕ ਦਿਆਂ ।

ਲਾਲ ਤੇ ਪੀਲਾ

ਸ਼੍ਰੁਗਜਾ ਅਹਿਮਦ ਅੱਬਾਸ

ਚੌਹਾਂ ਦੀਵਾਰਾਂ ਤੇ ਤਸਵੀਰਾਂ ਬਣੀਆਂ ਹੋਈਆਂ ਸਨ। ਨੀਲੇ ਨੀਲੇ ਕ੍ਰਿਸ਼ਨ, ਗੋਰੀਆਂ ਗੋਰੀਆਂ ਪਤਲੇ ਲੱਕਾਂ ਵਾਲੀਆਂ ਗੋਪੀਆਂ ਨਾਲ ਖੇਲ ਰਹੇ ਸਨ। ਸਫੈਦ ਖੰਭਾਂ ਵਾਲੇ ਹੰਸ, ਕੰਵਲ ਦੇ ਛੁੱਲਾਂ ਵਿਚਕਾਰ ਪਾਣੀ ਵਿਚ ਖੜ੍ਹੇ ਸਨ। ਇਕ ਮੁਗਲ ਸ਼ਹਿਜ਼ਾਦੀ ਝਰੋਖੇ ਵਿਚੋਂ ਆਪਣੇ ਘੁੜ-ਸਵਾਰ ਪ੍ਰੇਮੀ ਨੂੰ ਨਿਹਾਰ ਰਹੀ ਸੀ। ਮਹਾਤਮਾ ਬੁੱਧ ਸਮਾਧੀ ਲਾਈ ਨਿਰਵਾਣ ਦੇ ਧਿਆਨ ਵਿਚ ਗਵਾਚੇ ਬੈਠੇ ਸਨ। ਇਕ ਰਾਜਪੂਤ ਸੁੰਦਰੀ ਸ਼ੀਸ਼ੇ ਵਿਚ ਆਪਣਾ ਹੀ ਅਕਸ ਦੇਖਣ ਵਿਚ ਮਗਨ ਸੀ...ਮਨਮੋਹਣੇ ਚਿਹਰੇ, ਸੁਡੈਲ ਸਰੀਰ, ਕਟੀਲੀਆਂ ਅੱਖਾਂ, ਉਭਰੀਆਂ ਹੋਈਆਂ ਛਾਤੀਆਂ, ਲੰਮੇ ਲੰਮੇ ਕਾਲੇ ਵਾਲ, ਖਿੜੇ ਹੋਏ ਛੁੱਲ, ਨਚਦੇ ਮੇਰ...ਤੇ ਉਪਰ ਛੱਤ ਉਤੇ ਰੰਗ ਬਰੰਗੇ ਬੱਦਲ ਨੀਲੇ ਅਸਮਾਨ ਵਿਚ ਤੈਰ ਰਹੇ ਸਨ, ਤੇ ਇਹਨਾਂ ਬੱਦਲਾਂ ਵਿਚੋਂ ਹੁੰਦਾ ਹੋਇਆ ਭਗਵਾਨ ਇੰਦਰ ਦਾ ਰਥ ਦੌੜਿਆ ਜਾ ਰਿਹਾ ਸੀ।

ਗੋਪਾਲ ਦੇ ਇਸ ਛੋਟੇ ਜਿਹੇ ਹਨੇਰੇ ਕਮਰੇ ਵਿਚ ਆਰਟ ਦੀ ਇਕ ਦੁਨੀਆਂ ਆਬਾਦ ਸੀ। ਕਲਪਨਾ ਦਾ ਮਾਇਆ ਬਜ਼ਾਰ ਵੱਸਿਆ ਹੋਇਆ ਸੀ, ਜਿਥੇ ਸੁਹੱਪਣ ਸੀ, ਰੋਮਾਂਸ ਸੀ, ਰੰਗੀਨੀ ਸੀ, ਸ਼ਾਂਤੀ ਸੀ।

ਪਰ ਜਦ ਖਿੜਕੀ ਵਿਚੋਂ ਉਹਨੇ ਬਾਹਰ ਤੱਕਿਆ ਤਾਂ ਓਥੇ ਯਥਾਰਥ ਦਾ ਜਗਤ ਵਸਿਆ ਨਜ਼ਰ ਆਇਆ। ਹੇਠ ਗਲੀ ਦੇ ਵਿਚੋਂ ਵਿਚ ਇਕ ਗੰਦੀ ਨਾਲੀ ਵਹਿ ਰਹੀ ਸੀ, ਇਕ ਪਾਸੇ ਕੂੜੇ ਦਾ ਢੇਰ ਲੱਗਿਆ ਹੋਇਆ ਸੀ। ਇਕ ਪਾਂ-ਖਾਧਾ ਕੁੱਤਾ ਇਕ ਮਰੀਅਲ ਜਿਹੀ ਗੰਦੀ ਜਿਹੀ ਬਿੱਲੀ ਨੂੰ ਵੱਢਣ ਦੌੜ ਰਿਹਾ ਸੀ। ਮੋਟੇ ਮੋਟੇ ਚੂੰਹੇ ਕੂੜੇ ਦੇ ਢੇਰ ਉਤੇ ਅਜਿਹੇ ਇਤਮੀਨਾਨ ਨਾਲ ਘੁੰਮ ਰਹੇ ਸਨ, ਜਿਵੇਂ ਇਹ ਉਹਨਾਂ ਦੀ ਸੈਰ ਲਈ ਬਣੀ ਕੋਈ ਪਹਾੜੀ ਸੜਕ ਹੋਵੇ...ਗੰਦੀ ਨਾਲੀ ਦੇ ਕਿਨਾਰੇ ਇਕ ਅਧ-ਨੰਗਾ ਬੱਚਾ ਬੈਠਾ ਹੋਇਆ ਟੱਟੀ ਕਰ ਰਿਹਾ ਸੀ। ਨੁੱਕਰ ਵਾਲੀ ਪਨਵਾੜਨ ਦੀ ਦੁਕਾਨ ਦੇ ਸਾਹਮਣੇ ਕੁਝ ਗੱਡੇ ਵਾਲੇ ਤੇ ਮਜ਼ਦੂਰ ਬੀੜੀਆਂ ਪੀ ਰਹੇ ਸਨ, ਤੇ ਪਨਵਾੜਨ ਨਾਲ ਹਾਸੀ ਮਜ਼ਾਕ ਕਰ ਰਹੇ ਸਨ। ਬੱਚੇ ਜਿਹੜੇ ਇਕ ਦੂਜੇ ਦੇ ਪਿੱਛੇ ਲੱਗੇ ਹੋਏ ਰੇਲ ਦੀ ਖੇਡ ਖੇਡ ਰਹੇ ਸਨ, ਇਕ ਪਾਸਿਓਂ ਆਏ ਤੇ ਛੱਕ ਛੱਕ ਕਰਦੇ, ਸੀਟੀ ਵਜਾਉਂਦੇ, ਦੂਜੇ ਪਾਸੇ ਲੰਘ ਗਏ।

ਸਾਹਮਣੇ ਵਾਲੀ ਚਾਲ੍ਹ ਦੇ ਪਿਛੇ ਹੀ—ਐਲੋਮੀਨੀਅਮ ਦੇ ਭਾਂਡਿਆਂ ਦਾ ਕਾਰਖਾਨਾ ਸੀ, ਜਿਹਦੀ ਠੱਕ ਠੱਕ, ਖਟ ਖਟ, ਧੜ ਧੜ, ਦਿਨ ਰਾਤ ਚਲਦੀ ਰਹਿੰਦੀ ਸੀ। ਚਾਲ੍ਹ ਦੀ ਛੱਤ ਨਾਲ ਜੁੜੀ ਹੋਈ ਕਾਰਖਾਨੇ ਦੀ ਚਿਮਨੀ ਸੀ, ਜਿਹੜੀ ਹਰ ਸਮੇਂ ਧੂਆਂ ਉਗਲਦੀ ਰਹਿੰਦੀ ਸੀ, ਤੇ ਜਦ ਉਸ ਪਾਸੇ ਦੀ ਹਵਾ ਚਲਦੀ ਤਾਂ ਧੂਆਂ ਉਹਨਾਂ ਸਾਰੀਆਂ ਚਾਲ੍ਹਾਂ ਦੀਆਂ ਖਿੜਕੀਆਂ ਵਿਚੋਂ ਅੰਦਰ ਆਉਂਦਾ ਤੇ ਹਰ ਚੀਜ਼ ਤੇ—ਦੀਵਾਰਾਂ ਤੇ, ਕੱਪੜਿਆਂ ਤੇ, ਬਿਸਤਰਿਆਂ ਤੇ—ਕਾਲਾ ਪਾਉਡਰ ਮਲ ਦਿੰਦਾ। ਇਸ ਲਈ ਜਿਥੋਂ ਤਕ ਹੁੰਦਾ ਗੋਪਾਲ ਆਪਣੇ ਕਮਰੇ ਦੀਆਂ ਖਿੜਕੀਆਂ ਬੰਦ ਹੀ ਰਖਦਾ ਤਾਂ ਜੋ ਕਿਧਰੇ ਕਾਰਖਾਨੇ ਦਾ ਧੂਆਂ ਉਹਦੀਆਂ ਤਸਵੀਰਾਂ ਖਰਾਬ ਹੀ ਨਾ ਕਰ ਜਾਏ। ਇਹਤੋਂ ਬਿਨਾਂ ਖਿੜਕੀ ਤੋਂ ਬਾਹਰ ਦੀ ਝਾਤ ਉਹਨੂੰ ਐਵੇਂ ਵੀ ਬੁਰੀ ਲਗਦੀ ਸੀ। ਜਦ ਕਦੇ ਵੀ ਉਹ ਖਿੜਕੀ ਖੋਲ੍ਹਦਾ ਉਹਨੂੰ ਗੰਦਗੀ ਦੇ ਢੇਰ ਤੇ ਗੰਦੀ ਨਾਲੀ ਦੇਖ ਕੇ ਬੇਹੱਦ ਦੁਖ ਹੁੰਦਾ। ਉਹ ਜਿੰਨੀ ਛੇਤੀ ਸੰਭਵ ਹੁੰਦਾ ਖਿੜਕੀ ਭੇੜ ਕੇ ਆਪਣੇ ਕਲਾ ਭਵਨ ਵਿਚ ਬੰਦ ਹੋ ਜਾਂਦਾ। ਖੂਬਸੂਰਤ ਤਸਵੀਰਾਂ ਵਿਚ ਗੁਆਚ ਜਾਂਦਾ ਤੇ ਬਾਹਰ ਦੀ ਅਸਲੀਅਤ, ਤੇ ਉਹਦੀ ਗੰਦਗੀ, ਬਦਬੂ ਤੇ ਸ਼ੋਰ ਨੂੰ ਭੁੱਲ ਜਾਂਦਾ।

ਪਰ ਅੱਜ ਬੜੀ ਗਰਮੀ ਸੀ। ਬੰਦ ਕਮਰੇ ਵਿਚ ਦਮ ਘੁਟ ਰਿਹਾ ਸੀ। ਇਸ ਲਈ ਧੂਏਂ ਦੀ ਪਰਵਾਹ ਨਾ ਕਰਦੇ ਹੋਏ ਗੋਪਾਲ ਨੇ ਖਿੜਕੀਆਂ ਦੇ ਪੱਟ ਖੋਲ੍ਹ ਦਿਤੇ। ਬਾਹਰੋਂ ਠੰਦੀ ਹਵਾ ਦੇ ਨਾਲ ਹੀ ਬਦਬੂ ਦਾ ਬੁੱਲਾ ਆਇਆ ਤੇ ਨਾਲ ਹੀ ਕਾਰਖਾਨੇ ਦੀ ਚਿਮਨੀ ਦੇ ਧੂਏਂ ਦਾ ਗੁਬਾਰ—ਪਰ ਅੱਜ ਉਹਨੇ ਖਿੜਕੀ ਖੁਲ੍ਹੀ ਰੱਖੀ, ਤੇ ਦੇਰ ਤਕ ਗਲੀ ਵਿਚ ਆਉਣ ਜਾਣ ਵਾਲੇ ਲੋਕਾਂ ਨੂੰ ਦੇਖਦਾ ਰਿਹਾ, ਇਕ ਨਵੀਂ ਨਜ਼ਰ ਨਾਲ, ਤੇ ਅੱਜ ਇਹ ਗਲੀ ਉਹਨੂੰ ਇਕ ਨਵੀਂ ਗਲੀ ਨਜ਼ਰ ਆਈ।

ਗੋਪਾਲ ਇਕ ਮਜ਼ਦੂਰ ਸੀ। ਸਾਹਮਣੇ ਵਾਲੇ ਐਲੋਮੀਨੀਅਮ ਦੇ ਕਾਰਖਾਨੇ ਵਿਚ ਕੰਮ ਕਰਦਾ ਸੀ, ਪਰ ਉਹ ਇਕ ਕਲਾਕਾਰ ਵੀ ਸੀ। ਸਗੋਂ ਅਸਲ ਵਿਚ ਉਹ ਇਕ ਕਲਾਕਾਰ ਹੀ ਸੀ ਜਿਹੜਾ ਛਿੱਡ ਨੂੰ ਝੁਲਕਾ ਦੇਣ ਲਈ ਮਜ਼ਦੂਰੀ ਕਰਨ ਤੇ ਮਜਬੂਰ ਸੀ। ਉਹਨੇ ਆਪਣੀ ਜ਼ਿੰਦਗੀ ਨੂੰ ਦੋ ਹਿੱਸਿਆਂ ਵਿਚ ਵੰਡ ਰੱਖਿਆ ਸੀ। ਚੌਵੀ ਘੰਟਿਆਂ ਵਿਚੋਂ ਅੱਠ ਘੰਟੇ ਕਾਰਖਾਨੇ ਦੀ ਗਰਮ ਤੇ ਬਦਬੂਦਾਰ ਹਵਾ ਵਿਚ ਦੂਜੇ ਪਸੀਨੇ ਵਿਚ ਨ੍ਹਾਤੇ, ਮੈਲੇ ਕਚੈਲੇ ਕਪੜਿਆਂ ਵਿਚ ਕੱਜੇ ਮਜ਼ਦੂਰਾਂ ਨਾਲ ਕੰਮ ਕਰਦਾ। ਬਾਕੀ ਸੋਲ੍ਹਾਂ ਘੰਟੇ ਆਰਟ ਤੇ ਕਲਪਨਾ ਦੀ ਦੁਨੀਆਂ ਵਿਚ ਗੁਜ਼ਾਰਦਾ।

ਇਕ ਰੋਮਾਂਸਿਕ ਦੁਨੀਆਂ ਜਿਥੇ ਨਾ ਮਜ਼ਦੂਰ ਸਨ, ਨਾ ਕਾਰਖਾਨੇ, ਨਾ ਧੂਆਂ, ਨਾ ਬਦਬੂ, ਨਾ ਗੰਦਗੀ, ਸਗੋਂ ਖੂਬਸੂਰਤ ਚਿਹਰੇ ਸਨ, ਛੁੱਲਾਂ ਨਾਲ ਢਕੀਆਂ ਸਰਸਬਜ਼ ਵਾਦੀਆਂ ਸਨ, ਉਚੇ ਉਚੇ ਬਰਛੀਲੇ ਪਹਾੜ ਸਨ। ਜਦ ਤਕ ਉਹ ਆਪਣੇ ਕਮਰੇ

ਵਿਚ ਰਹਿੰਦਾ, ਏਸੇ ਦੁਨੀਆਂ ਵਿਚ ਗਵਾਚਿਆ ਰਹਿੰਦਾ। ਜੋ ਕੁਝ ਵੀ ਕਾਰਖਾਨੇ ਤੋਂ ਮਜ਼ਦੂਰੀ ਮਿਲਦੀ ਉਸ ਵਿਚੋਂ ਕਮਰੇ ਦਾ ਕਿਟਾਇਆ ਭਰ ਕੇ, ਤੇ ਇਕ ਵਕਤ ਦਾ ਖਾਣਾ ਖਾ ਕੇ ਜੋ ਕੁਝ ਵੀ ਬਚਦਾ, ਉਹਦੇ ਨਾਲ ਰੰਗ ਖਰੀਦਦਾ, ਆਇਲ ਪੇਂਟ, ਵਾਟਰ ਕਲਰ, ਕੈਨਵਸ, ਕਾਗਜ਼, ਤੇ ਤਸਵੀਰਾਂ ਬਣਾਉਂਦਾ ਰਹਿੰਦਾ। ਉਹਨਾਂ ਦੇਵਤਿਆਂ ਦੀਆਂ ਤਸਵੀਰਾਂ ਜਿਹਨਾਂ ਦੇ ਨਕਸ਼ ਉਹਦੇ ਦਿਮਾਗ ਤੇ ਬਚਪਨ ਤੋਂ ਜੰਮੇ ਹੋਏ ਸਨ, ਸੋਹਣੀਆਂ ਇਸਤਰੀਆਂ ਦੀਆਂ ਤਸਵੀਰਾਂ ਜਿਹੜੀਆਂ ਕੇਵਲ ਉਹਦੀ ਕਲਪਨਾ ਵਿਚ ਵਸਦੀਆਂ ਸਨ, ਉਹਨਾਂ ਫੁੱਲਾਂ ਦੀਆਂ ਤਸਵੀਰਾਂ ਜਿਹੜੇ ਉਹਨੇ ਕਦੇ ਨਹੀਂ ਸੀ ਸੁਘੇ। ਉਹਨਾਂ ਫੁੱਲਾਂ ਦੀਆਂ ਤਸਵੀਰਾਂ ਜਿਹੜੇ ਉਹਤੋਂ ਖਰੀਦ ਕੇ ਰਖਣ ਨਾ ਹੋਏ। ਕੁਝ ਘੰਟਿਆਂ ਲਈ ਉਹ ਸੌਂਦਾ ਵੀ ਤਾਂ ਸੁਪਨੇ ਵਿਚ ਵੀ ਉਹਨੂੰ ਇਹ ਤਸਵੀਰਾਂ ਦਿਸਦੀਆਂ ਰਹਿੰਦੀਆਂ। ਕਦੇ ਕਦੇ ਸੁਪਨੇ ਵਿਚ ਉਹਨੂੰ ਕੋਈ ਅਜਿਹਾ ਸੁਹਣਾ ਨਜ਼ਾਰਾ ਦਿੱਤ ਪੈਂਦਾ, ਕਿ ਉਹ ਬੇਕਰਾਰ ਹੋ ਕੇ ਉਸੇ ਵੇਲੇ ਉਠ ਖੜੋਂਦਾ ਤੇ ਲਾਲਟੈਣ ਬਾਲ ਕੇ ਉਹਨੂੰ ਪੈਂਟ ਕਰਨਾ ਸ਼ੁਰੂ ਕਰ ਦਿੰਦਾ। ਉਹਨੇ ਸੈਂਕੜੇ ਕੈਨਵਸਾਂ ਲਾਲ ਪੀਲੀਆਂ ਕਰ ਸੁੱਟੀਆਂ ਸਨ, ਜਦ ਕੈਨਵਸ ਖਰੀਦਣ ਲਈ ਪੈਸੇ ਨਾ ਜੁੜਦੇ ਤਾਂ ਕਾਗਜ਼ ਤੇ ਤਸਵੀਰਾਂ ਬਣਾਉਂਦਾ, ਕਾਗਜ਼ ਮੁੱਕ ਜਾਂਦੇ ਤਾਂ ਦੀਵਾਰਾਂ ਉਤੇ, ਛੱਤ ਉਤੇ, ਏਥੋਂ ਤਕ ਕਿ ਟੁਟੀਆਂ ਹੋਈਆਂ ਕੁਰਸੀਆਂ ਦੇ ਤਖਤਿਆਂ ਤੇ ਵੀ ਦੋਹੀਂ ਪਾਸੀਂ ਉਹਨੇ ਤਸਵੀਰਾਂ ਬਣਾ ਛੱਡੀਆਂ ਸਨ।

ਪਰਜਿਹੜੀਆਂ ਚੀਜ਼ਾਂ ਦੀਆਂ ਉਹ ਤਸਵੀਰਾਂ ਬਣਾਉਂਦਾ, ਉਹਨਾਂ ਦਾ ਉਹਦੀ ਆਪਣੀ ਜ਼ਿੰਦਗੀ ਨਾਲ ਕੋਈ ਦੂਰ ਦਾ ਸੰਬੰਧ ਵੀ ਨਹੀਂ ਸੀ। ਉਹਦੀ ਜ਼ਿੰਦਗੀ ਵਿਚ ਭਲਾ ਸੁਦਰਤਾ ਕਿਥੇ ਸੀ। ਏਥੇ ਤਾਂ ਗਰੀਬੀ ਸੀ, ਮਿਹਨਤ, ਗੰਦਗੀ, ਬਦਬੂ। ਤੇ ਗੋਪਾਲ ਦਾ ਖਿਆਲ ਸੀ ਕਿ ਇਹਨਾਂ ਚੀਜ਼ਾਂ ਦਾ ਆਰਟ ਨਾਲ ਕੋਈ ਵਾਸਤਾ ਨਹੀਂ। ਆਰਟ ਦਾ ਸਰੋਕਾਰ ਤਾਂ ਕੇਵਲ ਸੁਹਣੀਆਂ ਚੀਜ਼ਾਂ ਨਾਲ ਹੋਣਾ ਚਾਹੀਦਾ ਹੈ ਤੇ ਸੁਹੱਪਣ ਗੋਪਾਲ ਨੂੰ ਕੇਵਲ ਆਪਣੀ ਕਲਪਨਾ ਵਿਚੋਂ ਹੀ ਲੱਭ ਸਕਦਾ ਸੀ।

ਗੋਪਾਲ ਤਸਵੀਰਾਂ ਕਿਉਂ ਬਣਾਉਂਦਾ ਸੀ? ਇਹਦਾ ਜਵਾਬ ਸ਼ਾਇਦ ਉਹ ਆਪ ਵੀ ਨਹੀਂ ਸੀ ਦੇ ਸਕਦਾ। ਉਹਦੀ ਕੋਈ ਤਸਵੀਰ ਅੱਜ ਤਕ ਨਹੀਂ ਸੀ ਵਿਕੀ। ਕਿਸੇ ਅਖਬਾਰ ਜਾਂ ਰਸਾਲੇ ਵਿਚ ਉਹਦੀਆਂ ਤਸਵੀਰਾਂ ਦਾ ਕਦੇ ਚਿਕਰ ਨਹੀਂ ਸੀ ਛਪਿਆ। ਆਰਟ ਦੀ ਦੁਨੀਆਂ ਵਿਚ ਕੋਈ ਉਹਦੇ ਨਾਉਂ ਤੋਂ ਵੀ ਜਾਣੂੰ ਨਹੀਂ ਸੀ। ਫੇਰ ਉਹ ਤਸਵੀਰਾਂ ਕਿਉਂ ਬਣਾਉਂਦਾ ਸੀ? ਸ਼ਾਇਦ ਏਸ ਲਈ ਕਿ ਉਹਦਾ ਬਾਪ ਤਿਹਾਰਾਂ ਦੇ ਮੌਕੇ ਮਿੱਟੀ ਤੋਂ ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦਾ ਹੁੰਦਾ ਸੀ ਤੇ ਬਚਪਨ ਤੋਂ ਗੋਪਾਲ ਨੂੰ ਆਪਣੇ ਬਾਪ ਦੇ ਰੰਗ ਚੁਰਾ ਕੇ ਕਾਗਜ਼ ਤੇ ਲਕੀਰਾਂ ਵਾਹੁਣ ਦਾ ਸੌਕ ਹੋ ਗਿਆ ਸੀ—ਸ਼ਾਇਦ ਇਸ ਲਈ ਕਿ ਸਕੂਲ ਵਿਚ ਡਰਾਇੰਗ ਦੀ ਕਲਾਸ ਤੋਂ ਬਿਨਾਂ ਹੋਰ ਕਿਸੇ ਕੰਮ ਵਿਚ ਉਹਦਾ ਜੀਅ ਨਹੀਂ ਸੀ

ਲਗਦਾ, ਤੇ ਡਰਾਇੰਗ ਮਾਸਟਰ ਨੇ ਉਹਦੀਆਂ ਬਣਾਈਆਂ ਤਸਵੀਰਾਂ ਦੇਖ ਕੇ ਉਹਦੀ ਹਿੰਮਤ ਬੰਨ੍ਹਾਈ ਸੀ। ਜਾਂ ਸ਼ਾਇਦ ਇਸ ਲਈ ਕਿ ਗੋਪਾਲ ਗਰੀਬ ਸੀ ਤੇ ਇਕ ਗੰਦੀ ਗਲੀ ਵਿਚ, ਇਕ ਬਦਬੂਦਾਰ ਚਾਲੂ ਵਿਚ ਰਹਿੰਦਾ ਸੀ, ਤੇ ਉਹਨੂੰ ਆਪਣੇ ਮਨ ਦੀ ਭੜਾਸ ਕੱਢਣ ਲਈ ਇਕ ਨਿਕਾਸ ਦੀ ਲੋੜ ਸੀ। ਯਤੀਮ ਤੇ ਗਰੀਬ ਗੋਪਾਲ ਦੇ ਦਿਲ ਵਿਚ ਸੁੰਦਰਤਾ, ਕੋਮਲਤਾ, ਤੇ ਪਿਆਰ ਦੀ ਅਜਿਹੀ ਪਿਆਸ ਸੀ ਜਿਸ ਨੂੰ ਉਹ ਤਸਵੀਰਾਂ ਬਣਾ ਕੇ ਹੀ ਬੁਝਾ ਸਕਦਾ ਸੀ।

ਗੋਪਾਲ ਤਸਵੀਰਾਂ ਕਿਉਂ ਬਣਾਉਂਦਾ ਸੀ? ਸ਼ਾਇਦ ਇਸ ਲਈ ਕਿ ਜਦ ਉਹ ਸਤਾਰਾਂ ਵਰ੍ਹੇ ਦਾ ਸੀ ਉਹਨੇ ਇਕ ਕੁੜੀ ਨਾਲ ਪਿਆਰ ਕੀਤਾ ਸੀ, ਇਕ ਕੁੜੀ ਨਾਲ ਜਿਹੜੀ ਉਹਦੇ ਗਵਾਂਛ ਵਿਚ ਰਹਿੰਦੀ ਸੀ, ਜਿਹੜੀ ਸੁੰਦਰ ਸੀ, ਅਮੀਰ ਬਾਪ ਦੀ ਧੀ ਸੀ, ਤੇ ਗਰੀਬ ਗੋਪਾਲ ਦੀ ਪਹੁੰਚ ਤੋਂ ਬਾਹਰ ਸੀ। ਇਸ ਲਈ ਉਸ ਪਿਆਰ ਨੂੰ ਉਹ ਕਦੇ ਪ੍ਰਗਟ ਨਾ ਕਰ ਸਕਿਆ। ਉਹ ਪਿਆਰ ਉਹਦੇ ਦਿਲ ਹੀ ਦਿਲ ਵਿਚ ਘੁਟ ਰਿਹਾ ਸੀ, ਪਰ ਬੁਝ ਨਹੀਂ ਸੀ ਗਿਆ, ਰਾਖ ਵਿਚ ਦਬੀ ਚੰਗਿਆੜੀ ਵਾਂਗ ਪਾਪ ਸੁਲਗਦਾ ਰਿਹਾ ਸੀ ਤੇ ਵਰਿਊਆਂ ਬਾਅਦ ਜਦ ਉਹ ਆਪਣਾ ਕਸਬਾ ਛੱਡ ਕੇ ਬੰਬਈ ਆ ਗਿਆ ਸੀ, ਤੇ ਉਹ ਕੁੜੀ ਇਕ ਡਿਪਟੀ ਕੁਲੈਕਟਰ ਦੇ ਚਾਰ ਬੱਚਿਆਂ ਦੀ ਮਾਂ ਬਣ ਚੁਕੀ ਸੀ, ਉਦੋਂ ਵੀ ਪਿਆਰ ਦਾ ਉਹ ਜਜ਼ਬਾ ਗੋਪਾਲ ਦੇ ਦਿਲ ਵਿਚ ਸੁਲਗ ਰਿਹਾ ਸੀ, ਤੇ ਉਹਦੇ ਪ੍ਰਗਟਾਉ ਦਾ ਵੀ ਇਹਨਾਂ ਤਸਵੀਰਾਂ ਤੋਂ ਬਿਨਾਂ ਕੋਈ ਦੂਜਾ ਤਰੀਕਾ ਨਹੀਂ ਸੀ!—ਰਜਨੀ ਨੂੰ ਗੋਪਾਲ ਨੇ ਕੇਵਲ ਦੇਖਿਆ ਹੀ ਸੀ, ਕਦੇ ਉਹਦੇ ਨਾਲ ਗੱਲ ਤਕ ਨਹੀਂ ਸੀ ਕੀਤੀ ਗਈ। ਬਸ ਦੂਰ ਤੋਂ ਹੀ ਉਹਦੀ ਪੂਜਾ ਕੀਤੀ ਸੀ ਤੇ ਤਦੇ ਹੁਣ ਵੀ ਗੋਪਾਲ ਬੜੇ ਸਤਿਕਾਰ ਤੇ ਸਨਮਾਨ ਨਾਲ ਆਪਣੀਆਂ ਤਸਵੀਰਾਂ ਰਾਹੀਂ ਉਹਦੀ ਪੂਜਾ ਕਰ ਰਿਹਾ ਸੀ। ਕਦੇ ਸਰਸਵਤੀ ਦੇ ਰੂਪ ਵਿਚ, ਤੇ ਕਦੇ ਸ਼ਕੁਤਲਾ ਦੇ ਵਿਚ, ਕਦੇ ਮੁਗਲ ਸ਼ਹਿਜ਼ਾਦੀਆਂ ਦੀ ਪੁਸ਼ਟਾਕ ਵਿਚ, ਤਾਂ ਕਦੇ ਰਾਜਪੂਤ ਰਾਜਕੁਮਾਰੀ ਦੇ ਸ਼ਿੰਗਾਰ ਵਿਚ। ਪੂਜਾਰੀ ਦੀ ਨਿਗਾਹ ਨੇ ਰਜਨੀ ਨੂੰ ਅਮਰ ਸੁੰਦਰਤਾ ਦੀ ਇਕ ਪੁਤਲੀ ਬਣਾ ਦਿਤਾ ਸੀ। ਇਕ ਕਾਵਿਮਈ ਹਿਉਲਾ!...ਇਕ ਦੇਵੀ!...ਜਿਹਦਾ ਏਸ ਦੁਨੀਆਂ ਦੀਆਂ ਤੁਰਦੀਆਂ ਫਿਰਦੀਆਂ, ਬੋਲਦੀਆਂ ਚਲਦੀਆਂ ਸੁਹਣੀਆਂ ਕੁੜੀਆਂ ਨਾਲ ਕੋਈ ਤੱਲਕ ਨਹੀਂ ਸੀ। ਜਿਹਦੀਆਂ ਅੱਖਾਂ ਹਿਰਨ ਜਿਹੀਆਂ ਸਨ, ਤੇ ਕਮਰ ਇਤਨੀ ਪਤਲੀ ਕਿ ਜਾਣੋਂ ਸੀ ਹੀ ਨਹੀਂ। ਤੇ ਉਂਗਲੀਆਂ ਏਨੀਆਂ ਪਤਲੀਆਂ ਕਿ...

ਅੱਜ ਗੋਪਾਲ ਫੇਰ ਰਜਨੀ ਦੀ ਯਾਦ ਨੂੰ ਆਪਣੀ ਇਕ ਨਵੀਂ ਤਸਵੀਰ ਦੇ ਸੰਚੇ ਵਿਚ ਢਾਲਣਾ ਚਾਹੁੰਦਾ ਸੀ। ਅਗਲੇ ਸਾਤੇ ਸ਼ਹਿਰ ਵਿਚ ਆਰਟ ਦੀ ਨੁਮਾਇਸ਼ ਹੋਣ ਵਾਲੀ ਸੀ, ਤੇ ਗੋਪਾਲ ਉਸ ਵਿਚ ਇਕ ਨਵੀਂ ਤਸਵੀਰ ਬਣਾ ਕੇ ਭੇਜਣਾ ਚਾਹੁੰਦਾ ਸੀ। ਅਜਿਹੀ ਤਸਵੀਰ ਜਿਸ ਵਿਚ ਉਹਦੀ ਪੂਰੀ ਕਲਾ ਦਾ ਨਚੋੜ ਹੋਵੇ,

ਜਿਹੜਾ ਸੱਚ ਮੁੱਚ ਸਾਹਕਾਰ ਹੋਵੇ, ਜਿਹਨੂੰ ਦੇਖ ਕੇ ਹਰ ਕੋਈ ਉਹਦੀ ਕਲਾ ਦਾ ਲੋਹਾ ਮੰਨਣ ਤੇ ਮਜਬੂਰ ਹੋ ਜਾਵੇ...ਕੌਣ ਜਾਣਦਾ ਹੈ, ਸ਼ਾਇਦ ਉਹਦੀ ਤਸਵੀਰ ਨੂੰ ਇਨਾਮ ਵੀ ਮਿਲ ਜਾਵੇ...ਪਰ ਉਹਦਾ ਅਸਲ ਮੁੱਦਾ ਨਾ ਇਨਾਮ ਸੀ ਨਾ ਖਿਆਤੀ। ਉਹ ਤਾਂ ਆਪਣੇ ਮਨ ਦੇ ਸੁਲਗਦੇ ਹੋਏ ਪ੍ਰੇਮ ਨੂੰ ਕਲਾ ਦੇ ਰੂਪ ਵਿਚ ਅਮਰ ਕਰਨਾ ਚਾਹੁੰਦਾ ਸੀ। ਰਜਨੀ ਦੀ ਇਕ ਅਜਿਹੀ ਤਸਵੀਰ ਬਣਾ ਕੇ ਜਿਸ ਵਿਚ ਉਹਦੀ ਸੁੰਦਰਤਾ, ਉਹਦੀ ਜੁਆਨੀ, ਉਹਦੀਆਂ ਅੱਖਾਂ ਦੀ ਮਸਤੀ, ਉਹਦੇ ਸੁੰਡੇਲ ਸਰੀਰ ਦਾ ਹਰ ਅੰਗ ਅਜਿਹੀ ਖੂਬਸੂਰਤੀ ਨਾਲ ਉਭਰ ਆਵੇ ਕਿ ਦੁਨੀਆਂ ਦੇਖੇ ਤੇ ਅਸ਼ ਅਸ਼ ਕਰੇ। ਤੇ ਸ਼ਾਇਦ ਰਜਨੀ ਵੀ ਇਸ ਤਸਵੀਰ ਨੂੰ ਕਿਤੇ ਦੇਖ ਲਵੇ...ਤੇ ਏਨੇ ਵਰਿਊਂ ਪਿਛੋਂ ਉਸ ਤਸਵੀਰ ਦੀ ਜ਼ਬਾਨ ਰਾਹੀਂ ਗੋਪਾਲ ਆਪਣੇ ਗੁੰਗੇ ਪਿਆਰ ਦਾ ਸੰਦੇਸ਼ ਰਜਨੀ ਤਕ ਪਹੁੰਚਾ ਸਕੇ...

ਹਾਂ, ਤਾਂ ਅੱਜ ਉਹ ਰਜਨੀ ਦੀ ਤਸਵੀਰ ਬਣਾਉਣੀ ਚਾਹੁੰਦਾ ਸੀ। ਕੋਰੀ ਕੈਨਵਸ ਚੰਖਟੇ ਤੇ ਚੜ੍ਹੀ ਉਹਦੇ ਬੁਰਸ ਦੀ ਛੋਹ ਦੀ ਉਡੀਕ ਕਰ ਰਹੀ ਸੀ। ਪਰ ਰਜਨੀ ਦੇ ਕਪੋਲਾਂ ਵਿਚ ਸੁਰਖੀ ਭਰਨ ਲਈ ਗੁਲਾਬੀ ਰੰਗ ਚਾਹੀਦਾ ਸੀ, ਤੇ ਅੱਜ ਗੋਪਾਲ ਕੋਲ ਲਾਲ ਰੰਗ ਖਤਮ ਹੋ ਚੁਕਿਆ ਸੀ। ਬਜ਼ਾਰ ਤੋਂ ਨਵਾਂ ਰੰਗ ਖਰੀਦਣ ਲਈ ਪੈਸੇ ਵੀ ਜੇਬ ਵਿਚ ਨਹੀਂ ਸਨ। ਏਨਾ ਲਾਲ ਰੰਗ ਵੀ ਨਹੀਂ ਸੀ ਕਿ ਤਸਵੀਰ ਵਿਚ ਰਜਨੀ ਦੇ ਮੱਥੇ ਤੇ ਇਕ ਬਿੰਦੀ ਹੀ ਬਣਾ ਸਕੇ।

ਫੇਰ ਉਹਨੇ ਸੋਚਿਆ ਕਿ ਮੈਂ ਰਜਨੀ ਦੀ ਤਸਵੀਰ ਨਹੀਂ, ਕ੍ਰਿਸ਼ਨ ਦੀ ਤਸਵੀਰ ਬਣਾਵਾਂਗਾ। ਉਹਦੇ ਖੂਬਸੂਰਤ ਨੀਲੇ ਬਦਨ ਵਿਚ ਮਾਸੂਮੀਅਤ, ਤੇ ਮੁਲਾਇਮੀ ਭਰ ਦਿਆਂਗਾ। ਉਹਦੇ ਚਿਹਰੇ ਤੇ ਅਮਰ ਬਚਪਨ ਦੀ ਸ਼ੋਖੀ ਤੇ ਸ਼ਰਾਰਤ ਰੋਵੇਗੀ... ਪਰ ਅੱਜ ਉਸ ਕੋਲ ਨੀਲਾ ਰੰਗ ਵੀ ਤਾਂ ਨਹੀਂ ਸੀ।

ਤੇ ਛੁੱਲਾਂ ਨਾਲ ਕੱਜੀ ਇਕ ਸਰਸਬਜ਼ ਪਹਾੜੀ...ਦੂਰ ਸੂਰਜ ਛੁੱਬ ਰਿਹਾ ਹੋਵੇ, ਤੇ ਸੁੰਦਰ ਪਹਾੜਨਾਂ ਸਿਰਾਂ ਤੇ ਗਾਗਰਾਂ ਚੁੱਕੀ ਚਸ਼ਮੇ ਤੋਂ ਪਾਣੀ ਲਿਆ ਰਹੀਆਂ ਹੋਣ... ਪਰ ਉਸ ਕੋਲ ਹਰਾ ਰੰਗ ਵੀ ਤਾਂ ਨਹੀਂ ਸੀ।

ਲਾਲ ਰੰਗ ਨਹੀਂ ਸੀ, ਗੁਲਾਬੀ ਨਹੀਂ ਸੀ, ਪੀਲਾ ਨਹੀਂ ਸੀ, ਸਬਜ਼ ਨਹੀਂ ਸੀ, ਨੀਲਾ ਨਹੀਂ ਸੀ, ਗੋਰੂਆ ਨਹੀਂ ਸੀ...ਬੱਸ ਇਕ ਰੰਗ ਬਾਕੀ ਸੀ, ਕਾਲਾ ਸਿਆਹ ਰੰਗ ..ਕਿਉਂਕਿ ਇਹ ਰੰਗ ਉਹਨੇ ਹੁਣ ਤਕ ਕਦੇ ਆਪਣੀਆਂ ਤਸਵੀਰਾਂ ਵਿਚ ਨਹੀਂ ਸੀ ਵਰਤਿਆ। ਪਰ ਕਾਲੇ ਰੰਗ ਨਾਲ ਕੋਈ ਸੁਹਣੀ ਰੋਮਾਂਟਿਕ ਤਸਵੀਰ ਬੋੜਾ ਬਣਾਈ ਜਾ ਸਕਦੀ ਹੈ! ਕਾਲਾ ਰੰਗ ਤਾਂ ਉਦਾਸੀ ਦਾ ਰੰਗ ਹੈ, ਗਰੀਬੀ ਤੇ ਬਦਸੂਰਤੀ ਦਾ ਰੰਗ ਹੈ, ਦੇਵੀਆਂ ਦਾ ਨਹੀਂ, ਰਾਖਸ਼ਣੀਆਂ ਦਾ ਰੰਗ ਹੈ। ਕਾਲੇ ਰੰਗ ਨਾਲ ਰਜਨੀ ਦੀ ਤਸਵੀਰ ਨਹੀਂ ਬਣਾਈ ਜਾ ਸਕਦੀ...ਬਾਲ ਕ੍ਰਿਸ਼ਨ ਦੀ ਤਸਵੀਰ

ਨਹੀਂ ਬਣ ਸਕਦੀ, ਨਾ ਕਿਸੇ ਸੁਦਰ ਰਾਜਕੁਮਾਰੀ ਦੀ, ਨਾ ਮੁਗਲ ਸ਼ਹਿਜ਼ਾਦੀ ਦੀ...ਨਾ ਹਰੀ ਭਰੀ ਛੁੱਲਾਂ ਨਾਲ ਲੱਦੀ ਪਹਾੜੀ ਦੀ, ਨਾ ਭੁਬਦੇ ਸੂਰਜ ਦੀ ਰੰਗਾ ਰੰਗੀ ਦੀ...ਏਸ ਬਦਸੂਰਤ, ਭਿਆਨਕ, ਮਨਹੂਸ ਰੰਗ ਨਾਲ ਤਾਂ ਬਸ ਏਸ ਹਨੇਰੀ, ਗੰਦੀ, ਬਦਬੂਦਾਰ ਗਲੀ ਦੀ ਤਸਵੀਰ ਹੀ ਬਣ ਸਕਦੀ ਹੈ...

ਏਸ ਗਲੀ ਦੀ ਤਸਵੀਰ ? ਨਹੀਂ, ਨਹੀਂ; ਇਹ ਕਿਵੇਂ ਹੋ ਸਕਦਾ ਹੈ ਭਲਾ । ਏਸ ਡਰਾਉਣੀ ਝਾਕੀ ਦੀ ਤਸਵੀਰ ਦੇਖਣਾ ਕੌਣ ਪਸੰਦ ਕਰੇਗਾ ? ਪਰ...

ਏਸ ਵਾਰ ਗੋਪਾਲ ਨੇ ਖਿੜਕੀ ਤੋਂ ਬਾਹਰ ਝਾਕ ਕੇ ਹੇਠ ਗਲੀ ਵਲ ਤੱਕਿਆ ਤਾਂ ਉਹਨੂੰ ਚਾਲ੍ਹਾਂ ਦੀਆਂ ਟੇਢੀਆਂ ਮੇਢੀਆਂ ਦੀਵਾਰਾਂ ਵਿਚ, ਉਹਨਾਂ ਦੇ ਉਤੇ ਛਾਈ ਹੋਈ ਚਿਮਨੀ ਤੇ ਉਸ ਤੋਂ ਨਿਕਲਦੇ ਧੂੰਏਂ ਵਿਚ, ਖੇਡਦੇ ਹੋਏ ਬੱਚਿਆਂ ਵਿਚ, ਪਨਵਾੜਨ ਦੀ ਦੁਕਾਨ ਅੱਗੇ ਜੁੜੀ ਹੋਈ ਭੀੜ ਵਿਚ ਇਕ ਅਣੋਖਾ ਕਲਾਮਈ ਨਕਸਾ ਉਭਰਦਾ ਨਜ਼ਰ ਆਇਆ ।

ਚਾਲ੍ਹਾਂ ਦੀਆਂ ਦੀਵਾਰਾਂ ਇਕ ਦੂਜੀ ਤੇ ਅਜਿਹੇ ਬੇਦੰਗੇ ਅੰਦਾਜ਼ ਨਾਲ ਡਿਗੂੰ ਡਿਗੂੰ ਕਰ ਰਹੀਆਂ ਸਨ, ਜਿਵੇਂ ਲੜਖੜਾਉਂਦੇ ਹੋਏ ਸ਼ਰਾਬੀ ਇਕ ਦੂਜੇ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋਣ । ਦੀਵਾਰਾਂ ਦੇ ਪਰਛਾਵੇਂ ਜ਼ਮੀਨ ਤੇ ਕਾਲੀਆਂ ਤਿਕੋਨਾਂ ਬਣਾ ਰਹੇ ਸਨ । ਚਾਨਣ ਤੇ ਪਰਛਾਵਾਂ । ਪਰਛਾਵਾਂ ਤੇ ਚਾਨਣ । ਢਲਦੇ ਸੂਰਜ ਦੀਆਂ ਤਿਰਛੀਆਂ ਕਿਰਨਾਂ ਨੇ ਇਕ ਪਾਸੇ ਦੀਆਂ ਦੀਵਾਰਾਂ ਤੇ ਉਜਾਲਾ ਕਰ ਰਖਿਆ ਸੀ, ਤੇ ਦੂਜੇ ਪਾਸੇ ਪਰਛਾਵਾਂ । ਚਾਨਣ ਪੈਂਦੀਆਂ ਦੀਵਾਰਾਂ ਉਤੇ ਕਾਲੀਆਂ ਕਾਲੀਆਂ ਖਿੜਕੀਆਂ ਅਜਿਹੀਆਂ ਜਾਪਦੀਆਂ ਸਨ, ਜਿਵੇਂ ਅੰਨ੍ਹੀਆਂ ਬੇਨੂਰ ਅੱਖਾਂ...ਖੇਡ ਰਹੇ ਗਾਰੀਬ ਬੱਚੇ ਕਠਪੁਤਲੀਆਂ ਪ੍ਰਤੀਤ ਹੁੰਦੇ ਸਨ ਤੇ ਉਹਨਾਂ ਦੇ ਲੰਮੇ ਤਿਰਛੇ ਪਰਛਾਵੇਂ ਐਉਂ ਪੈ ਰਹੇ ਸਨ ਜਿਵੇਂ ਉਹਨਾਂ ਦੇ ਭਿਆਨਕ ਭਵਿਖਤ ਦੀਆਂ ਪਰਛਾਈਆਂ ਹੁਣੇ ਤੋਂ ਪੈ ਰਹੀਆਂ ਹੋਣ । ਮਰੀਅਲ ਬਿੱਲੀ ਦੇ ਪਿਛੇ ਨਸਦਾ ਪਾਂ-ਮਾਰਿਆ ਕੁੱਤਾ ਕਿਸੇ ਹਜ਼ਾਰਾਂ ਬਰਸ ਪੁਰਾਣੇ ਜ਼ਮਾਨੇ ਦੀ ਯਾਦ ਦਵਾ ਰਿਹਾ ਸੀ, ਜਦ ਜੰਗਲ ਦਾ ਕਨੂੰਨ ਚਲਦਾ ਸੀ ਤੇ ਹਰ ਤਾਕਤਵਰ ਜਾਨਵਰ ਆਪਣੇ ਤੋਂ ਮਾੜਿਆਂ ਨੂੰ ਆਪਣਾ ਗ੍ਰਾਸ ਬਣਾਉਣਾ ਆਪਣਾ ਹੱਕ ਸਮਝਦਾ ਸੀ । ਦੀਵਾਰ ਦੇ ਨੀਚੇ ਖੜੋਤੇ ਮਜ਼ਦੂਰਾਂ ਦੀਆਂ ਮੈਲੀਆਂ ਕੁਚੈਲੀਆਂ ਧੋਤੀਆਂ ਵਿਚੋਂ ਨਿਕਲੀਆਂ ਹੋਈਆਂ ਕਾਲੀਆਂ ਲੱਤਾਂ ਐਉਂ ਲਗਦੀਆਂ ਸਨ ਜਿਵੇਂ ਉਹ ਪਤਲੇ ਪਤਲੇ ਕਾਲੇ ਕਾਲੇ ਸਤ੍ਤੁਨ ਹੋਣ, ਜਿਹਨਾਂ ਉਤੇ ਏਸ ਸਾਰੀ ਇਮਾਰਤ ਦਾ ਬੋਝ ਹੋਵੇ । ਅਤੇ ਉਪਰ ਖਪਰੈਲ ਦੀਆਂ ਤਿਕੋਨਾਂ ਤੇ ਕਾਰਖਾਨੇ ਦੀ ਚਿਮਨੀ ਇਕ ਡਰਾਉਣੀ ਉਂਗਲ ਵਾਂਗ ਅਸਮਾਨ ਵਲ ਇਸ਼ਾਰਾ ਕਰ ਰਹੀ ਸੀ...ਤੇ ਉਸ ਵਿਚੋਂ ਨਿਕਲਦਾ ਧੂੰਆਂ ਅਸਮਾਨ ਵਿਚ ਇਸ ਤਰ੍ਹਾਂ ਫੈਲ ਰਿਹਾ ਸੀ ਜਿਵੇਂ ਕੋਈ ਸਿਆਹ ਸ਼ੈਤਾਨੀ ਝੰਡਾ ਹਵਾ ਵਿਚ ਲਹਿਰਾ ਰਿਹਾ ਹੋਵੇ...

ਗੋਪਾਲ ਜਿਹੜਾ ਏਸ ਗਲੀ ਤੇ ਇਹਦੀ ਹਰ ਚੀਜ਼ ਨੂੰ ਨਫਰਤ ਕਰਦਾ ਸੀ, ਉਹਨੂੰ ਵੀ ਅੱਜ ਮੰਨਣਾ ਪਿਆ ਕਿ ਇਸ ਝਾਕੀ ਵਿਚ ਇਕ ਤਸਵੀਰ ਜ਼ਰੂਰ ਉਭਰਦੀ ਨਜ਼ਰ ਆਉਂਦੀ ਸੀ, ਭਿਆਨਕ ਤੇ ਬਦਸੂਰਤ, ਤੇ ਉਹਨੂੰ ਅਜਿਹਾ ਮਹਿਸੂਸ ਹੋਇਆ ਕਿ ਸ਼ਾਇਦ ਏਸ ਹਨੇਰੀ ਬਦਸੂਰਤ ਝਾਕੀ ਨੂੰ ਪੇਟ ਕਰਵਾਉਣ ਲਈ ਹੀ ਕਿਸਮਤ ਨੇ ਉਹਦੇ ਕੋਲੋਂ ਸਾਰੇ ਮਨ ਭਾਉਣੇ ਲਾਲ ਤੇ ਪੀਲੇ ਤੇ ਨੀਲੇ ਤੇ ਸਬਜ਼ ਰੰਗ ਖੋਲਦੇ ਸਨ...

ਤੇ ਫੇਰ ਉਹਨੇ ਸੋਚਿਆ, ਚੰਗਾ ਐਉਂ ਹੈ ਤਾਂ ਐਉਂ ਹੀ ਸਹੀ । ਦੋ ਸਾਲ ਤੋਂ ਦੇਵੀਆਂ, ਦੇਵਤਿਆਂ, ਰਾਜਕੁਮਾਰੀਆਂ, ਸ਼ਹਿਜ਼ਾਦੀਆਂ ਦੀਆਂ ਰੰਗਾਂ ਰੰਗ ਤਸਵੀਰਾਂ ਬਣਾਉਂਦਾ ਰਿਹਾ ਹਾਂ, ਤੇ ਦੁਨੀਆਂ ਨੇ ਉਹਨਾਂ ਨੂੰ ਦੇਖਣੋਂ, ਤੇ ਪਰਖਣੋਂ ਇਨਕਾਰ ਕਰ ਦਿੱਤਾ ਹੈ । ਮੈਂ ਆਪਣੀ ਕਲਾ ਦੇ ਮੰਦਰ ਵਿਚ ਰਜਨੀ ਦੀ ਪੂਜਾ ਕਰਦਾ ਰਿਹਾ ਹਾਂ, ਪਰ ਉਹਨੇ ਭੁੱਲ ਕੇ ਵੀ ਮੈਨੂੰ ਯਾਦ ਨਹੀਂ ਕੀਤਾ । ਮੈਂ ਉਹਦੇ ਚਰਨਾਂ ਵਿਚ ਇੰਦਰ-ਧਨੁਸ਼ ਦੇ ਸਾਰੇ ਰੰਗ ਲਿਆ ਰੱਖੇ, ਪਰ ਉਹਨੇ ਮੇਰੀ ਭੇਟਾ ਨੂੰ ਕਦੇ ਸਵੀਕਾਰ ਨਹੀਂ ਕੀਤਾ । ਮੈਂ ਆਪਣੀ ਕਲਾ ਲਈ ਮਜ਼ਦੂਰੀ ਕਰ ਕੇ, ਭੁੱਖਾ ਰਹਿ ਕੇ, ਆਪਣੀ ਨੀਂਦ ਤੇ ਅਰਾਮ, ਤੇ ਆਪਣੇ ਲ੍ਹਾਂ ਦੀ ਕੁਰਬਾਨੀ ਦਿਤੀ ਪਰ ਕਿਸੇ ਨੇ ਮੇਰੀ ਕਲਾ ਵਲ ਅੱਖ ਚੁਕ ਕੇ ਨਾ ਤੱਕਿਆ । ਹੁਣ ਮੈਂ ਏਸ ਦੁਨੀਆਂ, ਏਸ ਸਮਾਜ ਤੋਂ ਇਹ ਭਿਆਨਕ ਤਸਵੀਰ ਬਣਾ ਕੇ ਬਦਲਾ ਲਵਾਂਗਾ ਤਾਂ ਜੋ ਲੋਕ ਦੇਖਣ ਕਿ ਕਿਥੇ ਤੇ ਕਿਸ ਹਾਲ ਤੇ ਮਾਹੌਲ ਵਿਚ ਗਰੀਬ, ਗੁਮਨਾਮ ਕਲਾਕਾਰ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਤੇ ਉਸੇ ਛਿਨ ਤਸਵੀਰ ਦਾ ਨਾਂ ਵੀ ਬਿਜਲੀ ਵਾਂਗ ਲਿਸ਼ਕਾਰਾ ਮਾਰਦਾ ਉਹਦੇ ਦਿਮਾਗ ਵਿਚ ਆ ਵੜਿਆ, “ਜਿਥੇ ਮੈਂ ਰਹਿੰਦਾ ਹਾਂ”...ਆਪਣੇ ਰੰਗਾਂ ਦਾ ਡੱਬਾ ਚੁਕ ਕੇ ਉਹ ਖਿੜਕੀ ਵਿਚ ਲੈ ਆਇਆ ਤੇ ਉਹਦੇ ਵਿਚੋਂ ਲਾਲ ਤੇ ਨੀਲੇ ਤੇ ਪੀਲੇ ਤੇ ਸਬਜ਼ ਰੰਗਾਂ ਦੀਆਂ ਖਾਲੀ, ਪਿਚਕੀਆਂ ਹੋਈਆਂ ਟਿਊਬਾਂ ਬਾਹਰ ਗਲੀ ਵਿਚ ਸੁਟ ਦਿਤੀਆਂ ਤੇ ਕਾਲੇ ਰੰਗ ਦੀ ਭਰੀ ਟਿਊਬ ਐਉਂ ਚੁਕ ਲਈ ਜਿਵੇਂ ਉਹ ਉਹਦਾ ਹਥਿਆਰ ਹੋਵੇ ।

ਦੋ ਦਿਨ ਤੇ ਦੋ ਰਾਤਾਂ ਲਗਾਤਾਰ ਉਹ ਏਸ ਤਸਵੀਰ ਤੇ ਕੰਮ ਕਰਦਾ ਰਿਹਾ... ਖਾਣਾ ਪੀਣਾ, ਨਹਾਉਣਾ, ਧੋਣਾ, ਦਾੜ੍ਹੀ ਬਣਾਉਣਾ, ਕੱਪੜੇ ਬਦਲਣਾ ਸਭ ਕੁਝ ਭੁਲ ਗਿਆ । ਉਹਦੇ ਦਿਮਾਗ ਵਿਚ ਧੁਨ ਸੀ ਤਾਂ ਏਹੋ ਕਿ ਇਸ ਹਨੇਰੀ ਗੰਦੀ ਗਲੀ ਦੀ ਤਸਵੀਰ ਵਿਚ ਉਸ ਸਾਰੇ ਸਮਾਜ ਦੀ ਤਸਵੀਰ ਖਿੱਚ ਕੇ ਰੱਖ ਦੇਵੇ ਜਿਹੜਾ ਏਸ ਹਨੇਰੇ ਤੇ ਗੰਦਗੀ ਨੂੰ ਜਨਮ ਦਿੰਦਾ ਹੈ । ਏਥੋਂ ਤਕ ਕਿ ਉਸ ਦੀ ਕੈਨਵਸ ਤੇ ਨਾ ਕੇਵਲ ਗਲੀ ਦੀ ਰੂਪ ਰੇਖਾ ਨਜ਼ਰ ਆਉਣ ਲੱਗੀ ਸਗੋਂ ਉਸ ਗਲੀ ਦੀ ਰੂਹ ਵੀ ਉੱਭਰ ਆਈ...ਏਸ ਰੂਹ ਦਾ ਅਹਿਸਾਸ ਗੋਪਾਲ ਨੂੰ ਅੱਜ ਪਹਿਲੀ ਵਾਰ ਹੋਇਆ ਸੀ । ਤਸਵੀਰ ਬਣਾਉਂਦਿਆਂ ਉਹਨੇ ਆਪਣੀ ਗਲੀ ਨੂੰ ਇਕ ਨਵੇਂ ਢੰਗ

ਨਾਲ ਤੱਕਿਆ, ਕਲਾਕਾਰ ਦੀਆਂ ਅੱਖਾਂ ਨਾਲ, ਤੇ ਉਹਦੀ ਨਿਗਾਹ ਗਲੀ ਦੀ ਗੰਦਗੀ ਤੇ ਹਨੇਰੇ ਨੂੰ ਚੀਰਦੀ ਹੋਈ ਉਸ ਇਨਸਾਨੀਅਤ ਤਕ ਪਹੁੰਚੀ ਜਿਹੜੀ ਏਸ ਗੰਦਗੀ ਤੇ ਹਨੇਰੇ ਵਿਚ ਛੁਪੀ ਹੋਈ ਸੀ ।

ਹੁਣ ਗੋਪਾਲ ਨੇ ਤੱਕਿਆ ਕਿ ਉਹਦੀ ਗਲੀ ਇੱਟ, ਪੱਬਰ ਤੇ ਲਕੜੀ ਦੇ ਢੇਰਾਂ ਦੀ ਮਿਲ ਕੇ ਨਹੀਂ ਬਣੀ, ਸਗੋਂ ਉਹਨਾਂ ਇਨਸਾਨਾਂ ਦੀ ਜ਼ਿੰਦਗੀ ਦੇ ਤਾਣੇ ਬਾਣੇ ਦੀ ਬਣੀ ਹੈ, ਜਿਹੜੇ ਉਸ ਵਿਚ ਰਹਿੰਦੇ ਹਨ । ਪਹਿਲੀ ਵਾਰ ਉਸ ਨੇ ਵੇਖਿਆ ਕਿ ਏਥੋਂ ਦੇ ਰਹਿਣ ਵਾਲੇ ਜਾਣ ਬੁਝ ਕੇ ਗੰਦੇ ਨਹੀਂ ਰਹਿੰਦੇ, ਗੰਦੇ ਰਹਿਣ ਤੇ ਮਜ਼ਬੂਰ ਹਨ । ਉਹਨੇ ਦੇਖਿਆ ਕਿ ਪਨਵਾੜਨ ਦੀ ਦੁਕਾਨ ਦੇ ਸਾਹਮਣੇ ਲੱਗਿਆ ਹੋਇਆ ਨਲਕਾ ਕੇਵਲ ਦੋ ਤਿੰਨ ਘੰਟਿਆਂ ਲਈ ਚਲਦਾ ਹੈ, ਉਹ ਵੀ ਸੁਥਾਹ ਸਵੇਰੇ, ਜਦ ਆਸ ਪਾਸ ਦੀਆਂ ਸਭ ਚਾਲ੍ਹਾਂ ਦੀਆਂ ਔਰਤਾਂ ਆਪਣੀਆਂ ਆਪਣੀਆਂ ਗਾਗਰਾਂ ਲੈ ਕੇ ਪਾਣੀ ਭਰਨ ਆਉਂਦੀਆਂ ਹਨ ਤੇ ਪਾਣੀ ਦੀ ਇਕ ਇਕ ਕੀਮਤੀ ਬੂੰਦ ਤੇ ਕਿੰਨਾ ਲੜਾਈ ਝਗੜਾ ਹੁੰਦਾ ਹੈ । ਤੇ ਫੇਰ ਨਲਕੇ ਵਿਚ ਪਾਣੀ ਆਉਣਾ ਬੰਦ ਹੋ ਜਾਂਦਾ ਹੈ । ਕਿੰਨੀਆਂ ਹੀ ਔਰਤਾਂ ਖਾਲੀ ਗਾਗਰਾਂ ਲਈ ਮਿਉਨਿਸਪੋਲਿਟੀ ਨੂੰ ਗਾਹਲਾਂ ਦਿੰਦੀਆਂ ਹੋਈਆਂ ਵਾਪਸ ਚਲੀਆਂ ਜਾਂਦੀਆਂ ਹਨ । ਸੋ ਉਹਨੇ ਆਪਣੀ ਤਸਵੀਰ ਵਿਚ ਸਵੇਰ ਦਾ ਵਕਤ ਹੀ ਰੱਖਿਆ ਤੇ ਦਿਖਾਇਆ ਕਿ ਔਰਤਾਂ ਦੀ ਕਤਾਰ ਖਾਲੀ ਗਾਗਰਾਂ ਲਈ ਉਡੀਕ ਵਿਚ ਖੜੀਆਂ ਹਨ । ਇਕ ਗਾਗਰ ਨਲਕੇ ਹੇਠ ਰੱਖੀ ਹੈ ਤੇ ਨਲਕੇ ਵਿਚੋਂ ਇਕ ਇਕ ਬੂੰਦ, ਕੇਵਲ ਇਕ ਬੂੰਦ ਟਪਕ ਰਹੀ ਹੈ... ਹੁਣ ਗੋਪਾਲ ਨੇ ਦੇਖਿਆ ਕਿ ਉਸ ਗਲੀ ਦੇ ਰਹਿਣ ਵਾਲੇ ਗੰਦੇ ਹਨ, ਪਰ ਬੁਰੇ ਨਹੀਂ । ਉਹ ਆਪਸ ਵਿਚ ਲੜਦੇ ਸਨ, ਗਾਲ੍ਹੇ ਗਾਲ੍ਹੀ ਹੁੰਦੇ ਸਨ, ਪਰ ਉਹਨਾਂ ਦੇ ਦਿਲਾਂ ਵਿਚ ਕੀਨਾ ਜਾਂ ਲਾਲਚ ਨਹੀਂ ਸੀ । ਉਹ ਮਿਹਨਤ ਮਜ਼ਦੂਰੀ ਦੇ ਕੁੱਬੇ ਕੀਤੇ ਪਰੇਸ਼ਾਨ ਜ਼ਰੂਰ ਫਹਿੰਦੇ ਸਨ, ਪਰ ਉਹਨਾਂ ਦੇ ਚਿਹਰਿਆਂ ਤੋਂ ਮੁਸਕਰਾਹਟ ਬਿਲਕੁਲ ਗਾਇਬ ਨਹੀਂ ਸੀ ਹੋਈ । ਉਹ ਹੁਣ ਵੀ ਹੱਸ ਸਕਦੇ ਸਨ ਤੇ ਹੱਸਦੇ ਸਨ...ਤੇ ਗੋਪਾਲ ਨੇ ਕੋਸ਼ਿਸ਼ ਕੀਤੀ ਕਿ ਇਹ ਸਭ ਕੁਝ ਉਸ ਤਸਵੀਰ ਵਿਚ ਆ ਜਾਵੇ, ਪਰ ਜਦ ਤਸਵੀਰ ਬਣ ਕੇ ਤਿਆਰ ਹੋਈ ਤਾਂ ਗੋਪਾਲ ਦੀ ਤਸੱਲੀ ਨਾ ਹੋਈ । ਉਹਨੂੰ ਮਹਿਸੂਸ ਹੁੰਦਾ ਸੀ ਕਿ ਤਸਵੀਰ ਵਿਚ ਕਿਸੇ ਚੀਜ਼ ਦੀ ਘਾਟ ਹੈ । ਗਲੀ ਦੀ ਉਸ ਰੂਹ ਦੀ ਘਾਟ ਸੀ ਜਿਹੜੀ ਉਥੋਂ ਦੇ ਰਹਿਣ ਵਾਲਿਆਂ ਦੀ ਹਾਸੀ, ਮੁਸਕਰਾਹਟ, ਹਾਲ ਦੁਹਾਈ, ਬੱਚਿਆਂ ਦੇ ਖੇਡਣ ਕੁੱਦਣ ਵਿਚ ਜਾਹਰ ਹੁੰਦੀ ਸੀ । ਉਸ ਉਮੀਦ ਦੀ ਘਾਟ ਸੀ ਜਿਹੜੀ ਉਸ ਗਲੀ ਦੇ ਰਹਿਣ ਵਾਲਿਆਂ ਦੇ ਦਿਲਾਂ ਵਿਚ ਅਜੇ ਤਕ ਜਿਉਂਦੀ ਸੀ...ਪਰ ਉਸ ਰੂਹ ਨੂੰ, ਉਮੀਦ ਨੂੰ, ਉਸ ਤੜਪ ਤੇ ਜੋਸ਼ ਨੂੰ, ਉਸ ਗਲੀ ਦੇ ਭਵਿਖਤ ਨੂੰ ਕਿਵੇਂ ਏਸ ਤਸਵੀਰ ਵਿਚ ਉਜਾਗਰ ਕਰੇ? ਰਾਤ ਭਰ ਗੋਪਾਲ ਖਿੜਕੀ ਵਿਚ ਬੈਠਾ ਏਹੋ ਸੋਚਦਾ ਰਿਹਾ, ਪਰ ਉਹਨੂੰ ਸਮਝ ਕੁਝ ਨਾ ਆਇਆ...

ਏਥੋਂ ਤਕ ਕਿ ਸਵੇਰਾ ਹੋ ਗਿਆ। ਤੇ ਸੁੱਤੀ ਹੋਈ ਗਲੀ ਅੱਖਾਂ ਮਲਦੀ ਜਾਗ ਉੱਠੀ। ਅੰਨ੍ਤਾਂ ਫੇਰ ਲਾਈਨ ਬਣਾ ਕੇ ਨਲਕੇ ਕੌਲ ਖੜ੍ਹੀਆਂ ਹੋ ਗਈਆਂ। ਪਨਵਾੜਨ ਨੇ ਆਪਣੀ ਦੁਕਾਨ ਨੂੰ ਝਾੜਨਾ ਪੂੰਝਣਾ ਸ਼ੁਰੂ ਕਰ ਦਿਤਾ। ਸਵੇਰ ਦੀ ਸ਼ਿਫਟ ਵਾਲੇ ਮਜ਼ਦੂਰ ਕਾਰਬਾਨੇ ਨੂੰ ਜਾਣ ਲੱਗੇ। ਕਿੰਨੀਆਂ ਹੀ ਰਸੋਈਆਂ ਵਿਚੋਂ ਧੂਆਂ ਨਿਕਲ ਕੇ ਚਿਮਨੀ ਦੇ ਧੂਏਂ ਵਿਚ ਮਿਲਣ ਲੱਗਾ। ਏਹੋ ਸਭ ਕੁਝ ਤਾਂ ਉਹਨੇ ਆਪਣੀ ਤਸਵੀਰ ਵਿਚ ਵਖਾਇਆ ਸੀ। ਪਰ ਜਦ ਉਹਦੀ ਨਿਗਾਹ ਛੱਤਾਂ ਉਤੇ ਹੁੰਦੀ ਹੋਈ ਉਪਰ ਉਠੀ ਤਾਂ ਅਚਾਨਕ ਉਹਨੂੰ ਮਲੂਮ ਹੋਇਆ ਕਿ ਉਹਦੀ ਤਸਵੀਰ ਵਿਚ ਕਿਸ ਚੀਜ਼ ਦੀ ਘਾਟ ਸੀ। ਸੁਰਖੀ ਦੀ ਘਾਟ ਸੀ।

ਸਾਰੇ ਅਸਮਾਨ ਤੇ ਸਵੇਰ ਦੀ ਗੁਲਾਬੀ ਪਹੁੰਚੀ ਹੋਈ ਸੀ ਜਿਵੇਂ ਕਿਸੇ ਸੁੰਦਰੀ ਨੇ—ਜਿਵੇਂ ਰਜਨੀ ਨੇ—ਸੌਂ ਕੇ ਉਠਦਿਆਂ ਹੀ ਆਪਣੇ ਚਿਹਰੇ ਉਤੇ ਪਾਉਡਰ ਸੁਰਖੀ ਮਲ ਲਈ ਹੋਵੇ, ਤੇ ਉਸ ਗੁਲਾਬੀ ਆਕਾਸ਼ ਦੀ ਪਿਛੋਕੜ ਵਿਚ ਗਲੀ ਦੀ ਗੰਦਗੀ ਤੇ ਸਿਆਹੀ ਸੀ। ਕਾਲੀ ਰਾਤ ਜਿਹੜੀ ਹੁਣ ਖਤਮ ਹੋ ਰਹੀ ਸੀ, ਜਿਹੜੀ ਸਵੇਰ ਦੀ ਸੁਰਖੀ ਵਿਚ ਘੁਲਦੀ ਜਾ ਰਹੀ ਸੀ... ਉਹਦੀ ਤਸਵੀਰ ਦੇ ਆਕਾਸ਼ ਨੂੰ ਵੀ ਸਵੇਰ ਦੀ, ਨਵੇਂ ਦਿਨ ਦੀ, ਉਮੀਦ ਦੀ ਸੁਰਖੀ ਨਾਲ ਜਗਮਗਾ ਉਠਣਾ ਚਾਹੀਦਾ ਹੈ। ਇਹ ਅਹਿਸਾਸ ਬਿਜਲੀ ਦੀ ਤੇਜ਼ੀ ਨਾਲ ਉਹਦੇ ਦਿਮਾਗਾ ਵਿਚ ਚਮਕਿਆ। ਪਰ ਇਹ ਸੁਰਖੀ ਆਵੇ ਕਿਥੋਂ? ਉਹਦੇ ਕੌਲ ਲਾਲ ਰੰਗ ਸੀ ਹੀ ਨਹੀਂ। ਨਾ ਬਾਜ਼ਾਰ ਤੋਂ ਖਰੀਦਣ ਲਈ ਪੈਸੇ ਸਨ, ਨਾ ਕਿਸੇ ਤੋਂ ਉਧਾਰ ਲੱਭ ਸਕਦਾ ਸੀ।

ਪਰ ਤਸਵੀਰ ਦੇ ਆਕਾਸ਼ ਵਿਚ ਸੁਰਖੀ ਤਾਂ ਜ਼ਰੂਰ ਹੋਣੀ ਚਾਹੀਦੀ ਹੈ...

ਗੋਪਾਲ ਨੂੰ ਯਾਦ ਆਇਆ ਕਿ ਉਸੇ ਦਿਨ ਤਸਵੀਰ ਨੂੰ ਨੁਮਾਇਸ਼ ਲਈ ਭੇਜਣਾ ਹੈ... ਪਰ ਸੁਰਖੀ ਨਾ ਹੋਈ ਤਾਂ ਤਸਵੀਰ ਮੁਕੰਮਲ ਨਹੀਂ ਹੋਵੇਗੀ, ਅਧੂਰੀ ਰਹੇਗੀ। ਅਧੂਰੀ ਹੀ ਨਹੀਂ ਝੂਠੀ ਹੋਵੇਗੀ, ਪਰ ਸੁਰਖੀ ਕਿਥੋਂ ਆਵੇ?

ਆਕਾਸ਼ ਵਿਚ ਸੁਰਖੀ ਛਾਈ ਹੋਈ ਸੀ। ਪਰ ਗੋਪਾਲ ਦੇ ਹੱਥ ਓਥੋਂ ਤਕ ਨਹੀਂ ਸੀ ਪਹੁੰਚ ਸਕਦੇ ਤਾਂ ਜੋ ਉਹ ਆਕਾਸ਼ ਦੇ ਚਿਹਰੇ ਤੋਂ ਸੁਰਖੀ ਉਤਾਰ ਕੇ ਆਪਣੀ ਤਸਵੀਰ ਵਿਚ ਭਰ ਦੇਵੇ।

ਤਾਂ ਕੀ ਤਸਵੀਰ ਅਧੂਰੀ ਰਹੇਗੀ?

“ਨਹੀਂ, ਨਹੀਂ... ਗੋਪਾਲ ਨੂੰ ਅਜਿਹਾ ਲਗ ਰਿਹਾ ਸੀ ਕਿ ਤਸਵੀਰ ਅਧੂਰੀ ਰਹੀ ਤਾਂ ਉਹਦੀ ਜ਼ਿੰਦਗੀ, ਉਹਦੀ ਮਿਹਨਤ, ਤੇ ਉਹਦੀ ਕਲਾ ਸਭ ਬੇਕਾਰ ਹੋਣਗੇ... ਤਿੰਨ ਰਾਤਾਂ ਜਾਗਣ ਤੋਂ ਬਾਅਦ ਉਹਦਾ ਸਿਰ ਚਕਰਾ ਰਿਹਾ ਸੀ। ਹੱਥ ਪੈਰ ਬੁਖਾਰ ਨਾਲ ਸੜ ਰਹੇ ਸਨ... ਗੱਲ੍ਹਾਂ ਤਮਤਮਾ ਰਹੀਆਂ ਸਨ...

ਉਹਨੂੰ ਆਪਣਾ ਕਮਰਾ, ਸਭ ਤਸਵੀਰਾਂ, ਮਹਾਤਮਾ ਬੁੱਧ, ਭਗਵਾਨ ਕ੍ਰਿਸ਼ਨ, ਸਾਵਿੱਤਰੀ ਤੇ ਸ਼ਕੁਤਲਾ, ਮੁਗਲ ਸ਼ਹਿਜ਼ਾਦੀ ਤੇ ਰਾਜਪੂਤ ਰਾਜਕੁਮਾਰੀ, ਕੰਵਲ ਦੇ ਛੁੱਲ,

ਹਰੀਆਂ ਭਰੀਆਂ ਵਾਦੀਆਂ...ਹਰ ਚੀਜ਼ ਘੁੰਮਦੀ ਲਗਦੀ ਸੀ...ਬਸ ਇਕ ਚੀਜ਼ ਆਪਣੀ ਥਾਂ ਕਾਇਮ ਸੀ, ਉਹਦੀ ਨਵੀਂ ਬਣਾਈ ਤਸਵੀਰ ਜਿਹੜੀ ਸੰਪੂਰਨ ਹੋਣ ਲਈ, ਸ਼ਾਹਕਾਰ ਬਣਨ ਲਈ, ਸੁਰਖੀ ਦੇ ਕੁਝ ਤੁਪਕਿਆਂ ਦੀ ਉਡੀਕ ਵਿਚ ਸੀ...

ਨਾ ਜਾਣੇ ਕਿਵੇਂ ਤੇ ਕਦ ਗੋਪਾਲ ਇਕ ਟ੍ਰੈਟੇ ਹੋਏ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੋ ਗਿਆ, ਜਿਸ ਵਿਚ ਦੇਖ ਕੇ ਉਹ ਸ਼ੇਵ ਕਰਦਾ ਸੀ। ਸ਼ੀਸ਼ੇ ਵਿਚ ਆਪਣੀ ਸੂਰਤ ਦੇਖ ਕੇ ਉਹ ਡਰ ਗਿਆ। ਦਾੜ੍ਹੀ ਵਧੀ ਹੋਈ, ਵਾਲ ਪਰੇਸ਼ਾਨ, ਤੇ ਗਰਦ ਵਿਚ ਅਟੇ ਹੋਏ ਕਮੀਜ਼ ਦੇ ਕਾਲਰ ਤੇ ਕਾਲੇ ਪੋਟ ਦੇ ਧੱਬੇ, ਅੱਖਾਂ ਵਿਚ ਲਾਲ ਲਾਲ ਡੋਰੇ, ਤਮਤਮਾਉਂਦੀਆਂ ਗੱਲ੍ਹਾਂ ਤੇ ਸੁਰਖੀ...ਬੁਖਾਰ ਵਿਚ ਜਲਦੇ ਹੋਏ, ਉਬਲਦੇ ਹੋਏ, ਦੌੜਦੇ ਹੋਏ ਖੂਨ ਦੀ ਸੁਰਖੀ।

ਕਲਾ ਪਰਦਰਸ਼ਨੀ ਵਿਚ ਸਭ ਤੋਂ ਵੱਧ ਭੀੜ, “ਜਿਥੇ ਮੈਂ ਰਹਿੰਦਾ ਹਾਂ”, ਤਸਵੀਰ ਦੇ ਸਾਹਮਣੇ ਸੀ। ਪਹਿਲਾ ਇਨਾਮ ਵੀ ਉਸੇ ਨੂੰ ਮਿਲਿਆ ਸੀ।

ਕਲਾ ਨੂੰ ਸਮਝਣ ਵਾਲੇ, ਕਲਾ ਨੂੰ ਪਰਖਣ ਵਾਲੇ, ਕਲਾ ਨੂੰ ਖਰੀਦਣ ਵਾਲੇ, ਕਲਾ ਨੂੰ ਵੇਚਣ ਵਾਲੇ, ਕਲਾ ਦੀ ਦਲਾਲੀ ਕਰਨ ਵਾਲੇ, ਕਲਾ ਦੀ ਪੂਜਾ ਕਰਨ ਵਾਲੇ, ਕਲਾ ਬਾਰੇ ਲੰਮੀਆਂ ਚੌੜੀਆਂ ਡੀਂਗਾਂ ਮਾਰਨ ਵਾਲੇ, ਸਭੇ ਓਥੇ ਮੌਜੂਦ ਸਨ। ਸਭੇ ਗੋਪਾਲ ਦੀ ਸਲਾਹੁਤਾ ਕਰ ਰਹੇ ਸਨ।

“ਇਹ ਹੈ ਸੱਚੀ ਕਲਾ।”

“ਜਿਦਗੀ ਦਾ ਅਸਲੀ ਰੂਪ।”

“ਕਿੰਨੀ ਜਾਨ ਹੈ ਏਸ ਤਸਵੀਰ ਵਿਚ। ਮੁੰਹੋਂ ਬੋਲਦੀ ਹੈ।”

“ਗੋਪਾਲ ਨੇ ਤਸਵੀਰ ਨਹੀਂ ਬਣਾਈ, ਜਿੰਦਗੀ ਨੂੰ ਸ਼ੀਸ਼ਾ ਵਖਾਇਆ ਹੈ।”

“ਪਰ ਦੋ ਸੌ ਰੂਪਏ ਜ਼ਿਆਦਾ ਨੇ ਏਸ ਤਸਵੀਰ ਦੇ।”

“ਕਲਾ ਦੀ ਕੋਈ ਕੀਮਤ ਨਹੀਂ ਹੁੰਦੀ।”

“ਏਸ ਤਸਵੀਰ ਤੋਂ ਰੋਮਾਂਟਿਕ ਕਲਾ ਦਾ ਦੌਰ ਖਤਮ ਤੇ ਨਵੀਂ ਕਲਾ ਦਾ ਦੌਰ ਸ਼ੁਰੂ ਹੁੰਦਾ ਹੈ।”

“ਕਿੰਨੀ ਡੂੰਘੀ ਨਜ਼ਰ ਹੈ ਕਲਾਕਾਰ ਦੀ। ਹਰ ਛੋਟੀ ਤੋਂ ਛੋਟੀ ਚੀਜ਼ ਤਕ ਪਹੁੰਚਦੀ ਹੈ।”

“ਅਉਂ ਲਗਦਾ ਹੈ ਕਿ ਕਲਾਕਾਰ ਨੇ ਮਹੀਨਿਆਂ ਦੇ ਮਹੀਨੇ ਏਸ ਗਲੀ ਵਿਚ ਜਾ ਕੇ ਓਥੋਂ ਦੇ ਗਰੀਬਾਂ ਦੀ ਜ਼ਿੰਦਗੀ ਦਾ ਡੂੰਘਾ ਅਧਿਐਨ ਕੀਤਾ ਹੈ।”

“ਉਸ ਪੂਰੀ ਗਲੀ ਨੂੰ ਕਾਲੇ ਰੰਗ ਨਾਲ ਪੇਂਟ ਕੀਤਾ ਹੈ...ਏਸ ਖਿਆਲ ਦੀ ਵੀ ਦਾਦ ਦੇਣੀ ਪੈਂਦੀ ਹੈ। ਕਿੰਨੀ ਉਦਾਸੀ ਹੈ ਏਸ ਸਿਆਹੀ ਵਿਚ। ਕਿੰਨਾ ਦੁਖ, ਕਿੰਨਾ ਦਰਦ, ਕਿੰਨਾ ਗਹਿਰਾ ਸੰਨਾਟਾ, ਜਿਵੇਂ ਇਕ ਗਲੀ ਦੀ ਤਸਵੀਰ ਨਾ ਹੋਵੇ... ਦੁਨੀਆਂ ਦੇ ਸਾਰੇ ਗਰੀਬਾਂ ਦੀ ਜ਼ਿੰਦਗੀ ਦੀ ਤਸਵੀਰ ਹੋਵੇ।”

“ਹਾਂ...ਆਕਾਸ਼ ਤੇ ਜਿਹੜੀ ਪਹੁ-ਛੁਟਾਲੇ ਦੀ ਸੁਰਖੀ ਹੈ...ਅਸਲ ਕਮਾਲ ਤਾਂ ਇਹ ਹੈ। ਜਿਹਦੇ ਨਾਲ ਤਸਵੀਰ ਦੇ ਅਰਥ ਹੀ ਬਦਲ ਜਾਂਦੇ ਹਨ। ਬਜਾਏ ਹਾਰ ਤੇ ਨਿਰਾਸ਼ਾ ਦੇ ਇਹ ਤਸਵੀਰ ਜਨ ਸਾਧਾਰਨ ਦੇ ਉੱਜਲੇ ਭਵਿੱਖਤ ਦੀ ਝਲਕ ਦਿਖਾਉਂਦੀ ਹੈ।”

“ਇਹ ਸੂਹੇ ਰੰਗ ਦੀ ਵਰਤੋਂ ਸਚਮੁਚ ਬਹੁਤ ਸੁਹਣੀ ਕੀਤੀ ਹੈ।”

“ਤੇ ਇਹ ਮਮੂਲੀ ਰੰਗ ਨਹੀਂ ਹੈ। ਇਹ ਲਹੂ ਜਿਹਾ ਲਾਲ ਹੈ, ਜਿਸ ਵਿਚ ਹਲਕੀ ਹਲਕੀ ਸਿਆਹੀ ਦੌੜਦੀ ਜਾ ਰਹੀ ਹੈ।”

“ਕਲਾਕਾਰ ਨੇ ਜਾਣ ਬੁਝ ਕੇ ਇਹ ਰੰਗ ਵਰਤਿਆ ਹੈ...ਜਿਵੇਂ ਨਵੀਂ ਸਵੇਰ ਦੀ ਸੁਰਖੀ ਜਨ ਸਾਧਾਰਨ ਦੇ ਲਹੂ ਤੋਂ ਪੈਦਾ ਹੁੰਦੀ ਹੈ।”

“ਜਨ-ਸਾਧਾਰਨ ਦੇ ਲਹੂ ਤੋਂ ਜਾਂ ਕਲਾਕਾਰ ਦੇ ਲਹੂ ਤੋਂ ?”

ਤੇ ਏਸ ਉਤੇ ਸਭ ਠਹਾਕਾ ਮਾਰ ਕੇ ਹੱਸ ਪਏ। ਏਨੇ ਵਿਚ ਕਿਸੇ ਨੇ ਕਿਹਾ :

“ਗੋਪਾਲ ਆਰਟਿਸਟ ਨੂੰ ਵੀ ਵੇਖਿਆ ਹੈ ?”

ਸਭ ਦੀਆਂ ਨਜ਼ਰਾਂ ਘੁੰਮ ਗਈਆਂ। “ਕਿਥੇ ? ਕਿਧਰ ?”

“ਉਹ ਕੀ ਹੈ, ਦੁਬਲਾ ਜਿਹਾ, ਸੁੱਕਿਆ ਜਿਹਾ ਨੌਜਵਾਨ, ਜਿਹੜਾ ਦੀਵਾਰ ਦਾ ਸਹਾਰਾ ਲੈ ਕੇ, ਦੂਰ ਤੋਂ ਆਪਣੀ ਤਸਵੀਰ ਵਲ ਵੇਖ ਰਿਹਾ ਹੈ।”

“ਜੀ ਨਹੀਂ, ਉਹ ਨਹੀਂ ਹੋ ਸਕਦਾ। ਏਡਾ ਵੱਡਾ ਕਲਾਕਾਰ, ਤੇ ਅਜਿਹੇ ਪਾਟੇ ਪੁਰਾਣੇ ਕਪੜੇ ?”

“ਪਰ ਮੈਂ ਜੋ ਕਹਿੰਦਾ ਹਾਂ, ਏਹੀਓ ਹੈ ਗੋਪਾਲ।”

“ਬੀਮਾਰ ਮਲੂਮ ਹੁੰਦਾ ਹੈ ਵਿਚਾਰਾ...ਚਿਹਰੇ ਦਾ ਰੰਗ ਤਾਂ ਦੇਖੋ, ਬਿਲਕੁਲ ਪੀਲਾ ਲਗਦਾ ਹੈ। ਬਦਨ ਵਿਚ ਲਹੂ ਹੈ ਹੀ ਨਹੀਂ।”

ਕਬਰ

ਰਾਮ ਲਾਲ

ਮੈਂ ਪੂਰੇ ਸਫਰ ਵਿਚ ਸੌਂ ਨਹੀਂ ਸਾਂ ਸਕਿਆ। ਸਫਰ ਬੜਾ ਲੰਮਾ ਸੀ ਤੇ ਥਕਾ ਦੇਣ ਵਾਲਾ ਵੀ। ਐਉਂ ਮਹਿਸੂਸ ਹੋ ਰਿਹਾ ਸੀ ਇਹ ਸਫਰ ਕੁਝ ਰਾਤਾਂ ਤੇ ਦਿਨਾਂ ਦਾ ਨਹੀਂ ਕਈ ਜੁਗਾਂ ਦਾ ਹੈ। ਮੇਰੇ ਸਰੀਰ ਦੇ ਜੋੜ ਜੋੜ ਵਿਚ ਜਿਹੜਾ ਦਰਦ ਉਠ ਰਿਹਾ ਹੈ ਉਹ ਸਦਾ ਸਦਾ ਨਾਲ ਰਹੇਗਾ। ਮੇਰੀਆਂ ਅੱਖਾਂ ਵਿਚ ਜਿਹੜੇ ਕੰਡੇ ਵੜ ਗਏ ਹਨ, ਉਹ ਮੈਨੂੰ ਉਮਰ ਭਰ ਚੈਨ ਨਾਲ ਨਹੀਂ ਸੌਣ ਦੇਣਗੇ, ਤੇ ਮੈਂ ਹਮੇਸ਼ਾ ਇਸੇ ਤਰ੍ਹਾਂ ਭਟਕਦਾ ਰਹਾਂਗਾ। ਸ਼ਹਿਰੋ ਸ਼ਹਿਰ।

ਉਸ ਦਿਨ ਮੈਂ ਜੱਬਲਪੁਰ ਤੋਂ ਆ ਰਿਹਾ ਸਾਂ। ਮੇਰੇ ਨਾਲ ਮੇਰੀ ਪਤਨੀ ਬਲਕੀਸ਼ ਤੇ ਤਿੰਨ ਬੱਚੇ ਹਾਮਿਦ, ਨਜਮਾ ਤੇ ਨਸਰੀਨ ਵੀ ਸਨ। ਇਕ ਗੱਡੀ ਅਸੀਂ ਅਲਾਹਾਬਾਦ ਬਦਲੀ ਸੀ। ਇਹ ਗੱਡੀ ਸਾਨੂੰ ਲਖਨਊ ਲੈ ਜਾ ਰਹੀ ਸੀ। ਲਖਨਊ ਤੋਂ ਅਸੀਂ ਇਕ ਹੋਰ ਗੱਡੀ ਵਿਚ ਬੈਠ ਕੇ ਇਕਬਾਲਪੁਰ ਜਾਣਾ ਸੀ।

ਇਕਬਾਲਪੁਰ ਜਾਣਾ ਮੈਂ ਕਦੇ ਪਸੰਦ ਨਹੀਂ ਸੀ ਕੀਤਾ। ਜਦੋਂ ਦਾ ਮੇਰਾ ਵਿਆਹ ਹੋਇਆ ਸੀ, ਦੋ ਹੀ ਵਾਰ ਪਹਿਲਾਂ ਓਬੇ ਜਾ ਸਕਿਆ ਸਾਂ। ਉਹ ਵੀ ਬਲਕੀਸ਼ ਦੀ ਜ਼ਿੱਦ ਤੇ, ਕਿਉਂਕਿ ਉਹ ਓਬੇਂ ਦੀ ਰਹਿਣ ਵਾਲੀ ਸੀ। ਉਹ ਹਰ ਸਾਲ ਕੁਝ ਦਿਨ ਓਬੇ ਗੁਜ਼ਾਰ ਆਉਂਦੀ ਸੀ।

ਮੈਂ ਤੁਹਾਨੂੰ ਜੱਬਲਪੁਰ ਬਾਰੇ ਵੀ ਕੁਝ ਦੱਸ ਦਿਆਂ। ਓਬੇ ਮੈਂ ਅਠਾਰਾਂ ਸਾਲ ਤੋਂ ਰਹਿ ਰਿਹਾ ਸਾਂ। ਟਰਾਂਸਪੋਰਟ ਦੇ ਮਹਿਕਮੇ ਵਿਚ ਬੜੀ ਵਧੀਆ ਤਨਖਾਹ ਤੇ ਮੁਲਾਜ਼ਮ ਸਾਂ, ਤੇ ਇਕ ਅਤਿ ਸੁੰਦਰ ਤੇ ਅਰਾਮਦਿਹ ਮਕਾਨ ਦਾ ਮਾਲਕ, ਜਿਹੜਾ ਮੇਰੀ ਵਰਿਆਂ ਦੀ ਬਚਾ ਬਚਾ ਕੇ ਰੱਖੀ ਹੋਈ ਕਮਾਈ ਦਾ ਫਲ ਸੀ। ਅਜਿਹਾ ਫਲ ਜਿਹੜਾ ਪਾ ਕੇ ਕਿਸੇ ਵੀ ਪੁਰਸ਼ ਦੀ ਪਤਨੀ ਆਪਣੇ ਪਤੀ ਤੇ ਉਚਿਤ ਤੌਰ ਤੇ ਮਾਣ ਕਰ ਸਕਦੀ ਹੈ। ਪਰ ਬਲਕੀਸ਼ ਨੂੰ ਏਸ ਮਕਾਨ ਦਾ ਅਰਾਮ ਤੇ ਸੁੰਦਰਤਾ ਕਦੇ ਪਸੰਦ ਨਾ ਆਈ। ਉਹਨੇ ਮੇਰੀ ਕਿਸੇ ਵੀ ਸੁੰਦਰ ਚੀਜ਼ ਨੂੰ ਕਦੇ ਸ਼ਲਾਘਾ ਦੀ ਨਜ਼ਰ ਨਾਲ ਨਹੀਂ ਤੱਕਿਆ। ਮੈਂ ਆਪਣੇ ਦੋਸਤਾਂ ਨੂੰ ਦਾਅਵਤਾਂ ਦੇਣ ਦਾ ਸੁਕੀਨ ਹਾਂ, ਜਿਹਦੇ ਲਈ ਉਹ ਨੱਕ ਭਵਾਂ ਚੜ੍ਹਾ ਲੈਂਦੀ ਹੈ। ਮੈਨੂੰ ਬ੍ਰਿਜ ਨਾਲ ਮੋਹ ਹੈ, ਉਹਨੇ

ਏਸ ਖੇਡ ਦਾ ਕਦੇ ਉੜਾ ਐੜਾ ਵੀ ਜਾਣਨਾ ਨਹੀਂ ਚਾਹਿਆ। ਪਰ ਫੇਰ ਵੀ ਮੈਂ ਉਹਨੂੰ ਬੋਅੰਤ ਪਿਆਰ ਕੀਤਾ ਹੈ। ਪਿਛਲੇ ਬਾਰ੍ਹਾਂ ਵਰਿਆਂ ਵਿਚ ਜਦ ਤੋਂ ਉਹ ਮੇਰੇ ਘਰ ਦਾ ਸ਼ਿੰਗਾਰ ਬਣ ਕੇ ਆਈ ਹੈ, ਮੇਰੇ ਪਿਆਰ ਵਿਚ ਰਤਾ ਵੀ ਕਮੀ ਨਹੀਂ ਹੋਈ। ਉਹਦੇ ਨਾਲ ਇਸ ਗੱਲੋਂ ਵੀ ਕਦੇ ਨਰਾਜ਼ ਨਹੀਂ ਹੋਇਆ ਕਿ ਉਹਨੇ ਮੇਰੇ ਸੁੰਦਰ ਘਰ ਨੂੰ ਕਿਉਂ ਪਸੰਦ ਨਹੀਂ ਕੀਤਾ; ਉਹ ਮੇਰੇ ਘਰ ਵਿਚ ਆਪਣੇ ਆਪ ਨੂੰ ਅਜਨਬੀ ਕਿਉਂ ਸਮਝਦੀ ਰਹੀ ਹੈ। ਮੈਂ ਉਹਦੇ ਨਾਲ ਇਸ ਲਈ ਵੀ ਖੁਸ਼ ਰਿਹਾ ਹਾਂ ਕਿ ਉਹਨੇ ਮੈਨੂੰ ਅਤਿਅੰਤ ਸੁਹਣੇ ਤੇ ਸ਼ਰਾਰਤੀ ਬੱਚੇ ਦਿਤੇ ਹਨ, ਜਿਹਨਾਂ ਨੂੰ ਦੇਖ ਕੇ ਮੈਂ ਆਪਣਾ ਹਰ ਗਾਮ ਭੁਲ ਜਾਂਦਾ ਹਾਂ, ਹਰ ਘਾਟ ਭੁਲ ਜਾਂਦਾ ਹਾਂ, ਮੇਰੇ ਦਿਲ ਵਿਚ ਕਿਸੇ ਲਈ ਕੋਈ ਸ਼ਿਕਾਇਤ ਬਾਕੀ ਨਹੀਂ ਰਹਿ ਜਾਂਦੀ। ਬਲਕੀਸ਼ ਨੇ ਜਦ ਵੀ ਕਦੇ ਮੇਰੇ ਵਲ ਮੁਸਕਰਾ ਕੇ ਦੇਖਿਆ ਹੈ, ਮੇਰੇ ਅੰਦਰ ਜ਼ਿਉਣ ਦੀ ਲਗਨ ਹੋਰ ਵਧ ਗਈ ਹੈ।

ਪਰ ਮੈਂ ਕਦੇ ਕਦੇ ਬਲਕੀਸ਼ ਦੀਆਂ ਅੱਖਾਂ ਵਿਚ ਕਿਸੇ ਅਜਿਹੇ ਗਾਮ ਨੂੰ ਵੀ ਬੇਚੈਨ ਪਾਸੇ ਲੈਂਦੇ ਦੇਖਿਆ ਹੈ ਜਿਹਦੇ ਨਾਲ ਖੁਦ ਆਪਣੀ ਸ੍ਰਿਸ਼ਟੀ ਉਲਟਦੀ ਪਲਟਦੀ ਮਹਿਸੂਸ ਹੋਈ ਹੈ। ਕਦੇ ਕਦੇ ਤਾਂ ਮੈਨੂੰ ਬੜੀ ਤਿੱਖੀ ਇਕੱਲ ਦਾ ਵੀ ਅਹਿਸਾਸ ਹੋਇਆ ਹੈ। ਪਰ ਜਦ ਹਾਮਿਦ, ਨਜਮਾ ਤੇ ਨਸਰੀਨ ਆਪਣੀਆਂ ਮਾਸੂਮ ਮੁਸਕਰਾਹਟਾਂ ਨਾਲ ਮੇਰੇ ਵਲ ਵਧੇ ਹਨ, ਉਛਲਦੇ, ਮਚਲਦੇ, ਤੇ ਬਲਕੀਸ਼ ਨੇ ਮੈਨੂੰ ਮੇਰੇ ਅਤਿਅੰਤ ਉਦਾਸ ਛਿਨਾਂ ਵਿਚ ਮੌਢਿਓਂ ਹਲੂਣ ਕੇ ਪੁਛਿਆ ਹੈ, “ਖਾਲਿਦ ਕੀ ਗੱਲ ਹੈ? ਤੁਸੀਂ ਗੁਆਚੇ ਗੁਆਚੇ ਕਿਉਂ ਹੋ?” ਤਾਂ ਮੈਂ ਉਸ ਸਮੇਂ ਜਾਣੋਂ ਇਸ ਦੁਨੀਆਂ ਵਿਚ ਪਰਤ ਪਰਤ ਕੇ ਆਉਂਦਾ ਰਿਹਾ ਹਾਂ, ਉਸ ਸਮੇਂ ਮੇਰੇ ਦਿਲ ਤੇ ਦਿਮਾਗ ਉਤੋਂ ਇਕੱਲ ਅਤੇ ਉਦਾਸੀ ਦੇ ਬੱਦਲ ਖਿੰਡ ਖਿੰਡ ਗਏ ਹਨ।

ਜਿਸ ਰਾਤ ਅਸੀਂ ਅਲਾਹਾਬਾਦ ਤੋਂ ਲਖਨਊ ਜਾ ਰਹੇ ਸਾਂ, ਉਹ ਬਹੁਤ ਠੰਢੀ ਸੀ, ਏਨੀ ਠੰਢੀ ਕਿ ਉਹਨੂੰ ਪੂਰੀ ਤਰ੍ਹਾਂ ਬਿਆਨ ਕਰਨ ਲਈ ਮੈਨੂੰ ਕਵੀ ਬਣਨਾ ਪਵੇਗਾ। ਪਰ ਕਵਿਤਾ ਮੇਰੇ ਵੱਸ ਦਾ ਰੋਗ ਨਹੀਂ। ਏਨਾ ਸਮਝ ਲਓ ਕਿ ਜਨਵਰੀ ਦਾ ਅੰਬ ਹੋ ਚੁਕਾ ਸੀ ਤੇ ਪਿਛਲੇ ਦੋ ਦਿਨਾਂ ਤੋਂ ਇਕ ਕਠੋਰ ਠੰਢੀ ਲਹਿਰ ਚੱਲ ਰਹੀ ਸੀ। ਸਾਡੇ ਕੋਲ ਪੂਰਾ ਬਿਸਤਰਾ ਵੀ ਨਹੀਂ ਸੀ, ਬਸ ਦੋ ਕੰਬਲ ਸਨ, ਜਿਹੜੇ ਹਫੜਾ ਦਫੜੀ ਵਿਚ ਸਾਡੇ ਹੱਥ ਆ ਗਏ ਸਨ। ਇਕ ਕੰਬਲ ਵਿਚ ਹਾਮਿਦ ਤੇ ਨਜਮਾ ਸੌਂ ਰਹੇ ਸਨ, ਦੂਜੇ ਵਿਚ ਬਲਕੀਸ਼ ਤੇ ਨਸਰੀਨ। ਮੈਂ ਆਪਣੇ ਓਵਰਕੋਟ ਵਿਚ ਇਕ ਬੰਦ ਖਿੜਕੀ ਨਾਲ ਢੋਅ ਲਾਈ ‘ਗੁਬਾਰੇ ਖਾਤਿਰ’ ਪੜ੍ਹ ਰਿਹਾ ਸਾਂ। ਇਕੱਲੇ ਰਹਿ ਜਾਣ ਵਾਲਿਆਂ, ਜਾਂ ਇਕੱਲ ਖੋਰਿਆਂ ਦਾ ਸਾਥ ਕਿਤਾਬਾਂ ਹੀ ਦਿੰਦੀਆਂ ਹੁੰਦੀਆਂ ਹਨ। ਕਿਤਾਬਾਂ ਤੋਂ ਬਿਨਾਂ ਸਿਗਰਟਾਂ ਵੀ ਬਹੁਤ ਪੀਤੀਆਂ ਸਨ।

ਮੈਂ ਬਹੁਤ ਜ਼ਿਆਦਾ ਸਿਗਰਟਾਂ ਨਹੀਂ ਪੀਂਦਾ ਹੁੰਦਾ ਪਰ ਉਸ ਰਾਤ ਸਿਗਰਟਾਂ ਪੀਣ ਵਿਚ ਮੈਨੂੰ ਇਕ ਅਜੀਬ ਸੁਆਦ ਆ ਰਿਹਾ ਸੀ ।

ਪੜ੍ਹਦਿਆਂ ਪੜ੍ਹਦਿਆਂ ਤੇ ਸਿਗਰਟਾਂ ਪੀਂਦਿਆਂ ਪੀਂਦਿਆਂ ਮੈਨੂੰ ਇਕਬਾਲਪੁਰ ਯਾਦ ਆ ਰਿਹਾ ਸੀ । ਇਕਬਾਲਪੁਰ ਸਾਡੇ ਸਫਰ ਦੀ ਮੰਜ਼ਲ ਸੀ ਪਰ ਉਥੇ ਮੈਂ ਆਪਣੀ ਖੁਸ਼ੀ ਨਾਲ ਨਹੀਂ ਸੀ ਜਾ ਰਿਹਾ, ਬਿਲਕੁਲ ਬੇਦਿਲੀ ਨਾਲ । ਅਜ ਤਕ ਉਥੇ ਜਾਣੋਂ ਇਨਕਾਰ ਕਰਦਾ ਰਿਹਾ ਸਾਂ । ਤੁਹਾਨੂੰ ਦੱਸਿਆ ਹੈ ਨਾ ਕਿ ਉਥੇ ਹਰ ਸਾਲ ਬਲਕੀਸ਼ ਇਕੱਲੀ ਹੀ ਜਾਂਦੀ ਸੀ, ਪਰ ਏਸ ਵਾਰ ਮੈਥੋਂ ਇਨਕਾਰ ਨਹੀਂ ਸੀ ਹੋ ਸਕਿਆ । ਉਹਨੇ ਜੱਬਲਪੁਰ ਤੋਂ ਤੁਰਨ ਸਮੇਂ ਮੇਰੇ ਅੱਗੇ ਇਕਬਾਲਪੁਰ ਜਾਣ ਦੀ ਤਜਵੀਜ਼ ਰੱਖੀ ਤਾਂ ਮੈਂ ਝੱਟ ਰਜਾਮੰਦ ਹੋ ਗਿਆ । ਪਰ ਉਸ ਸਮੇਂ ਉਹ ਕਿਸੇ ਦੂਜੀ ਸ਼ਾਂਤੀਪੂਰਨ ਥਾਂ ਦਾ ਨਾਉਂ ਲੈਂਦੀ ਤਾਂ ਮੈਂ ਉਥੇ ਜਾਣ ਲਈ ਵੀ ਤਿਆਰ ਹੋ ਸਕਦਾ ਸਾਂ । ਮੈਂ ਹਰ ਅਜਿਹੀ ਥਾਂ ਜਾਣ ਲਈ ਤਿਆਰ ਸਾਂ ਜਿਥੇ ਪਹੁੰਚ ਕੇ ਮੇਰੇ ਸਹਿਮੇ ਹੋਏ ਬੱਚਿਆਂ ਦੀਆਂ ਅੱਖਾਂ ਵਿਚ ਪਹਿਲਾਂ ਵਰਗੀ ਹੀ ਖੁਸ਼ੀ ਤੇ ਚਮਕ ਮੁੜ ਆਉਣ ਦੀ ਸੰਭਾਵਨਾ ਹੋ ਸਕਦੀ ਹੋਵੇ ।

ਇਕਬਾਲਪੁਰ ਵਿਚ ਸਾਡਾ ਕੋਈ ਨਹੀਂ ਸੀ ਰਹਿੰਦਾ । ਮੇਰਾ ਤਾਂ ਉਥੇ ਕਦੇ ਕੋਈ ਪਿਆਰਾ ਵੀ ਨਹੀਂ ਰਿਹਾ ਸੀ । ਬਲਕੀਸ਼ ਦੇ ਹੀ ਅੱਬਾ, ਅੰਮੀ, ਨਾਨਾ, ਸਗੋਪੂਰਾ ਖਾਨਦਾਨ ਕਦੇ ਉਥੇ ਆਬਾਦ ਸੀ । ਹੁਣ ਤਾਂ ਉਥੇ ਕੋਈ ਵੀ ਨਹੀਂ ਸੀ । ਅੱਬਾ ਤੇ ਅੰਮੀ ਮਰ ਚੁਕੇ ਸਨ । ਨਾਨਾ ਵੀ ਉਥੋਂ ਦੀ ਹੀ ਮਿੱਟੀ ਵਿਚ ਦਫ਼ਨ ਹੋਏ ਸਨ । ਭਾਵੇਂ ਉਹ ਆਪਣੇ ਵਤਨ ਤੋਂ ਵਿਦਾਇਗੀ ਲੈਣ ਦਾ ਇਗਦਾ ਕਰ ਚੁਕੇ ਸਨ, ਉਹਨਾਂ ਦੇ ਕਈ ਪਿਆਰੇ ਵਤਨ ਛੱਡ ਕੇ ਸਰਹੱਦ ਪਾਰ ਵੀ ਜਾ ਚੁਕੇ ਸਨ ।

ਬਲਕੀਸ਼ ਫੇਰ ਵੀ ਇਕਬਾਲਪੁਰ ਜਾਇਆ ਕਰਦੀ ਸੀ, ਜਿਥੇ ਕੇਵਲ ਕਬਰਾਂ ਹੀ ਕਬਰਾਂ ਰਹਿ ਗਈਆਂ ਸਨ, ਜਿਹਨਾਂ ਦੀ ਦੇਖ ਭਾਲ ਕਰਨ ਵਾਲਾ ਵੀ ਹੁਣ ਕੋਈ ਨਹੀਂ ਸੀ ਰਿਹਾ । ਹਰ ਸਾਲ ਬਰਸਾਤ ਦੀਆਂ ਤੇਜ਼ ਬੁਛਾੜਾਂ ਨਾਲ ਕੋਈ ਨਾ ਕੋਈ ਕਬਰ ਅਚਾਨਕ ਜ਼ਮੀਨ ਵਿਚ ਧਸ ਕੇ ਇਕ ਟੋਆ ਬਣਾ ਦਿੰਦੀ ਸੀ, ਜਿਹਦੀ ਕਲਪਨਾ ਤੋਂ ਵੀ ਜੀਅ ਘਬਰਾਉਂਦਾ ਸੀ । ਦੋ ਵਾਰ ਹੀ ਉਥੇ ਜਾ ਕੇ ਮੈਂ ਆਪਣੇ ਆਪ ਨੂੰ ਅਤਿਅੰਤ ਗਾਮਗੀਨ ਮਹਿਸੂਸ ਕਰਨ ਲੱਗਾ ਸਾਂ । ਉਥੇ ਮੈਨੂੰ ਕਿਸੇ ਭਾਂਤ ਦੀ ਖੁਸ਼ਹਾਲੀ ਦਾ ਅਹਿਸਾਸ ਨਹੀਂ ਸੀ ਹੋਇਆ, ਜੇਹਾ ਜੱਬਲਪੁਰ ਹੁੰਦਾ ਸੀ, ਜੇਹਾ ਕਈ ਹੋਰ ਸਹਿਰਾਂ ਵਿਚ ਹੁੰਦਾ ਸੀ ।

ਜਿਥੇ ਮੈਨੂੰ ਜਾਣਨ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸਨ । ਇਕਬਾਲਪੁਰ ਦੀ ਧਰਤੀ ਤੇ ਤੁਰਦਿਆਂ ਤਾਂ ਐਉਂ ਲਗਦਾ ਸੀ ਜਿਵੇਂ ਪੈਰਾਂ ਹੇਠ ਥਾਂ ਥਾਂ ਟੋਏ ਬਣੇ ਹੋਣ । ਨਾ ਜਾਣੇ ਮੈਂ ਕਿਹੜੇ ਕਦਮ ਤੇ ਕਿਸ ਟੋਏ ਵਿਚ ਉਤਰ ਜਾਵਾਂਗਾ ।

ਇਕਬਾਲਪੁਰ ਵਿਚ ਬਲਕੀਸ਼ ਦੀ ਇਕ ਬਹੁਤ ਦੂਰ ਦੀ ਭੂਆ ਰਹਿੰਦੀ ਸੀ, ਰਹਿਮਤ ਬੂਆ, ਰੱਬ ਜਾਣੇ ਉਹ ਇਹਦੀ ਭੂਆ ਵੀ ਸੀ ਕਿ ਨਹੀਂ, ਪਰ ਬਲਕੀਸ਼ ਹਮੇਸ਼ਾ ਉਹਦੇ ਘਰ ਜਾ ਕੇ ਠਹਿਰਦੀ ਸੀ। ਉਹ ਉਸ ਕਸਬੇ ਦੀ ਸਭ ਤੋਂ ਬੁਢੀ ਅੌਰਤ ਸੀ, ਅੱਸੀ ਸਾਲ ਦੀ। ਉਹ ਉਹਦੇ ਨਾਨੇ ਦਾਦੇ ਦੇ ਵਕਤਾਂ ਦੀ ਸੀ। ਉਹਦੇ ਸਾਰੇ ਖਾਨਦਾਨ ਨੂੰ ਜਾਣਦੀ ਸੀ, ਜਿਸ ਵਿਚੋਂ ਅੱਧਾ ਧਰਤੀ ਬੱਲੇ ਸੀ, ਅੱਧਾ ਪਾਕਿਸਤਾਨ ਵਿਚ। ਬਲਕੀਸ਼ ਵੀ ਕਿਸੇ ਕਾਛਲੇ ਦੇ ਨਾਲ ਓਥੇ ਚਲੀ ਗਈ ਹੁੰਦੀ, ਜਿਹਾ ਕਿ ਉਹਦੇ ਮਿਰਤਕ ਨਾਨਾ ਜੀ ਚਾਹੁੰਦੇ ਸਨ। ਉਹਦੇ ਨਾਨਾ ਜੀ ਤਾਂ ਆਪਣੇ ਇਕ ਪਿਆਰੇ ਨੌਜਵਾਨ ਦੀ ਚੋਣ ਵੀ ਕਰ ਚੁਕੇ ਸਨ ਜਿਹੜਾ ਓਧਰ ਜਾ ਕੇ ਲਾਹੌਰ ਵਿਚ ਆਬਾਦ ਹੋ ਗਿਆ ਸੀ। ਬਲਕੀਸ਼ ਦਾ ਹੱਥ ਕਿਸੇ ਦੇ ਹੱਥ ਫੜਾਉਣ ਦਾ ਅਖਤਿਆਰ ਉਹਦੇ ਨਾਨਾ ਜੀ ਨੂੰ ਹੀ ਪ੍ਰਾਪਤ ਸੀ, ਕਿਉਂਕਿ ਉਹ ਆਪਣੇ ਮਾਂ ਬਾਪ ਦੇ ਮੁਕਾਬਲੇ ਉਹਨਾਂ ਦੇ ਵਧੇਰੇ ਨਜ਼ਦੀਕ ਰਹੀ ਸੀ। ਉਹਨਾਂ ਨੇ ਹੀ ਉਹਨੂੰ ਅਰਬੀ, ਫਾਰਸੀ ਤੇ ਉਰਦੂ ਪੜਾਇਆ ਸੀ। ਪਰ ਜਦ ਬਲਕੀਸ਼ ਦੇ ਸਾਹਮਣੇ ਉਹਦੀ ਜਿੰਦਗੀ ਦੀ ਸਭ ਤੋਂ ਵੱਡੀ ਮੰਜ਼ਲ ਆ ਗਈ ਤਾਂ ਉਹਦੇ ਆਪਣੇ ਅੱਬਾ ਰਾਹ ਦਾ ਰੋੜਾ ਬਣ ਗਏ। ਉਹ ਆਪਣੀ ਉਲਾਦ ਨੂੰ ਉਸੇ ਦੇਸ਼ ਵਿਚ ਰੱਖਣਾ ਚਾਹੁੰਦੇ ਸਨ, ਜਿਥੇ ਉਹ ਆਪ ਰਹਿੰਦੇ ਸਨ। ਉਹਨਾਂ ਦਾ ਇਹ ਇਰਾਦਾ ਖਾਨਦਾਨ ਦੇ ਅੰਦਰ ਇਕ ਤੀਬਰ ਵਿਰੋਧ ਦਾ ਕਾਰਨ ਬਣ ਗਿਆ। ਕੇਵਲ ਵਿਰੋਧ ਦਾ ਹੀ ਨਹੀਂ, ਸਗੋਂ ਬਲਕੀਸ਼ ਦੇ ਨਾਨਾ ਜੀ ਦੀ ਮੌਤ ਦਾ ਵੀ। ਉਹ ਏਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕੇ। ਜਿਸ ਦਿਨ ਸੈਂ ਬਲਕੀਸ਼ ਨੂੰ ਆਪਣੀ ਵਹੁਟੀ ਬਣਾ ਕੇ ਜੱਬਲਪੁਰ ਲੈ ਜਾ ਰਿਹਾ ਸਾਂ, ਉਸੇ ਦਿਨ ਉਹਦੇ ਨਾਨਾ ਜੀ ਦਾ ਦੇਹਾਂਤ ਹੋਇਆ। ਬਲਕੀਸ਼ ਜਦ ਰਹਿਮਤ ਬੂਆ ਕੋਲ ਜਾਂਦੀ ਸੀ ਤਾਂ ਉਹ ਉਹਨੂੰ ਉਹਦੇ ਨਾਨਾ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾਇਆ ਕਰਦੀ ਸੀ, ਉਹਨਾਂ ਦੀਆਂ ਸਭ ਖਸਲਤਾਂ ਬਾਰੇ, ਜਿਹਨਾਂ ਦੇ ਕਾਰਨ ਉਹ ਆਪਣੇ ਕਸਬੇ ਵਿਚ ਮਹਹੂਰ ਸਨ। ਬਲਕੀਸ਼ ਨੂੰ ਆਪ ਵੀ ਆਪਣੇ ਨਾਨਾ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆਉਂਦੀਆਂ ਸਨ। ਉਹਨਾਂ ਦਾ ਇਕ ਵਿਸ਼ੇਸ਼ ਅੰਦਾਜ਼ ਨਾਲ ਹੱਸਣਾ, ਖੰਘਣਾ, ਗੁੱਸੇ ਹੋਣਾ, ਕੁਰਾਨ ਸ਼ਰੀਫ਼ ਪੜ੍ਹਨਾ, ਤੇ ਸ਼ੇਖ ਸਾਅਦੀ ਦੇ ਸ਼ਿਅਰਾਂ ਦੀ ਵਿਆਖਿਆ ਕਰਦੇ ਸਮੇਂ ਆਪਣੇ ਅੰਦਰ ਇਕ ਵਿਸਮਾਦ ਜਿਹੇ ਦੀ ਅਵਸਥਾ ਪੈਦਾ ਕਰ ਲੈਣਾ।

ਰਹਿਮਤ ਬੂਆ ਨੂੰ ਮਿਲਣ ਲਈ ਓਥੇ ਪਾਕਿਸਤਾਨ ਤੋਂ ਕਈ ਲੋਕ ਆਉਂਦੇ ਜਾਂਦੇ ਰਹਿੰਦੇ ਸਨ। ਰਹਿਮਤ ਬੂਆ ਸਭ ਦੀ ਖੈਰ ਖਬਰ ਰਖਦੀ ਸੀ। ਬਲਕੀਸ਼ ਜਦ ਇਕਬਾਲਪੁਰ ਤੋਂ ਮੁੜਦੀ ਤਾਂ ਉਹਦੀ ਓਹੀਓ ਹਾਲਤ ਹੁੰਦੀ ਜੇਹੀ ਕਿਸੇ ਇਸਤਰੀ ਦੀ ਪੇਕਿਆਂ ਤੋਂ ਮੁੜਨ ਬਾਅਦ ਹੋਇਆ ਕਰਦੀ ਹੈ। ਉਹ ਇਕ ਇਕ ਪਿਆਰੇ ਦਾ ਹਾਲ ਸੁਣਾਉਂਦੀ। ਸੈਂ ਨਾ ਪੁਛਦਾ ਉਹ ਤਾਂ ਵੀ ਦੱਸ ਦਿੰਦੀ। ਕਦੇ ਕਦੇ ਲਾਹੌਰ ਫਾਉਣੀ ਦੇ

ਛਿਪੋ ਸੁਪਰਵਾਈਜ਼ਰ ਦਾ ਜ਼ਿਕਰ ਵੀ ਉਹਦੀ ਜ਼ਬਾਨ ਤੇ ਆ ਜਾਂਦਾ ਸੀ, ਜਿਹੜਾ ਹੁਣ ਕਈ ਬੱਚਿਆਂ ਦਾ ਬਾਪ ਬਣ ਚੁਕਿਆ ਸੀ ।

ਮੇਰਾ ਧਿਆਨ ਪੜ੍ਹਨ ਤੋਂ ਹਟ ਚੁਕਾ ਸੀ । ਇਕਬਾਲਪੁਰ ਬਾਰੇ ਸੋਚਦੇ ਸੋਚਦੇ ਮੇਰੀਆਂ ਨਜ਼ਰਾਂ ਬਲਕੀਸ਼ ਦੇ ਚਿਹਰੇ ਤੇ ਜੰਮੀਆਂ ਰਹਿ ਗਈਆਂ ਸਨ । ਉਹਨੇ ਇਕ ਵਾਰ ਪਾਸਾ ਬਦਲਿਆ ਤਾਂ ਉਸ ਦੇ ਸਿਰ ਹੇਠ ਰੱਖਿਆ ਹੋਇਆ ਕਾਲਾ ਬੁਰਕਾ ਖਿਸਕ ਕੇ ਨੀਚੇ ਡਿੱਗ ਪਿਆ । ਮੈਂ ਬੁਰਕਾ ਚੁਕ ਕੇ ਉਹਦੇ ਸਿਰ ਹੇਠ ਰੱਖਣਾ ਚਾਹਿਆ ਤਾਂ ਉਹਦੀ ਨੀਂਦ ਟੁਟ ਗਈ । ਉਹਨੇ ਮੇਰੇ ਵਲ ਤ੍ਰਭਕ ਕੇ ਤੱਕਿਆ, ਪਰ ਇਹ ਦੇਖ ਕੇ ਮੈਂ ਮੁਸਕਰਾ ਰਿਹਾ ਹਾਂ ਉਹ ਮੁੜ ਲੇਟ ਗਈ । ਫੇਰ ਅੱਖਾਂ ਬੰਦ ਕਰ ਲਈਆਂ ਤੇ ਸੌਂ ਗਈ । ਮੈਂ ਇਕ ਨਵੀਂ ਸਿਗਰਟ ਸੁਲਗਾਈ ਤੇ 'ਗੁਬਾਰੇ ਖਾਤਿਰ' ਦੇ ਖੁਲ੍ਹੇ ਹੋਏ ਪੰਨਿਆਂ ਵਿਚੋਂ ਉਹ ਤੁਕ ਢੂੰਡਣ ਲੱਗਾ ਜਿਥੇ ਮੈਂ ਪੜ੍ਹਨਾ ਛੱਡਿਆ ਸੀ । ਪਰ ਮੈਂ ਬਹੁਤ ਦੇਰ ਤਕ ਇਸ ਕਿਤਾਬ ਵਿਚ ਖੁਕਿਆ ਨਾ ਰਹਿ ਸਕਿਆ । ਮੇਰੀਆਂ ਨਜ਼ਰਾਂ ਦੇ ਸਾਹਮਣੇ ਬਾਰ ਬਾਰ ਬਾਰਾਂ ਸਾਲ ਪਹਿਲਾਂ ਵਾਲੀ ਬਲਕੀਸ਼ ਆ ਕੇ ਖੜੀ ਹੋ ਜਾਂਦੀ ਸੀ ਜਿਹੜੀ ਉਸ ਸਮੇਂ ਇਕ ਸੋਲਾਂ ਸਤਾਰਾਂ ਵਰਿਆਂ ਦੀ ਸਿੱਧੀ ਸਾਦੀ ਕੁੜੀ ਸੀ, ਜਿਹਦੀ ਸਭ ਤੋਂ ਵੱਡੀ ਦਿਲਕਸ਼ੀ ਉਹਦੇ ਚਮਕਦੇ ਹੋਏ ਸਿਆਹ ਵਾਲਾਂ ਦੀ ਅਸਾਧਾਰਣ ਲੰਬਾਈ ਵਿਚ ਹੀ ਨਹੀਂ ਸੀ, ਸਗੋਂ ਉਹਦੇ ਚਿਹਰੇ ਦੇ ਆਕਰਸ਼ਕ ਨਕਸ਼ਾਂ ਵਿਚ ਵੀ ਸੀ, ਜਿਹੜੇ ਉਹਨੂੰ ਭਾਰਤ ਵਿਚ ਪਿਛਲੇ ਵਰਿਆਂ ਤੋਂ ਵਸਦੇ ਪਠਾਣ ਖਾਨਦਾਨ ਤੋਂ ਵਿਰਸੇ ਵਿਚ ਮਿਲੇ ਸਨ । ਪਰ ਉਹ ਆਪਣੇ ਸਰੀਰ ਵਿਚ ਖੈਬਰ ਦੇ ਪਹਾੜਾਂ ਜਿਹੀ ਉਚਾਈ ਤੇ ਤਿਖੇਪਣ ਦਾ ਕੇਵਲ ਉਲਾਂਭਾ ਹੀ ਨਹੀਂ ਰਖਦੀ ਸੀ ਸਗੋਂ ਉਹਦੀਆਂ ਸੁੰਦਰ ਅੱਖਾਂ ਵਿਚ ਮੱਧ ਪੂਰਬੀ ਮੈਦਾਨਾਂ ਤੇ ਛਾਏ ਹੋਏ ਆਕਾਸ਼ ਦੀਆਂ ਛੂਘੀਆਂ ਨੀਲੱਤਣਾਂ ਵੀ ਮੌਜੂਦ ਸਨ, ਜਿਹੜੀਆਂ ਕਿਸੇ ਵੀ ਪੂਰਬੀ ਕੁੜੀ ਦੇ ਅਤਿਅੰਤ ਬੁਧੀਮਾਨ ਹੋਣ ਤੇ ਉਹਦੇ ਅੰਦਰ ਤੀਬਰ ਪਿਆਰ ਦੇ ਜਜ਼ਬਿਆਂ ਦੀ ਸੂਚਨਾ ਦਿੰਦੀਆਂ ਹੁੰਦੀਆਂ ਸਨ । ਬਲਕੀਸ਼ ਦੀਆਂ ਅੱਖਾਂ ਵਿਚ ਜਦ ਕਦੇ ਬੇਚੈਨੀ ਝਲਕਦੀ ਸੀ ਤਾਂ ਉਹ ਮੇਰੇ ਹਲਕ ਵਿਚ ਕੰਡਾ ਬਣ ਕੇ ਚੁਭ ਜਾਂਦੀ ਸੀ । ਮੈਂ ਆਪਣੇ ਲਈ ਜਿਹੜੇ ਰਾਹ ਚੁਣੇ ਸਨ, ਮੈਂ ਜਿੱਧਰ ਵੀ ਮੁੜ ਕੇ ਜਿਸ ਪਾਸੇ ਵੀ ਗਿਆ ਸਾਂ ਉਹ ਮੇਰੇ ਪਿਛ ਪਿਛੇ ਹੀ ਤੁਰੀ ਆਉਂਦੀ ਸੀ, ਪਰ ਐਉਂ ਜਿਵੇਂ ਕੋਈ ਆਪਣੇ ਸਿਰ ਉਤੇ ਮਣਾਂ ਦੇ ਮਣ ਬੋਝ ਚੁਕ ਕੇ ਲੜਖੜਾਉਂਦਾ ਹੋਇਆ ਤੁਰ ਰਿਹਾ ਹੋਵੇ । ਅੱਜ ਜਦ ਮੈਂ ਉਹਦੇ ਨਾਲ ਇਕਬਾਲਪੁਰ ਜਾ ਰਿਹਾ ਸਾਂ ਤਾਂ ਆਪ ਵੀ ਲੜਖੜਾਉਂਦਾ ਹੋਇਆ ਚੱਲ ਰਿਹਾ ਸਾਂ । ਇਹ ਸ਼ਾਇਦ ਉਸੇ ਹਾਰ ਦਾ ਹੀ ਅਹਿਸਾਸ ਸੀ ਜਿਹੜਾ ਮੇਰੇ ਦਿਲ ਤੇ ਇਕ ਪਹਾੜ ਜਿੰਨਾ ਭਾਰੀ ਬੋਝ ਬਣ ਕੇ ਬੈਠ ਗਿਆ ਸੀ ।

ਅਚਾਨਕ ਕੰਪਾਰਟਮੈਂਟ ਦੀ ਪੀਲੀ ਤੇ ਬੀਮਾਰ ਰੋਸ਼ਨੀ ਵਿਚ ਮੈਂ ਸਵੇਰ ਦੇ ਉਜਾਲੇ ਦੀ ਕਿਰਨ ਵੇਖੀ ਜਿਹੜੀ ਕਿ ਇਕ ਖਿੜਕੀ ਦੇ ਕੋਹਰੇ-ਕੱਜੇ ਸੀਸ਼ੇ ਪਿਛੋਂ ਝਾਕ ਰਹੀ ਸੀ । ਉਸੇ ਵੇਲੇ ਗੱਡੀ ਇਕ ਸਟੇਸ਼ਨ ਤੇ ਅਚਾਨਕ ਰੁਕ ਵੀ ਗਈ ਸੀ । ਹੁਣ ਉਹਨੂੰ ਲਖਨਊ ਤੋਂ ਏਧਰ ਕਿਸੇ ਸਟੇਸ਼ਨ ਤੇ ਨਹੀਂ ਸੀ ਰੁਕਣਾ ਚਾਹੀਦਾ, ਪਰ ਉਹ ਰੁਕ ਗਈ ਸੀ । ਮੈਂ ਸੋਚਣਾ ਛੱਡ ਕੇ ਬਾਹਰ ਦੀਆਂ ਆਵਾਜ਼ਾਂ ਤੇ ਕੰਨ ਲਾ ਦਿਤੇ ਸਨ । ਸਖਤ ਕੰਕਰ ਵਾਲੀ ਜ਼ਮੀਨ ਤੇ ਕੋਈ ਹੌਲੀ ਹੌਲੀ ਤੁਰਦਾ ਤੁਰਦਾ ਜਾ ਰਿਹਾ ਸੀ । ਇੰਜਨ ਅਚਾਨਕ ਰੁਕ ਜਾਣ ਬਾਅਦ ਜ਼ੋਰ ਜ਼ੋਰ ਦੇ ਸਾਹ ਲੈਂਦਾ, ਜਾਣੋਂ ਹੰਭ ਰਿਹਾ ਸੀ । ਜਦ ਗੱਡੀ ਕਈ ਮਿੰਟ ਤਕ ਨਾ ਚੱਲੀ ਤਾਂ ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਦੇਖਣ ਲੱਗਾ । ਧੁੰਦ ਵਿਚ ਛੁੱ-ਬਿਆ ਇਕ ਛੋਟਾ ਜਿਹਾ ਸਟੇਸ਼ਨ ਸੀ, ਉੱਚਾ ਪਲੈਟਫਾਰਮ, ਛੇ ਸੱਤ ਕਮਰਿਆਂ ਦੀ ਇਕ-ਮੰਜ਼ਲੀ ਇਮਾਰਤ, ਤੇ ਦੂਰ ਨੇੜੇ ਦੀਆਂ ਬੱਤੀਆਂ, ਸੁਰਖ ਸਫੈਦ, ਤੇ ਹਰੀਆਂ । ਹਵਾ ਚੱਲਣੀ ਬੰਦ ਹੋ ਚੁਕੀ ਸੀ । ਮੇਰੇ ਸਾਹਮਣੇ ਰਤਾ ਛਾਸਲੇ ਤੇ ਆਪਣੇ ਛੋਟੇ ਜਿਹੇ ਦਫ਼ਤਰ ਵਿਚ ਇਕ ਲੈਂਪ ਅੱਗੇ ਰਾਤ ਦੀ ਡਿਊਟੀ ਵਾਲਾ ਸਟੇਸ਼ਨ ਮਾਸਟਰ ਕੁਝ ਲਿਖਣ ਵਿਚ ਮਸਰੂਫ ਸੀ । ਮੈਂ ਕਈ ਮਿੰਟ ਤਕ ਉਹਦੇ ਵਲ ਦੇਖਦਾ ਰਿਹਾ । ਫੇਰ ਉਸ ਪੋਰਟਰ ਵਲ ਦੇਖਣ ਲੱਗਾ, ਜਿਹੜਾ ਇੰਜਨ ਵਿਚੋਂ ਗਰਮ ਗਰਮ ਚਾਹ ਦਾ ਭਰਿਆ ਇਕ ਮੱਗ ਚੁਕੀ ਗਾਰਡ ਦੇ ਕੋਲ ਬਰੇਕ ਵਲ ਲੰਗੜਾਉਂਦਾ ਜਾ ਰਿਹਾ ਸੀ । ਉਹ ਬਹੁਤ ਆਹਿਸਤਾ ਆਹਿਸਤਾ ਤੁਰਦਾ ਆ ਰਿਹਾ ਸੀ । ਉਹਦੇ ਤੁਰਨ ਦੀ ਆਵਾਜ਼ ਤੋਂ ਮੈਂ ਅੰਦਾਜ਼ਾ ਲਾਇਆ ਕਿ ਥੋੜੀ ਦੇਰ ਪਹਿਲਾਂ ਓਹੀਓ ਮੇਰੀ ਬੰਦ ਖਿੜਕੀ ਦੇ ਕੋਲੋਂ ਲੰਘਿਆ ਸੀ । ਜਦ ਉਹ ਨੇੜੇ ਆਇਆ ਤਾਂ ਮੈਂ ਧਿਆਨ ਨਾਲ ਦੇਖਿਆ ਪਰ ਮੈਨੂੰ ਭਾਰੀ ਗਰਮ ਓਵਰਕੋਟ ਤੇ ਨੀਲੀ ਪਗਤੀ ਵਿਚ ਛੁਪੇ ਹੋਏ ਇਕ ਪਰਛਾਵੇਂ ਤੋਂ ਬਿਨਾਂ ਕੁਝ ਵਖਾਈ ਨਾ ਦਿਤਾ । ਮੈਂ ਉਸ ਤੋਂ ਪੁਛਿਆ, “ਇਹ ਕਿਹੜਾ ਸਟੇਸ਼ਨ ਹੈ ?” ਤਾਂ ਉਹ ਰੁਕਿਆ ਨਹੀਂ । ਮੇਰੇ ਵਲ ਦੇਖੇ ਬਿਨਾਂ ਜਾਂਦਾ ਜਾਂਦਾ ਕਹਿ ਗਿਆ, “ਨਗੋਹਾਂ ।” ਨਗੋਹਾਂ ਦਾ ਨਾਉਂ ਸੁਣ ਕੇ ਮੈਂ ਇਕਦਮ ਤ੍ਰਭਕ ਗਿਆ । ਮੈਨੂੰ ਯਕੀਨ ਨਹੀਂ ਆਇਆ, ਕਿ ਇਸੇ ਜਗ੍ਹਾ ਦਾ ਨਾਉਂ ਨਗੋਹਾਂ ਹੋ ਸਕਦਾ ਹੈ । ਮੈਨੂੰ ਯਾਦ ਨਹੀਂ ਸੀ ਆ ਰਿਹਾ ਕਿ ਲਖਨਊ ਤੋਂ ਪਹਿਲਾਂ ਨਗੋਹਾਂ ਵੀ ਇਕ ਸਟੇਸ਼ਨ ਆਉਂਦਾ ਹੈ । ਅਸਲ ਵਿਚ ਜਦੋਂ ਵੀ ਮੈਂ ਏਧਰੋਂ ਲੰਘਦਾ ਸੀ, ਰਾਤ ਹੁੰਦੀ ਸੀ ਤੇ ਗੱਡੀ ਏਥੇ ਰੁਕੀ ਵੀ ਕਦੇ ਨਹੀਂ ਸੀ । ਜਿਵੇਂ ਹੁਣ ਅਚਾਨਕ ਰੁਕ ਗਈ ਸੀ ।

ਮੈਂ ਪੋਰਟਰ ਤੋਂ ਹੋਰ ਕੁਝ ਪੁਛਣ ਲਈ ਪਲੈਟਫਾਰਮ ਤੇ ਉਤਰ ਗਿਆ । ਪਰ ਉਹ ਬਹੁਤ ਦੂਰ ਜਾ ਚੁਕਿਆ ਸੀ । ਮੈਂ ਪਲੈਟਫਾਰਮ ਤੇ ਤੁਰ ਕੇ ਇਸ ਗੱਲ ਦੀ ਤਸੱਲੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਉਹ ਜਗ੍ਹਾ ਸਚ ਮੁਚ ਨਗੋਹਾਂ ਹੋ ਸਕਦੀ

ਹੈ। ਫੇਰ ਸਟੇਸ਼ਨ ਮਾਸਟਰ ਦੇ ਦਛਤਰ ਵਿਚ ਜਾ ਕੇ ਉਸ ਤੋਂ ਓਹੀਓ ਸਵਾਲ ਪੁਛਿਆ। ਉਹਨੇ ਪੋਰਟਰ ਦੀ ਦੱਸੀ ਗੱਲ ਦਾ ਸਮਰਥਨ ਕੀਤਾ ਤੇ ਮੈਂ ਆਪਣੇ ਅੰਦਰ ਇਕ ਅਜੀਬ ਜਿਹੀ ਖੁਸ਼ੀ ਦੀ ਲਹਿਰ ਮਹਿਸੂਸ ਕੀਤੀ ਜਿਹੜੀ ਮੇਰੀ ਰਗ ਰਗ ਵਿਚ ਦੈੜਦੀ ਜਾ ਰਹੀ ਸੀ। ਮੈਂ ਤੇਜ਼ ਤੇਜ਼ ਕਦਮਾਂ ਨਾਲ ਤੁਰਦਾ ਬਾਹਰ ਨਿਕਲ ਆਇਆ। ਸਿਰ ਚੁਕ ਕੇ ਇਮਾਰਤ ਨੂੰ ਧਿਆਨ ਨਾਲ ਦੇਖਿਆ। ਸਵੇਰ ਦੇ ਹੌਲੀ ਹੌਲੀ ਵਧ ਰਹੇ ਚਾਨਣ ਵਿਚ ਇਕ ਥਾਂ 'ਨਗੋਹਾ' ਲਿਖਿਆ ਹੋਇਆ ਵੀ ਨਜ਼ਰ ਆ ਗਿਆ। ਪਰ ਇਹ ਜਗ੍ਹਾ ਹੁਣ ਕਿੰਨੀ ਬਦਲ ਚੁਕੀ ਸੀ। ਪਹਿਲਾਂ ਤਾਂ ਸਟੇਸ਼ਨ ਦਾ ਇਕ ਹੀ ਕਮਰਾ ਸੀ। ਓਦੋਂ ਇਹ ਉੱਚਾ ਪਲੈਟਫਾਰਮ ਵੀ ਨਹੀਂ ਸੀ। ਬਿਲਕੁਲ ਜ਼ਮੀਨ ਦੇ ਨਾਲ ਲੱਗਿਆ ਹੋਇਆ ਪਲੈਟਫਾਰਮ ਸੀ। ਉਸ ਵਕਤ ਤਕ ਮੈਂ ਇਕ ਅਣੋਖੀ ਜਿਹੀ ਖੁਸ਼ੀ ਵਿਚ ਗੜ੍ਹਦਾ ਹੋ ਚੁਕਿਆ ਸਾਂ। ਮੈਂ ਤੁਰਤ ਡੱਬੇ ਵਿਚ ਜਾ ਕੇ ਬਲਕੀਸ਼ ਨੂੰ ਇਹ ਖੁਸ਼ਬੁਰੀ ਸੁਣਾ ਦੇਣਾ ਚਾਹੁੰਦਾ ਸਾਂ ਕਿ ਗੱਡੀ ਨਗੋਹਾ ਸਟੇਸ਼ਨ ਤੇ ਰੁਕੀ ਹੋਈ ਹੈ।

ਪਰ ਡੱਬੇ ਦੇ ਅੰਦਰ ਜਾਣ ਤੋਂ ਪਹਿਲਾਂ ਮੇਰੇ ਤੇ ਇਕ ਹੋਰ ਖੁਸ਼ੀ ਨੇ ਅਧਿਕਾਰ ਜਮਾ ਲਿਆ। ਉਹ ਖੁਸ਼ੀ ਪਹਿਲੀ ਖੁਸ਼ੀ ਤੋਂ ਕਿਤੇ ਵੱਧ ਜ਼ੋਰਦਾਰ ਸੀ। ਉਹਨੇ ਤਾਂ ਮੈਨੂੰ ਪਾਗਲ ਕਰ ਦਿਤਾ। ਮੈਂ ਨੱਸਦਾ ਨੱਸਦਾ ਮੁੜ ਸਟੇਸ਼ਨ ਮਾਸਟਰ ਕੋਲ ਗਿਆ। ਮੈਂ ਆਪਣੀ ਜੇਬ ਵਿਚੋਂ ਗੱਡੀ ਦੇ ਟਿਕਟ ਕੱਢ ਲਏ ਸਨ। ਮੈਂ ਸਾਰੇ ਟਿਕਟ ਉਹਦੇ ਸਾਹਮਣੇ ਮੇਜ਼ ਤੇ ਰੱਖ ਕੇ ਪੁਛਿਆ, "ਕਿਉਂ ਸਾਹਿਬ ! ਗੱਡੀ ਅਜੇ ਕੁਝ ਦੇਰ ਹੋਰ ਰੁਕੇਗੀ ? ਤੇ ਕੀ ਅਸੀਂ ਏਥੇ ਉਤਰ ਸਕਦੇ ਹਾਂ ? ਜੇ ਅਸੀਂ ਇਹ ਗੱਡੀ ਛੱਡ ਕੇ ਦਿਨ ਵਿਚ ਕਿਸੇ ਦੂਜੀ ਗੱਡੀ ਵਿਚ ਚਲੇ ਜਾਏਂਦੇ ਤਾਂ ਕੋਈ ਹਰਜ ਤਾਂ ਨਹੀਂ ਹੋਵੇਗਾ ?" ਉਹਨੇ ਮੇਰੇ ਸਵਾਲਾਂ ਦਾ ਜਵਾਬ ਸਿਰ ਹਿਲਾ ਕੇ 'ਹਾਂ' ਵਿਚ ਦੇ ਦਿਤਾ ਤੇ ਮੇਰੇ ਵਲ ਰਤਾ ਹੈਰਾਨੀ ਨਾਲ ਵੀ ਦੇਖਦਾ ਰਿਹਾ। ਮੇਰੇ ਕੋਲੋਂ ਆਪਣੀ ਖੁਸ਼ੀ ਇਕ ਛਿਨ ਵੀ ਹੋਰ ਨਾ ਸਾਂਭੀ ਗਈ ਤੇ ਉਹਨੂੰ ਚਾਈਂ ਚਾਈਂ ਕਿਹਾ, "ਧੰਨਵਾਦ ਜਨਾਬ, ਮੈਂ ਇਸੇ ਪਿੰਡ ਦਾ ਰਹਿਣ ਵਾਲਾ ਹਾਂ। ਪਰ ਏਥੇ ਪੱਚੀ ਸਾਲ ਤੋਂ ਨਹੀਂ ਆਇਆ। ਦੇਖੋ, ਇਹ ਕੀ ਅਜੀਬ ਮੌਕੇ ਦੀ ਗੱਲ ਹੈ ਕਿ ਗੱਡੀ ਏਥੇ ਇਸ ਤਰ੍ਹਾਂ ਅਚਾਨਕ ਰੁਕ ਗਈ ਹੈ, ਤੇ ਮੈਂ ਮਹਿਸੂਸ ਕਰ ਰਿਹਾ ਹਾਂ ਜਿਵੇਂ ਇਹ ਮੇਰੇ ਲਈ ਹੀ ਰੁਕੀ ਹੋਵੇ।" ਮੈਂ ਆਪਣੇ ਆਪ ਹੱਸਦਾ ਬਾਹਰ ਚਲਾ ਆਇਆ। ਪਰ ਦੋ ਕਦਮ ਚੱਲ ਕੇ ਫੇਰ ਰੁਕ ਗਿਆ। ਮੁੜ ਕੇ ਪੁਛਿਆ, "ਪਰ ਜਨਾਬ, ਇਹ ਕਿਤੇ ਚੱਲ ਨਾ ਪਵੇ। ਮੇਰੇ ਨਾਲ ਮੇਰੇ ਬੰਚੇ ਵੀ ਹਨ।"

"ਨਹੀਂ ਜਨਾਬ, ਤੁਸੀਂ ਅਰਾਮ ਨਾਲ ਉਤਰ ਸਕਦੇ ਹੋ। ਅਗਲੇ ਪਾਸਿਓ ਇਕ ਹੋਰ ਗੱਡੀ ਆ ਰਹੀ ਹੈ।"

ਮੇਰੇ ਮੂਹ ਤੋਂ ਇਕ ਲੰਮੀ ਜਿਹੀ 'ਉਹ' ਨਿਕਲੀ ਤੇ ਮੈਂ ਦੌੜਦਾ ਹੋਇਆ ਆਪਣੇ ਡੱਬੇ ਵਿਚ ਜਾ ਪਹੁੰਚਿਆ। ਬਲਕੀਸ਼ ਕੁਝ ਹੀ ਛਿਨ ਪਹਿਲਾਂ ਜਾਗੀ ਸੀ, ਤੇ ਉਹ ਮੇਰੇ ਓਥੇ ਕੋਲ ਨਾ ਹੋਣ ਕਾਰਨ, ਤੇ ਦਰਵਾਜ਼ਾ ਖੁਲ੍ਹਾ ਦੇਖ ਕੇ ਹੈਰਾਨ ਹੋ ਰਹੀ ਸੀ।

ਮੈਂ ਇਕ ਅਜੀਬ ਜਿਹੀ ਮਸਤੀ ਵਿਚ ਆਪਣੇ ਦੋਵੇਂ ਹੱਥ ਉਹਦੀਆਂ ਗੱਲ੍ਹਾਂ ਤੇ ਰੱਖ ਦਿਤੇ ਜਿਹਨਾਂ ਨੂੰ ਉਹਨੇ ਇਕ ਭਟਕੇ ਨਾਲ ਪਰ੍ਹਾਂ ਧੱਕ ਦਿਤਾ ਕਿਉਂਕਿ ਉਸ ਡੱਬੇ ਵਿਚ ਦੂਜੇ ਮੁਸਾਫਰ ਵੀ ਸੁੱਤੇ ਹੋਏ ਸਨ, ਪਰ ਮੈਂ ਆਪਣੀ ਗਲਤੀ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਉਹਨੂੰ ਕਿਹਾ, “ਬਲਕੀਸ਼, ਛੇਤੀ ਨਾਲ ਬੱਚਿਆਂ ਨੂੰ ਜਗਾ ਲੈ, ਅਸੀਂ ਏਥੇ ਹੀ ਉਤਰਾਂਗੇ, ਇਸੇ ਸਟੇਸ਼ਨ ਤੇ। ਪਰ ਦੇਰ ਨਾ ਕਰੀਂ। ਇਹ ਗੱਡੀ ਇਕ ਦੂਜੀ ਗੱਡੀ ਨਾਲ ਕਰੈਸ ਕਰਨ ਲਈ ਰੁਕੀ ਹੋਈ ਹੈ। ਉਹਦੇ ਤੁਰਤ ਬਾਅਦ ਤੁਰ ਪਵੇਗੀ।”

ਫੇਰ ਮੈਂ ਆਪ ਹੀ ਬੱਚਿਆਂ ਨੂੰ ਜਗਾਉਣ ਲੱਗਾ। ਇਕ ਇਕ ਨੂੰ ਆਹਿਸਤਾ ਆਹਿਸਤਾ ਹਿਲਾਇਆ, ਤੇ ਆਵਾਜ਼ ਮਾਰੀ। ਸ਼ਾਇਦ ਬਲਕੀਸ਼ ਮੇਰੀ ਖੁਸ਼ੀ ਦਾ ਜ਼ਰਾ ਜਿੰਨਾ ਵੀ ਅਨੁਮਾਨ ਨਹੀਂ ਸੀ ਲਾ ਸਕੀ। ਉਹ ਅਚਾਨਕ ਉਤਰ ਪੈਣ ਦੀ ਖਬਰ ਸੁਣ ਕੇ ਘਬਰਾ ਜਿਹੀ ਗਈ ਸੀ। ਉਹ ਛੇਤੀ ਨਾਲ ਕੋਲ ਲੇਟੀ ਨਸਰੀਨ ਨੂੰ ਡਾਤੀ ਨਾਲ ਲਾ ਕੇ ਪੁਛਣ ਲੱਗੀ, “ਹਾਇ ਅੱਲਾ! ਕੀ ਹੋਇਆ, ਖੇਰ ਤਾਂ ਹੈ?”

ਉਹਦਾ ਏਨਾ ਘਬਰਾਇਆ ਹੋਇਆ ਚਿਹਰਾ ਦੇਖ ਕੇ ਮੇਰੀ ਫੁਟ ਫੁਟ ਪੈਂਦੀ ਹਾਸੀ ਗਾਇਬ ਹੋ ਗਈ। ਇਕ ਸਿਰਿਓਂ ਅਲੋਪ ਹੋ ਗਈ। ਮੈਨੂੰ ਉਦਾਸੀ ਨੇ ਗ੍ਰਸ਼ਿਆ। ਅਜੇ ਕੁਝ ਹੀ ਮਿੰਟ ਪਹਿਲਾਂ ਕਿੰਨੀ ਤੇਜ਼ੀ ਨਾਲ ਦੰਤਿਆ ਫਿਰਦਾ ਸਾਂ, ਇਸ ਵੇਲੇ ਮੇਰੇ ਪੈਰਾਂ ਵਿਚ ਜੰਜ਼ੀਰਾਂ ਜਿਹੀਆਂ ਪੈ ਗਈਆਂ। ਮੈਂ ਜਿਥੇ ਖੜਾ ਸੀ, ਓਥੇ ਹੀ ਰੁਕਿਆ ਰਹਿ ਗਿਆ। ਕੁਝ ਛਿਨਾਂ ਤਕ ਬਲਕੀਸ਼ ਦੀਆਂ ਅੱਖਾਂ ਵਿਚ ਘੂਰਦਾ ਰਿਹਾ, ਉਹਨਾਂ ਹੀ ਅੱਖਾਂ ਵਿਚ ਜਿਹੜੀਆਂ ਜੱਬਲਪੁਰ ਤੋਂ ਤੁਰਨ ਸਮੇਂ ਬੇਅੰਤ ਖਤਰਿਆਂ ਦੇ ਬਾਵਜੂਦ ਇਕ ਦਬੀ ਦਬੀ ਜਿੱਤ ਦੇ ਅਹਿਸਾਸ ਨਾਲ ਚਮਕ ਉਠੀਆਂ ਸਨ। ਪਰ ਹੁਣ ਉਹਨਾਂ ਵਿਚ ਕੋਈ ਚਮਕ ਨਹੀਂ ਸੀ। ਉਹਨਾਂ ਵਿਚ ਕੇਵਲ ਡਰ ਹੀ ਡਰ ਸੀ।

ਪਰ ਮੈਂ ਕੁਝ ਛਿਨਾਂ ਦੀ ਚੁਪ ਤੋਂ ਬਾਅਦ ਸੰਭਲ ਗਿਆ। ਜਦ ਸੰਭਲਿਆ ਤਾਂ ਮੈਨੂੰ ਆਪਣੀ ਖੁਸ਼ੀ ਵਾਪਸ ਆਉਂਦੀ ਮਹਿਸੂਸ ਹੋਈ। ਸਰੀਰ ਵਿਚ ਨਵੇਂ ਸਿਰਿਓਂ ਸ਼ਕਤੀ ਉਮੂਲ ਪਈ। ਮੈਂ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, “ਅੱਗੇ ਕੋਈ ਖਤਰਾ ਨਹੀਂ। ਅਸੀਂ ਆਪਣੀ ਮਰਜ਼ੀ ਨਾਲ ਏਥੇ ਉਤਰਾਂਗੇ। ਆਪਣੀ

ਮੁਸ਼ੀ ਨਾਲ ਫੇਰ ਤੁਰ ਪਵਾਂਗੇ । ਖਤਰਾ ਤਾਂ ਬਸ ਓਥੇ ਤਕ ਹੀ ਸੀ, ਜਿਥੋਂ ਅਸੀਂ ਚੱਲੋ ਸਾਂ ।”

ਅਸੀਂ ਸਭ ਗੱਡੀ ਤੋਂ ਹੇਠ ਉਤਰ ਗਏ । ਹਾਮਿਦ ਤੇ ਨਜਮਾ ਆਪਣੇ ਕੋਟਾਂ ਦੀਆਂ ਜੇਬਾਂ ਵਿਚ ਹੱਥ ਪਾਈ ਜ਼ਮੀਨ ਤੇ ਪੈਰਾਂ ਭਾਰ ਬੈਠ ਕੇ ਗੱਡੀ ਦੇ ਪਹੀਆਂ ਹੋਠੋਂ ਓਧਰ ਦੂਜੇ ਪਾਸੇ ਜਾਂਦੀ ਗੱਡੀ ਨੂੰ ਦੇਖਣ ਲੱਗੇ ਸਨ । ਨਸਰੀਨ ਬਲਕੀਸ਼ ਦੀ ਛਾਤੀ ਨੂੰ ਚੰਮੜੀ ਹੋਈ ਸੀ । ਬਲਕੀਸ਼ ਨੇ ਉਹਨੂੰ ਸਰਦੀ ਤੋਂ ਬਚਾਉਣ ਲਈ ਆਪਣਾ ਬੁਰਕਾ ਫੈਲਾ ਦਿਤਾ ਸੀ । ਮੈਂ ਦੋਵੇਂ ਕੰਬਲ ਤੇ ਇਕ ਅਟੈਚੀ ਕੇਸ ਚੁਕੀ ਵੇਟਿੰਗ ਰੂਮ ਵਲ ਵਧਿਆ । ਬਲਕੀਸ਼ ਬੱਚਿਆਂ ਨੂੰ ਨਾਲ ਨਾਲ ਨਾ ਤੁਰਨ ਲਈ ਡਾਂਟਣ ਲੱਗੀ ।

ਕੁਝ ਹੀ ਦੇਰ ਬਾਅਦ ਦਿਨ ਦਾ ਉਜਾਲਾ ਹਰ ਪਾਸੇ ਫੈਲ ਗਿਆ । ਬਲਕੀਸ਼ ਹੁਣ ਤਕ ਓਥੇ ਉਤਰ ਜਾਣ ਦੇ ਕਾਰਨ ਪਰੇਸ਼ਾਨ ਸੀ, ਤੇ ਬੈਂਤ ਦੇ ਬਣੇ ਹੋਏ ਇਕ ਚੌੜੇ ਜਿਹੇ ਬੈਂਚ ਉਤੇ ਕੰਬਲ ਦੀ ਬੁੱਕਲ ਮਾਰ ਕੇ ਲੇਟ ਗਈ ਸੀ । ਹਾਮਿਦ ਤੇ ਨਜਮਾ ਬਾਹਰ ਪਲੈਟਫਾਰਮ ਤੇ ਘੁੰਮਦੇ ਫਿਰਦੇ ਸਨ । ਨਿੱਕੀ ਨਸਰੀਨ ਦਰਵਾਜ਼ੇ ਦੀ ਜਾਲੀ ਦੇ ਪਿਛੇ ਖੜੀ ਹੋ ਕੇ ਹੈਰਾਨੀ ਨਾਲ ਝਾਤੀਆਂ ਪਾ ਰਹੀ ਸੀ ।

ਅਚਾਨਕ ਹਾਮਿਦ ਨੇ ਮੈਨੂੰ ਬਾਹਰ ਆਉਣ ਲਈ ਅਵਾਜ਼ ਮਾਰੀ । ਮੈਂ ਬਾਹਰ ਗਿਆ ਤਾਂ ਉਹ ਭੰਬਤਰਿਆ ਜਿਹਾ ਮੈਨੂੰ ਉਸ ਪੋਰਟਰ ਵਲ ਵੇਖਣ ਲਈ ਕਹਿਣ ਲੱਗਾ ਜਿਹੜਾ ਗਲ ਵਿਚ ਸਿਗਨਲਾਂ ਦੀਆਂ ਬੁਝੀਆਂ ਹੋਈਆਂ ਬੱਤੀਆਂ ਦਾ ਹਾਰ ਪਾਈ, ਦੋਹਾਂ ਹੱਥਾਂ ਵਿਚ ਜਿੱਟੀ ਦੇ ਤੇਲ ਦੀਆਂ ਅਧ-ਭਰੀਆਂ ਬੋਤਲਾਂ ਚੁਕੀ ਲੰਗੜਾਉਂਦਾ ਚਲਿਆ ਆ ਰਿਹਾ ਸੀ । ਇਹ ਓਹੀਓ ਪੋਰਟਰ ਸੀ ਜਿਹੜਾ ਮੈਨੂੰ ਸਵੇਰ ਦੇ ਘੁਸਮੂਸੇ ਵਿਚ ਮਿਲਿਆ ਸੀ । ਉਸ ਸਮੇਂ ਉਹਨੇ ਆਪਣਾ ਚਿਹਰਾ ਸਰਦੀ ਤੋਂ ਬਚਣ ਲਈ ਪਗੜੀ ਹੇਠ ਛੁਪਾ ਰਖਿਆ ਸੀ । ਹੁਣ ਮੈਂ ਉਹਨੂੰ ਸਾਫ਼ ਦੇਖ ਸਕਦਾ ਸਾਂ । ਉਹ ਵੀ ਮੇਰੇ ਵਲ ਤਕਦਾ ਤਕਦਾ ਆ ਰਿਹਾ ਸੀ । ਅਸੀਂ ਇਕ ਦੂਜੇ ਤੋਂ ਨਜ਼ਰਾਂ ਨਾ ਹਟਾ ਸਕੇ । ਉਹ ਬਿਲਕੁਲ ਨਜ਼ਦੀਕ ਆ ਗਿਆ ਤਾਂ ਉਹ “ਖਾਲਿਦ ਭਾਈ” ਕਹਿ ਕੇ ਰੁਕ ਜਿਹਾ ਗਿਆ, ਕੇਵਲ ਕੁਝ ਹੀ ਕਦਮ ਦੂਰ, ਏਸ ਗੱਲ ਦੀ ਪੱਕੀ ਕਰਨ ਲਈ ਕਿ ਮੈਂ ਸੱਚਮੁਚ ਖਾਲਿਦ ਹੀ ਸਾਂ ਨਾ !

ਮੈਂ ਉਹਨੂੰ, “ਅਰੇ ਤੁਮ ਹੋ ਰਾਮ ਦਾਸੇ”, ਕਹਿ ਕੇ ਖੁਸ਼ੀ ਤੇ ਹੈਰਾਨੀ ਦੇ ਮਿਲੇ ਜੁਲੇ ਜਜ਼ਬਿਆਂ ਨਾਲ ਅੱਗੇ ਵਧ ਗਿਆ । ਉਹਨੂੰ ਬੁਝੀਆਂ ਹੋਈਆਂ ਬੱਤੀਆਂ ਦੇ ਹਾਰ ਸਮੇਤ ਗਲ ਲਾ ਲਿਆ । ਮੈਨੂੰ ਇਸ ਤਰ੍ਹਾਂ ਅਚਾਨਕ ਮਿਲ ਕੇ ਉਹਦੀਆਂ ਅੱਖਾਂ ਵਿਚ ਹੰਝੂ ਚਮਕਣ ਲੱਗੇ । ਕਈ ਦਿਨਾਂ ਦੀ ਉੱਗੀ ਹੋਈ ਮੈਲੀ ਦਾੜ੍ਹੀ ਹੇਠ ਛੁਪੀ ਹੋਈ ਸਾਉਲੀ ਚਮੜੀ ਚਮਕਣ ਲੱਗੀ । ਮੈਂ ਪੁਛਿਆ, “ਇਹ ਤੂੰ ਲੰਗੜਾਉਂਦਾ ਕਿਉਂ ਤੁਰ ਰਿਹਾ ਹੈਂ ?”

ਉਹਨੇ ਜਵਾਬ ਦਿਤਾ, “ਜੋੜਾਂ ਦੇ ਦਰਦ ਨੇ ਇਹ ਹਾਲ ਕਰ ਰੱਖਿਆ ਹੈ। ਤੁੰਹਾਂ ਆਪਣੀ ਦੱਸ ਖਾਲਦ ਭਾਈ ! ਅੱਜ ਏਧਰ ਕਿਵੇਂ ਭੁੱਲ ਪਿਆ ? ਮਨ ਕਹਿੰਦਾ ਜ਼ਰੂਰ ਕਿਤੇ ਅਬਸਰ ਬਣ ਗਿਆ ਹੋਏਂਗਾ। ਕਿਉਂ ਝੂਠ ਤਾਂ ਨੀਂ ਕਿਹਾ ਮੈਂ ?” ਇਹ ਕਹਿ ਕੇ ਉਹ ਆਪ ਹੀ ਹੱਸ ਪਿਆ। ਮੈਂ ਉਹਦੇ ਦੋਹਾਂ ਮੌਢਿਆਂ ਤੇ ਹੱਥ ਰਖ ਕੇ ਇਕ ਵਾਰ ਫੇਰ ਉਹਨੂੰ ਗਲ ਲਾ ਲਿਆ, ਤੇ ਫੇਰ ਭਿੱਜੇ ਸੰਘ ਨਾਲ ਆਪਣੇ ਬੱਚਿਆਂ ਨੂੰ ਦੱਸਿਆ, “ਜਾਣਦੇ ਹੋ ਇਹ ਕੌਣ ਹੈ ? ਮੇਰਾ ਬਚਪਨ ਦਾ ਮਿੱਤਰ, ਅਸੀਂ ਦੋਵੇਂ ਏਸ ਪਿੰਡ ਵਿਚ ਖੇਡੇ ਹਾਂ। ਉਹ ਸਾਹਮਣੇ ਜਿਹੜੇ ਕਿੰਨੇ ਸਾਰੇ ਘਰ ਦਿਖਾਈ ਦੇ ਰਹੇ ਹਨ, ਓਹੀਓ ਸਾਡਾ ਪਿੰਡ ਹੈ। ਓਥੋਂ ਦੀ ਹਰ ਗਲੀ, ਹਰ ਗਲੀ ਦਾ ਚੱਪਾ ਚੱਪਾ ਸਾਡੇ ਬੀਤੇ ਸਮਿਆਂ ਦੀ ਗਵਾਹੀ ਦੇਵੇਗਾ, ਕਿਉਂ ਰਾਮ ਦਾਸ ?”

ਉਹਨੇ ਸੰਮਤੀ ਵਿਚ ਸਿਰ ਹਿਲਾਇਆ ਤਾਂ ਬੱਤੀਆਂ ਦਾ ਹਾਰ ਖਣਕ ਉਠਿਆ। ਬੱਚੇ ਮੁਸਕਰਾਉਣ ਲੱਗੇ। ਰਾਮ ਦਾਸ ਨੇ ਸਾਨੂੰ ਸਾਰਿਆਂ ਨੂੰ ਆਪਣੇ ਹੱਥੀਂ ਬਣਾ ਕੇ ਚਾਹ ਪਿਆਈ, ਸਟੇਸ਼ਨ ਦੇ ਕੋਲ ਇਕ ਛੋਟੀ ਜਿਹੀ ਬਜਾਰਟੀ ਵਿਚੋਂ ਗਰਮ ਗਰਮ ਜਲੇਬੀਆਂ ਵੀ ਲੈ ਆਇਆ। ਫੇਰ ਅਸੀਂ ਸਾਰੇ ਪਿੰਡ ਦੇਖਣ ਤੁਰ ਪਏ। ਮੈਂ ਉਹਨਾਂ ਨੂੰ ਆਪਣਾ ਪਿੰਡ ਵਖਾਉਣ ਵਿਚ ਮਾਣ ਮਹਿਸੂਸ ਕਰ ਰਿਹਾ ਸਾਂ। ਬੱਚੇ ਵੀ ਖੁਸ਼ ਤੇ ਚਾਅ-ਮੱਤੇ ਸਨ, ਕਿ ਇਸ ਪਿੰਡ ਵਿਚ ਉਹਨਾਂ ਦਾ ਅੱਬੂ ਵੀ ਕਦੇ ਉਹਨਾਂ ਦੀ ਹੀ ਉਮਰ ਦੇ ਬੱਚਿਆਂ ਵਾਂਗ ਘੁੰਮਦਾ ਫਿਰਦਾ ਸੀ। ਬੱਚਿਆਂ ਨੂੰ ਜਦ ਆਪਣੇ ਮਾਂ ਬਾਪ ਦੇ ਬਚਪਨ ਦੀਆਂ ਗੱਲਾਂ ਦਾ ਗਿਆਨ ਹੁੰਦਾ ਹੈ ਤਾਂ ਉਹ ਹੈਰਾਨ ਵੀ ਹੁੰਦੇ ਹਨ ਤੇ ਖੁਸ਼ ਵੀ। ਮੈਨੂੰ ਆਪਣੇ ਬੱਚਿਆਂ ਦੀ ਹੈਰਾਨੀ ਤੇ ਖੁਸ਼ੀ ਦੀ ਅਵਸਥਾ ਬੜੀ ਸੁਆਦੀ ਲੱਗ ਰਹੀ ਸੀ। ਮੈਨੂੰ ਬੱਚਿਆਂ ਨਾਲ ਖੇਡ ਕੇ ਬੜਾ ਮਜ਼ਾ ਆਉਂਦਾ ਸੀ। ਉਹਨਾਂ ਨੂੰ ਛੇੜ ਕੇ, ਅਲੋਕਾਰ ਗੱਲਾਂ ਸੁਣਾ ਕੇ, ਹੈਰਾਨੀ ਵਿਚ ਪਾ ਕੇ, ਤੇ ਕੋਈ ਅਜਿਹੀ ਗੱਲ ਕਰ ਕੇ ਜਿਹਦੇ ਨਾਲ ਉਹ ਖਿੜਖਿੜਾ ਕੇ ਹੱਸ ਪੈਣ। ਮੈਂ ਬੱਚਿਆਂ ਨੂੰ ਖੁਸ਼ ਰੱਖਣ ਦੇ ਸਾਰੇ ਢੰਗ ਵੀ ਜਾਣਦਾ ਹਾਂ। ਉਹਨਾਂ ਨੂੰ ਜ਼ੋਰ ਨਾਲ ਹੱਸਦਿਆਂ ਦੇਖਦਾ ਹਾਂ ਤਾਂ ਐਉਂ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਆਲੇ ਦੁਆਲੇ ਰੰਗ ਬਰੰਗ ਦੇ ਮਹਿਕਦੇ ਛੁੱਲਾਂ ਵਾਲੀਆਂ ਕਈ ਗੁਲਜ਼ਾਰਾਂ ਖਿੜ ਗਈਆਂ ਹੋਣ।

ਸਾਡੇ ਨਾਲ ਬਲਕੀਸ਼ ਵੀ ਸੀ। ਚਿਹਰੇ ਤੋਂ ਪਰਦਾ ਚੁਕੀ ਚੁਪ ਚਾਪ ਸਾਬ ਦੇ ਰਹੀ ਸੀ। ਨਾ ਹੱਸਦੀ ਸੀ ਨਾ ਮੁਸਕਰਾਉਂਦੀ ਸੀ, ਨਾ ਕੋਈ ਗੱਲ ਹੀ ਪੁਛਦੀ ਸੀ। ਮੈਂ ਜਦ ਆਪਣੇ ਬਚਪਨ ਦੇ ਦੋਸਤਾਂ ਦੇ ਅਜੀਬ ਅਜੀਬ ਨਾਉਂ, ਸਿੱਬੂ, ਨਵਾਬੂ, ਗੁਰਸ਼ਰਨੀ, ਰਾਮ ਭਜੋ ਆਦਿ ਸੁਣਾਏ ਤਾਂ ਬੱਚੇ ਖਿੜਖਿੜਾ ਕੇ ਹੱਸ ਪਏ। ਪਰ ਬਲਕੀਸ਼ ਦੇ ਚਿਹਰੇ ਤੇ ਬਸ ਇਕ ਵਿਅੰਗ ਹੀ ਉੱਭਰ ਸਕਿਆ।

ਹੁਣ ਤਾਂ ਪਿੰਡ ਦਾ ਨਕਸ਼ਾ ਹੀ ਬਦਲ ਗਿਆ ਸੀ। ਉਸ ਵੱਡੇ ਮੈਦਾਨ ਵਿਚ, ਜਿਹੜਾ ਸਟੇਸ਼ਨ ਤੇ ਪਿੰਡ ਦੇ ਵਿਚਕਾਰ ਖਾਲੀ ਪਿਆ ਰਹਿੰਦਾ ਸੀ ਤੇ ਜਿਥੇ ਅਸੀਂ ਦੌੜਾਂ ਲਾਇਆ ਕਰਦੇ ਸਾਂ ਹੁਣ ਕਈ ਮਕਾਨ ਬਣ ਚੁਕੇ ਸਨ। ਓਥੇ ਉਹ ਪਾਣੀ ਦਾ ਤਲਾਅ ਵੀ ਵਿਖਾਈ ਨਾ ਦਿਤਾ ਜਿਸ ਵਿਚ ਇਕ ਈਦ ਦੇ ਮੌਕੇ ਤੇ ਮੈਨੂੰ ਇਕ ਮੁੰਡੇ ਨੇ ਧੱਕਾ ਦੇ ਕੇ ਸੁਟ ਦਿਤਾ ਸੀ, ਤੇ ਮੇਰੇ ਨਵੇਂ ਕੱਪੜੇ ਭਿੱਜ ਗਏ ਸਨ, ਤੇ ਜਦ ਮੈਂ ਘਰ ਪਹੁੰਚਿਆ ਸੀ ਤਾਂ ਮੈਨੂੰ ਮੇਰੇ ਅੱਬਾ ਨੇ ਖੂਬ ਮਾਰਿਆ ਸੀ। ਮੇਰੇ ਇਸ ਤਰ੍ਹਾਂ ਪਿਟਣ ਦੀ ਗੱਲ ਸੁਣ ਕੇ ਹਾਮਿਦ ਨੇ ਬੜੇ ਜ਼ੋਰ ਦਾ ਠਹਾਕਾ ਮਾਰਿਆ ਤੇ ਪੁਛਿਆ, “ਅੱਛਾ, ਅੱਬੂ ਇਹ ਦੱਸੋ, ਤੁਹਾਨੂੰ ਤੁਹਾਡੇ ਅੱਬੂ ਨੇ ਕਿਵੇਂ ਮਾਰਿਆ ਸੀ ?”

“ਜਿਵੇਂ ਮਾਰੀਦਾ ਹੁੰਦਾ ਹੈ।”

“ਮੇਰਾ ਮਤਲਬ ਹੈ ਛਟੀ ਨਾਲ ਕਿ ਬੱਪੜਾਂ ਨਾਲ।”

“ਔਉਂ ਬੱਪੜਾਂ ਨਾਲ”, ਮੈਂ ਹਸਦੇ ਹਸਦੇ ਉਹਦੀ ਗਲ੍ਹ ਵੀ ਬਪਥਪਾ ਦਿਤੀ।

ਨਜਮਾ ਬੋਲੀ, “ਪਰ ਅੱਬੂ ਤੁਸੀਂ ਤਾਂ ਸਾਨੂੰ ਕਦੇ ਨਹੀਂ ਮਾਰਦੇ ?”

ਮੈਂ ਮੁਸਕਰਾ ਕੇ ਬਲਕੀਸ਼ ਵਲ ਤੱਕਿਆ ਤੇ ਸਰਾਰਤ ਨਾਲ ਕਿਹਾ, “ਮੇਰੀ ਬਜਾਈ ਤੁਹਾਡੀ ਅੰਮੀ ਜੋ ਤੁਹਾਡੀ ਮਾਰ ਪਿਟਾਈ ਕਰ ਦਿੰਦੀ ਹੈ।”

ਬਲਕੀਸ਼ ਤਦ ਵੀ ਨਾ ਮੁਸਕਰਾਈ। ਨਜਮਾ ਆਪਣੀ ਮਾਂ ਦੇ ਨਾਲ ਜਾ ਲੱਗੀ ਤੇ ਬੋਲੀ, “ਕਿਥੇ ਮਾਰਦੀ ਹੈ ਅੰਮੀ, ਇਹ ਤਾਂ ਸਾਨੂੰ ਪਿਆਰ ਕਰਦੀ ਹੈ।”

ਮੈਂ ਉਹਨਾਂ ਨੂੰ ਆਪਣਾ ਮਕਾਨ ਵੀ ਵਿਖਾਉਣਾ ਚਾਹੁੰਦਾ ਸਾਂ, ਜਿਹੜਾ ਪੱਚੀ ਸਾਲ ਪਹਿਲਾਂ ਮੇਰੇ ਪਿਤਾ ਨੇ ਹੱਥ ਦੀ ਤੰਗੀ ਦੇ ਕਾਰਨ ਵੇਚ ਦਿਤਾ ਸੀ, ਕਿਉਂਕਿ ਉਹ ਮੈਨੂੰ ਹਾਈ ਸਕੂਲ ਤੇ ਕਾਲਜ ਵਿਚ ਪੜ੍ਹਾਉਣਾ ਚਾਹੁੰਦੇ ਸਨ। ਪਰ ਜਦ ਅਸੀਂ ਓਥੇ ਪਹੁੰਚੇ ਤਾਂ ਓਥੇ ਇਕ ਹੋਰ ਹੀ ਮਕਾਨ ਉਸਰਿਆ ਮਿਲਿਆ। ਜਿਸ ਦੇ ਵਾਸੀ ਤਕ ਸਾਨੂੰ ਨਹੀਂ ਸਨ ਪਛਾਣਦੇ। ਓਥੇ ਸਾਨੂੰ ਹੁਣ ਤਕ ਰਾਮ ਦਾਸ ਤੋਂ ਬਿਨਾਂ ਕਿਸੇ ਨੇ ਵੀ ਨਹੀਂ ਸੀ ਪਛਾਣਿਆ। ਓਥੇ ਕੋਈ ਅਜਿਹਾ ਬੰਦਾ ਸੀ ਵੀ ਨਹੀਂ। ਓਥੋਂ ਦੀ ਬਹੁਤੀ ਆਬਾਦੀ ਜੋ ਓਥੇ ਹੀ ਦੁਕਾਨਦਾਰੀ ਜਾਂ ਖੇਤੀਵਾੜੀ ਨਹੀਂ ਕਰਦੀ ਸੀ ਤਾਂ ਫੇਰ ਆਸ ਪਾਸ ਦੇ ਜ਼ਿਲ੍ਹਾਂ ਦੇ ਕੇਂਦਰੀ ਸ਼ਹਿਰਾਂ ਵਿਚ ਜਾ ਕੇ ਕਾਰਖਾਨਿਆਂ ਵਿਚ ਨੌਕਰੀ ਕਰ ਕੇ ਜਾਂ ਸੜਕਾਂ ਤੇ ਰਿਕਸ਼ਾਂ ਚਲਾ ਕੇ ਆਪਣੇ ਪੇਟ ਪਾਲਦੀ ਸੀ। ਮੈਂ ਆਪਣੀਆਂ ਹੀ ਗਲੀਆਂ ਵਿਚ ਅਜਨਬੀਆਂ ਵਾਂਗ ਘੁੰਮਦਾ ਰਿਹਾ। ਮਸਜਿਦ ਦੇ ਸਾਹਮਣੇ ਰੁਕ ਕੇ ਮੈਂ ਉਸ ਇਮਾਮ ਨੂੰ ਯਾਦ ਕੀਤਾ ਜਿਹਨੇ ਮੈਨੂੰ ਨਮਾਜ਼ ਪੜ੍ਹਨੀ ਸਿਖਾਈ ਸੀ। ਆਪਣੇ ਜਮਾਨੇ ਦੇ ਪ੍ਰਾਈਮਰੀ ਸਕੂਲ ਵਿਚ ਪਹੁੰਚ ਕੇ ਉਸੇ ਕਮਰੇ ਦਾ ਖੁੰਜਾ ਭਾਲਿਆ ਜਿਥੇ ਬਹਿ ਕੇ ਮੈਂ ਪੜ੍ਹਦਾ

ਹੁੰਦਾ ਸਾਂ, ਤੇ ਸਕੂਲੋਂ ਮਿਲਿਆ ਕੰਮ ਨਾ ਕਰਨ ਲਈ ਆਪਣੇ ਉਸਤਾਦ ਅੱਗੇ
ਮੁਰਗਾ ਬਣ ਕੇ ਸਜ਼ਾ ਭੁਗਤਦਾ ਸਾਂ। ਉਹ ਸਕੂਲ ਹੁਣ ਹਾਈ ਸਕੂਲ ਬਣ
ਗਿਆ ਸੀ।

ਮੈਂ ਜਿਥੇ ਜਿਥੇ ਗਿਆ ਬੱਚੇ ਮੇਰੇ ਨਾਲ ਖੁਸ਼ ਖੁਸ਼ ਘੁੰਮਦੇ ਰਹੇ। ਮੈਨੂੰ ਐਉਂ
ਲੱਗ ਰਿਹਾ ਸੀ ਜਿਵੇਂ ਮੇਰਾ ਬਚਪਨ ਫੇਰ ਵਾਪਸ ਆ ਗਿਆ ਹੈ ਤੇ ਇਕ ਬੱਚੇ ਦਾ
ਰੂਪ ਧਾਰ ਕੇ ਮੇਰੇ ਨਾਲ ਘੁੰਮਦਾ ਫਿਰਦਾ ਹੈ।

ਅਸੀਂ ਲੋਕ ਤੁਰਦੇ ਫਿਰਦੇ ਰੇਲਵੇ ਲਾਈਨ ਕੌਲ ਜਾ ਪਹੁੰਚੇ। ਹੁਣ ਅਸੀਂ
ਸਟੇਸ਼ਨ ਦੇ ਦੂਸਰੇ ਸਿਰੇ ਤੇ ਸਾਂ। ਉੱਤਰੀ ਸਿਰੇ ਤੇ ਜਿੱਧਰ ਲਖਨਊ ਸੀ। ਓਥੇ
ਪਹੁੰਚਦੇ ਹੀ ਮੇਰੇ ਅੰਦਰ ਇਕ ਅਜੀਬ ਜਿਹੀ ਬੇਚੈਨੀ ਪੈਦਾ ਹੋ ਗਈ। ਮੈਂ ਇਕ
ਭੁੱਲੀ ਵਿੱਸਰੀ ਥਾਂ ਤਲਾਸ਼ ਕਰਨ ਲੱਗਾ। ਓਥੇ ਰੇਲਵੇ ਲਾਈਨ ਦੇ ਸਾਹਮਣੇ
ਥੋੜੇ ਜਿਹੀ ਵਿੱਥ ਤੇ ਇਕ ਅੰਬ ਦਾ ਬਿਰਛ ਸੀ। ਉਸ ਬਿਰਛ ਦੇ ਸਾਹਮਣੇ
ਰੇਲਵੇ ਲਾਈਨ ਮੋੜ ਖਾਂਦੀ ਸੀ, ਪਰ ਓਥੇ ਨਾ ਉਹ ਬਿਰਛ ਵਿਖਾਈ ਦਿੰਦਾ ਸੀ, ਨਾ
ਉਹ ਲਾਈਨ ਦਾ ਮੋੜ...

"ਅੱਬੂ, ਤੁਸੀਂ ਕੀ ਢੂਡ ਰਹੇ ਹੋ ?" ਬੱਚਿਆਂ ਨੇ ਵੀ ਬੜੀ ਬੇਚੈਨੀ ਨਾਲ
ਮੈਥੋਂ ਪੁਛਿਆ। ਮੈਂ ਉਹਨਾਂ ਨੂੰ ਦੱਸਣ ਲੱਗਾ, "ਜਦ ਮੈਂ ਏਥੇ ਰਹਿੰਦਾ ਸਾਂ ਤਾਂ
ਮੇਰੇ ਕੌਲ ਇਕ ਬਹੁਤ ਹੀ ਖੁਬਸੂਰਤ ਕੁੱਤਾ ਸੀ। ਛੋਟਾ ਜਿਹਾ, ਏਨਾ ਛੋਟਾ ਕਿ
ਜਦ ਉਹ ਤੁਰਦਾ ਤਾਂ ਬਿਲਕੁਲ ਜ਼ਮੀਨ ਨੂੰ ਛੋਹਦਾ ਪ੍ਰਤੀਤ ਹੁੰਦਾ। ਉਹਦੇ ਪਿੰਡੇ
ਤੇ ਗੂੜ੍ਹੇ ਭੂਰੇ ਰੰਗ ਦੇ ਲੰਮੇ ਲੰਮੇ ਚਮਕਦਾਰ ਵਾਲ ਸਨ, ਜਿਹੜੇ ਉਹਦੇ ਮੂੰਹ
ਤੇ ਉੱਗੇ ਹੋਏ ਸਨ, ਉਹਦੀਆਂ ਅੱਖਾਂ ਵਿਚ ਵੀ ਡਿਗ ਡਿਗ ਪੈਂਦੇ ਸਨ, ਉਹਦੀਆਂ
ਪਿਆਰੀਆਂ ਪਿਆਰੀਆਂ ਅੱਖਾਂ ਸਨ, ਅਸੀਂ ਇਕ ਦੂਜੇ ਦੀਆਂ ਅੱਖਾਂ ਵਿਚ ਅੱਖਾਂ
ਪਾ ਕੇ ਕਿੰਨਾ ਕਿੰਨਾ ਚਿਰ ਦੇਖਦੇ ਰਹਿੰਦੇ ਸਾਂ।"

"ਉਹਦਾ ਨਾਉਂ ਕੀ ਸੀ, ਅੱਬੂ ?"

"ਪੱਪੀ !"

"ਪੱਪੀ ! ਬੜਾ ਹੀ ਪਿਆਰਾ ਨਾਉਂ ਹੈ।"

"ਹੁਣ ਉਹ ਕਿਥੇ ਹੈ, ਅੱਬੂ ?"

"ਉਹ ਤੁਸੀਂ ਲਿਆ ਕਿਥੋਂ ਸੀ ਅੱਬੂ ?"

"ਮੇਰੇ ਅੱਬਾ ਨੂੰ ਇਕ ਅੰਗਰੇਜ਼ ਅਫਸਰ ਦੇ ਗਿਆ ਸੀ। ਉਸ ਅੰਗਰੇਜ਼ ਦੀ
ਮੇਰੇ ਅੱਬਾ ਨੇ ਬਹੁਤ ਖਿਦਮਤ ਕੀਤੀ ਸੀ। ਮੇਰੇ ਅੱਬਾ ਨੇ ਉਹ ਕੁੱਤਾ ਮੇਰੇ ਲਈ ਹੀ
ਉਸ ਤੋਂ ਮੰਗਿਆ ਸੀ। ਬੜਾ ਹੀ ਵਡਮੁੱਲਾ ਸੀ ਉਹ ! ਪਰ ਉਸ ਅੰਗਰੇਜ਼ ਨੇ
ਮੇਰੇ ਅੱਬਾ ਨੂੰ ਦੇ ਹੀ ਦਿਤਾ ਸੀ। ਪੱਪੀ ਫੇਰ ਮੇਰਾ ਦੋਸਤ ਬਣ ਗਿਆ। ਪਹਿਲਾਂ

ਮੈਨੂੰ ਬਹੁਤ ਭੌਕਦਾ ਸੀ, ਫੇਰ ਮੇਰੇ ਨਾਲ ਪਿਆਰ ਕਰਨ ਲੱਗਾ। ਹਰ ਵੇਲੇ ਮੇਰੇ ਪੈਰ ਚੱਟੀ ਜਾਂਦਾ। ਮੇਰੀ ਸੀਟੀ ਦੀ ਆਵਾਜ਼ ਸੁਣਦਿਆਂ ਹੀ ਦੋੜਿਆ ਆਉਂਦਾ। ਮੈਂ ਕਿਤੇ ਖੇਡਣ ਜਾਂਦਾ ਤਾਂ ਉਹ ਮੇਰੇ ਨਾਲ ਨਾਲ ਰਹਿੰਦਾ। ਮੈਂ ਉਹਦੇ ਗਲ ਵਿਚ ਘੁੰਗਰੂ ਬੰਨ੍ਹ ਰਖੇ ਸਨ। ਉਹ ਦੌੜਦਾ ਤਾਂ ਘੁੰਗਰੂ ਬੜੇ ਮੜੇ ਨਾਲ ਵਜਦੇ। ਛਣ ਛਣ ਛਣ, ਛਣ ਛਣ ਛਣ !”

ਬੱਚਿਆਂ ਦੀਆਂ ਮੁਸਕਾਨਾਂ ਚੌੜੀਆਂ ਹੁੰਦੀਆਂ ਗਈਆਂ। ਅੱਖਾਂ ਦੀ ਚਮਕ ਵਧਦੀ ਗਈ। ਬਲਕੀਸ਼ ਬੱਕ ਕੇ, ਸਾਡੇ ਕੋਲ ਹੀ ਲਾਈਨ ਤੇ ਬੈਠ ਗਈ ਸੀ। ਮੈਂ ਬੱਚਿਆਂ ਦੇ ਸਾਹਮਣੇ ਖੜ੍ਹਾ ਆਪਣੀ ਕਹਾਣੀ ਸੁਣਾ ਰਿਹਾ ਸਾਂ।

“ਪੱਪੀ ਨੂੰ ਮੈਂ ਗੋਦ ਚੁਕ ਲਿਆਉਣਾ ਵੀ ਸਿਖਾ ਦਿੱਤਾ ਸੀ। ਜਦ ਅਸੀਂ ਗੁੱਲੀ ਡੰਡਾ ਖੇਡਦੇ ਤਾਂ ਉਹ ਨੱਸ ਕੇ ਆਪਣੇ ਆਪ ਹੀ ਗੁੱਲੀ ਚੁਕ ਕੇ ਲੈ ਆਉਂਦਾ ਸੀ। ਮੈਂ ਹੌਲੀ ਹੌਲੀ ਉਹਨੂੰ ਆਪਣੀਆਂ ਕਿਤਾਬਾਂ ਦਾ ਬਸਤਾ ਚੁਕਣਾ ਵੀ ਸਿਖਾ ਦਿੱਤਾ। ਜਦ ਮੈਂ ਲਖਨਉ ਦੇ ਇਕ ਮਿਡਲ ਸਕੂਲ ਵਿਚ ਪੜ੍ਹਨ ਲਈ ਰੋਜ਼ ਗੱਡੀ ਤੇ ਜਾਣ ਲੱਗਾ ਤਾਂ ਪੱਪੀ ਮੇਰਾ ਬਸਤਾ ਚੁਕ ਕੇ ਜ਼ਰੂਰ ਸਟੇਸ਼ਨ ਆਉਂਦਾ, ਤੇ ਓਥੇ ਮੈਂ ਉਸ ਤੋਂ ਬਸਤਾ ਲੈ ਕੇ ਗੱਡੀ ਚੜ੍ਹ ਜਾਂਦਾ। ਗੱਡੀ ਚੱਲ ਪੈਂਦੀ ਤਾਂ ਉਹ ਗੱਡੀ ਦੇ ਨਾਲ ਨਾਲ ਦੌੜਨ ਲਗਦਾ। ਉਹਤੋਂ ਕੁਝ ਦੂਰ ਤਕ ਹੀ ਦੋੜਿਆ ਜਾਂਦਾ। ਫੇਰ ਗੱਡੀ ਤੇਜ਼ ਹੋ ਜਾਂਦੀ, ਤੇ ਉਹ ਇਕ ਮੌੜ ਤੇ ਪਹੁੰਚ ਕੇ ਰੁਕ ਜਾਂਦਾ। ਗੱਡੀ ਚਲੀ ਜਾਂਦੀ ਤਾਂ ਉਹ ਘਰ ਪਰਤ ਆਉਂਦਾ।

“ਇਕ ਦਿਨ ਅਸੀਂ ਗੱਡੀ ਵਿਚ ਬੈਠੇ ਉਹਨੂੰ ‘ਪੱਪੀ’ ‘ਪੱਪੀ’ ਕਹਿੰਦੇ ਜਾ ਰਹੇ ਸਾਂ ਤੇ ਉਹ ਗੱਡੀ ਦੇ ਨਾਲ ਨਾਲ ਖੁਸ਼ੀ ਵਿਚ ਉਛਲਦਾ ਨੱਸਿਆ ਜਾ ਰਿਹਾ ਸੀ। ਅਸੀਂ ਜ਼ੋਰ ਜ਼ੋਰ ਨਾਲ ਵਾਜਾਂ ਮਾਰਦੇ ਰਹੇ, ਉਹ ਹੋਰ ਤੇਜ਼ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ। ਜਦ ਗੱਡੀ ਲਾਈਨ ਦੇ ਮੌੜ ਤੇ ਘੁੰਮਣ ਲੱਗੀ ਤਾਂ ਉਹਨੇ ਵੀ ਘੁੰਮ ਕੇ ਸਾਬ ਦੇਣਾ ਚਾਹਿਆ। ਪਰ ਉਹ ਮੌੜ ਬਹੁਤ ਹੀ ਖਤਰਨਾਕ ਸੀ। ਓਥੇ ਤੇਜ਼ ਨੱਸਿਆ ਆਉਂਦਾ ਕੋਈ ਵੀ ਆਦਮੀ ਗੱਡੀ ਬੱਲੇ ਆ ਸਕਦਾ ਸੀ। ਉਸ ਦਿਨ ਜਦ ਪੱਪੀ ਮੌੜ ਕੱਟਣ ਲੱਗਾ, ਉਹ ਅਚਾਨਕ ਗੱਡੀ ਹੇਠ ਆ ਗਿਆ।”

ਇਹ ਸੁਣ ਕੇ ਬੱਚਿਆਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਰਹਿ ਗਏ।

ਮੈਂ ਦੱਸਿਆ, “ਉਹ ਗੱਡੀ ਹੇਠ ਵੱਡਿਆ ਗਿਆ। ਅਸੀਂ ਲੋਕਾਂ ਨੇ ਗੱਡੀ ਦੀ ਜੰਜੀਰ ਖਿੱਚ ਲਈ। ਜੰਜੀਰ ਖਿੱਚੇ ਤੋਂ ਗੱਡੀ ਰੁਕ ਗਈ। ਅਸੀਂ ਨੀਚੇ ਉਤਰ ਆਏ। ਪੱਪੀ ਕਟ ਚੁਕਾ ਸੀ। ਮਰ ਚੁਕਾ ਸੀ। ਪੱਥਰਾਂ ਤੇ ਕੋਲਿਆਂ ਉਪਰ ਉਹਦੇ ਗਰਮ ਲਹੂ ਦਾ ਜਾਣੋਂ ਛਿੜਕਾਓ ਜਿਹਾ ਹੋ ਗਿਆ ਸੀ। ਉਹਨੂੰ ਮਰਿਆ ਹੋਇਆ ਦੇਖ ਕੇ ਮੈਂ ਧਾਹਾਂ ਮਾਰ ਕੇ ਰੋ ਪਿਆ ਸੀ।”

"ਫੇਰ ? ਫੇਰ ਅੱਬੂ ?" ਹਾਮਿਦ ਦੇ ਗਲੇ ਵਿਚੋਂ ਬੜੀ ਅੱਖ ਨਾਲ ਆਵਾਜ਼ ਨਿਕਲੀ। ਨਜਮਾ ਦਾ ਹਲਕ ਵੀ ਸੁਕ ਗਿਆ ਸੀ। ਉਹ ਕੁਝ ਬੋਲ ਹੀ ਨਾ ਸਕੀ। ਨਸਰੀਨ ਸਹਿਮੀਆਂ ਹੋਈਆਂ ਨਜ਼ਰਾਂ ਨਾਲ ਮੈਨੂੰ ਘੂਰੀ ਜਾ ਰਹੀ ਸੀ। ਬਲਕੀਸ਼ ਪਹਿਲੀ ਵਾਰ ਮੇਰੀ ਗੱਲ ਪੂਰੀ ਦਿਲਚਸਪੀ ਨਾਲ ਸੁਣ ਰਹੀ ਸੀ। ਮੈਂ ਉਹਨਾਂ ਨੂੰ ਦੱਸਿਆ, "ਉਸ ਤੋਂ ਬਾਅਦ ਅਸੀਂ ਪੱਪੀ ਦੇ ਕਟੇ ਹੋਏ ਸਰੀਰ ਦੇ ਟੁਕੜੇ ਇਕੱਠੇ ਕਰ ਕੇ ਬਿਰਛ ਹੋਠ ਲੈ ਗਏ। ਅਸੀਂ ਰਲ ਕੇ ਓਥੇ ਇਕ ਟੋਆ ਪੁਟਿਆ, ਤੇ ਪੱਪੀ ਨੂੰ ਉਸ ਵਿਚ ਲਿਟਾ ਉਤੋਂ ਬਹੁਤ ਸਾਰੀ ਮਿੱਟੀ ਪਾ ਦਿਤੀ। ਟੋਆ ਭਰਨ ਬਾਅਦ ਉਸ ਉਤੇ ਬਹੁਤ ਸਾਰੇ ਪੱਥਰ ਰੱਖ ਦਿਤੇ। ਉਹ ਸਾਡੇ ਇਕ ਬਹੁਤ ਹੀ ਪਿਆਰੇ ਦੋਸਤ ਦੀ ਕਬਰ ਸੀ। ਅਸੀਂ ਲਖਨਊ ਪੜ੍ਹੂਨ ਜਾਂਦੇ ਸਾਂ ਤਾਂ ਉਹਦੀ ਕਬਰ ਤੇ ਇਕ ਝਾਤ ਪਾਉਣਾ ਕਦੇ ਨਹੀਂ ਸੀ ਭੁੱਲਦੇ।"

"ਅੱਬੂ, ਉਹਦੀ ਕਬਰ ਹੁਣ ਕਿਥੇ ਹੈ ?"

ਕਬਰ ਤਾਂ ਹੁਣ ਕਿਤੇ ਵੀ ਨਹੀਂ ਸੀ। ਉਹਦਾ ਨਾਂ-ਨਿਸ਼ਾਨ ਤਕ ਮਿਟ ਚੁਕਿਆ ਸੀ। ਕੇਵਲ ਯਾਦ ਬਾਕੀ ਰਹਿ ਗਈ ਸੀ। ਏਧਰ ਓਧਰ ਦੇਖ ਕੇ ਪੱਪੀ ਦੀ ਕਬਰ ਤਲਾਸ਼ ਕਰਨ ਸਮੇਂ ਅਚਾਨਕ ਮੇਰੀਆਂ ਨਜ਼ਰਾਂ ਬਲਕੀਸ਼ ਦੀਆਂ ਨਜ਼ਰਾਂ ਨਾਲ ਟਕਰਾ ਗਈਆਂ। ਉਹ ਨਾ ਜਾਣੇ ਕਿੰਨੀ ਦੇਰ ਤੋਂ ਮੇਰੇ ਵਲ ਵੇਖੀ ਜਾ ਰਹੀ ਸੀ। ਉਹਦੀਆਂ ਅੱਖਾਂ ਵਿਚ ਮੇਰੀ ਭਟਕਣ ਤੇ ਬੇਚੈਨੀ ਲਈ ਭਰਪੂਰ ਸਮਰਥਨ ਸੀ, ਸਮਰਥਨ ਤੇ ਹਮਦਰਦੀ। ਮੈਂ ਉਸ ਵਲ ਤੱਕਿਆ ਤਾਂ ਉਹਦੇ ਹੋਠਾਂ ਤੇ ਇਕ ਸੋਗੀ ਜਿਹੀ ਮੁਸਕਰਾਹਟ ਉੱਭਰੀ। ਉਹ ਆਪਣੀ ਥਾਂ ਤੋਂ ਉਠ ਕੇ ਮੇਰੇ ਕੋਲ ਆ ਗਈ, ਤੇ ਮੇਰੀ ਬਾਂਹ ਫੜ ਕੇ ਆਹਿਸਤਾ ਜਿਹੇ ਬੋਲੀ, "ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਲੋਕ ਕੁਝ ਦਿਨ ਏਥੇ ਰਹੀਏ ?"



ਹਜ਼ਾਰਾਂ ਸਾਲ ਲੰਮੀ ਰਾਤ

ਰਤਨ ਸਿੰਘ

ਸੁਣਨ ਵਾਲੇ ਉਹਦੀ ਗੱਲ ਬੜੇ ਧਿਆਨ ਨਾਲ ਸੁਣ ਰਹੇ ਸਨ, ਭਾਵੇਂ ਕਿ ਸੁਣਾਉਣ ਵਾਲਾ ਜਵਾਨ ਸਭ ਦੇ ਵਿਚਕਾਰ ਲੋਟਿਆ ਹੋਇਆ ਸੀ, ਤੇ ਬਿਲਕੁਲ ਉਟ ਪਟਾਂਗ ਗੱਲਾਂ ਕਰ ਰਿਹਾ ਸੀ। ਉਹਨਾਂ ਵਿਚ ਕਿਧਰੇ ਕੋਈ ਜੋੜ, ਲੜੀ ਨਹੀਂ ਸੀ। ਉਹ ਗੱਲ ਕਰਦਾ ਕਰਦਾ ਆਪ ਹੀ ਭਟਕ ਜਾਂਦਾ ਜਿਵੇਂ ਕੋਈ ਰਾਹ ਤੁਰਿਆ ਜਾਂਦਾ ਮੁਸਾਫਰ ਆਪਣਾ ਰਾਹ ਭੁਲ ਕੇ ਕਿਸੇ ਗਲਤ ਰਸਤੇ ਪੈ ਜਾਵੇ। ਪਹਿਲੀ ਗੱਲ ਅਧੂਰੀ ਛੱਡ ਕੇ ਉਹ ਕਿਸੇ ਹੋਰ ਦਾ ਸਿਰਾ ਫੜ ਲੈਂਦਾ। ਇਸ ਤਰ੍ਹਾਂ ਰਾਤ ਬੜੀ ਧੀਰੇ ਧੀਰੇ ਸਰਕ ਰਹੀ ਸੀ।

ਉਹ ਸਭ ਦੇ ਸਭ ਰੇਲਵੇ ਸਟੇਸ਼ਨ ਵਲ ਜਾਣ ਵਾਲੇ ਬਜ਼ਾਰ ਦੀ ਇਕ ਦੁਕਾਨ ਦੇ ਬਰਾਮਦੇ ਵਿਚ ਆ ਕੇ ਰਾਤ ਕੱਟਣ ਲਈ ਲੇਟ ਗਏ। ਬੋੜੀ ਦੇਰ ਬਾਅਦ ਜਦ ਉਹਨਾਂ ਵਿਚੋਂ ਸਭ ਤੋਂ ਬੁਢੇ ਆਦਮੀ ਨੇ ਗਲਾ ਸਾਫ਼ ਕਰਦਿਆਂ ਕਿਸੇ ਰਾਜੇ ਦੀ ਵਾਰਤਾ ਅਰੰਭ ਕੀਤੀ ਤਾਂ ਉਸ ਬਰਾਮਦੇ ਵਿਚ ਲੇਟੇ ਹੋਏ ਸਭ ਦੇ ਸਭ ਆਦਮੀ ਹੰਘੂਰਾ ਭਰਨ ਲੱਗੇ, “ਹੂੰ ਫੇਰ ਕੀ ਹੋਇਆ, ਬਾਬਾ !”

ਬਸ ਫੇਰ ਕੀ ਸੀ, ਗੱਲ ਰੋੜ੍ਹੇ ਪੈ ਗਈ—

ਇਕ ਬਾਦਸ਼ਾਹ ਸੀ। ਉਹਦੀਆਂ ਸੱਤ ਰਾਣੀਆਂ ਸਨ !

ਸੱਤਾਂ ਰਾਣੀਆਂ ਵਾਸਤੇ ਬਾਦਸ਼ਾਹ ਨੇ ਅੱਡ ਅੱਡ ਮਹਿਲ ਬਣਵਾਏ। ਇਕ ਲੱਕੜੀ ਦਾ, ਦੂਜਾ ਇੱਟ ਗਾਰੇ ਦਾ, ਤੀਜਾ ਸੰਗਮਰਮਰ ਦਾ, ਚੌਥਾ ਤਾਂਬੇ ਦਾ, ਪੰਜਵਾਂ ਚਾਂਦੀ ਦਾ, ਛੇਵਾਂ ਸੋਨੇ ਦਾ, ਤੇ ਸੱਤਵੇਂ ਵਿਚ ਹੀਰੇ ਮੇਤੀ ਜੜੇ ਸਨ।

“ਬਿਲਕੁਲ ਠੀਕ ।” ਕਿਸੇ ਨੇ ਹੰਘੂਰਾ ਭਰਿਆ।

ਏਨੀ ਦੰਲਤ ਹੋਣ ਤੇ ਵੀ ਬਾਦਸ਼ਾਹ ਦੇ ਕੋਈ ਉਲਾਦ ਨਹੀਂ ਸੀ। ਇਸ ਲਈ ਉਹ ਬਹੁਤ ਦੁਖੀ ਰਹਿੰਦਾ। ਅਖੀਰ ਕਿਸੇ ਨੇ ਬਾਦਸ਼ਾਹ ਨੂੰ ਸਲਾਹ ਦਿਤੀ, ਕਿ ਛਲਾਣੇ ਜੰਗਲ ਵਿਚ ਇਕ ਬਿਰਛ ਹੈ, ਉਹਨੂੰ ਸੱਤ ਫਲ ਲੱਗੇ ਹਨ। ਜੇ ਬਾਦਸ਼ਾਹ ਉਹ ਫਲ ਤੋੜ ਕੇ ਆਪਣੀਆਂ ਰਾਣੀਆਂ ਨੂੰ ਖਵਾ ਦੇਵੇ ਤਾਂ ਸਭ ਦੇ ਉਲਾਦ ਜਾਵੇਗੀ। ਪਰ ਮੁਸੀਬਤ ਇਹ ਸੀ ਕਿ ਉਸ ਬਿਰਛ ਤਕ ਪਹੁੰਚਣਾ ਬਹੁਤ ਮੁਸ਼ਕਿਲ

ਸੀ। ਰਸਤੇ ਵਿਚ ਸੱਤ ਦਰਿਆ ਪੈਂਦੇ ਸਨ, ਤੇ ਸੱਤ ਦਿਓਅਂ ਨਾਲ ਮੁਕਾਬਲਾ ਕਰਨਾ ਪੈਂਦਾ ਸੀ। ਇਹਤੋਂ ਬਿਨਾਂ ਬਿਰਛ ਦੁਆਲੇ ਸੱਤ ਸੱਪਾਂ ਦਾ ਪਹਿਰਾ ਸੀ, ਜ਼ਬਰਦਸਤ। ਪਰ ਬਾਦਸ਼ਾਹ ਵੀ ਆਪਣੀ ਧੂਨ ਦਾ ਪੱਕਾ ਸੀ। ਉਹ ਆਪਣਾ ਲਾਉ ਲਸ਼ਕਾਰ ਲੈ ਕੇ ਤੁਰ ਪਿਆ। ਗੱਲ ਅਜੇ ਏਥੋਂ ਤੱਕ ਹੀ ਪਹੁੰਚੀ ਸੀ ਕਿ ਬੁਢੇ ਨੂੰ ਖੰਘ ਦਾ ਦੌਰਾ ਪੇ ਗਿਆ। ਜਦੋਂ ਨੂੰ ਉਹਦਾ ਸਾਹ ਵਾੜੇ ਵੜਿਆ, ਬੁਢੇ ਨੂੰ ਉਹ ਗੱਲ ਭੁਲ ਗਈ, ਤੇ ਉਹਨੇ ਕੋਈ ਹੋਰ ਗੱਲ ਤੋਰ ਲਈ।

ਬੜੀ ਪੁਰਾਣੀ ਗੱਲ ਹੈ। ਇਕ ਕਾਰੀਗਰ ਨੇ ਇਕ ਅਜਿਹਾ ਡੰਡਾ ਬਣਾਇਆ, ਜਿਹਦੇ ਅੰਦਰ ਇਕ ਆਦਮੀ ਬੈਠ ਸਕਦਾ ਸੀ। ਤਦੇ ਉਹ ਡੰਡਾ ਆਦਮੀਆਂ ਵਾਂਗੂਹੀ ਗੱਲਾਂ ਕਰਦਾ, ਤੁਰਦਾ ਫਿਰਦਾ ਤੇ ਖਾਂਦਾ ਪੀਂਦਾ।

“ਠੀਕ, ਠੀਕ।” ਲਗਪਗ ਸਭ ਨੇ ਮਿਲ ਕੇ ਹੰਘੂਰਾ ਭਰਿਆ।

ਫੇਰ ਅਚਾਨਕ ਇਹ ਹੋਇਆ ਕਿ ਰਿਕਸ਼ਿਆਂ ਤੇ ਤਾਂਗਿਆਂ ਦਾ ਰੇਲਾ ਸ਼ੋਰ ਮਚਾਉਂਦਾ ਸੜਕ ਤੋਂ ਲੰਘਣ ਲੱਗਾ। ਸ਼ਾਇਦ ਸਟੋਸ਼ਨ ਤੇ ਕੋਈ ਮੁਸਾਫ਼ਰ ਗੱਡੀ ਰੁਕੀ ਸੀ। ਇਸ ਲਈ ਬੁਢਾ ਬੋੜੀ ਦੇਰ ਰੁਕਿਆ। ਫੇਰ ਉਹਨੇ ਇਕ ਮੱਛੀ ਦੀ ਗੱਲ ਸੁਰੂ ਕਰ ਦਿਤੀ, ਜਿਹੜੀ ਏਨੀ ਵੱਡੀ ਸੀ ਕਿ ਉਹਦੀ ਪਿੱਠ ਤੇ ਇਕ ਪੂਰਾ ਸ਼ਹਿਰ ਵਸਿਆ ਹੋਇਆ ਸੀ। ਉਹਦੀ ਪਿੱਠ ਤੇ ਨਾ ਜਾਣੇ ਕਿੰਨੇ ਮਕਾਨ ਬਣੇ ਹੋਏ ਸਨ, ਕਿੰਨੇ ਹੀ ਖੇਤ ਸਨ, ਸਮੁੰਦਰ ਵਿਚ ਜਿਸ ਪਾਸੇ ਉਹ ਮੱਛੀ ਜਾਂਦੀ, ਉਹਦੇ ਉਤੇ ਵਸਿਆ ਸ਼ਹਿਰ ਵੀ ਨਾਲ ਹੀ ਚਲਿਆ ਜਾਂਦਾ।

“ਬਿਲਕੁਲ ਠੀਕ”, ਸਭ ਨੇ ਹੰਘੂਰਾ ਭਰਿਆ।

ਇਸ ਤਰ੍ਹਾਂ ਰਾਤ ਬਹੁਤ ਆਹਿਸਤਾ ਆਹਿਸਤਾ ਖਿਸਕ ਰਹੀ ਸੀ। ਬੁੱਢਾ ਗੱਲਾਂ ਕਰੀ ਜਾ ਰਿਹਾ ਸੀ, ਤੇ ਉਹ ਸਭ ਦੇ ਸਭ ਬਹੁਤ ਗੋਰ ਨਾਲ ਸੁਣ ਰਹੇ ਸਨ। ਫੇਰ ਉਹ ਗੱਲ ਵੀ ਅਧੂਰੀ ਡੱਡ ਕੇ ਬੁਢੇ ਨੇ ਹੋਰ ਗੱਲ ਤੋਰ ਲਈ।

ਹਜ਼ਾਰਾਂ ਸਾਲ ਪਹਿਲਾਂ ਦਾ ਜ਼ਿਕਰ ਹੈ, ਕਿ ਇਕ ਬਾਦਸ਼ਾਹ ਨੇ ਅੱਧੀ ਦੁਨੀਆਂ ਜਿੱਤ ਲਈ।

“ਫੇਰ ?”

“ਫੇਰ ਏਸ ਖੁਸ਼ੀ ਵਿਚ ਬਾਦਸ਼ਾਹ ਨੇ ਇਕ ਬਹੁਤ ਵੱਡਾ ਭੋਜ ਦਿਤਾ।”

“ਫੇਰ ! ਫੇਰ !”

“ਫੇਰ ਕੀ, ਏਨੀਆਂ ਖਾਣ ਦੀਆਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਕਿ ਉਹ ਸ਼ਹਿਰ ਦੇ ਸਾਰੇ ਘਰਾਂ ਵਿਚ ਲੈ ਜਾ ਕੇ ਰੱਖਣੀਆਂ ਪਈਆਂ।”

“ਫੇਰ ! ਫੇਰ ! ਫੇਰ !” ਸਾਰੇ ਲੋਕ ਇਕੋ ਸਾਹ ਹੰਘੂਰਾ ਭਰ ਰਹੇ ਸਨ।

ਬੁਢੇ ਨੇ ਕਹਿਣਾ ਸੁਰੂ ਕੀਤਾ, “ਸਭ ਤੋਂ ਪਹਿਲਾਂ ਬਾਦਸ਼ਾਹ ਤੇ ਉਹਦੇ ਰਿਸ਼ਤੇਦਾਰਾਂ ਨੇ ਖਾਣਾ ਖਾਧਾ।”

“ਠੀਕ ।”

“ਫੇਰ ਬਾਦਸ਼ਾਹ ਦੇ ਸੈਕੜੇ ਅਮੀਰਾਂ ਵਜੀਰਾਂ ਨੇ ਖਾਣਾ ਖਾਧਾ ।”

“ਠੀਕ ।”

“ਫੇਰ ਬਾਦਸ਼ਾਹ ਦੇ ਹਜ਼ਾਰਾਂ ਛੈਜ਼ੀਆਂ ਤੇ ਚੋਣਵੇਂ ਨਗਰ ਵਾਸੀਆਂ ਨੇ ਖਾਣਾ ਖਾਧਾ ।”

“ਠੀਕ ।”

“ਏਨੇ ਲੋਕਾਂ ਦੇ ਖਾਣਾ ਖਾਂਦੇ ਖਾਂਦੇ ਰਾਤ ਪੈ ਗਈ ।”

“ਠੀਕ ।”

“ਤੇ ਸਭ ਤੋਂ ਪਿਛੋਂ ਰਾਤ ਦੇ ਸਮੇਂ ਲੱਖਾਂ ਗਾਰੀਬ ਗੁਰਬੇ, ਤੇ ਮੰਗਤਿਆਂ ਨੇ ਦਿੜ ਭਰ ਕੇ ਖਾਣਾ ਖਾਧਾ ।”

“ਬਿਲਕੁਲ ਝੂਠ । ਬਿਲਕੁਲ ਝੂਠ ।” ਉਸ ਬਰਾਮਦੇ ਵਿਚ ਲੇਟੇ ਹੋਏ ਸਭੇ ਆਦਮੀ ਰੋਸ ਵਜੋਂ ਉੱਠ ਖੜੋਤੇ ਤੇ ਉਹਨਾਂ ਵਿਚੋਂ ਇਕ ਆਦਮੀ ਬੋਲਿਆ, “ਬੁਢਿਆ ਤੈਨੂੰ ਝੂਠੀਆਂ ਗੱਲਾਂ ਕਰਦੇ ਨੂੰ ਸ਼ਰਮ ਨਹੀਂ ਆਉਂਦੀ । ਜੇ ਅਸੀਂ ਰਾਤ ਨੂੰ ਢਿੱਡ ਭਰ ਕੇ ਖਾਣਾ ਖਾਧਾ ਹੁੰਦਾ ਤਾਂ ਏਸ ਵੇਲੇ ਚੈਨ ਦੀ ਨੀਂਦ ਨਾ ਸੁੱਤੇ ਹੁੰਦੇ । ਰਾਤ ਭਰ ਤੇਰਾ ਇਹ ਬਕਵਾਸ ਕੌਣ ਸੁਣਦਾ ?”

“ਓਇ ਭਰਾਓ, ਨਰਾਜ਼ ਕਿਉਂ ਹੁੰਦੇ ਹੋ”, ਬੁਢੇ ਨੇ ਕੁਝ ਸਹਿਮੀ ਹੋਈ ਆਵਾਜ਼ ਵਿਚ ਕਿਹਾ, “ਮੈਂ ਵੀ ਤੁਹਾਡੇ ਵਾਂਗ੍ਰੀ ਭੁਖਾਂ ਹਾਂ । ਜੇ ਮੈਨੂੰ ਨੀਂਦ ਆ ਰਹੀ ਹੁੰਦੀ ਤਾਂ ਆਹ ਗੱਲਾਂ ਕਰਨ ਨੂੰ ਜਾਗਦਾ ! ਮੈਂ ਵੀ ਤਾਂ ਸੌਂ ਜਾਂਦਾ !”

ਅੱਲਾ ਦੇਵੇ ਬੰਦਾ ਲਵੇ

ਰਜ਼ੀਆ ਸੱਜਾਦ ਜ਼ਹੀਰ

ਜਦ ਛਖਰੂ ਸਰਸੀ ਤੋਂ ਸੰਭਲ ਆਇਆ ਤਾਂ ਉਹਨੇ ਧੋਤੀ ਦੀ ਥਾਂ ਤਹਿਮਤ ਬੰਨ੍ਹਿਆ, ਕਮਰੀ ਉਤਾਰ ਕੇ ਕੁੜਤਾ ਪਹਿਨਿਆ। ਸੰਭਲ ਤੋਂ ਮੁਰਾਦਾਬਾਦ ਪਹੁੰਚਿਆ ਤਾਂ ਤਹਿਮਤ ਦੀ ਜਗ੍ਹਾ ਪਜਾਮੇ ਨੇ ਤੇ ਕੁੜਤੇ ਦੀ ਕਮੀਜ਼ ਨੇ ਲੈ ਲਈ। ਸਰਸੀ ਵਿਚ ਉਹ ਇਲੂ, ਕੁਕੜ ਨਹੀਂ ਸੀ ਜਾਣਦਾ। ਸੰਭਲ ਵਿਚ ਸਾਡੇ ਮਾਮੇ ਨੇ ਉਹਨੂੰ ਉਰਦੂ ਪੜ੍ਹਨਾ ਲਿਖਣਾ ਸਿਖਾਇਆ, ਤੇ ਮੁਰਾਦਾਬਾਦ ਪਹੁੰਚ ਕੇ ਤਾਂ ਉਹ ਏਨਾ ਤੇਜ਼ ਹੋ ਗਿਆ ਕਿ ਸਾਡੇ ਬੈਰਿਸਟਰ ਮਾਮਾ ਜੀ ਜਿਹੜੀ ਕਿਤਾਬ ਕਹਿੰਦੇ ਉਹ ਅਲਮਾਰੀ ਵਿਚੋਂ ਕੱਢ ਲਿਆਉਂਦਾ। ਕਾਨੂੰਨ ਦੀ ਇਕ ਇਕ ਕਿਤਾਬ ਪਛਾਨਣ ਲੱਗਾ। ਸਭ ਕਿੱਸੇ ਕਹਾਣੀਆਂ ਰਸਾਲੇ ਉਹਨੂੰ ਮਲੂਮ ਹੋ ਗਏ।

ਪਰ ਏਸ ਉੱਨਤੀ ਦੇ ਬਾਵਜੂਦ ਇਕ ਘਾਟ ਉਹਦੀ ਸ਼ਖਸੀਅਤ ਵਿਚ ਰਹਿ ਗਈ, ਉਹ ਇਹ ਕਿ ਉਹ ਬੂਟ ਜੁੱਤਾ ਨਹੀਂ ਮੀਖਰੀਦ ਸਕਦਾ। ਬੂਟ ਉਸ ਸਮੇਂ ਵੀ ਕਾਫ਼ੀ ਮਹਿੰਗੇ ਸਨ। ਤੇ ਪੰਜ ਰੁਪਈਆਂ ਵਿਚੋਂ ਤਿੰਨ ਘਰ ਭੇਜਣ ਤੇ ਚਾਰ ਆਨੇ ਮਹੀਨਾ ਮਸਜਿਦ ਵਿਚ ਚਰਾਗੀ, ਚਾਰ ਆਨੇ ਯਤੀਮਖਾਨੇ ਦਾ ਚੰਦਾ, ਤੇ ਅੱਠ ਆਨੇ ਛਾਖਰੀ ਦਾਦੀ ਕੋਲ ਜਮ੍ਹਾ ਕਰਵਾਉਣ ਤੋਂ ਬਾਅਦ ਬਚਦਾ ਹੀ ਕੀ ਸੀ, ਜਿਹੜਾ ਛਖਰੂ ਬੂਟ ਜੁੱਤਾ ਵੀ ਖਰੀਦ ਸਕਦਾ। ਆਖਰ ਹਰ ਮਹੀਨੇ ਹਜ਼ਾਮਤ ਬਣਵਾਉਂਦਾ ਸੀ, ਬੀਤੀ, ਮਾਚਸ, ਧੋਤੀ ਦੀ ਧੁਆਈ, ਸਿਰ ਦਾ ਤੇਲ, ਇਹ ਸਭ ਮੁਫਤ ਤਾਂ ਲਭਦੇ ਨਹੀਂ ਸਨ, ਇਸ ਲਈ ਉਹਦੀ ਸ਼ਖਸੀਅਤ ਵਿਚ ਇਹ ਇਕ ਘਾਟ ਰਹਿ ਗਈ—ਤੇ ਦੂਜੀ ਘਾਟ ਉਹਦੀ ਜ਼ਿਹੀਅਤ ਵਿਚ ਰਹਿ ਗਈ ਸੀ—ਕਿਉਂਕਿ ਉਹ ਨਮਾਜ਼ ਪੜ੍ਹਨ ਤੋਂ ਨਿਰੰਤਰ ਨਾਂਹ ਕਰਦਾ ਚਲਾ ਗਿਆ। ਉੱਨਤੀ ਦੀ ਕਿਸੇ ਪੱਧਰ ਤੇ ਵੀ ਉਹਨੇ ਨਮਾਜ਼ ਨਾ ਪੜ੍ਹੀ। ਸਾਡੇ ਬੈਰਿਸਟਰ ਮਾਮਾ ਜੀ ਨੂੰ ਇਸ ਮੁਆਮਲੇ ਵਿਚ ਉਹਦਾ ਇਹ ਅੜੀਅਲ ਟੱਟੂ ਵਾਲਾ ਰਵੱਈਆ ਸਖਤ ਨਾਪਸੰਦ ਸੀ।

ਬੈਰਿਸਟਰ ਮਾਮਾ ਜੀ ਕਈ ਸਾਲ ਵਲੈਤ ਰਹੇ ਸਨ। ਸੂਟ ਪਹਿਨਦੇ ਸਨ, ਅੰਗਰੇਜ਼ੀ ਫੁਰਰ ਫੁਰਰ ਬੌਲਦੇ ਸਨ, ਪਰ ਨਮਾਜ਼ ਪੰਜਾਂ ਵਕਤਾਂ ਦੀ ਪੜ੍ਹਦੇ ਸਨ। ਜਦ ਉਹ ਨਮਾਜ਼ ਲਈ ਉਚੀ ਆਵਾਜ਼ ਵਿਚ ਅਜ਼ਾਨ ਦਿੰਦੇ ਤਾਂ ਬਾਕੀ ਘਰ

ਵਾਲਿਆਂ ਦੀ ਭੂਟਨੀ ਭੁਲ ਜਾਂਦੀ, ਹਰ ਕੋਈ ਉਹਨਾਂ ਦੀ ਗਜਦੀ ਆਵਾਜ਼ ਦੇ ਰੋਹਬ ਵਿਚ ਆ ਕੇ ਝੱਟ ਨਮਾਜ਼ ਤੇ ਖੜਾ ਹੋ ਜਾਂਦਾ। ਸਾਡੇ ਨਾਨਾ ਜੀ ਜਿੰਨਾ ਚਿਰ ਜੀਵੇ ਏਸ ਗੱਲ ਤੇ ਬੇਅੰਤ ਮਾਣ ਕਰਦੇ ਰਹੇ ਕਿ ਉਹਨਾਂ ਦੇ ਕਈ ਦੋਸਤਾਂ ਦੇ ਪੁੱਤ ਤਾਂ ਵਲੋਤ ਜਾ ਕੇ ਆਪਣਾ ਦੀਨ ਈਮਾਨ ਭੁਲ ਗਏ, ਪਰ ਉਹਨਾਂ ਦਾ ਪੁਤ ਏਨਾ ਚਿਰ ਵਲੋਤ ਰਹਿਣ ਤੋਂ ਬਾਅਦ ਵੀ ਪੰਜੇ ਵਕਤ ਨਮਾਜ਼ ਪੜ੍ਹਦਾ ਤੇ ਤੀਹ ਦੇ ਤੀਹ ਰੋਜ਼ੇ ਰਖਦਾ ਹੈ। ਹੋਰ ਤਾਂ ਹੋਰ ਉਹਦੀ ਨਮਾਜ਼ ਦੀਆਂ ਤਾਂ ਕੰਜਰੀਆਂ ਵੀ ਪਾਣੀ ਭਰਦੀਆਂ ਹਨ। ਉਹਨੇ ਨਾ ਜਾਣੇ ਕਿੰਨੀਆਂ ਏਹੋ ਜਿਹੀਆਂ ਅੌਰਤਾਂ ਨੂੰ ਨਮਾਜ਼ ਸਿਖਾ ਕੇ ਉਹਨਾਂ ਭੁੱਲੜਾਂ ਨੂੰ ਦੀਨ ਈਮਾਨ ਦਾ ਰਾਹ ਵਿਖਾ ਦਿਤਾ।

ਉਂਕ ਬੈਰਿਸਟਰ ਮਾਮਾ ਜੀ ਨੂੰ ਛਖਰੂ ਨਾਲ ਬਹੁਤ ਪਿਆਰ ਸੀ। ਤੇ ਕਿਉਂ ਨਾ ਹੁੰਦਾ। ਉਮਰ ਵਿਚ ਤਾਂ ਉਹ ਉਹਨਾਂ ਤੋਂ ਵੱਡਾ ਸੀ ਪਰ ਆਖਰ ਉਹਨਾਂ ਨੇ ਹੀ ਉਹਨੂੰ ਜਾਨਵਰ ਤੋਂ ਬਦਾ ਬਣਾਇਆ ਸੀ। ਇਹ ਗੱਲ ਹੋਰ ਸੀ ਕਿ ਹੁਣ ਛਖਰੂ ਤੋਂ ਬਿਨਾਂ ਉਹਨਾਂ ਦਾ ਕੋਈ ਕੰਮ ਨੇਪਰੇ ਨਹੀਂ ਸੀ ਚੜ੍ਹ ਸਕਦਾ, ਏਨਾ ਸਸਤਾ, ਏਡਾ ਕਾਮਾ, ਅਜਿਹਾ ਖੈਰਖਾਹ ਨੌਕਰ ਕਿਥੋਂ ਮਿਲਦਾ ਹੈ...ਨਹੀਂ ਤਾਂ ਕਦੇ ਕਦੇ ਉਹ ਆਪਣੇ ਮੂੰਹੋਂ ਕਹਿੰਦੇ ਸਨ, ਅਜਿਹੇ ਆਦਮੀ ਤੋਂ ਤਾਂ ਪੀਣ ਲਈ ਪਾਣੀ ਵੀ ਨਹੀਂ ਮੰਗਣਾ ਚਾਹੀਦਾ, ਜਿਹੜਾ ਕਦੇ ਸਜਦਾ ਨਹੀਂ ਕਰਦਾ, ਜਿਹਦੇ ਵਿਲ ਤੇ ਅੱਲਾ ਨੇ ਆਪਣੀ ਮੌਹਰ ਲਾ ਦਿੱਤੀ ਹੋਈ ਹੈ !

ਛਖਰੂ ਪੂਰੇ ਤੀਹ ਰੋਜ਼ੇ ਰਖਦਾ ਸੀ। ਰਮਜ਼ਾਨ ਭਰ ਜਿੰਨੀ ਕੁ ਸਰਦੀ ਖੈਰਾਤ ਕਰਦਾ। ਸਾਰਾ ਰਮਜ਼ਾਨ ਮਸਜਿਦ ਵਿਚ ਆਉਣ ਵਾਲਿਆਂ ਲਈ ਨੁਕਰ ਦੀ ਲਾਲਟੈਣ ਵਿਚ ਆਪਣੇ ਕੋਲੋਂ ਤੇਲ ਪਾਉਂਦਾ...ਤਾਂ ਜੋ ਰਾਹ ਵਿਚ ਚਾਨਣ ਰਹੇ, ਭਾਵੇਂ ਆਪ ਮਸਜਿਦ ਵਿਚ ਨਮਾਜ਼ ਪੜ੍ਹਨ ਨਾ ਜਾਂਦਾ...ਹੋਰ ਕਮਾਂ ਲਈ ਮਸਜਿਦ ਦੇ ਪੰਜਾਹ ਚੱਕਰ ਮਾਰਦਾ !

ਮਾਮਾ ਜੀ ਰਮਜ਼ਾਨ ਦੇ ਦਿਨੀਂ ਦੋ ਤਿੰਨ ਵਾਰ ਉਹਨੂੰ ਕਹਿੰਦੇ, "ਓਇ ਤੇਰੇ ਰੋਜ਼ੇ ਰਖਣ ਦਾ ਡਾਇਦਾ ਕੀ ਹੈ, ਐਵੇਂ ਭੁਖਾ ਮਰਦਾ ਹੈਂ, ਕਦੇ ਨਮਾਜ਼ ਤੋਂ ਬਿਨਾਂ ਵੀ ਰੋਜ਼ੇ ਹੋਏ ਹਨ ?"

"ਪਰ ਮੀਰ ਸਾਹਿਬ, ਜਿਹੜੀ ਕਿਤਾਬ ਤੁਸੀਂ ਪੜ੍ਹਾਈ ਸੀ ਉਸ ਵਿਚ ਤਾਂ ਨਮਾਜ਼ ਅੱਡ ਲਿਖੀ ਹੋਈ ਹੈ, ਰੋਜ਼ੇ ਅੱਡ ਲਿਖੇ ਹੋਏ ਹਨ, ਐਉਂ ਤਾਂ ਨਹੀਂ ਲਿਖਿਆ ਕਿ ਨਮਾਜ਼ ਬਿਨਾਂ ਰੋਜ਼ਾਂ ਨਹੀਂ ਹੋ ਸਕਦਾ, ਜਾਂ ਰੋਜ਼ੇ ਬਿਨਾਂ ਨਮਾਜ਼ ਨਹੀਂ ਹੋ ਸਕਦੀ !"

ਹੁਣ ਏਸ ਸਿੱਧੀ ਦਲੀਲ ਦਾ ਮਾਮਾ ਜੀ ਕੋਲ ਕੀ ਜਵਾਬ ਸੀ, ਉਹ ਉਸ ਨੂੰ ਧਰਕਾਰਦੇ ਹੋਏ ਕਹਿੰਦੇ, "ਚਲ ਕੰਬਖਤ, ਢੂਰ ਹੋ, ਲੱਖ ਤੋਤੇ ਨੂੰ ਪੜ੍ਹਾਇਆ, ਰਿਹਾ ਜਾਨਵਰ ਦਾ ਜਾਨਵਰ ਹੀ..."

ਮਜ਼ੇਦਾਰ ਗੱਲ ਇਹ ਸੀ ਕਿ ਛਖਰੂ ਨੇ ਕਦੇ ਬੈਰਿਸਟਰ ਮਾਮਾ ਜੀ ਨੂੰ ਨਾਂਹ ਵੀ ਨਹੀਂ ਸੀ ਕੀਤੀ, ਕਿ ਉਹ ਨਮਾਜ਼ ਨਹੀਂ ਪੜ੍ਹੇਗਾ, ਪਰ ਕੁਝ ਅਜਿਹਾ ਹੋ ਜਾਂਦਾ ਕਿ ਉਹ ਸਾਫ਼ ਬਚ ਨਿਕਲਦਾ, ਤੇ ਫੇਰ ਮਜ਼ੇ ਵਿਚ ਰਹਿੰਦਾ—

ਉਦਾਹਰਣ ਵਜੋਂ ਪੱਛਮ ਦੀ ਨਮਾਜ਼ ਲਈ ਮਮਾ ਜੀ ਮਸਜਿਦ ਜਾਣ ਲਗਦੇ ਤਾਂ ਛਖਰੂ ਨੂੰ ਵੀ ਕਹਿੰਦੇ, “ਓਇ, ਚੱਲ ਮਸਜਿਦ।”

ਪੱਛਮ ਤੇ ਸਵੇਰ ਦੀ ਨਮਾਜ਼ ਉਹ ਮਸਜਿਦ ਵਿਚ ਪੜ੍ਹਦੇ ਸਨ—ਪਹਿਲਾਂ ਘਰ ਵਿਚ ਅਜਾਨ ਦਿੰਦੇ—ਫੇਰ ਮਸਜਿਦ ਵਿਚ ਜਾ ਕੇ ਨਮਾਜ਼ ਪੜ੍ਹਦੇ। ਛਖਰੂ ਘਰ ਦੇ ਦਫ਼ਤਰ ਵਾਲੇ ਕਮਰੇ ਵਲ ਇਸ਼ਾਰਾ ਕਰਦਾ ਤੇ ਬੜੀ ਮਾਸੂਮ ਜਿਹੀ ਸੂਰਤ ਬਣਾ ਕੇ ਚੁਪਕੇ ਜਿਹੇ ਕਹਿੰਦਾ, “ਅਜੀ ਬੜਾ ਮੌਟਾ ਮਵੱਕਲ ਹੈ ਬਲਿਸਟਰ ਸਾਹਿਬ। ਜੇ ਮੈਂ ਤੁਹਾਡੇ ਨਾਲ ਚਲਿਆ ਜਾਵਾਂ ਤਾਂ ਉਹ ਮੱਛੀ ਵਾਂਗ ਖੇਲ੍ਹ ਜਾਵੇਗਾ। ਤੁਸੀਂ ਪੜ੍ਹ ਆਓ ਨਮਾਜ਼। ਓਦੋਂ ਤੱਕ ਮੈਂ ਉਹਨੂੰ ਗੱਲਾਂ ਵਿਚ ਉਲਝਾਉਣਾ।”

ਹੁਣ ਇਸ ਤੋਂ ਅੱਗੇ ਮਾਮਾ ਜੀ ਕੀ ਕਹਿੰਦੇ !

ਜਦ ਉਹ ਪੱਛਮ ਦੀ ਨਮਾਜ਼ ਪੜ੍ਹ ਕੇ ਮੁੜਦੇ ਤਾਂ ਛਖਰੂ ਉਹਨਾਂ ਨੂੰ ਮੁਵੱਕਲ ਨਾਲ ਗੱਪ ਸੱਪ ਲੜਾਉਂਦਾ ਮਿਲਦਾ।

ਕਿਸੇ ਕਿਸੇ ਸਵੇਰ ਉਹ ਛਖਰੂ ਨੂੰ ਆਵਾਜ਼ ਦਿੰਦੇ, “ਓਇ ਆ—ਮਸਜਿਦ ਜਾ ਰਿਹਾ ਹਾਂ।”

ਉਹ ਚਾਹ ਦੀ ਛੋਟੀ ਜਿਹੀ ਪਤੀਲੀ ਮਾਂਜਦਾ ਹੋਇਆ ਪਟੜੀ ਤੇ ਬੈਠਾ ਹੀ ਬੜੇ ਇਤਮੀਨਾਨ ਨਾਲ ਜਵਾਬ ਦਿੰਦਾ, “ਜੀ, ਤੁਸੀਂ ਚੱਲੋ, ਛਾਖਰੀ ਦਾਦੀ ਨੂੰ ਰਾਤ ਕਾਂਬਾ ਚੜ੍ਹ ਗਿਆ। ਉਹਨਾਂ ਵਾਸਤੇ ਦੋ ਪੱਤੀਆਂ ਚਾਹ ਦੀਆਂ ਉਬਾਲ ਕੇ ਹੁਣੇ ਆਉਣਾ। ਛਟਾਛਟ। ਤੁਸੀਂ ਚੱਲੋ ਮੀਰ ਸਾਹਿਬ।”

ਛਾਖਰੀ ਦਾਦੀ ਬੜੀ ਜਲਾਲ ਵਾਲੀ ਸਈਦਾਣੀ ਸੀ ਤੇ ਘਰ ਵਿਚ ਸਭ ਤੋਂ ਜ਼ਿਆਦਾ ਪੁੱਗੀ ਕਿਸਮ ਦੀ ਬਜ਼ੁਰਗ। ਪਚਾਨਵੇਂ ਵਰ੍ਗੀਆਂ ਦੀ ਤਾਂ ਉਹਦੀ ਉਮਰ ਸੀ। ਇਸ ਲਈ ਉਹਨੂੰ ਸਭ ਦੀਆਂ ਪਰਿਸਥਿਤੀਆਂ ਮਲੂਮ ਸਨ। ਹਰ ਇਕ ਦੀ ਮਾਂ ਦਾ ਮੇਹਰ, ਤੇ ਹਰ ਇਕ ਦੇ ਬਜ਼ੁਰਗਾਂ ਦੀ ਖਰਾਬੀ ਜਾਂ ਚੰਗਿਆਈ ਉਹਨੂੰ ਪਤਾ ਸੀ। ਉਹਨੂੰ ਗ੍ਰਾਸਾ ਚੜ੍ਹਦਾ ਸੀ ਤਾਂ ਉਹ ਸੱਤ ਪੁਸ਼ਤਾਂ ਪੁਣ ਕੇ ਰਖ ਦਿੰਦੀ ਸੀ। ਸਪਸ਼ਟ ਹੈ ਉਹਦੀ ਚਾਹ ਵਿਚ ਕੌਣ ਅੜਚਨ ਪਾ ਕੇ ਆਪਣੀਆਂ ਸੱਤ ਪੁਸ਼ਤਾਂ ਪੁਣਵਾਵੇ। ਮਾਮਾ ਜੀ ਬੁੜਬੁੜਾਉਂਦੇ, ਪੈਰ ਪਟਕਦੇ ਚਲੇ ਜਾਂਦੇ।

ਸਿਆਲ ਵਿਚ ਅਕਸਰ ਸਭ ਲੋਕ ਰਾਤ ਦੇ ਖਾਣੇ ਤੋਂ ਬਾਅਦ ਬੈਰਿਸਟਰ ਮਾਮਾ ਜੀ ਦੇ ਕਮਰੇ ਵਿਚ ਇਕੱਠੇ ਹੋ ਜਾਂਦੇ, ਕਿਉਂਕਿ ਓਬੇ ਸਭ ਤੋਂ ਵੱਡੀ ਅੰਗੀਠੀ ਸੁਲਗਦੀ ਸੀ—ਛਖਰੂ ਵੀ ਓਬੇ ਹੀ ਹੁੰਦਾ—ਕਦੇ ਕਦੇ ਬੈਰਿਸਟਰ ਮਾਮਾ ਜੀ ਉਹਦੇ

ਨਾਲ ਬਹਿਸ ਕਰਦੇ, “ਓਇ, ਮੈਂ ਕਹਿਨਾਂ, ਤੂੰ ਅੱਲਾ ਦੇ ਘਰ ਜਾਣ ਵਲੋਂ ਏਸ ਤਰ੍ਹਾਂ ਕਿਉਂ ਕੰਨੀ ਕਤਰਾਉਨੇਂ ?”

ਛਖਰੂ ਬੜੇ ਭੋਲੇਪਣ ਨਾਲ ਹੈਰਾਨ ਹੋ ਕੇ ਜਵਾਬ ਦਿੰਦਾ, ‘‘ਲਓ ਜੀ, ਅੱਲਾ ਦੇ ਘਰ ਜਾਣੋਂ ਕੌਣ ਕੰਨੀ ਕਤਰਾ ਸਕਦਾ ਹੈ। ਅਜੇ ਉਸੇ ਦਿਨ ਨਹੀਂ ਸੀ ਗਿਆ, ਰੋਜ਼ੇ ਵਾਲਿਆਂ ਦੇ ਰੋਜ਼ਾ ਖੋਲ੍ਹਣ ਦੇ ਦਿਨ ? ਇਕ ਐਡਾ ਵੱਡਾ ਦੇਗਚਾ ਘੁੰਗਣੀਆਂ ਦਾ ਜੱਲੋਂ ਆਪਾ ਨੇ ਮੇਰੇ ਹਵਾਲੇ ਕਰ ਦਿਤਾ, ਕਹਿੰਦੀ ਲੈ ਜਾ ਮਸਜਿਦ। ਉਹਨਾਂ ਨੇ ਤਾਂ ਕਿਹਾ ਵੀ ਫੁੰਗਣੇ ਨੂੰ ਨਾਲ ਲੈ ਜਾ, ਹੱਥ ਵਟਾਉਣ ਵਾਸਤੇ, ਪਰ ਮੈਂ ਉਹ ਇਕੱਲੇ ਨੇ ਹੀ ਸਿਰ ਤੇ ਜੁਕ ਕੇ ਮਿੰਟਾਂ ਵਿਚ ਪਹੁੰਚਾ ਦਿਤਾ, ਬਦੀ ਰੋਜ਼ੇ ਖੁਲ੍ਹਣੇ ਨੇ, ਪੁੰਨ ਹੋਏਗਾ—ਭਲਾ ਪੰਦਰਾਂ ਸੇਰ ਤੋਂ ਕੀ ਘੱਟ ਹੋਣਗੀਆਂ ਉਹ ਘੁੰਗਣੀਆਂ—ਕਿਉਂ ਜਲੋਂ ਆਪਾ ?”

“ਵੇ ਕਾਹਨੂੰ, ਤੋਲੀਆਂ ਹੋਈਆਂ ਸੀ, ਪੂਰੀਆਂ ਅਠਾਰਾਂ ਸੇਰ”, ਜੱਲੋਂ ਆਪਾ ਨੇ ਗਵਾਹੀ ਦਿਤੀ।

“ਓਇ ਉਹ ਤਾਂ ਠੀਕ ਹੈ, ਪਰ ਤੂੰ ਨਮਾਜ਼ ਪੜ੍ਹਨ ਕਿਉਂ ਨਹੀਂ ਜਾਂਦਾ ? ਦੁਆ ਮੰਗਣ ਤੋਂ ਕਿਉਂ ਘਬਰਾਉਂਦਾ ਹੈ ?” ਬੈਰਿਸਟਰ ਮਾਮਾ ਜੀ ਨੇ ਸਾਫ਼ ਸਾਫ਼ ਸਵਾਲ ਕੀਤਾ।

“ਓ ਜੀ ਵਾਹ ਮੀਰ ਸਾਹਬ, ਏਡੇ ਵੱਡੇ ਬਲਿਸਟਰ ਹੋ ਕੇ ਆਹੀਓ ਇਨਸਾਫ਼ ਕਰਦੇ ਹੋ ! ਮਹਾਰਾਜ਼, ਜੇ ਦੁਆ ਨਾ ਮੰਗਦਾ ਤਾਂ ਅੱਲਾ ਮੀਆਂ ਐਵੇਂ ਸਰਸੀ ਤੋਂ ਮੁਰਾਦਾਬਾਦ ਪੁਚਾ ਦਿੰਦਾ ? ਜੀ ਮੇਰੇ ਜਿੰਨੀ ਤਾਂ ਕੋਈ ਵੀ ਦੁਆ ਨਹੀਂ ਮੰਗਦਾ ਹੋਣਾ...ਅੈਨੀ ਅੈਨੀ ਦੁਆ ਮੰਗੀ ਤਾਂ ਕਿਧਰੇ ਜਾ ਕੇ ਅੱਲਾ ਮੀਆਂ ਨੇ ਇਹ ਚਾਰ ਅੱਖਰ ਢਿੱਡ ਵਿਚ ਪਾਏ, ਕਿ ਹੁਣ ‘ਦਾਸਤਾਨ ਅਮੀਰ ਹਮਜ਼ਾ’ ਵੀ ਪੜ੍ਹ ਲੈਨਾ।”

ਬੈਰਿਸਟਰ ਮਾਮਾ ਜੀ ਜਿੱਚ ਹ ਜਾਂਦੇ ਪਰ ਬਹਿਸ ਕਰਨੋਂ ਫੇਰ ਵੀ ਨਾ ਹਟਦੇ। ਆਖਰ ਉਹ ਬੈਰਿਸਟਰ ਸਨ, ਇਹ ਸਰਸੀ ਦਾ ਲੰਗੋਟਬਾਜ਼ ਉਹਨਾਂ ਨੂੰ ਕਿਵੇਂ ਹਰਾ ਸਕਦਾ ਸੀ।

ਕਹਿੰਦੇ, “ਤੂੰ ਕੋਠੜੀ ਵਿਚ ਬਹਿ ਕੇ ਢੇਰਾਂ ਦੇ ਢੇਰ ਦੁਆ ਮੰਗਦਾ ਹੈਂ ਫੇਰ ਕੀ ! ਸੰਗਤ ਵਿਚ ਨਮਾਜ਼ ਦਾ ਹੁਕਮ ਹੈ ਨਾ !”

ਛਖਰੂ ਜ਼ਰਾ ਕੁ ਝੇਪ ਕੇ ਜਵਾਬ ਦਿੰਦਾ, “ਓ ਜੀ, ਗੱਲ ਇਹ ਹੈ ਕਿ ਸਭ ਦੇ ਸਾਹਮਣੇ ਕਿਸੇ ਤੋਂ ਕੁਝ ਮੰਗਦਿਆਂ ਸ਼ਰਮ ਜਿਹੀ ਆਉਂਦੀ ਹੈ...ਤੇ ਦੁਆ ਤਾਂ ਅੱਲਾ ਮੀਆਂ ਸਭ ਦੀ ਸੁਣ ਲੈਂਦੇ ਨੇ ਮੀਰ ਸਾਹਬ—ਕੀ ਕੋਠੜੀ ਦੀ ਨਹੀਂ ਸੁਣਦੇ ? ਤੇ ਮੌਲਵੀ ਸਾਹਿਬ ਤਾਂ ਉਸ ਦਿਨ ਕਹਿ ਰਹੇ ਸੀ ਕਿ ਰਸੂਲ ਅੱਲਾ ਕਦੇ ਆਪਣੇ ਹੁਜਰੇ ਵਿਚ ਨਮਾਜ਼ ਪੜ੍ਹਦੇ ਸੀ, ਤੇ ਕਦੇ ਮਸਜਿਦ ਵਿਚ, ਤੇ ਹਜ਼ਰਤ ਯਸ਼ਾਨ ਨੇ ਤਾਂ ਕੈਦਖਾਨੇ ਵਿਚ ਦੁਆ ਮੰਗੀ ਸੀ ਤੇ...”

ਮਾਮਾ ਜੀ ਖਿਸਿਆਨੇ ਹੋ ਕੇ ਬੋਲੇ, “ਤੇ ਤੇ ਦੇ ਬੱਚੇ ਕੀ ਬਕਦਾ ਚਲਿਆ ਜਾ ਰਿਹਾ ਹੈ। ਅੱਲਾ ਮੁਆਫ਼ ਕਰੋ, ਓਇ ਤੇਰਾ ਤੇ ਨਬੀਆਂ ਦਾ ਕੋਈ ਮੁਕਾਬਲਾ ਹੈ?”

ਛਖਰੂ ਨੇ ਕੰਨਾਂ ਨੂੰ ਹੱਥ ਲਾਇਆ, “ਤੌਬਾ ਹੈ, ਤੌਬਾ ਹੈ, ਜੀ ਮੈਂ ਇਹ ਬੋਤਾ ਕਹਿ ਰਿਹਾ ਹਾਂ, ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਗੁਨਾਹਗਾਰ ਬੰਦਿਆਂ ਨੂੰ ਤਾਂ ਉਹੀਓ ਕਰਨਾ ਚਾਹੀਦਾ ਹੈ ਜਿਹੜਾ ਤੁਸੀਂ ਕਰਦੇ ਸੀ। ਤਾਂ ਹੀ ਤਾਂ ਨਜਾਤ ਹੋਵੇਗੀ। ਤਾਹੀਓਂ ਤਾਂ ਤੁਸੀਂ ਸਿਫਾਰਸ਼ ਕਰੋਗੇ। ਸਲੀ ਅੱਲਾ!”

ਉਹਨੇ ਆਪਣੀਆਂ ਉਂਗਲਾਂ ਅੱਖਾਂ ਨੂੰ ਛੁਹਾ ਕੇ ਚੁੰਮੀਆਂ—ਮਾਰੇ ਸਤਿਕਾਰ ਦੇ ਸ਼ਰਧਾ ਦੇ ਉਹਦੀਆਂ ਅੱਖਾਂ ਭਿੱਜ ਗਈਆਂ ਸਨ।

ਬੈਰਿਸਟਰ ਮਾਮਾ ਜੀ ਨੇ ਢਿੱਲੇ ਹੋ ਕੇ ਹੁੱਕਾ ਮੰਗਿਆ ਤੇ ਉਹਨੂੰ ਗੁਡਗੁੜਾਉਣ ਲੱਗੇ।

ਬਿਨਾਂ ਸੱਕ ਛਖਰੂ ਦੇ ਦਿਲ ਤੇ ਖੁਦਾ ਨੇ ਮੋਹਰ ਲਾ ਦਿਤੀ ਸੀ।

ਫੇਰ ਇਕ ਦਿਨ ਘਰ ਵਿਚ ਬੜਾ ਹੰਗਾਮਾ ਮੱਚਿਆ। ਗੱਲ ਇਹ ਹੋਈ ਕਿ ਛਖਰੂ ਨੂੰ ਇਕ ਜੁੱਤੀ ਦਾ ਜੋੜਾ ਕਿਤੋਂ ਲੱਭ ਪਿਆ। ਜੁੱਤੀ ਨਹੀਂ, ਬੂਟ। ਇਕਦਮ ਉਮਦਾ, ਝੰਮ ਝੰਮ ਕਰਦਾ। ਚਾਹੋ ਤਾਂ ਉਸ ਵਿਚ ਮੂੰਹ ਵੇਖ ਲਓ। ਉਹਦੀਆਂ ਛੇ ਨਿੱਕੀਆਂ ਨਿੱਕੀਆਂ ਅੱਖਾਂ ਵਿਚ ਕਾਲੇ ਹੀ ਰੇਸ਼ਮੀ ਛੀਤੇ ਪਏ ਹੋਏ ਸਨ, ਜਿਹਨਾਂ ਦੇ ਅੰਤ ਤੇ ਕਾਲਾ ਬਟਣ ਜੜਿਆ ਹੋਇਆ ਸੀ, ਤੇ ਬਟਣ ਵਿਚੋਂ ਦੀ ਅਖੀਰ ਵਲ ਛੀਤੇ ਦੀ ਬਿਲਕੁਲ ਛੋਟੀ ਜਿਹੀ ਬਸ ਜਰਾ ਕੁ ਜਿੰਨੀ ਰੇਸ਼ਮੀ ਛੁੰਦਨੀ, ਉੱਪਰ ਨੂੰ ਮੂੰਹ ਚੁਕੀ ਬੈਠਾ ਸੀ, ਜਿਵੇਂ ਕੋਈ ਪ੍ਰੇਮਿਕਾ ਆਪਣੇ ਭਰੇ ਭਰੇ ਕਲੀ ਜਿਹੇ ਹੋਠਾਂ ਨੂੰ ਸਕੋੜ ਕੇ ਸੀਟੀ ਵਜਾ ਰਹੀ ਹੋਵੇ।

ਤੇ ਫੇਰ ਇਕੱਲਾ ਜੁੱਤਾ ਵੀ ਨਹੀਂ, ਨਾਲ ਇਕ ਡੱਬੀ, ਉਸ ਉਤੇ ਕਰਨ ਵਾਲੇ ਪਾਲਸ਼ ਦੀ, ਤੇ ਇਕ ਬੁਰਸ਼ ਵੀ। ਸਾਰੇ ਬੱਚੇ ਬੁਰੀ ਤਰ੍ਹਾਂ ਉਤੇਜਿਤ ਹੋਏ ਹੋਏ ਸਨ। ਵਾਰੀ ਵਾਰੀ ਜੁੱਤਾ ਚੁਕ ਕੇ ਦੇਖਦੇ, ਕੋਈ ਪਾਲਸ਼ ਦੀ ਡੱਬੀ ਨੂੰ ਜਮੀਨ ਤੇ ਚੱਕਰ ਵਿਚ ਨਚਾਉਂਦਾ, ਕੋਈ ਬੁਰਸ਼ ਦੇ ਵਾਲਾਂ ਤੇ ਹੱਥ ਫੇਰਦਾ, ਕੋਈ ਛੀਤੇ ਦੀ ਛੁੰਦਨੀ ਤੇ ਉਂਗਲੀ ਛੁਹਾਉਂਦਾ। ਨੂੰਗੀ ਆਪਾ ਨੇ ਤਾਂ ਏਥੋਂ ਤਕ ਸਲਾਹ ਦਿਤੀ ਕਿ ਜੁੱਤੇ ਦਾ ਕੋਈ ਨਾਉਂ ਰੱਖ ਦੇਣਾ ਚਾਹੀਦਾ ਹੈ।

ਬੈਰਿਸਟਰ ਮਾਮਾ ਜੀ ਦੀ ਮੂਡ ਵੀ ਉਸ ਵੇਲੇ ਠੀਕ ਸੀ। ਉਹ ਹੱਸ ਕੇ ਬੋਲੇ, “ਹਾਂ, ਹਾਂ, ਜ਼ਰੂਰ ਰੱਖੋ, ਖੁਦਾ ਬਖਸ਼ ਰੱਖੋ ਇਸ ਜੁੱਤੇ ਦਾ ਨਾਉਂ।”

ਸਾਰੇ ਹੱਸ ਪਏ ਪਰ ਛਖਰੂ ਸੰਜੀਦਗੀ ਨਾਲ ਬੋਲਿਆ, ‘ਓ ਜੀ, ਇਹ ਤਾਂ ਦਰਸਤ ਕਹਿੰਦੇ ਹੋ ਮੀਰ ਸਾਹਬ, ਮੈਂ ਬਬੇਰੀਆਂ ਦੁਆਵਾਂ ਮੰਗੀਆਂ ਸੀ, ਕਿ

ਅੱਲਾ ਮੀਆਂ ਤੂੰ ਸਭ ਕੁਝ ਦਿਤਾ, ਬੱਸ ਇਕ ਬੂਟ ਜੁੱਤਾ ਹੋਰ ਦਵਾ ਦੇਹ ਕਿਧ ਮੀਰ ਸਾਹਬ ਉਹ ਜਿਹੜਾ ਤੀਵੀਂ ਨਸਾਉਣ ਵਾਲਾ ਮੁਵੱਕਲ ਆਇਆ ਸੀ, ਓਟ ਜਿਹਨੇ ਉਝਾਰੀ ਵਾਲੀ ਤਮੀਜ਼ਨ ਦੀ ਕੁੜੀ ਉਧਾਲੀ ਸੀ, ਤੇ ਤੁਸੀਂ ਉਹਨੂੰ, ਛੁਡਵਾ ਦਿਤਾ ਸੀ, ਤਾਂ ਉਹਨੇ ਮੈਨੂੰ ਕਿਹਾ, ਭਾਈ ਜਦ ਮੈਂ ਆਉਂਦਾ ਸੀ ਤ ਮੇਰੀ ਬੜੀ ਖਾਤਰ ਕਰਦਾ ਸੀ, ਹੁਣ ਮੈਂ ਇੱਜਤ ਨਾਲ ਬਰੀ ਹੋ ਕੇ ਘਰ ਜਾਂਹਾਂ, ਤਾਂ ਤੂੰ ਦੱਸ ਕੀ ਲਵੇਂਗਾ। ਸੋ ਚੁਟਕੀ ਵਜਾਉਂਦੇ, ਛੱਪਰ ਪਾੜ ਕੇ ਅੱਲਾ ਮੀਆਂ ਦਵਾ ਦਿਤਾ, ਇਹ ਬੂਟ—ਅੱਛਾ ਹੈ ਨਾ, ਮੀਰ ਸਾਹਬ !” ਉਹਨੇ ਬੜੇ ਪਿਆਰੇ ਜੁੱਤੇ ਵਲ ਤੱਕਿਆ।

“ਓ, ਹਾਂ, ਬਹੁਤ ਅੱਛਾ ਹੈ !” ਬੈਰਿਸਟਰ ਮਾਮਾ ਜੀ ਬੋਲੇ। “ਹੁਣ ਅੱਜ ਚੱਲ ਮਸਜਿਦ ! ਸੁਕਰਾਨਾ ਤਾਂ ਅਦਾ ਕਰ !”

ਛਖਰੂ ਚੁਪ ਹੋ ਗਿਆ। ਬੁਕ ਕੇ ਉਹਨੇ ਜੁੱਤੇ ਚੁਕੇ, ਬੜੀ ਸੋਘਮੀ ਨਾਲ ਵਿਚ ਰਖੇ, ਬੁਰਸ਼ ਜੁੱਤਿਆਂ ਦੀ ਓਟ ਵਿਚ ਡਿੱਟ ਕੀਤਾ, ਫੇਰ ਡੱਬੀ ਇਕ ਨੁਕਰ ਬੈਠਾਈ, ਢਕਣਾ ਟਿਕਾ ਕੇ ਡੱਬਾ ਇਕ ਸੂਤਲੀ ਨਾਲ ਬੰਨਿਆ ਤੇ ਉਹਨੂੰ ਬਗਲ ਦੱਬ ਕੇ ਖਿਸਕ ਲਿਆ।

ਸ਼ਾਮ ਨੂੰ ਪੱਛਮ ਦੇ ਵਕਤ ਬੈਰਿਸਟਰ ਮਾਮਾ ਜੀ ਮਸਜਿਦ ਵਿਚ ਦਾਖਲ ਹੋ ਸਨ, ਕਿ ਉਹਨਾਂ ਨੂੰ ਛਖਰੂ ਦਾ ਪਰਛਾਵਾਂ ਗਲੀ ਦੀ ਨੁਕਰ ਤੇ ਦਿਖਾਈ ਦਿੰਨ ਵੇਂ ਜੁੱਤੇ ਪਹਿਨੀ, ਨਵੀਂ ਕਮੀਜ਼ ਦਾ ਪੱਲਾ ਅੜਾਉਂਦਾ, ਨਵੇਂ ਪਜਾਮੇ ਦੇ ਝਾੜਦਾ, ਪਾਨ ਚਬਾਉਂਦਾ, ਇਕ ਦੋਸਤ ਦੇ ਹੱਥ ਵਿਚ ਹੱਥ ਪਾਈ ਉਹ ਗਲੀ ਮੁੜਨ ਹੀ ਵਾਲਾ ਸੀ ਕਿ ਬੈਰਿਸਟਰ ਮਾਮਾ ਜੀ ਨੇ ਲਲਕਾਰਾ ਮਾਰਿਆ, “ਛਖਰੂ, ਛਖਰੂ...ਏਥੇ ਆ...ਓਇ ਆ ਏਥੇ !”

ਛਖਰੂ ਫਸ ਗਿਆ ਸੀ। ਉਹਦਾ ਦੋਸਤ ਤੇ ਉਹ ਆਪ ਦੇਵੇਂ ਆਏ। “ਚੱਲ ਕਰ”, ਮਾਮਾ ਜੀ ਨੇ ਹੁਕਮ ਦਿਤਾ।

ਛਖਰੂ ਕਸਮਸਾ ਕੇ ਬੋਲਿਆ, “ਜੀ ਮੈਂ ਪਾਨ ਖਾ ਰਿਹਾ ਹਾਂ, ਮੀਰ ਸਾਹਬ ਫੇਰ ਇਹ ਵੀ ਤਾਂ ਗੱਲ ਹੈ ਕਿ...”

“ਕਿ ਪਾਨ ਸੌਹਰਿਆਂ ਨੇ ਖਵਾਇਆ ਹੈ, ਬੁਕ ਵੀ ਤਾਂ ਨਹੀਂ ਸਕਦਾ ਵਿਚ ਉਹਦੇ ਦੋਸਤ ਨੇ ਢਾਈ ਜੋੜੀ।

ਮਾਮਾ ਜੀ ਹੱਸਣ ਲੱਗੇ, “ਸੌਹਰੇ ?...ਕੇਹੋ ਸੌਹਰੇ ?...ਓਇ ਇਹ ਚੁਪਕੇ !”

ਛਖਰੂ ਚੁਪ ਰਿਹਾ...ਪਰ ਉਹਦਾ ਦੋਸਤ ਬੋਲਿਆ, “ਜੀ ਕੋਈ ਐਸੀ ਵੇਸੀ ਨਹੀਂ। ਉਹ ਲੋਕ ਵੀ ਸ਼ਰੀਫ਼ ਹਨ, ਆਪਣੀ ਬਰਾਦਰੀ ਦੇ, ਬਲਿਸਟਰ ਸਾ

ਸਰਸੀ ਦੇ ਹੀ। ਕੁੜੀ ਵੀ ਦੇਖਣੀ ਪਾਖਣੀ ਹੈ। ਨਮਾਜ਼ ਪੜ੍ਹਦੀ ਹੈ, ਕਲਾਮ ਪਾਕ ਖਤਮ ਕਰ ਚੁਕੀ ਹੈ। ਉਸ ਦੁਖੀਆ ਦਾ ਘਰ ਵੀ ਮੀਆਂ ਦੇ ਮਰਨ ਨਾਲ ਉਜੜ ਚੁਕਿਆ ਹੈ। ਸੋ ਵਸ ਜਾਵੇਗਾ।”

“ਚੰਗਾ, ਚੰਗਾ, ਚਲੋ, ਵਜ੍ਹੂ ਕਰੋ ਦੋਵੇਂ ਜਣੇ...ਚਲੋ”, ਮਾਮਾ ਜੀ ਨੇ ਅਸਲ ਗੱਲ ਛੇੜ ਦਿਤੀ।

ਛਖਰੂ ਨੇ ਬੇਵਸੀ ਵਿਚ ਆਪਣੇ ਦੋਸਤ ਵਲ ਵੇਖਿਆ, ਦੋਸਤ ਨੇ ਉਹਦੇ ਵਲ, ਤੇ ਦੋਵੇਂ ਮਿੱਟੀ ਦਾ ਕੁੱਜਾ ਚੁਕ ਕੇ ਵਜ੍ਹੂ ਕਰਨ ਲੱਗੇ।

ਪੱਛਮ ਦੀ ਨਮਾਜ਼ ਤੋਂ ਬਾਅਦ ਮੌਲਵੀ ਸਾਹਬ ਰੋਜ਼ ਉਪਦੇਸ਼ ਦਿੰਦੇ ਸਨ, ਅੱਜ ਵੀ ਦਿਤਾ। ਉਸ ਵਿਚ ਕਾਫੀ ਦੇਰ ਲੱਗੀ। ਕੁਝ ਲੋਕ ਉਠ ਉਠ ਕੇ ਚਲੇ ਗਏ। ਛਖਰੂ ਤੇ ਉਹਦੇ ਦੋਸਤ ਨੇ ਵੀ ਕਈ ਵਾਰ ਪਾਸਾ ਬਦਲਿਆ ਪਰ ਬੈਰਿਸਟਰ ਮਾਮਾ ਜੀ ਨੇ ਉਹਨੂੰ ਅਜਿਹਾ ਘੂਰਿਆ ਕਿ ਉਹ ਫੇਰ ਦਬਕ ਕੇ ਬੈਠ ਗਏ।

ਆਖਰਕਾਰ ਉਪਦੇਸ਼ ਖਤਮ ਹੋਇਆ, ਲੋਕ ਬਾਹਰ ਨਿਕਲੇ, ਤੇ ਛਖਰੂ ਨੂੰ ਇਕ ਹੀ ਛਿਨ ਵਿਚ ਪਤਾ ਲਗ ਗਿਆ ਕਿ ਉਹਦਾ ਨਵਾਂ ਬੂਟ ਗਾਇਬ ਹੈ।

ਉਹਦੇ ਦੋਸਤ ਦੇ ਛਟੀਚਰ ਖੌਸੜੇ ਉਸੇ ਤਰ੍ਹਾਂ ਸੁਰੱਖਿਅਤ ਪਏ ਸਨ। ਸਭ ਲੋਕਾਂ ਵਿਚ ਹਰਾਸ ਦੀ ਲਹਿਰ ਦੰੜ ਗਈ। ਬੈਰਿਸਟਰ ਮਾਮਾ ਜੀ ਅਚੰਭਿਤ ਹੋ ਕੇ ਰਹਿ ਗਏ। ਇਕ ਦੋ ਮਿੰਟ ਤਾਂ ਉਹ ਸੁਨ ਜਿਹੇ ਹੋਏ ਰਹੇ, ਫੇਰ ਛਖਰੂ ਨੂੰ ਸਮਝਾਉਂਦੇ ਹੋਏ ਬੋਲੇ, “ਚਲ ਜਾਣ ਦੇਹ, ਜਿਹੜੀ ਹੋ ਗਈ ਸੋ ਹੋ ਗਈ। ਮੈਂ ਤੈਨੂੰ ਹੋਰ ਜੁੱਤਾ ਲੈ ਦਿਆਂਗਾ, ਉਸ ਤੋਂ ਵੀ ਅੱਛਾ। ਸਮਝ ਲੈ ਜਿਸ ਅੱਲਾ ਨੇ ਦਿੱਤਾ ਸੀ ਉਸੇ ਨੇ ਲੈ ਲਿਆ।”

ਛਖਰੂ ਦੇ ਉਸਾਣ ਅਜੇ ਤਕ ਮਾਰੇ ਹੋਏ ਸਨ, ਪਰ ਇਹ ਸੁਣ ਕੇ ਉਹ ਬੀਚਰ ਗਿਆ ਤੇ ਤਮਕ ਕੇ ਬੋਲਿਆ, “ਜੀ ਇਹ ਤਾਂ ਮੈਂ ਨਹੀਂ ਮੰਨਣ ਲੱਗਾ ਕਿ ਜੁੱਤਾ ਅੱਲਾ ਨੇ ਲੈ ਲਿਆ। ਉਹਨੇ ਤਾਂ ਮੈਨੂੰ ਏਨੀਆਂ ਦੁਆਆਂ ਮੰਗਣ ਤੇ ਦਿਤਾ ਸੀ, ਫੇਰ ਲੈ ਕਿਉਂ ਲਵੇਗਾ, ਤੇ ਉਹਨੂੰ ਲੋੜ ਕੀ ਪਈ ਹੈ ਬੂਟ ਜੁੱਤੇ ਦੀ। ਚੁਕ ਲਿਆ ਕਿਸੇ ਨਮਾਜ਼ੀ ਨੇ ਤੇ ਅੱਲਾ ਨੂੰ ਤੁਸੀਂ ਖਾਹਮਖਾਹ ਦੋਸ਼ ਲਾਈ ਜਾਂਦੇ ਹੋ, ਬਲਿਸਟਰ ਸਾਹਬ।”

ਹੁਣ ਬੈਰਿਸਟਰ ਮਾਮਾ ਜੀ ਕੀ ਕਹਿੰਦੇ। ਇਹ ਤਾਂ ਸਾਫ ਹੀ ਜਾਹਰ ਸੀ ਕਿ ਜੁੱਤਾ ਕਿਸੇ ਨਮਾਜ਼ੀ ਨੇ ਚੁਕਿਆ ਸੀ। ਉਹ ਖਿਸਿਆ ਕੇ ਬੋਲੇ, “ਨਾ ਜਾਣੇ ਕੌਣ ਸੀ ਸ਼ੋਤਾਨ ਦੀ ਉਲਾਦ ! ਜੀ ਲੋਕ ਮਸਜਿਦ ਵਿਚ ਨਮਾਜ਼ ਦੇ ਬਹਾਨੇ ਆਉਂਦੇ ਹਨ, ਚੁਕਣੇ ਹੁੰਦੇ ਹਨ ਲੋਕਾਂ ਦੇ ਜੁੱਤੇ ! ਹੁਣੇ ਪੁਲੀਸ ਵਿਚ ਰਪੋਟ ਕਰ ਕੇ ਬੰਨ੍ਹਵਾਉਂਦਾ ਹਾਂ ਉਹਨੂੰ।”

ਪ੍ਰਲੀਸ ਵਿਚ ਰਪੋਟ ਹੋਈ। ਬੈਰਿਸਟਰ ਮਾਮਾ ਜੀ ਨੇ ਇਨਾਮ ਦਾ ਐਲਾਨ ਕੀਤਾ। ਦੂਜੇ ਦਿਨ ਵਾਅਜ਼ ਵਿਚ ਵੱਡੇ ਮੌਲਵੀ ਸਾਹਬ ਨੇ ਵੀ ਖੂਬ ਲਾਹ ਪਾਹ ਕੀਤੀ। ਮਹੱਲੇ ਵਿਚ ਇਕ ਇਕ ਬੰਦਾ ਛੇੜਿਆ ਟੋਕਿਆ, ਪਰ ਬੂਟ ਨਾ ਮਿਲਣਾ ਸੀ, ਨਾ ਮਿਲਿਆ!

ਚੌਬੇ ਦਿਨ ਇਕ ਅਜੀਬ ਘਟਨਾ ਹੋਈ। ਪੱਛਮ ਦੀ ਨਮਾਜ਼ ਸਮੇਂ ਫਖਰੂ ਮਸਜਿਦ ਵਿਚ ਪਹੁੰਚਿਆ। ਸਭ ਨੂੰ ਇਹ ਪਤਾ ਸੀ ਕਿ ਉਹਦਾ ਜੁੱਤਾ ਚੋਰੀ ਹੋ ਚੁਕਿਆ ਹੈ। ਲੋਕ ਉਹਨੂੰ ਦੇਖ ਕੇ ਹੈਰਾਨ ਹੋਏ, ਪਰ ਬੋਲਿਆ ਕੋਈ ਕੁਝ ਨਾ। ਜਦ ਨਮਾਜ਼ ਖਤਮ ਹੋਈ ਤੇ ਮੌਲਵੀ ਸਾਹਬ ਉਪਦੇਸ਼ ਦੇਣ ਲਈ ਮਿੰਬਰ (ਉਪਦੇਸ਼-ਮੰਚ) ਵਲ ਵਧੇ ਤਾਂ ਫਖਰੂ ਉਹਨਾਂ ਤੇ ਮਿੰਬਰ ਦੇ ਵਿਚਕਾਰ ਖੜ੍ਹਾ ਹੋ ਗਿਆ ਤੇ ਬੋਲਿਆ “ਜੀ ਮੌਲਵੀ ਸਾਹਬ, ਜਰਾ ਮੈਂ ਕੁਝ ਕਹਿਣਾ ਚਾਹੁੰਦਾ ਹਾਂ।” ਮੌਲਵੀ ਸਾਹਬ ਨੂੰ ਉਹਦੇ ਨਾਲ ਹਮਦਰਦੀ ਸੀ। ਉਹ ਝਟ ਇਕ ਪਾਸੇ ਹੋ ਗਏ।

ਫਖਰੂ ਲੋਕਾਂ ਨੂੰ ਸੰਬੋਧਨ ਕਰ ਕੇ ਬੋਲਿਆ, “ਭਲੇ ਆਦਮੀਓ, ਪਰਸੋਂ ਏਥੇ ਮਸਜਿਦ ਵਿਚ ਮੇਰਾ ਜੁੱਤਾ ਚੋਰੀ ਹੋ ਗਿਆ। ਨਮਾਜ਼ੀਆਂ ਤੋਂ ਬਿਨਾਂ ਤਾਂ ਏਥੇ ਕੋਈ ਆਉਂਦਾ ਨਹੀਂ। ਸੋ ਕਿਸੇ ਨਮਾਜ਼ੀ ਨੇ ਹੀ ਚੁਰਾਇਆ ਹੋਵੇਗਾ... ਖੇਰ... ਪਰ ਮੈਂ ਇਹ ਸੋਚਿਆ ਕਿ ਜਿਥੇ ਜੁੱਤਾ ਗਿਆ ਹੈ, ਮਸਜਿਦ ਵਿਚ ਓਥੇ ਹੀ ਇਹ ਪਾਲਸ਼ ਦੀ ਡੱਬੀ ਤੇ ਇਹ ਬੁਰਸ਼ ਵੀ ਚਲਿਆ ਜਾਵੇ। ਸੋ ਮੈਂ ਲੈਂਦਾ ਆਇਆ ਹਾਂ, ਤੇ ਬੌਨੂੰ ਨਮਾਜ਼ੀਆਂ ਨੂੰ ਬਖਸ਼ ਰਿਹਾ ਹਾਂ। ਮੈਂ ਤਾਂ ਹੁਣ ਕਦੇ ਮਸਜਿਦ ਨਹੀਂ ਆਉਣਾ, ਨਾ ਤਾਂ ਜਿੰਦਗੀ ਭਰ ਨਮਾਜ਼ ਪੜ੍ਹਨੀ ਹੈ। ਪਰ ਅੱਲਾ ਤੋਂ ਦੁਆ ਜਰੂਰ ਮੰਗੂਗਾ ਕਿ ਇਕ ਵਾਰ ਜੁੱਤਾ ਦਿਤਾ ਸੀ, ਸੋ ਦੂਜੀ ਵਾਰ ਵੀ ਦੇ ਦੇਵੇ। ਤੇ ਉਹਦੀਆਂ ਬਖਸ਼ਸ਼ਾਂ ਤੋਂ ਕੁਝ ਨਾਬਰ ਨਹੀਂ। ਉਹ ਫੇਰ ਦੇਵੇਗਾ... ਜਰੂਰ ਦੇਵੇਗਾ।”

ਏਸ ਭਾਸ਼ਣ ਤੋਂ ਬਾਅਦ ਉਹਨੇ ਕੁੜੇ ਦੀ ਇਕ ਜੇਬ ਵਿਚੋਂ ਪਾਲਸ਼ ਦੀ ਡੱਬੀ ਤੇ ਦੂਜੀ ਵਿਚੋਂ ਬੁਰਸ਼ ਕੱਢਿਆ ਤੇ ਮਸਜਿਦ ਦੇ ਇਕ ਕੋਨੇ ਵਿਚ ਉਛਾਲ ਦਿਤਾ... ਫੇਰ ਬਾਹਰ ਨਿਕਲ ਕੇ ਆਪਣੇ ਪੁਰਾਣੇ ਸਲੀਪਰ ਪਹਿਨੇ ਤੇ ਤੁਰਦਾ ਹੋਇਆ।

ਜਦ ਮੇਰੀ ਉਮਰ ਕੋਈ ਸੱਤ ਅੱਠ ਸਾਲ ਦੀ ਸੀ, ਤਾਂ ਫਖਰੂ ਕਾਫ਼ੀ ਬੁੱਢਾ ਹੋ ਚੁਕਿਆ ਸੀ। ਡਿਊਢੀ ਵਿਚ ਬੈਠਾ ਬੰਘਦਾ ਰਹਿੰਦਾ। ਪੋਤਿਆਂ ਪੜੋਂਦਿਆਂ ਵਾਲਾ ਸੀ। ਪਰ ਹਰ ਵਾਰ ਜਦ ਅਸੀਂ ਲੋਕ ਆਪਣੇ ਨਾਨਕੇ ਜਾਂਦੇ ਤਾਂ ਮੈਂ ਇਕ ਇਕ ਜਣੇ ਤੋਂ ਇਹ ਕਿਸਾ ਸੁਣਦੀ। ਉਸ ਘਟਨਾ ਤੋਂ ਬਾਅਦ ਉਹ ਨਾ ਕਦੇ ਮਸਜਿਦ ਗਿਆ ਨਾ ਉਹਨੇ ਕਦੇ ਨਮਾਜ਼ ਪੜ੍ਹੀ—ਆਦਤ ਅਨੁਸਾਰ ਨਮਾਜ਼ ਦਾ ਜ਼ਿਕਰ ਸੁਣ ਕੇ ਉਹ ਕੁਝ ਨਹੀਂ ਕਹਿੰਦਾ ਸੀ, ਬਸ ਕਦੇ ਕਦੇ ਮੁਸਕਰਾ ਦਿੰਦਾ। ਪਰ ਜੇ ਕੋਈ ਇਹ ਕਹਿੰਦਾ ਕਿ “ਅੱਲਾ ਦੀ ਮਰਜ਼ੀ ਏਵੇਂ ਸੀ, ਖੁਦਾ ਦਾ ਕਰਨਾ ਏਵੇਂ ਸੀ”, ਤਾਂ ਉਹ ਬੇਹੱਦ ਵਿਗੜਦਾ, ਬੇਹੱਦ ਖੜਾ ਹੁੰਦਾ, “ਜੀ, ਵਾਹ ਖੂਬ

ਕਹਿੰਦੇ ਹੋ, ਅੱਲਾ ਦਾ ਕਰਨਾ ਸੀ। ਜੀ, ਉਹ ਤਾਂ ਦਿੰਦਾ ਹੈ, ਉਹਨੇ ਲੈ ਕੇ ਕੀ ਕਰਨਾ ਹੈ। ਲੈਂਦਾ ਤਾਂ ਇਨਸਾਨ ਹੈ, ਖੋਹਦਾ ਵੀ ਬੰਦਾ ਹੀ ਹੈ, ਤੇ ਨਮਾਜ਼ੀ ਬੰਦੇ ਦੀ ਤਾਂ ਨੀਤ ਬਦਲਣ ਤੇ ਆਵੇ ਤਾਂ ਐਉਂ ਬਦਲਦੀ ਹੈ ਕਿ ਜਿਹਦਾ ਕੋਈ ਠਿਕਾਣਾ ਨਹੀਂ! ਉਹ ਸਮਝਦਾ ਹੈ ਮੈਂ ਨਮਾਜ਼ ਜੋ ਪੜ੍ਹਦਾ ਹਾਂ, ਸੱਤ ਖੂਨ ਤਾਂ ਮੇਰੇ ਮੁਆਫ਼ ਹੋ ਹੀ ਜਾਣਗੇ। ਉਹ ਜਾਣਦਾ ਹੈ ਕਿ ਅੱਲਾ ਤਾਂ ਕੁਝ ਕਹਿਣ ਆਉਣੋਂ ਰਿਹਾ, ਗਵਾਹੀ ਦੇਣੋਂ ਰਿਹਾ, ਆਪਣੀ ਸਾਰੀ ਕੀਤੀ ਕਰਾਈ, ਅਗਲੀ ਪਿਛਲੀ ਲੁੱਟ ਸਮੇਟੀ ਤੇ ਅੱਲਾ ਦੇ ਸਿਰ ਬੱਪ ਦਿਤੀ! ਆਪਣੇ ਹੱਥ ਝਾੜ ਕੇ ਅਲੱਗ ਹੋ ਗਏ...ਤੇ ਖਾਹਮਖਾਹ ਹੀ [ਅੱਲਾ ਨੂੰ ਦੋਸ਼...ਇਹ ਕੀ ਇਨਸਾਫ਼ ਕਰਦੇ ਹੋ...ਵਾਹ ਜੀ ਵਾਹ !”

ਭਾਬੀ ਜੀ

ਸੁਹੇਲ ਅਜੀਮਾਬਾਦੀ

ਜਦ ਰਕੀਆ ਭਾਬੀ ਜੀ ਯਾਦ ਆਉਂਦੇ ਹਨ ਤਾਂ ਮੇਰਾ ਸਿਰ ਆਪਣੇ ਆਪ ਸਤਿਕਾਰ ਨਾਲ ਝੁਕ ਜਾਂਦਾ ਹੈ ਤੇ ਐਉਂ ਮਹਿਸੂਸ ਹੁੰਦਾ ਹੈ ਕਿ ਉਹ ਸਿਰ ਤੋਂ ਪੈਰਾਂ ਤਕ ਚਾਨਣ ਦਾ ਰੂਪ ਹਨ । ਉਹ ਯਾਦ ਆਉਂਦੇ ਹਨ ਤਾਂ ਮੈਨੂੰ ਨਾਲ ਹੀ ਉਹ ਮੌਮਖੱਤੀ ਯਾਦ ਆ ਜਾਂਦੀ ਹੈ ਜਿਹੜੀ ਗਿਰਜੇ ਦੀ ਬਲੀ-ਵੇਦੀ ਤੇ ਬਲਦੀ ਤੇ ਪਿਘਲਦੀ ਰਹਿੰਦੀ ਹੈ, ਤੇ ਜਦ ਪਾਦਰੀ ਪੂਜਾ ਸਮਾਪਤ ਕਰ ਕੇ ਬਲੀ-ਵੇਦੀ ਤੋਂ ਉਤਰ ਜਾਂਦਾ ਹੈ ਤਾਂ ਉਹ ਵੀ ਚੁਪ ਬੋਲੀ ਵਿਚ ਖੁਦਾਵੰਦ ਯਸੂਹ ਮਸੀਹ ਦਾ ਸੁਨੇਹਾ ਸੁਣਾਉਂਦੀ ਰਹਿੰਦੀ ਹੈ, ਜਿਹੜਾ ਦੂਜਿਆਂ ਦੇ ਗੁਨਾਹ ਬਖਸ਼ਵਾਉਣ ਲਈ ਸਲੀਬ ਤੇ ਚੜ੍ਹਾਇਆ ਗਿਆ ਸੀ, ਪਰ ਜਿਹੜਾ ਹੁਣ ਤਕ ਜਿਉਂਦਾ ਹੈ ਤੇ ਕਿਆਮਤ ਤਕ ਜਿਉਂਦਾ ਰਹੇਗਾ ਤੇ ਸਭ ਨੂੰ ਮੁਕਤੀ ਦਵਾਵੇਗਾ ।

ਮੇਰੀ ਨਜ਼ਰ ਵਿਚ ਰਕੀਆ ਭਾਬੀ ਉਸੇ ਮੌਮਖੱਤੀ ਸਮਾਨ ਹਨ, ਜਿਹੜੀ ਬਲਦੀ ਤੇ ਪਿਘਲਦੀ ਰਹਿੰਦੀ ਹੈ । ਮੌਮਖੱਤੀ ਰੋਸ਼ਨੀ ਛੈਲਾਉਂਦੀ ਹੈ ਤੇ ਆਪਣੀ ਜਬਾਨ ਤੋਂ ਕੁਝ ਵੀ ਕਹੇ ਬਿਨਾਂ ਹਰ ਸਮੇਂ ਇਕ ਸੁਨੇਹਾ ਸੁਣਾਉਂਦੀ ਰਹਿੰਦੀ ਹੈ । ਅਜਿਹਾ ਸੁਨੇਹਾ ਜਿਹੜਾ ਅਮਰ ਹੈ, ਤੇ ਜਿਹੜਾ ਸਾਰੀ ਦੁਨੀਆਂ ਨੂੰ ਰੁਸ਼ਨਾਉਣ ਵਾਲਾ ਹੈ ।

ਭਾਬੀ ਜੀ ਨੇ ਸਵੇਰੇ ਆਵਾਜ਼ ਦਿਤੀ, “ਖੈਰ ਤਾਂ ਹੈ, ਸ਼ਹਿਜਾਦੇ, ਘੋੜੇ ਵੇਚ ਕੇ ਸੁੱਤਾ ਹੈਂ । ਚਾਹ ਠੰਢੀ ਹੋ ਰਹੀ ਹੈ ।”

ਆਵਾਜ਼ ਸੁਣ ਕੇ ਮੈਂ ਉਠ ਬੈਠਾ, ਉਹ ਮੁਸਕਰਾ ਪਏ ਤੇ ਬੋਲੇ, “ਗੱਲ ਸੱਚੀ ਇਹ ਹੈ ਕਿ ਠੰਢੀ ਚਾਹ ਮੇਰੇ ਕੋਲੋਂ ਨਹੀਂ ਪੀਤੀ ਜਾਂਦੀ ਤੇ ਬੱਚਿਆਂ ਨੂੰ ਵੀ ਸਕੂਲ ਭੇਜਣਾ ਹੈ ।”

“ਭਾਬੀ ਜੀ ਤੁਹਾਡੇ ਨਾਲ ਏਹੋ ਮੁਸੀਬਤ ਹੈ । ਸਵੇਰ ਹੋਈ ਤੇ ਉਠਾ ਕੇ ਬੈਠਾ ਕਰ ਲਿਆ । ਸਾਨੂੰ ਲੋਕਾਂ ਨੂੰ ਵੀ ਤੁਸੀਂ ਵਿਦਿਆਰਥੀ ਹੀ ਸਮਝਦੇ ਹੋ ।”

ਭਾਬੀ ਜੀ ਬੋਲੇ, “ਲੈ, ਹੁਣੇ ਤੂੰ ਕਿਹੜਾ ਬੁਢਾ ਹੋ ਗਿਆ । ਚਲ ਉੱਠ, ਛੇਤੀ ਕਰ ।”

ਭਾਬੀ ਜੀ ਨੇ ਜੋਰ ਨਾਲ ਹੱਥੋਂ ਡੜ ਕੇ ਮੈਨੂੰ ਬਿਸਤਰੇ ਵਿਚੋਂ ਕੱਢ ਲਿਆ। ਮੈਂ ਜਮੀਨ ਤੇ ਬੜਾ ਹੋ ਗਿਆ ਤਾਂ ਉਹ ਹੱਸਣ ਲੱਗ ਪਏ। ਮੈਂ ਬੋਲਿਆ,

“ਸੁਕਰ ਹੈ, ਮੈਂ ਤੁਹਾਡਾ ਸਟੂਡੋਂਟ ਨਹੀਂ ਰਿਹਾ।”

“ਅੰਵੇਂ ਗੱਲਾਂ ਨਾ ਬਣਾ। ਚਾਹ ਠੰਢੀ ਹੋ ਰਹੀ ਹੈ। ਬੱਚੇ ਬੈਠੇ ਹਨ।”

“ਪਰ ਮੈਨੂੰ ਨੀਂਦ ਆ ਰਹੀ ਹੈ। ਮੈਂ ਰਾਤ ਭਰ ਨਹੀਂ ਸੌਂ ਸਕਿਆ।” ਮੈਂ ਰੋਸ ਪ੍ਰਗਟ ਕਰਦਿਆਂ ਕਿਹਾ।

“ਚਾਹ ਪੀਣ ਪਿਛੋਂ, ਦੂਜੀ ਕਿਸ਼ਤ ਨੀਂਦ ਦੀ ਹੋਰ ਸੌਂ ਲਈ”, ਭਾਬੀ ਜੀ ਬੋਲੇ। ਮੈਂ ਕਿਸ਼ਤ ਦਾ ਸ਼ਬਦ ਸੁਣ ਕੇ ਹੱਸ ਪਿਆ।

ਭਾਬੀ ਜੀ ਬੋਲੇ, “ਤੂੰ ਸ਼ਾਇਰ ਹੋ ਕੇ ਦਾਦ ਨਹੀਂ ਦਿੰਦਾ। ਕਿੰਨਾ ਸੋਹਣਾ ਸ਼ਬਦ ਮੈਂ ਵਰਤਿਆ ਹੈ। ਜੇ ਅਵਧ ਦੇ ਨਵਾਬ ਕਿਧਰੇ ਬਾਕੀ ਹੁੰਦੇ ਤਾਂ ਇਸੇ ਇਕ ਸ਼ਬਦ ਦੀ ਵਰਤੋਂ ਲਈ ਜਗੀਰ ਬਖਸ਼ ਦਿੰਦੇ। ਚੱਲ ਤੂੰ ਹੁਣ ਛੇਤੀ ਤਾਂ ਕਰ। ਏਨਾ ਹੀ ਬੜਾ ਹੈ।”

ਤੇ ਭਾਬੀ ਜੀ ਖਾਣੇ ਦੇ ਕਮਰੇ ਵਿਚ ਚਲੇ ਗਏ ਤੇ ਜਦ ਬੋੜੀ ਦੇਰ ਪਿਛੋਂ ਮੈਂ ਓਥੇ ਪਹੁੰਚਿਆ ਤਾਂ ਬੱਚੇ ਚਾਹ ਮੁਕਾਉਣ ਵਾਲੇ ਸਨ। ਨਿੱਕੀ ਰੀਹਾਨਾ ਬੋਲੀ, “ਚਾਚਾ ਜੀ, ਅਸੀਂ ਤਾਂ ਚਾਹ ਪੀ ਬੈਠੋ। ਹੁਣ ਤੁਸੀਂ ਸਾਡੀ ਜੂਠੀ ਚਾਹ ਪੀਓ।”

ਸਕੂਲ ਦੀ ਬਸ ਨੇ ਹਾਰਨ ਵਜਾਇਆ। ਬੱਚੀਆਂ ਤਾੜੀਆਂ ਮਾਰਦੀਆਂ ਬਾਹਰ ਨਿਕਲ ਗਈਆਂ। ਭਾਬੀ ਜੀ ਨੇ ਚਾਹ ਪਿਆਲੀ ਵਿਚ ਪਲਟ ਕੇ ਮੇਰੇ ਵਲ ਵਧਾਈ ਤੇ ਬੋਲੇ, “ਜੇ ਤੁਸੀਂ ਨੌਜਵਾਨ ਐਉਂ ਸੌਂਦੇ ਰਹੋਗੇ ਤਾਂ ਕੀ ਕਰੋਗੇ ?”

“ਸ਼ਿਅਰ ਕਹਾਂਗਾ, ਹੋਰ ਕੀ ਕਰਾਂਗਾ।”

ਭਾਬੀ ਜੀ ਇਕ ਅਰਥ-ਭਰਪੂਰ ਅੰਦਾਜ਼ ਵਿਚ ਮੁਸਕਰਾਏ। ਮੈਂ ਝੇਪ ਗਿਆ। ਉਹਨਾਂ ਦੀ ਮੁਸਕਰਾਹਟ ਵਿਚ ਬੜੀ ਨਰਮੀ ਤੇ ਮਿਠਾਸ ਸੀ। ਤੇ ਇਕ ਨਿੰਮ੍ਹਾ ਇਸ਼ਾਰਾ।

ਉਹ ਆਉਂਦੇ ਹੀ ਬੋਲੇ, “ਤੇਰੇ ਭਾਈ ਜਾਨ ਠੀਕ ਚਾਰ ਵਜੇ ਉਠ ਬਹਿੰਦੇ ਸਨ, ਤੇ ਚਾਹ ਪੀ ਕੇ ਕੰਮ ਸੁਰੂ ਕਰ ਦਿੰਦੇ ਸਨ। ਮੁਢ ਵਿਚ ਸਵੇਰੇ ਜਗਾਇਆ ਜਾਣਾ ਮੈਨੂੰ ਵੀ ਬੜਾ ਜਬਰ ਪ੍ਰਤੀਤ ਹੁੰਦਾ, ਪਰ ਹੁਣ ਸਫਰੇ ਉੱਠਣ ਦੀ ਆਦਤ ਕੰਮ ਆ ਰਹੀ ਹੈ।”

ਮੈਂ ਪਲਟ ਕੇ ਦੇਖਿਆ ਭਾਬੀ ਜੀ ਦੀ ਮੇਜ਼ ਤੇ ਨੰਨ੍ਹੇ ਭਾਈ ਦੀ ਇਕ ਖੂਬਸੂਰਤ ਚੰਗੀਨ ਤਸਵੀਰ ਰੱਖੀ ਹੋਈ ਸੀ। ਉਹ ਮੁਸਕਰਾ ਰਹੇ ਸਨ। ਇਸ ਤਸਵੀਰ ਕੋਲ ਭਾਬੀ ਜੀ ਤੇ ਬੱਚਿਆਂ ਦੀਆਂ ਤਸਵੀਰਾਂ ਸਨ। ਹੁਣ ਸਿੰਗਾਰ-ਮੇਜ਼ ਤਾਂ ਨਾਂ ਦਾ ਹੀ

ਸਿੰਗਾਰ ਮੇਜ਼ ਸੀ। ਉਹਦੇ ਉਤੇ ਬੱਚਿਆਂ ਦੀਆਂ ਤਸਵੀਰਾਂ ਦਾ ਢੇਰ ਸੀ, ਤੇ ਸ਼ਾਇਦ ਇਕ ਕੰਘੀ ਤੋਂ ਬਿਨਾਂ ਕੋਈ ਦੂਜੀ ਸਿੰਗਾਰ ਦੀ ਚੀਜ਼ ਉਸ ਉਤੇ ਨਹੀਂ ਸੀ ਰੱਖੀ ਹੋਈ। ਭਾਬੀ ਜੀ ਉਦਾਸ ਹੋ ਗਏ ਤੇ ਬੋਲੇ :

“ਨਾ ਜਾਣੇ ਤੇਰੇ ਭਾਈ ਜਾਨ ਕਿਸ ਹਾਲ ਵਿਚ ਹਨ। ਦੇਖੋ ਉਹਨਾਂ ਦੇ ਮੁਕੱਦਮੇ ਦਾ ਕੀ ਬਣਦਾ ਹੈ। ਹਜ਼ਾਰ ਮੀਲ ਦੇ ਛਾਸਲੇ ਤੇ ਬੈਠੀ ਉਹਨਾਂ ਦੇ ਕਿਸੇ ਕੰਮ ਵੀ ਤਾਂ ਨਹੀਂ ਆ ਸਕਦੀ। ਕੁਝ ਹੀ ਦਿਨਾਂ ਵਿਚ ਉਹਨਾਂ ਦੇ ਮੁਕੱਦਮੇ ਦਾ ਛੈਸਲਾ ਹੋਣ ਵਾਲਾ ਹੈ।”

ਭਾਬੀ ਜੀ ਜਿਹੜੇ ਹਮੇਸ਼ਾ ਫੁੱਲ ਵਾਂਗ ਖਿੜੇ ਰਹਿਣ, ਤੇ ਬੁਲਬੁਲ ਵਾਂਗੂ ਚਹਿਕਦੇ ਰਹਿਣ ਦੇ ਆਦੀ ਸਨ, ਬਿਲਕੁਲ ਉਦਾਸ ਹੋ ਗਏ। ਕਮਰੇ ਵਿਚ ਖਾਮੇਸ਼ੀ ਛਾ ਗਈ। ਥੋੜੀ ਦੇਰ ਬਾਅਦ ਕਿਸੇ ਦੇ ਪੈਰਾਂ ਦੀ ਚਾਪ ਸੁਣਾਈ ਦਿਤੀ। ਫੇਰ ਆਵਾਜ਼ ਸੁਣੀ :

“ਮੈਂ ਆ ਸਕਦੀ ਹਾਂ ?”

“ਆ ਜਾਓ।” ਭਾਬੀ ਜੀ ਨੇ ਕਿਹਾ ਤੇ ਇਕ ਕੁੜੀ ਕਮਰੇ ਵਿਚ ਆ ਵਤੀ। ਉਹਨੂੰ ਦੇਖਦਿਆਂ ਹੀ ਭਾਬੀ ਜੀ ਬੋਲੇ, “ਆਓ ਸਿੰਮੀ, ਚਾਹ ਪੀਓ। ਮੈਂ ਅੱਜ ਸ਼ਾਮ ਨੂੰ ਤੁਹਾਡੇ ਘਰ ਜਾਣ ਵਾਲੀ ਸਾਂ। ਬੁਣ ਦਿਤਾ ਤੇ ਸੁਐਟਰ ?”

“ਓਹੀਓ ਲੈ ਕੇ ਆਈ ਹਾਂ। ਉੱਨ ਬਚ ਗਈ ਸੀ। ਤਾਂ ਮੈਂ ਟੋਪੀ ਤੇ ਮੋਜੇ ਵੀ ਬੁਣ ਦਿਤੇ।”

“ਬੜਾ ਚੰਗਾ ਕੀਤਾ ਤੈਂ। ਲੈ ਚਾਹ ਪੀ।” ਤੇ ਚਾਹ ਦੀ ਪਿਆਲੀ ਸਿੰਮੀ ਵਲ ਵਧਾ ਦਿਤੀ। ਸਿੰਮੀ ਮੇਰੀ ਮੌਜੂਦਗੀ ਵਿਚ ਕੁਝ ਸ਼ਰਮਾ ਰਹੀ ਸੀ। ਉਹ ਬੋਲੀ :

“ਮੈਂ ਚਾਹ ਪੀ ਚੁਕੀ ਹਾਂ।”

“ਫੇਰ ਵੀ ਪੀ ਲੈ। ਸੰਗਦੀ ਕਿਉਂ ਹੈ। ਇਹ ਮਸ਼ਹੂਰ ਸ਼ਾਇਰ ਹੈ, ਅਖਤਰ। ਤੇਰਾ ਵੱਡਾ ਭਾਈ ਹੈ।”

ਮੈਂ ਨਾਸਤਾ ਖਤਮ ਕਰ ਬੈਠਾ ਜਾਂ। ਉਠ ਕੇ ਖੜ੍ਹੇ ਗਿਆ।

“ਮੈਂ ਵੀ ਜਗਾ ਸ਼ਹਿਰ ਹੋ ਆਵਾਂ।”

“ਜਾ ਆਓ। ਮੈਂ ਵੀ ਹਸਪਤਾਲ ਹੋ ਕੇ ਆਉਣਾ ਹੈ। ਤੂੰ ਵੀ ਮੇਰੇ ਨਾਲ ਚੱਲ ਸਿੰਮੀ।”

ਮੈਂ ਕਮਰੇ ਦੀ ਖਿੜਕੀ ਵਿਚੋਂ ਭਾਬੀ ਜੀ ਨੂੰ ਬੰਗਲੇ ਦੇ ਅਹਾਤੇ ਵਿਚੋਂ ਬਾਹਰ ਜਾਂਦਿਆਂ ਦੇਖਿਆ।

ਉਹਨਾਂ ਦੇ ਹੱਥ ਵਿਚ ਦੁੱਧ ਦੀ ਉਹ ਬੋਤਲ ਸੀ ਜਿਹੜੀ ਦੇਰ ਤੋਂ ਮੇਜ਼ ਤੇ ਪਈ ਸੀ। ਇਹ ਤਾਂ ਮੈਨੂੰ ਦੇ ਦਿਨ ਪਿਛੋਂ ਪਤਾ ਲੱਗਾ ਕਿ ਭਾਬੀ ਜੀ ਦੇ ਇਕ ਪੁਰਾਣੇ

ਮੁਲਾਜਮ ਦੀ ਧੀ ਹਸਪਤਾਲ ਵਿਚ ਹੈ। ਦੋ ਮਹੀਨੇ ਪਹਿਲਾਂ ਉਹਦੇ ਪਤੀ ਦਾ ਦੇਹਾਂਤ ਹੋ ਗਿਆ ਸੀ, ਤੇ ਹੁਣ ਉਹਦੇ ਬੱਚਾ ਪੈਦਾ ਹੋਇਆ ਸੀ, ਤੇ ਉਹਦੀ ਸੁਰਤ ਲੈਣ ਵਾਲਾ ਕੋਈ ਨਹੀਂ ਸੀ। ਭਾਬੀ ਜੀ ਆਪ ਹੀ ਦੋ ਵੇਲੇ ਦੋ ਫਰਲਾਂਗ ਪੈਦਲ ਜਾਂਦੇ ਤੇ ਦੁੱਧ ਪਹੁੰਚਾਉਂਦੇ। ਸਵੈਟਰ ਤੇ ਮੌਜੇ ਵੀ ਉਸੇ ਬੱਚੇ ਲਈ ਬਣਵਾਏ ਸਨ ਕਿਉਂਕਿ ਸਿਆਲ ਸੁਰੂ ਹੋਣ ਵਾਲਾ ਸੀ ਤੇ ਸ਼ਿੰਮੀ ਉਹਨਾਂ ਦੇ ਕਾਲਜ ਦੀ ਇਕ ਗਰੀਬ ਵਿਦਿਆਰਥਣ ਸੀ ਜਿਹੜੀ ਕੇਵਲ ਉਹਨਾਂ ਦੀ ਸਹਾਇਤਾ ਦੇ ਸਹਾਰੇ ਪੜ੍ਹ੍ਹ ਰਹੀ ਸੀ।

ਭਾਬੀ ਜੀ ਨਾਲ ਮੇਰੀ ਇਹ ਦੂਜੀ ਹੀ ਮੁਲਾਕਾਤ ਸੀ, ਭਾਵੇਂ ਅਸੀਂ ਇਕ ਦੂਜੇ ਨੂੰ ਚਿੱਠੀਆਂ ਲਿਖਦੇ ਰਹਿੰਦੇ ਸਾਂ। ਪਰ ਤੀਜੇ ਦਿਨ ਉਹਨਾਂ ਕੋਲ ਰਹਿ ਕੇ ਪਤਾ ਲੱਗਾ ਕਿ ਉਹ ਕੋਈ ਇਸਤਰੀ ਨਹੀਂ, ਮਸ਼ੀਨ ਹੈ। ਉਹ ਸਵੇਰੇ ਉਠ ਕੇ ਕੰਮ ਸੁਰੂ ਕਰ ਦਿੰਦੇ ਸਨ। ਉਹਨਾਂ ਦਾ ਜ਼ਮਾਨਾ ਬਦਲ ਗਿਆ ਸੀ। ਕਦੇ ਕੁ ਉਹਨਾਂ ਕੋਲ ਚਾਰ ਪੰਜ ਨੌਕਰ ਤੇ ਮਾਈਆਂ ਹੁੰਦੀਆਂ ਸਨ। ਹੁਣ ਉਹਨਾਂ ਕੋਲ ਕੇਵਲ ਇਕ ਨੌਕਰ ਸੀ ਜਿਹੜਾ ਬਜ਼ਾਰੋਂ ਸੌਦੇ ਵੀ ਲਿਆਉਂਦਾ ਸੀ ਤੇ ਖਾਣਾ ਵੀ ਬਣਾਉਂਦਾ ਸੀ। ਪੈਸਿਆਂ ਦੀ ਤੰਗੀ ਸੀ। ਪਹਿਲਾਂ ਹਜ਼ਾਰ ਰੁਪਏ ਆਪਣੇ ਸੌਕਾਂ ਤੇ ਖਰਚ ਕਰ ਦਿੰਦੇ ਸਨ, ਤੇ ਹੁਣ ਮਹੀਨੇ ਦੇ ਚਾਰ ਸੌ ਰੁਪਏ ਲਈ ਕੁੜੀਆਂ ਦੇ ਇਕ ਕਾਲਜ ਵਿਚ ਲੈਕਚਰਰ ਸਨ, ਤੇ ਪੰਜਾਹ ਰੁਪਏ ਮਹੀਨੇ ਲਈ ਇਕ ਲੜਕੀ ਨੂੰ ਵੀ ਪੜ੍ਹਾਉਂਦੇ ਸਨ। ਬਸ ਏਹੋ ਲੈ ਦੇ ਕੇ ਉਹਨਾਂ ਦੀ ਆਮਦਨੀ ਸੀ। ਤੇ ਖਰਚ ਜਿਉਂ ਦਾ ਤਿਉਂ ਸੀ। ਸਗੋਂ ਵੱਧ ਹੀ ਸੀ। ਆਪਣਾ ਤੇ ਬੱਚਿਆਂ ਦਾ ਖਰਚ ਹੁੰਦਾ ਤਾਂ ਕਿਸੇ ਤਰ੍ਹਾਂ ਪੂਰਾ ਹੋ ਜਾਂਦਾ, ਪਰ ਖਰਚ ਵਧ ਗਿਆ ਸੀ। ਬੱਚਿਆਂ ਦੀਆਂ ਤੇ ਆਪਣੀਆਂ ਲੋੜਾਂ ਤੋਂ ਬਿਨਾਂ ਕੁਝ ਰਕਮ ਪੱਕੇ ਤੌਰ ਤੇ ਉਹਨਾਂ ਨੂੰ ਮਚਦੂਰਾਂ ਤੇ ਬੱਚਿਆਂ ਦੀਆਂ ਜਥੇਬੰਦੀਆਂ ਨੂੰ ਦੇਣੀ ਪੈਂਦੀ ਸੀ। ਕਾਨਫਰੰਸਾਂ ਤੇ ਹੋਰ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸਫਰ ਵਿਚ ਰੇਲ ਦਾ ਕਰਾਇਆ ਭਰਨਾ ਪੈਂਦਾ ਸੀ। ਦੋ ਗਰੀਬ ਕੁੜੀਆਂ ਦੀ ਪੜ੍ਹਾਈ ਉਹਨਾਂ ਦੀ ਸਹਾਇਤਾ ਤੇ ਨਿਰਭਰ ਸੀ।

ਜਦ ਭਾਈ ਜਾਨ ਦੀ ਸ਼ਾਦੀ ਰਕੀਆ ਭਾਬੀ ਜੀ ਨਾਲ ਹੋਈ ਸੀ, ਤਾਂ ਸਾਡਾ ਖਿਆਲ ਸੀ ਇਹ ਸ਼ਾਦੀ ਸਫਲ ਨਹੀਂ ਹੋ ਸਕਦੀ। ਇਕ ਪਾਸੇ ਨੰਨ੍ਹੇ ਭਾਈ ਸਨ ਜਿਹਨਾਂ ਨੂੰ ਅਜਿਹੀ ਰਾਜਨੀਤੀ ਦਾ ਸੌਕ ਸੀ ਜਿਹੜੀ ਉਹਨਾਂ ਨੂੰ ਬਾਰ ਬਾਰ ਜਿਹਲ ਭਿਜਵਾਉਂਦੀ ਰਹਿੰਦੀ। ਦੂਜੇ ਪਾਸੇ ਭਾਬੀ ਜੀ ਸਨ, ਨਾਜ਼ਾਂ ਦੇ ਪਲੇ, ਤੇ ਅਜਿਹੇ ਹਾਲਾਤ ਵਿਚ ਵੱਡੇ ਹੋ ਕੇ ਜੁਆਨੀ ਤੱਕ ਪਹੁੰਚੇ, ਜਿਥੇ ਆਪਣਾ ਆਪ ਹੀ ਸਭ ਕੁਝ ਸੀ। ਕੁਝ ਲੋਕਾਂ ਦਾ ਖਿਆਲ ਸੀ ਕਿ ਭਾਈ ਜਾਨ ਵੀ ਰਾਜਨੀਤੀ ਦੇ ਚੱਕਰ ਵਿਚੋਂ ਨਿਕਲ ਕੇ ਬੈਰਿਸਟਰੀ ਕਰਨ ਲੱਗਣਗੇ ਤੇ ਆਪਣੀ ਆਲੀਸ਼ਾਨ ਕੋਠੀ ਵਿਚ ਠਾਠ ਦੀ ਜ਼ਿੰਦਗੀ ਗੁਜ਼ਾਰਨਗੇ। ਜਾਂ ਫੇਰ ਅਰਾਮ ਕੁਰਸੀ ਵਾਲੀ ਸਿਆਸਤ ਚੱਲੇਗੀ, ਤੇ ਕਿਤਾਬਾਂ ਦੀਆਂ ਗੱਲਾਂ ਦੁਹਰਾਈਆਂ ਜਾਇਆ ਕਰਨਗੀਆਂ। ਪਰ

ਸਭ ਦਾ ਖਿਆਲ ਗਲਤ ਨਿਕਲਿਆ। ਭਾਈ ਜਾਨ ਨੇ ਛੇਤੀ ਹੀ ਰਕੀਆ ਭਾਬੀ ਜੀ ਨੂੰ ਆਪਣੇ ਰੰਗ ਵਿਚ ਰੰਗ ਲਿਆ ਤੇ ਉਹ ਉਹਨਾਂ ਦੇ ਮੌਦੇ ਨਾਲ ਮੌਦਾ ਜੋੜ ਕੇ ਤੁਰਨ ਲੱਗੇ। ਸ਼ਾਦੀ ਤੋਂ ਤਿੰਨ ਮਹੀਨੇ ਪਿਛੋਂ ਹੀ ਨੰਨ੍ਹੇ ਭਾਈ ਗ੍ਰੂਹਤਾਰ ਹੋ ਗਏ, ਤੇ ਉਹਨਾਂ ਨੂੰ ਦੋ ਸਾਲ ਦੀ ਕੈਦ ਹੋ ਗਈ। ਭਾਬੀ ਜੀ ਨੇ ਆਪਣੇ ਲਈ ਰਾਹ ਲਭ ਲਿਆ। ਬੀ.ਏ. ਉਹ ਪਹਿਲਾਂ ਹੀ ਕਰ ਚੁਕੇ ਸਨ। ਛੇਤੀ ਹੀ ਤਿਆਰੀ ਕਰ ਕੇ ਐਮ.ਏ. ਕਰ ਲਿਆ ਤੇ ਇਕ ਕਾਲਜ ਵਿਚ ਲੈਕਚਰਰ ਲੱਗ ਗਏ, ਤੇ ਆਪਣੀ ਇਕਲੋਤੀ ਬੱਚੀ ਦੀ ਦੇਖ ਭਾਲ ਵਿਚ ਜੁਟ ਪਏ।

ਦੋ ਸਾਲ ਬਾਅਦ ਜਦ ਨੰਨ੍ਹੇ ਭਾਈ ਜਿਹਲ ਤੋਂ ਛੁੱਟ ਕੇ ਆਏ ਤਾਂ ਫੇਰ ਆਪਣੀਆਂ ਸਰਗਰਮੀਆਂ ਵਿਚ ਰੁੱਝ ਗਏ। ਤੇ ਭਾਬੀ ਜੀ ਆਪਣਾ ਕੰਮ ਕਰਦੇ ਰਹੇ, ਦੋ ਬੱਚੇ ਹੋਏ ਉਹਨਾਂ ਨੂੰ ਪਾਲਦੇ ਰਹੇ, ਹੁਣ ਨੰਨ੍ਹੇ ਭਾਈ ਤਿੰਨ ਸਾਲ ਤੋਂ ਬੰਦ ਸਨ, ਤੇ ਉਹਨਾਂ ਉਤੇ ਮੁਕੱਦਮਾ ਚੱਲ ਰਿਹਾ ਸੀ, ਤਾਂ ਭਾਬੀ ਜੀ ਬੇਸ਼ੁਮਾਰ ਜੰਮੇਵਾਰੀਆਂ ਤੇ ਗਾਮ ਦਾ ਬੋਝ ਚੁਕੀ ਫਿਰਦੇ ਸਨ। ਪਰ ਉਹਨਾਂ ਦਾ ਚਿਹਰਾ ਕਦੇ ਮੈਲਾ ਨਹੀਂ ਸੀ ਹੁੰਦਾ, ਉਹ ਆਪਣੇ ਗਾਮ ਨੂੰ ਖੁਸ਼ੀ ਸਮਝਣ ਲੱਗੇ ਸਨ, ਤੇ ਗਾਮ ਵਿਚੋਂ ਖੁਸ਼ੀ ਦਾ ਪਖ ਕੱਢ ਲੈਂਦੇ ਸਨ।

ਉਹ ਸੁਥਾਹ ਸਵੇਰੇ ਉਠਦੇ, ਬੱਚਿਆਂ ਨੂੰ ਨੁਹਾਉਂਦੇ, ਉਹਨਾਂ ਦੇ ਕੱਪੜੇ ਬਦਲਦੇ, ਆਪ ਨਹਾ ਯੋ ਕੇ ਤਿਆਰ ਹੁੰਦੇ, ਬੱਚਿਆਂ ਨੂੰ ਖੁਆ ਪਿਆ ਕੇ ਸੱਤ ਵਜੇ ਸਕੂਲ ਭੇਜ ਦਿੰਦੇ। ਫੇਰ ਮਿਲਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ, ਭਾਂਤ ਭਾਂਤ ਦੇ ਲੋਕ ਉਹਨਾਂ ਨੂੰ ਮਿਲਣ ਆਉਂਦੇ ਤੇ ਕਿਸਮ ਕਿਸਮ ਦੀਆਂ ਫਰਮਾਇਸ਼ਾਂ ਕਰਦੇ। ਕੋਈ ਉਹਨਾਂ ਨੂੰ ਮੁਲਾਜਮਤ ਲਈ ਸਿਫਾਰਸ਼ ਕਰਨ ਨੂੰ ਕਹਿੰਦਾ, ਕੋਈ ਕਿਸੇ ਹੋਰ ਕੰਮ ਲਈ। ਸਭ ਆਦਮੀ ਉਹਨਾਂ ਨੂੰ ਵੱਡੇ ਬੰਦੇ ਦੀ ਪਤਨੀ ਤੇ ਨੂੰਹ ਸਮਝਦੇ ਸਨ। ਕੋਈ ਇਹ ਨਹੀਂ ਸੀ ਜਾਣਦਾ ਕਿ ਵੱਡੇ ਲੋਕਾਂ ਨਾਲ ਉਹਨਾਂ ਦਾ ਸੰਬੰਧ ਕੇਵਲ ਛੋਟੇ ਲੋਕਾਂ ਦੇ ਕਾਰਨ ਰਹਿ ਗਿਆ ਹੈ। ਵੱਡੇ ਲੋਕਾਂ ਕੋਲ ਹੁਣ ਉਹ ਸਿਰਫ਼ ਸਿਫਾਰਸ਼ਾਂ ਲੈ ਕੇ ਜਾਂਦੇ ਸਨ, ਨਹੀਂ ਤਾਂ ਉਹਨਾਂ ਨਾਲ ਹੁਣ ਕੋਈ ਦੂਰ ਦਾ ਵਾਸਤਾ ਵੀ ਨਹੀਂ ਸੀ ਰਹਿ ਗਿਆ। ਭਾਬੀ ਜੀ ਕਾਲਜ ਜਾਂਦੇ ਤੇ ਓਥੇ ਹਰ ਕੁੜੀ ਦੇ ਮੁਆਮਲਿਆਂ ਵਿਚ ਦਿਲਚਸਪੀ ਲੈਂਦੇ। ਕਾਲਜ ਤੋਂ ਵਾਪਸ ਆ ਕੇ ਕਈ ਖਤ ਹਰ ਰੋਜ਼ ਲਿਖਦੇ, ਤੇ ਉਹਨਾਂ ਨੂੰ ਡਾਕ ਵਿਚ ਪਵਾਉਂਦੇ। ਆਮ ਤੌਰ ਤੇ ਇਹ ਖਤ ਨਵੇਂ ਲਿਖਣ ਵਾਲਿਆਂ ਦੇ ਨਾਉਂ ਹੁੰਦੇ ਜਿਹੜੇ ਉਹਨਾਂ ਨੂੰ ਚਿਨੀਆਂ ਲਿਖਿਆ ਕਰਦੇ ਸਨ। ਭਾਬੀ ਜੀ ਨੇ ਨਿਰਾਜੀਅ ਪਰਚਾਉਣ ਤੇ ਵਕਤ ਕੱਟਣ ਲਈ ਲਿਖਣਾ ਸ਼ੁਰੂ ਕੀਤਾ ਪਰ ਉਹ ਬਹੁਤ ਅੱਡਾ ਲਿਖਣ ਲੱਗ ਪਏ। ਨਵੇਂ ਲਿਖਣ ਵਾਲੇ ਉਹਨਾਂ ਤੋਂ ਸਲਾਹਾਂ ਲੈਂਦੇ, ਤੇ ਉਹ ਬੜੇ ਪਿਆਰ ਨਾਲ ਉਹਨਾਂ ਦੇ ਖਤਾਂ ਦੇ ਜਵਾਬ ਦਿੰਦੇ। ਇਸ ਤਰ੍ਹਾਂ ਕਿ ਨਾ ਤਾਂ ਨਵੇਂ ਲਿਖਣ ਵਾਲੇ ਗਲਤਫ਼ਹਿਮੀਆਂ ਦਾ ਸ਼ਿਕਾਰ

ਹੋ ਕੇ ਬਹਿਕ ਸਕਣ ਤੇ ਨਾ ਹੀ ਉਹਨਾਂ ਦੀ ਦਿਲਸ਼ਿਕਨੀ ਹੋਵੇ । ਫੇਰ ਸਾਮ ਨੂੰ ਇਕ ਜਗ੍ਹਾ ਪੜ੍ਹਾਉਣ ਵੀ ਚਲੇ ਜਾਂਦੇ ਸਨ ।

ਭਾਵ ਸਵੇਰੇ ਜਾਗਣ ਤੋਂ ਸੌਣ ਦੇ ਸਮੇਂ ਤਕ ਕੰਮ । ਆਦਮੀ ਕਿਥੋਂ ਮਸ਼ੀਨ ਹੀ ਪ੍ਰਤੀਤ ਹੁੰਦੇ ਸਨ । ਉਹਨਾਂ ਦੇ ਖਤ ਲਿਖਣ ਦੇ ਸ਼ੇਕ ਤੋਂ ਤੰਗ ਆ ਕੇ ਮੈਂ ਕਿਹਾ, “ਭਾਬੀ ਜੀ, ਤੁਸੀਂ ਇਹ ਕੀ ਇੱਲਤ ਪਾਲ ਰੱਖੀ ਹੈ । ਕਾਲਜ ਵਿਚ ਤਾਂ ਸਿਰ ਖਪਾਉਂਦੇ ਹੀ ਹੋ, ਘਰ ਵਿਚ ਵੀ ਇਕ ਕਾਲਜ ਬਣਾ ਰੱਖਿਆ ਹੈ ।” ਭਾਬੀ ਜੀ ਬੜੇ ਵਕਾਰ ਵਾਲੇ ਅੰਦਾਜ਼ ਵਿਚ ਮੁਸਕਰਾਏ ਤੇ ਬੋਲੇ,

“ਅਖਤਰ, ਇਹਨਾਂ ਨਵੇਂ ਲਿਖਣ ਵਾਲਿਆਂ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ । ਇਹ ਤਾਂ ਸਾਡੇ ਭਵਿੱਖਤ ਦੀ ਆਸ ਹਨ । ਜੇ ਮੈਂ ਇਹਨਾਂ ਪੌਦਿਆਂ ਤੇ ਰੋਜ਼ ਛਿੜਕਾਓ ਨਹੀਂ ਕਰ ਸਕਦੀ, ਉਹਨਾਂ ਦੀ ਸੇਵਾ ਨਹੀਂ ਕਰ ਸਕਦੀ ਕਿ ਉਹਨਾਂ ਨੂੰ ਛੁੱਲ ਲੱਗਣ ਤੇ ਸਾਰਾ ਬਾਗ ਮਹਿਕ ਉਠੇ, ਤਾਂ ਘਟੋ ਘਟ ਜਿੰਨਾ ਕੁਝ ਕਰ ਸਕਦੀ ਹਾਂ ਉਹ ਤਾਂ ਕਰਨਾ ਹੀ ਚਾਹੀਦਾ ਹੈ ।”

ਏਸ ਜਵਾਬ ਤੋਂ ਬਾਅਦ ਕੁਝ ਹੋਰ ਬੋਲਣ ਦੀ ਗੁੰਜਾਇਸ਼ ਹੀ ਨਹੀਂ ਸੀ, ਮੈਂ ਚੁਪ ਹੀ ਰਿਹਾ ।

ਦੂਜੇ ਦਿਨ ਸਾਮ ਵੇਲੇ ਓਹੀਓ ਕੁੜੀ ਸਿੰਮੀ ਉਹਨਾਂ ਕੋਲ ਆਈ । ਉਹ ਬਹੁਤ ਉਦਾਸ ਸੀ । ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਬੋਲ ਨਹੀਂ ਸੀ ਰਹੀ । ਬਾਰ ਬਾਰ ਉਹਦੇ ਹੋਠ ਕੰਬ ਕੇ ਰਹਿ ਜਾਂਦੇ ਸਨ, ਤੇ ਐਉਂ ਪ੍ਰਤੀਤ ਹੁੰਦਾ ਸੀ ਕਿ ਉਹ ਰੋ ਪਵੇਗੀ । ਭਾਬੀ ਜੀ ਨੇ ਉਹਨੂੰ ਬੈਠਾਇਆ ਤੇ ਉਹਦੇ ਨਾਲ ਗੱਲਾਂ ਕੀਤੀਆਂ । ਜਦ ਆਉਣ ਦਾ ਕਾਰਨ ਪੁਛਿਆ ਤਾਂ ਉਹ ਕੁਝ ਨਾ ਬੋਲੀ । ਭਾਬੀ ਜੀ ਜਿੰਨੇ ਸਿਰੜ ਨਾਲ ਉਸ ਤੋਂ ਪੁਛਦੇ, ਮਲੂਮ ਹੁੰਦਾ ਸੀ ਕਿ ਉਹਦੇ ਹੋਠ ਉਤਨੀ ਹੀ ਸ਼ਿੱਦਤ ਨਾਲ ਆਪਸ ਵਿਚ ਚਿਪਕ ਜਾਂਦੇ । ਆਖਰ ਉਹ ਕੁਝ ਨਾ ਬੋਲੀ । ਭਾਬੀ ਜੀ ਨੇ ਉਹਨੂੰ ਉਠਾਇਆ ਤੇ ਸੌਣ ਦੇ ਕਮਰੇ ਵਿਚ ਲੈ ਗਏ । ਦਰਵਾਜ਼ਾ ਅੰਦਰੋਂ ਬੰਦ ਕੀਤਾ ਤੇ ਪੁਛਿਆ ਕੀ ਗੱਲ ਹੈ ।

ਪਰ ਸਿੰਮੀ ਕੁਝ ਦੱਸਣ ਦੀ ਥਾਂ ਰੋਣ ਲੱਗ ਪਈ । ਭਾਬੀ ਜੀ ਦੇ ਚੁਪ ਕਰਾਉਣ ਤੇ ਵੀ ਰੋਂਦੀ ਰਹੀ, ਤੇ ਫੇਰ ਬੜੀ ਦੇਰ ਬਾਅਦ ਭਾਬੀ ਜੀ ਦੇ ਡਾਂਟਣ ਤੇ ਉਹਨੇ ਦੱਸਿਆ ਕਿ ਅਗਲੇ ਹੀ ਦਿਨ ਉਹਦੇ ਭਾਈ ਨੇ ਐਮ.ਏ. ਦੀ ਛੀਸ ਭਰਨੀ ਹੈ ਤੇ ਪੈਸਿਆਂ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ, ਉਹ ਏਸ ਗੱਲ ਲਈ ਸ਼ਰਮਿੰਦੀ ਹੈ ਕਿ ਭਾਬੀ ਜੀ ਉਹਦੇ ਕਾਲਜ ਦਾ ਖਰਚ ਦਿੰਦੇ ਹਨ, ਤੇ ਹੁਣ ਉਹ ਭਾਈ ਦੇ ਇਮਤਿਹਾਨ ਦੀ ਛੀਸ ਮੰਗੇ । ਪਰ ਹੋਰ ਕੋਈ ਅਜਿਹਾ ਹਮਦਰਦ ਵੀ ਨਹੀਂ ਸੀ, ਜਿਹਦੇ ਕੋਲ ਜਾ ਕੇ ਉਹ ਆਪਣੇ ਦਿਲ ਦਾ ਬੋਝ ਹਲਕਾ ਕਰਦੀ । ਉਹ ਆਪਣਾ ਜੀਅ ਹੌਲਾ ਕਰਨ ਲਈ ਹੀ ਉਹਨਾਂ ਕੋਲ ਆਈ ਸੀ ।

ਭਾਬੀ ਜੀ ਨੇ ਬੜੇ ਪਿਆਰ ਨਾਲ ਉਹਨਾਂ ਦੀ ਗਲ੍ਹ ਤੇ ਇਕ ਚਪੇੜ ਲਾਈ ਤੇ ਬੋਲੇ, “ਪਗਲੀਏ, ਇਸ ਵਿਚ ਰੋਣ ਦੀ ਕੀ ਗੱਲ ਹੈ। ਸ਼ਰਮਾਉਣ ਦੀ ਕੀ ਗੱਲ ਹੈ। ਅਸੀਂ ਲੋਕ ਇਸੇ ਤਰ੍ਹਾਂ ਤਾਂ ਇਕ ਦੂਜੇ ਨੂੰ ਦੱਸ ਕੇ ਆਪਣਾ ਦੁਖ ਹੌਲਾ ਕਰਦੇ ਹਾਂ।”

ਇਤਨਾ ਕਹਿ ਕੇ ਉਹਨਾਂ ਨੇ ਅਲਮਾਰੀ ਖੋਲ੍ਹੀ ਤੇ ਸੋਨੇ ਦੀਆਂ ਦੋ ਛੋਟੀਆਂ ਛੋਟੀਆਂ ਚੜੀਆਂ ਸ਼ਿੰਮੀ ਦੇ ਹੱਥ ਵਿਚ ਦੇ ਕੇ ਬੋਲੇ, “ਜਾਹ, ਇਹਨਾਂ ਨੂੰ ਵੇਚ ਕੇ ਛੀਸ ਭਰ ਦੇਹ।”

ਸ਼ਿੰਮੀ ਸ਼ਾਇਦ ਡਿੱਗ ਪੈਂਦੀ। ਪਰ ਭਾਬੀ ਜੀ ਨੇ ਉਹਨੂੰ ਸੰਭਾਲ ਲਿਆ ਤੇ ਉਹਦਾ ਮੱਥਾ ਚੁੰਮ ਕੇ ਬੋਲੇ, “ਰੋਜ਼ ਅਜਿਹਾ ਜ਼ਮਾਨਾ ਨਹੀਂ ਰਹੇਗਾ, ਦਿਨ ਬਦਲਣਗੇ। ਜਾਹ ਸੁਦੇਹਾਂ ਹੀ ਚਲੀ ਜਾਹ, ਫੇਰ ਹਨੇਰਾ ਹੋ ਜਾਵੇਗਾ।”

ਸ਼ਿੰਮੀ ਚੂੜੀਆਂ ਲੈ ਕੇ ਚਲੀ ਗਈ। ਇਹ ਚੂੜੀਆਂ ਉਹ ਸਨ ਜਿਹੜੀਆਂ ਦੋ ਦਿਨ ਪਹਿਲਾਂ ਭਾਬੀ ਜੀ ਨੇ ਨਿੱਕੀ ਰੀਹਾਨਾ ਲਈ ਬੜੀ ਮੁਸਕਲ ਨਾਲ ਪੈਸੇ ਬਚਾ ਕੇ ਬਣਵਾਈਆਂ ਸਨ, ਤੇ ਰੀਹਾਨਾ ਨੇ ਉਹਨਾਂ ਨੂੰ ਸਿਰਫ਼ ਇਕ ਵਾਰ ਪਹਿਨਿਆ ਸੀ।

ਚੂੜੀਆਂ ਦੇ ਕੇ ਭਾਬੀ ਜੀ ਖੁਸ਼ ਸਨ, ਜਿਵੇਂ ਉਹਨਾਂ ਦੇ ਦਿਲ ਤੋਂ ਪਹਾੜ ਜਿਹਾ ਕੋਈ ਬੋਝ ਉਤਰ ਗਿਆ ਸੀ।

ਮੈਂ ਚਾਰ ਦਿਨਾਂ ਤੋਂ ਉਹਨਾਂ ਕੋਲ ਸਾਂ। ਇਕ ਜ਼ਰੂਰੀ ਮੁਆਮਲੇ ਵਿਚ ਉਹਨਾਂ ਨਾਲ ਮਸ਼ਵਰਾ ਕਰਨ ਗਿਆ ਸਾਂ, ਪਰ ਉਹਨਾਂ ਦੀਆਂ ਮਸਰੂਫ਼ੀਅਤਾਂ ਤੇ ਉਲੱਝਣਾਂ ਦੇਖ ਕੇ ਗੱਲ ਕਰਨ ਦਾ ਮੌਕਾ ਨਾ ਮਿਲਿਆ, ਤੇ ਨਾ ਹਿੰਤ ਹੋਈ। ਮੈਂ ਸੋਚ ਲਿਆ ਸੀ ਕਿ ਬਿਨਾਂ ਉਹਨਾਂ ਨਾਲ ਮਸ਼ਵਰਾ ਕੀਤੇ ਤੇ ਬਿਨਾਂ ਸਹਾਇਤਾ ਮੰਗੇ ਮੁੜ ਜਾਵਾਂਗਾ ਭਾਵੇਂ ਕਿ ਮੈਂ ਚੰਗੀ ਤਰ੍ਹਾਂ ਸਮਝਦਾ ਸਾਂ ਕਿ ਓਹੋ ਹੀ ਇਕ ਏਹੋ ਜਿਹੀ ਵਿਅਕਤੀ ਸਨ ਜਿਸ ਤੋਂ ਇਸ ਸਿਲਸਿਲੇ ਵਿਚ ਮੇਰੀ ਸਹਾਇਤਾ ਹੋ ਸਕਦੀ ਸੀ। ਪਰ ਮੈਂ ਛੈਸਲਾ ਕਰ ਲਿਆ ਸੀ ਕਿ ਉਸ ਮਸਲੇ ਬਾਰੇ ਉਹਨਾਂ ਨਾਲ ਉੱਕਾ ਕੋਈ ਗੱਲ ਨਹੀਂ ਕਰਾਂਗਾ।

ਭਾਬੀ ਜੀ ਨੇ ਆਪ ਹੀ ਕਿਹਾ, “ਤੂੰ ਚਾਰ ਦਿਨਾਂ ਦਾ ਆਇਆ ਹੈ, ਪਰ ਗੱਲ ਕੋਈ ਨਹੀਂ ਕੀਤੀ ?”

ਮੈਂ ਕਿਹਾ, “ਮੈਂ ਸਿਰਫ਼ ਸੈਰ ਕਰਨ ਤੇ ਤੁਹਾਨੂੰ ਮਿਲਣ ਹੀ ਆਇਆ ਸਾਂ।”

ਉਹ ਬੋਲੇ, “ਤੇਰੀ ਸ਼ਾਦੀ ਦਾ ਕੀ ਹੋਇਆ। ਸੁਣਿਆ ਹੈ ਤੇਰੇ ਤੇ ਤੇਰੇ ਘਰ ਵਾਲਿਆਂ ਵਿਚਕਾਰ ਸ਼ਾਦੀ ਦੇ ਮਸਲੇ ਤੇ ਸਖਤ ਮਤਭੇਦ ਹੋ ਗਿਆ ਹੈ।”

“ਜੀ ਹਾਂ,—ਸ਼ਾਦੀ ਦਾ ਮਤਲਬ ਹੈ ਕਿ ਜਾਂ ਤਾਂ ਮੈਂ ਅੰਮ੍ਰਿਤੀ ਦੀ ਪਸੰਦ ਦੇ ਮੁਤਾਬਕ ਇਕ ਅਹਿਮਕ ਕੁੜੀ ਵਿਆਹ ਲਵਾਂ ਜਾਂ ਫੇਰ ਚੁਪ ਚਾਪ ਬੈਠਾ ਰਵਾਂ।”

“ਤੇ ਉਹ ਜਮੀਲਾ ? ਤੁੰ ਜਮੀਲਾ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ ਨਾ ?”
ਭਾਬੀ ਜੀ ਬੋਲੇ ।

ਮੈਂ ਕਿਹਾ, “ਹੁਣ ਵੀ ਚਾਹੁੰਦਾ ਹਾਂ ਪਰ ਅੰਮ੍ਰਿਤ ਨੇ ਕਹਿ ਦਿਤਾ ਕਿ ਜਮੀਲਾ ਬਹੁ
ਬਣ ਕੇ ਏਸ ਘਰ ਵਿਚ ਨਹੀਂ ਵੜ ਸਕਦੀ ।”

“ਇਹ ਤਾਂ ਬੜੀ ਜ਼ਿਆਦਤੀ ਹੈ”, ਭਾਬੀ ਜੀ ਬੋਲੇ ।

ਮੈਂ ਕਿਹਾ, “ਹੈ ਤਾਂ ਪਰ ਕੀਤਾ ਕੀ ਜਾਵੇ । ਬਹੁਤ ਸਾਰੇ ਜੂਲਮ ਬਰਦਾਸ਼ਤ ਹੀ
ਕਰਨੇ ਪੈਂਦੇ ਹਨ ।”

“ਫੇਰ ਕੀ ਸੋਚਿਆ ?” ਭਾਬੀ ਜੀ ਨੇ ਪੁਛਿਆ ।

ਮੈਂ ਆਪਣੇ ਸ਼ਬਦਾਂ ਤੇ ਜ਼ੋਰ ਦੇ ਕੇ ਕਿਹਾ, “ਸ਼ਾਦੀ ਤਾਂ ਜਮੀਲਾ ਨਾਲ ਹੀ ਕਰਾਂਗਾ
ਤੇ ਘਰ ਛੱਡ ਦਿਆਂਗਾ ।”

“ਤਾਂ ਬਿਸਮਿੱਲਾ, ਵਿਆਹ ਕਰ ਕੇ ਆ ਜਾਓ । ਉਹ ਏਥੇ ਮੇਰੇ ਨਾਲ ਰਹੇਗੀ ।
ਮੈਂ ਵੀ ਇਕੱਲੀ ਹਾਂ ।”

“ਉਛਾਂ”, ਭਾਬੀ ਜੀ ਦੀ ਇਹ ਗੱਲ ਸੁਣ ਕੇ ਮੇਰਾ ਸਿਰ ਚਕਰਾ ਗਿਆ । ਇਹ
ਇਸਤ੍ਰੀ ਹੈ ਕਿ ਹਿੰਮਤ ਇਰਾਦੇ ਦਾ ਬੰਮੂ । ਆਪਣੇ ਲਈ ਨਿੱਤ ਇਕ ਨਵਾਂ ਬੋਝ
ਪੈਦਾ ਕਰ ਲੈਂਦੀ ਹੈ । ਇਹਦੀਆਂ ਆਪਣੀਆਂ ਜ਼ਰੂਰਤਾਂ ਤੇ ਸੁੰਮੌਵਾਰੀਆਂ ਕੀ ਘੱਟ
ਹਨ । ਪਰ ਹਿੰਮਤ ਹੈ ਤੇ ਹਿੰਮਤ ਦੇ ਸਹਾਰੇ ਪਤੀ ਦਾ ਵਜੋਗ ਤੇ ਨਜ਼ਰਬੰਦੀ ਦਾ
ਗਾਮ ਹੱਸ ਹੱਸ ਕੇ ਭੁਲਾਈ ਜਾਂਦੀ ਹੈ । ਮੈਂ ਰਤਾ ਸੋਚ ਕੇ ਜਵਾਬ ਦਿਤਾ, “ਮੈਂ ਵੀ
ਏਹੋ ਸੋਚ ਰਿਹਾ ਸਾਂ । ਪਰ ਅਜੇ ਵਕਤ ਲੱਗੇਗਾ । ਹੁਣੇ ਤਾਂ ਜਮੀਲਾ ਬੀਮਾਰ ਹੈ ।”

ਜਮੀਲਾ ਬੀਮਾਰ ਨਹੀਂ ਸੀ, ਬਿਲਕੁਲ ਚੰਗੀ ਭਲੀ ਸੀ, ਪਰ ਮੈਂ ਇਹ ਨਾ
ਕਹਿੰਦਾ ਤਾਂ ਉਹ ਜ਼ਿੱਦ ਤੇ ਉਤਰ ਆਉਂਦੀ । ਭਾਵੇਂ ਕਿ ਮੈਂ ਇਹ ਛੈਸਲਾ ਕੀਤਾ
ਸੀ ਕਿ ਭਾਬੀ ਜੀ ਨਾਲ ਮਸ਼ਵਰਾ ਕਰਨ ਬਾਅਦ ਹੀ ਸ਼ਾਦੀ ਕਰਾਂਗਾ ਤੇ ਉਹਨੂੰ
ਇਹਨਾਂ ਕੋਲ ਛੱਡ ਕੇ ਨੌਕਰੀ ਦੀ ਭਾਲ ਲਈ ਨਿਕਲਾਂਗਾ । ਭਾਬੀ ਜੀ ਜਮੀਲਾ ਦੀ
ਬੀਮਾਰੀ ਦੀ ਖਬਰ ਸੁਣ ਕੇ ਅਫਸੋਸ ਕਰਨ ਲੱਗ ਪਏ ਤੇ ਬੋਲੇ, “ਸੱਚ ਮੁੱਚ ਜਮੀਲਾ
ਬੜੀ ਪਿਆਰੀ ਕੁੜੀ ਹੈ ।”

ਮੈਂ ਬਾਹਰ ਚਲਾ ਗਿਆ, ਤੇ ਤਹਿ ਕਰ ਲਿਆ ਕਿ ਰਾਤ ਦੀ ਗੱਡੀ ਵਾਪਸ
ਚਲਾ ਜਾਵਾਂਗਾ ।

ਚਾਰ ਵਜੇ ਮੁੜਿਆ ਤਾਂ ਦੇਖਿਆ ਕਿ ਭਾਬੀ ਜੀ ਬਹੁਤ ਉਦਾਸ ਬੈਠੇ ਹਨ ।
ਉਹਨਾਂ ਦੇ ਹੱਥ ਵਿਚ ਟੈਲੀਗ੍ਰਾਮ ਸੀ, ਤੇ ਉਹਦੇ ਵਲ ਉਹ ਬੋਵੱਸ ਦੇਖੀ ਜਾ ਰਹੇ
ਸਨ । ਉਹਨਾਂ ਦੇ ਚਿਹਰੇ ਦਾ ਗੋਰਾ ਰੰਗ ਸੌਲਾ ਪੈ ਗਿਆ ਸੀ, ਮੈਂ ਚੁਪ ਧਾਰੀ ਉਹਨਾਂ
ਕੋਲ ਬੈਠ ਗਿਆ ।

“ਟੈਲੀਗ੍ਰਾਮ ਕੇਹੀ ਹੈ, ਭਾਬੀ ਜੀ ?”

“ਅਖਤਰ !” ਉਹ ਜਾਣੋ ਰੀਖ ਪਏ। ਤਾਰ ਮੇਰੇ ਹੱਥ ਵਿਚ ਫੜਾ ਦਿਤੀ ਤੇ ਸਿਰ ਮੇਜ਼ ਉਤੇ ਰੱਖ ਕੇ ਬੱਚਿਆਂ ਵਾਂਗ ਛੁੱਟ ਛੁੱਟ ਰੋਣ ਲੱਗੇ। ਨੰਨ੍ਹੇ ਭਾਈ ਨੂੰ ਚਾਰ ਸਾਲ ਦੀ ਕੈਦ ਹੋ ਗਈ ਸੀ, ਮੈਂ ਕੁਝ ਦੇਰ ਬਾਅਦ ਬੜੀ ਐਖਿਆਈ ਨਾਲ ਕਿਹਾ,

“ਭਾਬੀ ਜੀ, ਸਬਰ ਕਰੋ। ਅਜੇ ਤਾਂ ਹੋਰ ਵੀ ਇਮਤਿਹਾਨਾਂ ਵਿਚ ਪੈਣਾ ਪਵੇਗਾ”, ਤੇ ਭਾਬੀ ਜੀ ਨੂੰ ਜਾਣੋ ਸ਼ਾਂਤੀ ਆ ਗਈ।

“ਠੀਕ ਕਹਿਨਾਂ ਹੈਂ ਤੁੰ ਜੇ ਮੈਂ ਘਬਰਾ ਗਈ, ਤਾਂ ਬੱਚੇ ਹੋਰ ਵੀ ਘਬਰਾ ਜਾਣਗੇ।”

ਉਹ ਉਠੇ ਤੇ ਮੂੰਹ ਹੱਥ ਧੋਣ ਚਲੇ ਗਏ। ਜਦ ਵਾਪਸ ਆਏ ਤਾਂ ਮਲੂਮ ਹੁੰਦਾ ਸੀ ਕਿ ਇਕ ਲਹਿਰ ਸੀ ਜਿਹੜੀ ਆਈ ਤੇ ਲੰਘ ਗਈ। ਪਰ ਜਿੰਨਾ ਚਿਰ ਅਸੀਂ ਲੋਕ ਚਾਹ ਪੀਂਦੇ ਰਹੇ ਭਾਬੀ ਜੀ ਦੀ ਨਜ਼ਰ ਵਾਰ ਵਾਰ ਸਿੰਗਾਰ ਮੇਜ਼ ਤੇ ਰੱਖੀ ਭਾਈ ਜਾਨ ਦੀ ਤਸਵੀਰ ਦੁਆਲੇ ਨਚਦੀ ਰਹੀ। ਤਦੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਾਸਪੋਰਟ ਦੀ ਦਰਖਾਸਤ ਨਾਮਨਜ਼ੂਰ ਹੋ ਗਈ ਹੈ, ਤੇ ਉਸੇ ਰਾਤ ਉਹਨਾਂ ਦਾ ਦਿੱਲੀ ਜਾਣਾ ਜ਼ਰੂਰੀ ਹੋ ਗਿਆ ਹੈ।

ਉਸੇ ਰਾਤ ਭਾਬੀ ਜੀ ਦਿੱਲੀ ਚਲੇ ਗਏ, ਤੇ ਮੈਂ ਵਾਪਸ ਹੋ ਗਿਆ। ਰਾਤ ਦੇ ਸੰਨਾਟੇ ਵਿਚੋਂ ਗੱਡੀ ਲੰਘ ਰਹੀ ਸੀ ਤਾਂ ਮੈਨੂੰ ਐਉਂ ਜਾਪਦਾ ਸੀ ਜਿਵੇਂ ਭਾਬੀ ਜੀ ਮੈਨੂੰ ਰੋਸ਼ਨੀ ਵਿਖਾ ਰਹੀ ਹੋਵੇ। ਮੇਰੇ ਦਿਲ ਵਿਚ ਨਵੇਂ ਇਰਾਦੇ, ਨਵੇਂ ਹੋਸਲੇ ਪੈਦਾ ਹੋ ਰਹੇ ਸਨ। ਨਵੀਆਂ ਉਮੀਦਾਂ ਤੇ ਨਵੀਆਂ ਉਮੰਗਾਂ ਜਾਗ ਰਹੀਆਂ ਸਨ।

ਤਫ਼ਰੀਹ

ਸਾਗਲਿਹਾ ਆਬਿਦ ਹੁਸੈਨ

ਸੰਭ ਦਾ ਵੇਲਾ ਸੀ। ਕੁਰੂੜੇ ਮੀਂਹ ਨੇ ਮੌਸਮ ਬੜਾ ਸੁਹਾਉਣਾ ਬਣਾ ਦਿਤਾ ਸੀ। ਆਕਾਸ਼ ਵਿਚ ਬੱਦਲਾਂ ਦੇ ਟੁਕੜੇ ਇਕ ਢੂਜੇ ਦੇ ਪਿੱਛੇ ਨੱਸ ਰਹੇ ਸਨ, ਤੇ ਉਹਨਾਂ ਦੇ ਵਿਚ ਗੂਹੜੇ ਨੀਲੇ ਅਸਮਾਨ ਦੀ ਝਲਕ ਬੜੀ ਸੁੰਦਰ ਲਗਦੀ ਸੀ। ਸੂਰਜ ਦੀ ਗੋਲ ਥਾਲੀ ਸਹਿਜੇ ਸਹਿਜੇ ਪੱਛਮ ਦੇ ਦੁਮੇਲ ਵਲ ਸਰਕ ਰਹੀ ਸੀ ਤੇ ਉਹਦੇ ਚਾਰੋਂ ਪਾਸੇ ਇੰਦਰ ਧਨੁਸ਼ ਦੇ ਮਨਮੋਹਕ ਰੰਗ ਖਿੰਡੇ ਹੋਏ ਸਨ। ਪੱਕੇ ਖੇਤਾਂ ਦੀਆਂ ਸੁਨਹਿਰੀ ਬੱਲੀਆਂ ਹਵਾ ਵਿਚ ਝੂਲੇ ਖਾ ਰਹੀਆਂ ਸਨ। ਘਾਅ ਦਾ ਧਾਨੀ ਰੰਗ ਕੁਝ ਹੋਰ ਨਿੱਖਰ ਆਇਆ ਸੀ। ਕਿਤੇ ਕਿਤੇ ਖੜ੍ਹੇ ਪਾਣੀ ਦੇ ਛੱਪੜਾਂ ਵਿਚ ਕੰਵਲ ਦੇ ਨਿੱਕੇ ਨਿੱਕੇ ਛੁੱਲ ਮੁਸਕਰਾ ਰਹੇ ਸਨ। ਸੜਕ ਦੇ ਦੋਵੇਂ ਪਾਸੇ ਕੱਚੇ ਰਾਹ ਦੀ ਮਿੱਟੀ ਦੀ ਮਿੱਠੀ ਸੁਗੰਧ ਵਾਯੂਮੰਡਲ ਵਿਚ ਫੈਲੀ ਹੋਈ ਸੀ। ਆਕਾਸ਼ ਦੀਆਂ ਉਚਾਈਆਂ ਵਿਚ ਪੰਛੀ ਉਡਾਰੀਆਂ ਵਿਚ ਮਸਤ ਸਨ। ਕਦੇ ਕਦੇ ਉਹਨਾਂ ਦੀਆਂ ਖੁਸ਼ੀਆਂ ਭਰੀਆਂ ਕਿਲਕਾਰੀਆਂ ਕੰਨਾਂ ਵਿਚ ਗੁੰਜ ਉਠਦੀਆਂ ਸਨ।

ਉਹ ਨੱਠੀ ਜਾਂਦੀ ਕਾਰ ਦੀ ਖਿੜਕੀ ਵਿਚੋਂ ਇਹ ਸਭ ਕੁਝ ਜੁੜੀ ਬਿਰਤੀ ਨਾਲ ਦੇਖ ਰਿਹਾ ਸੀ। ਉਸ ਸਮੇਂ ਉਹ ਨਿਰਾ ਇਕ ਕਲਰਕ ਨਹੀਂ ਸੀ। ਉਹਦੇ ਅੰਦਰ ਦਾ ਕਲਾਕਾਰ ਧੁੱਸ ਮਾਰ ਕੇ ਬਾਹਰ ਨਿਕਲ ਆਇਆ ਸੀ, ਤੇ ਉਹਨੂੰ ਇਸ ਲੁਭਾਉਣੀ ਝਾਤ ਨੇ ਮੋਹ ਲਿਆ ਸੀ। ਉਸ ਸਮੇਂ ਉਹਨੂੰ ਆਪਣੀਆਂ ਸਭ ਚਿੰਤਾਵਾਂ ਵਿਸਰ ਗਈਆਂ ਸਨ। ਹਸਪਤਾਲ ਵਿਚ ਪਿਆ ਛੋਟਾ ਭਾਈ, ਜਿਹਨੂੰ ਦੇਖ ਕੇ ਉਹਦਾ ਦਿਲ ਮਸੋਸਿਆ ਜਾਂਦਾ ਸੀ, ਜੁਆਨ ਤੰਦਰੁਸਤ ਮੁੜਾ ਹੱਡੀਆਂ ਦਾ ਢਾਂਚਾ ਬਣ ਕੇ ਰਹਿ ਗਿਆ ਸੀ। ਪਰ ਖੈਰ ਜਾਨ ਤਾਂ ਬਚ ਗਈ। ਓਦੋਂ ਉਹ ਕਿੰਨਾ ਬੇਚੈਨ ਸੀ, ਪਰ ਹੁਣ ਕੁਝ ਦੇਰ ਲਈ ਉਹ ਗੱਲ ਵੀ ਜਿਹਨ ਵਿਚੋਂ ਨਿਕਲ ਗਈ। ਬੱਚੇ ਦੇ ਸਕੂਲ ਦੀ ਤਿੰਨ ਮਹੀਨੇ ਦੀ ਛੀਸ ਦਾ ਬੋਡ, ਜਿਹੜਾ ਉਹਨੂੰ ਕੁਚਲੀ ਜਾਂਦਾ ਸੀ, ਉਹ ਵੀ ਕਿਧਰੇ ਏਧਰ ਓਧਰ ਡਿਗ ਪਿਆ ਸੀ। ਉਹਦਾ ਪਿਆਰਾ ਪਿਆਰਾ ਨੌਂ ਸਾਲ ਦਾ ਬਬਲੂ ਜਦ ਬੁਲ੍ਹੀਆਂ ਵਿੰਗੀਆਂ ਕਰ ਕੇ ਕਹਿੰਦਾ “ਪਾਪਾ, ਸਕੂਲ ਦੀ ਛੀਸ ਕਦ ਦਿਉਗੇ ?” ਤਾਂ ਉਹ ਕੰਬ ਜਾਂਦਾ ! ਕਿੰਨਾ ਖੁਸ਼ ਹੋਇਆ ਸੀ ਉਹ ਉਹਨੂੰ

ਅੰਗਰੇਜ਼ੀ ਸਕੂਲ ਵਿਚ ਦਾਖਲ ਕਰਵਾ ਕੇ । ਕਿੰਨੀ ਤਸੱਲੀ ਤੇ ਮਾਣ ਮਹਿਸੂਸ ਹੋਇਆ ਸੀ । ਉਹਦਾ ਬੱਚਾ ਇਕ ਵਧੀਆ ਸਕੂਲ ਵਿਚ ਵਿਦਿਆ ਪ੍ਰਾਪਤ ਕਰੇਗਾ । ਉਹਦੀਆਂ ਮਾਨਸਿਕ ਤੇ ਦਿਮਾਗੀ ਸਿਫ਼ਤਾਂ ਉੱਭਰ ਕੇ ਸਾਹਮਣੇ ਆਉਣਗੀਆਂ । ਆਪਣੇ ਬਾਪ ਵਾਂਗ ਨਹੀਂ (ਜਿਹਨੂੰ ਉਹਨੇ ਅੱਬਾ ਦੀ ਬਜਾਏ ਪਾਪਾ ਕਹਿਣਾ ਸੁਰੂ ਕਰ ਦਿਤਾ ਸੀ) ਕਿ ਛੋਟੇ ਜਿਹੇ ਕਸਬੇ ਦੇ ਸਰਕਾਰੀ ਸਕੂਲ ਵਿਚ ਪੜ੍ਹਿਆ । ਨਾ ਅੰਗਰੇਜ਼ੀ ਚੰਗੀ ਹੋਈ, ਨਾ ਵਿਦਿਆ ਦੀ ਪੱਧਰ ਉੱਚੀ ਹੋ ਸਕੀ । ਕਾਲਜ ਵੀ ਤਾਂ ਕੰਬਖਤ ਅਜਿਹਾ ਸੀ, ਜਿਥੇ ਵਿਦਿਆ ਦਾ ਮਾਧਿਅਮ ਮਾਂ ਬੋਲੀ ਸੀ । ਉਹਨੇ ਬਚਪਨ ਤੋਂ ਉੱਚੀ ਪੱਧਰ ਦੇ ਸਕੂਲਾਂ ਕਾਲਜਾਂ ਵਿਚ ਪੜ੍ਹਾਈ ਕੀਤੀ ਹੁੰਦੀ ਤਾਂ ਉਹਦੀ ਅੰਗਰੇਜ਼ੀ ਚੰਗੀ ਹੁੰਦੀ, ਕਿਤੋਂ ਬਾਹਰੋਂ ਜਾ ਕੇ ਡਿਗਰੀ ਲਿਆਉਂਦਾ ਤਾਂ ਅੱਜ ਉਹ ਕੁਝ ਹੋਰ ਹੀ ਹੁੰਦਾ । ਦੇਸ਼ ਉਹਦੀ ਕਦਰ ਕਰਦਾ, ਉਹਦਾ ਮੁੱਲ ਪਛਾਣਦਾ । ਏਸ ਵੱਡੇ ਕਲਾਕਾਰ ਨੂੰ ਜਿੰਦਗੀ ਕੁਝ ਦਿੰਦੀ, ਉਹ ਜਿੰਦਗੀ ਨੂੰ ਕੁਝ ਦੇ ਸਕਦਾ ! ਤੇ ਹੁਣ ਉਹ ਕੀ ਹੈ ! ਇਕ ਮਮੂਲੀ ਕਲਰਕ, ਜਿਹੜਾ ਆਪਣੇ ਅੰਦਰ ਦੇ ਕਲਾਕਾਰ ਨੂੰ ਆਪਣੀ ਮਾਤ੍ਰੀ ਭਾਸ਼ਾ ਵਿਚ ਕੁਝ ਸ਼ਿਅਰ ਕਹਿ ਕੇ, ਕੁਝ ਕਹਾਣੀਆਂ ਲਿਖ ਕੇ ਪਰਚਾ ਲੈਂਦਾ ਹੈ । ਦੇਸੀ ਜਥਾਨ ਦੇ ਏਸ ਮਮੂਲੀ ਲੇਖਕ ਨੂੰ ਲੋਕ ਨਜ਼ਰ ਚੁਕ ਕੇ ਕਿਉਂ ਦੇਖਣ । ਭਲਾ ਕਦੇ ਇਸ ਤਰ੍ਹਾਂ ਕਦਰ ਪੈ ਸਕਦੀ ਹੈ । ਉਹਦੇ ਕੁਝ ਦੋਸਤ ਤੇ ਸਾਬੀ ਉਹਦੇ ਤੇ ਤਰਸ ਖਾਂਦੇ, “ਕਾਸ਼ ਤੂੰ ਅੰਗਰੇਜ਼ੀ ਵਿਚ ਲਿਖਦਾ ਹੁੰਦਾ । ਘੱਟੋ ਘੱਟ ਅਨੁਵਾਦ ਹੀ ਕਰ ਸਕਦਾ ਆਪਣੀਆਂ ਚੀਜ਼ਾਂ ਦਾ ਅੰਗਰੇਜ਼ੀ ਵਿਚ ।” ਇਹ ਤਰਸਖੇਰੀ ਉਹਦੇ ਸਰੀਰ ਵਿਚ ਕੰਡਿਆਂ ਵਾਂਗੂੰ ਚੁਭਦੀ । ਪਰ ਉਤ ਤਾਂ ਹਮੇਸ਼ਾ ਤੋਂ ਘੱਟ ਬੋਲਣ ਵਾਲਾ ਸੀ, ਤੇ ਘੱਟ ਮਿਲਣ ਜੁਲਣ ਵਾਲਾ । ਜਿਹਨੂੰ ਦੱਬੂ ਕਹਿੰਦੇ ਹਨ । ਤੇ ਸੱਚਾ ਹੀ । ਮਾਂ ਬੋਲੀ ਤੇ ਗਰੀਬ ਰਿਸਤੇਦਾਰ ! ਦੌਵੇਂ ਇਕੋ ਕਿਸ਼ਤੀ ਵਿਚ ਸਵਾਰ ਹੁੰਦੇ ਹਨ । ਆਤਮ-ਹੀਣਤਾ ਦੇ ਅਜਿਹੇ ਦੌਰੇ ਉਹਨੂੰ ਅਕਸਰ ਪਿਆ ਕਰਦੇ ਸਨ । ਸ਼ਾਇਦ ਇਸੇ ਲਈ ਬਬਲੂ ਨੂੰ ਉਸ ਮਹਿਗੇ ਸਕੂਲ ਵਿਚ ਦਾਖਲ ਕਰਾਉਣ ਖਾਤਰ ਉਹਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ । ਤੇ ਲੋੜੇ ਬੇਲੋੜੇ, ਦੋਸਤਾਂ ਤੇ ਸਾਬੀਆਂ ਦੇ ਸਾਹਮਣੇ ਉਸੇ ਦੇ ਸਕੂਲ ਦੀ ਕਹਾਣੀ ਛੇੜ ਬਹਿੰਦਾ ਸੀ ।

ਪਰ ਹੁਣ—ਉਸ ਮਹਿੰਗੇ ਸਕੂਲ ਦੀ ਛੀਸ, ਕਿਤਾਬਾਂ, ਕਾਪੀਆਂ, ਯੂਨੀਫ਼ਰਮ ਤੇ ਰੋੜ ਰੋੜ ਦੀਆਂ ਮੰਗਾਂ ਨੇ ਉਹਦਾ ਪੀਚਰਾ ਕੱਢ ਦਿਤਾ ਸੀ । ਪਤਨੀ ਦੇ ਸਾਰੇ ਜੋਵਰ ਵਿਕ ਚੁਕੇ ਸਨ । ਉਹਦੀਆਂ ਕਿਤਾਬਾਂ ਤੇ ਨੌਬਤ ਆ ਗਈ ਸੀ । ਪਰ ਹੁਣ ਕੀ ਹੋਵੇਗਾ ? ਟਿਊਸ਼ਨ ਮਿਲਣ ਦੀ ਉਮੀਦ ਸੀ ਤੇ ਅਭਿਲਾਸ਼ਾ ਤੇ ਯਥਾਰਥ ਵਿਚ ਬੜਾ ਪੰਧ ਹੈ । ਉਹ ਉਜ ਤੋਂ ਲੁਕਿਆ ਨਹੀਂ ਸੀ ਹੋਇਆ । ਪਰ ਆਸ ਢਾਰਸ ਬੰਨ੍ਹਾਉਂਦੀ, ਕਿਸੇ ਕਵੀ ਦਰਬਾਰ ਦਾ ਬੁਲਾਵਾ, ਕਿਤਾਬ ਦੀ ਰਾਇਲਟੀ, ਲੇਖਾਂ ਦਾ

ਸੇਵਾ ਫਲ—ਕਿਸੇ ਕਿਤਾਬ ਤੇ ਪੁਰਸਕਾਰ—ਕੀ ਹੋਇਆ ਦੁਨੀਆਂ ਵਿਚ ਕਰਾਮਤਾਂ ਵੀ ਤਾਂ ਹੁੰਦੀਆਂ ਰਹਿੰਦੀਆਂ ਹਨ। ਪਰ ਉਸ ਸਮੇਂ ਦੌੜੀ ਜਾਂਦੀ ਮੋਟਰ ਦੇ ਬਰਾਬਰ ਨੱਸੇ ਜਾਂਦੇ ਉਹਨਾਂ ਨਜ਼ਾਰਿਆਂ ਤੇ ਉਸ ਸੁਹਾਊਣੇ ਵਾਯੂਮੰਡਲ ਨੇ ਉਹਨੂੰ ਹੋਰ ਸਭ ਕੁਝ ਭੁਲਾ ਦਿਤਾ। ਕਲਪਨਾ ਦੀ ਵਾਦੀ ਦੀ ਸੈਰ ਤੇ ਕੁਦਰਤ ਦੇ ਨਜ਼ਾਰਿਆਂ ਦੀ ਸੁੰਦਰਤਾ, ਏਹੀਓਂ ਤਾਂ ਦੇ ਸਵੱਰਗ ਸਨ ਜਿਹੜੇ ਉਹਨੂੰ ਹੌਸਲਾ, ਉਮੰਗ, ਉਮੀਦ, ਤੇ ਜਿੰਦਗੀ ਦੀ ਡੋਰ ਨੂੰ ਬੰਮੂਣ ਦੀ ਤਾਕਤ ਦਿੰਦੇ ਸਨ।

ਖੇਤਾਂ ਦੀਆਂ ਵੱਟਾਂ ਤੇ ਮੋਰਾਂ ਦੇ ਝੁੰਡ ਪੀਹੂ ਪੀਹੂ ਕਰ ਰਹੇ ਸਨ। ਕਿਸੇ ਖੇਤ ਵਿਚਾਲੇ ਇਕ ਨਰ ਮਸਤੀ ਦੀ ਹਾਲਤ ਵਿਚ ਐਉਂ ਨੱਚ ਰਿਹਾ ਸੀ ਕਿ ਬਿਨਾਂ ਇਕ ਚਿੱਤਰੇ ਹੋਏ ਪੱਖੇ ਤੋਂ ਹੋਰ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ। ਤਿੱਤਰਾਂ ਦੇ ਚੂਹਕਣ ਤੋਂ 'ਸੁਭਾਨ ਤੇਰੀ ਕੁਦਰਤ' ਦੀ ਵਕਾਰ ਭਰੀ ਆਵਾਜ਼ ਉੱਚੀ ਹੋ ਰਹੀ ਸੀ। ਤੇ ਪਸੂ ਇਕ ਆਕਰਸ਼ਕ ਸ਼ਾਨ ਨਾਲ ਕਤਾਰਾਂ ਬੰਨ੍ਹੀਂ ਆਪਣੇ ਠਿਕਾਣਿਆਂ ਵਲ ਝੂਮਦੇ ਤੁਰੇ ਜਾ ਰਹੇ ਸਨ, ਤੇ ਉਹਨਾਂ ਦੇ ਗਲਾਂ ਵਿਚ ਪਈਆਂ ਟੱਲੀਆਂ ਵਿਚੋਂ ਇਕ ਦਰਦੀਲਾ ਸੰਗੀਤ ਪੈਦਾ ਹੋ ਰਿਹਾ ਸੀ।

"ਰੋਕੋ-ਰੋਕੋ-ਜਲਦੀ-ਜਲਦੀ!" ਗੱਡੀ ਇਕ ਝਟਕੇ ਨਾਲ ਰੁਕੀ ਤਾਂ ਉਹ ਲੁੜ੍ਹਕ ਕੇ ਸੇਠ ਸਾਹਬ ਦੀ ਗੋਦ ਵਿਚ ਸੀ। ਘਬਰਾ ਕੇ ਅਲੱਗ ਹੋਇਆ ਤਾਂ ਉਹ ਮੁਸਕਰਾ ਰਹੇ ਸਨ। ਜਾਨ ਵਿਚ ਜਾਨ ਆਈ। ਉਹਨਾਂ ਦਾ ਇਕ ਮਾਮੂਲੀ ਨੌਕਰ ਉਹਨਾਂ ਦੀ ਗੋਗੜ ਨੂੰ ਜੱਫੀ ਪਾ ਲਵੇ! ਉਛਾ! ਕਲੂ ਜਦ ਉਹ ਆਪਣੇ ਕੰਮ ਦੇ ਸਿਲਸਿਲੇ ਵਿਚ ਰਵਾਨਾ ਹੋ ਰਹੇ ਸਨ ਤਾਂ ਉਹਨਾਂ ਨੇ ਆਪ ਹੀ ਕਿਹਾ ਸੀ, ਚਲੋ ਬਈ, ਤੁਹਾਨੂੰ ਸੈਰ ਕਰਵਾ ਲਿਆਈਏ। ਉਹ ਇਹਦੇ ਤੇ ਪਤਾ ਨਹੀਂ ਕਿਉਂ ਮਿਹਰਬਾਨ ਸਨ। ਅਕਸਰ ਉਸ ਤੋਂ ਗਜ਼ਲਾਂ ਸੁਣਦੇ, ਤੇ ਉਹਨਾਂ ਦੀ ਇਹ ਮਿਹਰਬਾਨੀ ਤਾਂ ਉਹ ਕਿਸੇ ਤਰ੍ਹਾਂ ਨਹੀਂ ਭੁਲ ਸਕਦਾ ਕਿ ਉਹਨਾਂ ਨੇ ਭਾਵੇਂ ਉਹਦੀ ਦੋ ਦਿਨ ਨੂੰ ਤੁਹਾਨੂੰ ਤਾਂ ਨਾਂਹ ਕਰ ਦਿਤੀ ਸੀ, ਪਰ ਰਸਤੇ ਵਿਚ ਅੱਧਾ ਘੰਟਾ ਉਹਦੇ ਭਾਈ ਦੀ ਪਿੰਡ ਕੌਲ ਠਹਿਰ ਗਏ ਸਨ। ਮੁੰਡਿਆਂ ਨੇ ਸੈਰ ਕੀਤੀ, ਸੇਠ ਜੀ ਨੇ ਡਾਕ ਬੰਗਲੇ ਵਿਚ ਅਰਾਮ ਕੀਤਾ, ਤੇ ਉਹਨੇ ਜਾ ਕੇ ਭਾਈ ਨੂੰ ਦੇਖ ਲਿਆ। ਤੇ ਹੁਣ ਉਹ ਵਾਪਸ ਜਾ ਰਹੇ ਸਨ। ਅੱਗੇ ਸੇਠ ਜੀ ਦੇ ਦੋਵੇਂ ਪੁੱਤਰ ਬੈਠੇ ਹੋਏ ਸਨ, ਜਿਹਨਾਂ ਦੇ ਬਹੁਤ ਸਾਰੇ ਸ਼ੋਕਾਂ ਵਿਚੋਂ ਇਕ ਸ਼ਿਕਾਰ ਵੀ ਸੀ। ਦੋ ਭਰੀਆਂ ਬੰਦੂਕਾਂ ਨਾਲ ਸਨ। ਕੀ ਪਤਾ ਕਿਥੇ ਸ਼ਿਕਾਰ ਮਿਲ ਜਾਏ।

ਤੇ ਉਹ ਸਾਰਾ ਰਾਹ ਉਹਨਾਂ ਭਰੀਆਂ ਬੰਦੂਕਾਂ ਵਲੋਂ ਪਰੇਸ਼ਾਨ ਰਿਹਾ ਸੀ। ਕਿ ਜੇ ਹਚਕੋਲੇ ਨਾਲ ਜੇ ਬੰਦੂਕ ਚਲ ਗਈ ਫੇਰ? ਕੌਣ ਕੌਣ ਇਹਦੀ ਭੇਟ ਚੜ੍ਹੇਗਾ? ਇਕ ਵਾਰ ਉਹਨੇ ਤਿਜਕਦਿਆਂ ਹੋਇਆਂ ਕਿਹਾ ਵੀ, "ਸਾਹਬ, ਇਹ ਬੰਦੂਕਾਂ ਭਰੀਆਂ ਹੋਈਆਂ ਹਨ?" ਸੇਠ ਸਾਹਬ ਉਹਦੇ ਡਰਾਕਲਪਣ ਤੇ ਹੱਸ ਪਏ, "ਜਾਨ

ਬਹੁਤ ਪਿਆਰੀ ਹੈ ਕੀ ?" ਤੇ ਉਹ ਇਹ ਵੀ ਨਾ ਕਹਿ ਸਕਿਆ ਕਿ ਜੇ ਉਹ ਜ਼ਬਹੀ ਹੋ ਗਿਆ ਤਾਂ ਇਲਾਜ ਵੀ ਨਹੀਂ ਕਰਵਾ ਸਕੇਗਾ ਤੇ ਜੇ ਮਰ ਗਿਆ ਤਾਂ ਜੁਆਨ ਪਤਨੀ ਤੇ ਦੋ ਬੱਚੇ ਦੁਨੀਆਂ ਵਿਚ ਬੇਸਹਾਰਾ ਹੋ ਜਾਣਗੇ ।

ਦਰਵਾਜ਼ਾ ਖੋਲ੍ਹੁ ਕੇ ਸੇਠ ਸਾਹਬ ਦੇ ਦੋਵੇਂ ਪੁਤਰ ਬੰਦੂਕਾਂ ਛੁਪਾਈ ਦੌੜਦੇ ਹੋਏ ਸਾਹਮਣਲੇ ਖੇਤ ਵਿਚ ਵੜ ਗਏ । ਕੁਝ ਛਿਨਾਂ ਬਾਅਦ ਠਾਈਂ ਠਾਈਂ ਦੀਆਂ ਦੋ ਆਵਾਜ਼ਾਂ ਆਈਆਂ । ਬਹੁਤ ਸਾਰੇ ਪੰਛੀ ਡਰ ਕੇ ਉੱਚੇ ਆਕਾਸ਼ ਵਿਚ ਉੱਡ ਗਏ । ਇਕ ਤਿੱਤਰ ਤੀਰ ਦੀ ਤੇਜ਼ੀ ਨਾਲ ਸੜਕ ਦੇ ਕਿਨਾਰੇ ਇਕ ਨਾਲੇ ਕੋਲ ਫਿਗ ਪਿਆ । ਓਧਰੋਂ ਮੁੰਡੇ ਦੌੜੇ, ਏਧਰੋਂ ਪਠਾਣ ਡਰਾਈਵਰ ਨੱਸਿਆ ਤੇ ਕੁਝ ਮਿੰਟਾਂ ਬਾਅਦ ਹੰਭਦੇ ਹੋਏ ਸ਼ਿਕਾਰੀ ਜਿਹਨਾਂ ਦੇ ਚਿਹਰੇ ਜੋਸ਼ ਤੇ ਖੁਸ਼ੀ ਨਾਲ ਸੁਰਖ ਹੋ ਰਹੇ ਸਨ, ਹੱਥ ਵਿਚ ਕੁਝ ਲਟਕਾਈ ਮੋਟਰ ਵਲ ਆ ਰਹੇ ਸਨ ।

"ਤਿੱਤਰ—ਦੋ ਤਿੱਤਰ—ਪਿਤਾ ਜੀ ਦੇਖੋ—ਕਿੰਨੇ ਮੋਟੇ ਨੇ ਤੇ ਕਿੰਨੇ ਸੋਹਣੇ !" ਉਹ ਸਾਹਮਣੇ ਖੜ੍ਹੇ ਉਹਨਾਂ ਤਿੱਤਰਾਂ ਨੂੰ ਨਚਾ ਰਹੇ ਸਨ ਜਿਹੜੇ ਕੁਝ ਹੀ ਛਿਨ ਪਹਿਲਾਂ ਜ਼ਿੰਦਗੀ ਤੇ ਖੁਸ਼ੀ ਨਾਲ ਭਰਪੂਰ 'ਸੁਭਾਨ ਤੇਰੀ ਕੁਦਰਤ' ਦਾ ਰਾਗ ਅਲਾਪ ਰਹੇ ਸਨ ।

ਉਹਦੇ ਪੂਰੇ ਸਰੀਰ ਵਿਚ ਇਕ ਠੰਢੀ ਲਹਿਰ ਦੌੜ ਗਈ, ਤੇ ਉਹਨੇ ਘਬਰਾ ਕੇ ਦੋਹਾਂ ਹੱਥਾਂ ਨਾਲ ਮੂੰਹ ਛੁਪਾ ਲਿਆ । "ਉਛ ਇਹ ਇਨਸਾਨ ! ਆਹ ਤਫ਼ਰੀਹ ਹੈ ਇਹਨਾਂ ਦੀ !"

ਕਦੇ ਬੇਜਬਾਨ, ਨਿਰਦੋਸ਼ ਜਾਨਵਰਾਂ ਦਾ ਸ਼ਿਕਾਰ ਕਰ ਕੇ ਉਹਨਾਂ ਦੀ ਜਾਨ ਲੈ ਲੈਂਦਾ ਹੈ—ਤਫ਼ਰੀਹ ਦੇ ਨਾਂ ਤੇ !

ਤੁਂ ਕਦੇ ਆਪਣੇ ਹੀ ਹਮਜਿਨਸਾਂ ਦਾ, ਆਪਣੇ ਹੀ ਭਾਈਆਂ ਦਾ ਲਹੂ ਵਹਾਉਂਦਾ ਹੈ, ਅਦਲ ਤੇ ਇਨਸਾਫ਼, ਸੱਚ ਤੇ ਸੁਤੰਤਰਤਾ ਦੀ ਹਮਾਇਤ ਦੇ ਨਾਂ ਤੇ ! ਮੋਟਰ ਸਵਾਰ ਉਹਦੀ ਬੁਜ਼ਦਿਲੀ ਦਾ ਮਜ਼ਾਕ ਉਡਾ ਰਹੇ ਸਨ । "ਬਈ ਕੀ ਕੁੜੀਆਂ ਵਾਂਗੂੰ ਹੰਝੂ ਛੋਲ੍ਹਣ ਲੱਗਾ ਹੈ ।" ਸੇਠ ਸਾਹਬ ਨੇ ਮੁਸਕਰਾ ਕੇ ਕਿਹਾ । ਪਰ ਉਹਦੀਆਂ ਅਖਾਂ ਭਰ ਆਈਆਂ ਸਨ ਤੇ ਉਹ ਨਿਚੱਲਾ ਬੈਠਾ ਸੀ । ਹੁਣ ਵਾਯੂਮੰਡਲ ਦਾ ਸੁਹਾਊਣਾਪਣ, ਆਕਾਸ਼ ਦੀ ਸੁੰਦਰਤਾ, ਧਰਤੀ ਦਾ ਸੁਹੱਪਣ, ਸਭ ਅਲੋਪ ਹੋ ਗਏ ਸਨ ਤੇ ਰਬ ਦੀ ਸਰਬ ਸ੍ਰੋਸ਼ਟ ਕਿਰਤ ਦੀ ਬੇਦਰਦੀ ਤੇ ਹਵਸ ਨੰਗੀ ਹੋ ਕੇ ਉਹਦੇ ਸਾਹਮਣੇ ਨਚ ਰਹੀ ਸੀ ! "ਰੋਕੋ ! ਰੋਕੋ ! ਰੋਕੋ !"

ਫੇਰ ਗੱਡੀ ਰੁਕੀ । ਫੇਰ ਸ਼ਿਕਾਰੀ ਨੱਸੇ । ਫੇਰ ਚੰਗਾੜੇ ਉਠੇ । ਫੇਰ ਆਵਾਜ਼ਾਂ ਗੁੰਜੀਆਂ । ਫੇਰ ਜ਼ਿੰਦਗੀ ਨਾਲ ਭਰਪੂਰ ਕਈ ਜਾਨਾਂ ਇਨਸਾਨ ਦੇ ਜੀਅ ਪਰਚਾਵੇ ਦੀ ਭੇਟ ਚੜ੍ਹ੍ਹ ਗਈਆਂ ।

ਸਾਹਿਬਜ਼ਾਦੇ ਇਕ ਪਾਸੇ ਦੌੜੇ, ਮਰੇ ਪੰਛੀ ਚੁਕਣ, ਡਰਾਈਵਰ ਦੂਜੇ ਪਾਸੇ ਨੱਸਿਆ ਜਿਥੇ ਉਹਨੇ ਇਕ ਪੰਛੀ ਨੂੰ ਫੱਟੋੜ ਹਾਲਤ ਵਿਚ ਦੇਖਿਆ ਸੀ।

ਉਹ ਕਾਰ ਵਿਚੋਂ ਉਤਰ ਕੇ ਉਸ ਪਿੜ ਕੋਲ ਜਾ ਖੜਾ ਹੋਇਆ, ਜਿਥੇ ਕੁਝ ਪੋਂਡੂ ਕਿਰਸਾਣ ਇਹਨਾਂ ਸ਼ਿਕਾਰੀਆਂ ਦੀਆਂ ਗੱਲਾਂ ਕਰ ਰਹੇ ਸਨ। ਤੇ ਫੇਰ ਉਹਨੇ ਦੇਖਿਆ ਕਿ ਇਕ ਛੋਟਾ ਜਿਹਾ ਜਖਮੀ ਤਿੱਤਰ ਘਿਸਰਦਾ ਹੋਇਆ ਆਇਆ ਤੇ ਇਕ ਤੂੜੀ ਦੇ ਢੇਰ ਵਿਚ ਵੜ ਗਿਆ। ਇਕ ਅੱਧੱਖੜ ਕਿਰਸਾਣ ਨੇ ਘਬਰਾ ਕੇ ਉਸ ਵਲ ਤੱਕਿਆ ਤੇ ਦੋ ਤਿੰਨ ਪੂਲੀਆਂ ਉਸ ਉਤੇ ਰੱਖ ਦਿਤੀਆਂ। ਉਹ ਸਿਰ ਚੁਕੀ ਉਹਨਾਂ ਸਹਿਮੇ ਹੋਏ ਪੰਛੀਆਂ ਨੂੰ ਉਡਦਿਆਂ ਦੇਖ ਰਿਹਾ ਸੀ ਜਿਹੜੇ ਸੱਭਯ ਇਨਸਾਨ ਦੇ ਇਸ ਲਾਡਲੇ ਹਥਿਆਰ ਤੋਂ ਡਰ ਕੇ ਉੱਚੇ, ਹੋਰ ਉੱਚੇ, ਉੱਡੇ ਚਲੇ ਜਾ ਰਹੇ ਸਨ। ਜਿਥੇ ਉਹ ਉਸ ਜੀਵ ਤੋਂ ਸੁਰੱਖਿਅਤ ਰਹਿ ਸਕਣ ਜਿਹੜਾ ਆਪਣੇ ਆਪ ਨੂੰ ਇਨਸਾਨ ਕਹਿੰਦਾ ਹੈ।

ਏਨੇ ਵਿਚ ਤਿੰਨੋਂ ਸ਼ਿਕਾਰੀ ਓਥੇ ਆ ਪਹੁੰਚੇ। ਉਹਨਾਂ ਦੇ ਹੱਥਾਂ ਵਿਚ ਦੋ ਮਰੇ ਹੋਏ ਪੰਛੀ ਲਟਕ ਰਹੇ ਸਨ, ਤੇ ਤੀਜੇ ਦੀ ਭਾਲ ਵਿਚ ਉਹ ਭਟਕ ਰਹੇ ਸਨ। ਇਹ ਪੰਛੀ ਉਹਨਾਂ ਨੂੰ ਖਾਣ ਲਈ ਨਹੀਂ ਸੀ ਚਾਹੀਦੇ, ਸਗੋਂ ਆਪਣੇ ਸ਼ੌਕ ਦੀ ਤਸਲੀ ਲਈ, ਤਛਰੀਹ ਦੀ ਤਲਾਸ਼ ਵਿਚ ਸ਼ਿਕਾਰ ਕੀਤੇ ਸਨ।

ਉਹ ਵਿਗੜ ਰਹੇ ਸਨ, ਬੁੜਬੁੜਾ ਰਹੇ ਸਨ, ਧਮਕੀਆਂ ਦੇ ਰਹੇ ਸਨ, ਤੇ ਲਾਲਚ ਵੀ। “ਕਿਥੇ ਗਿਆ ਸਾਡਾ ਸ਼ਿਕਾਰ ? ਏਥੇ ਹੀ ਕਿਤੇ ਹੈ। ਤੁਸੀਂ ਉਹਨੂੰ ਕਿਤੇ ਛੁਪਾ ਦਿਤਾ ! ਢੂੰਡੋ ਉਹਨੂੰ। ਅਸੀਂ ਤੁਹਾਨੂੰ ਪੰਜ ਰੂਪਏ ਦੇਵਾਂਗੇ।”

ਇਕ ਦੋ ਨੌਜਵਾਨ ਫੱਟੋੜ ਤਿੱਤਰ ਨੂੰ ਭਾਲਣ ਲੱਗੇ। ਪੰਜ ਰੂਪਏ ਦਾ ਚੋਗਾ ਉਹਨਾਂ ਗਰੀਬਾਂ ਲਈ ਬੜੀ ਵੱਡੀ ਗੱਲ ਸੀ।

ਤੇ ਉਹ ਅੱਧੱਖੜ ਕਿਰਸਾਣ ਉਹਨਾਂ ਪੂਲੀਆਂ ਕੋਲ ਬੈਠਾ ਬਾਹਰੋਂ ਬੜਾ ਸ਼ਾਂਤ ਨਜ਼ਰ ਆ ਰਿਹਾ ਸੀ, ਪਰ ਉਹਦੀਆਂ ਪੁਤਲੀਆਂ ਬੇਚੈਨੀ ਨਾਲ ਉੱਪਰ ਹੇਠ ਹੋ ਰਹੀਆਂ ਸਨ, ਤੇ ਉਹਦੇ ਚਿਹਰੇ ਦਾ ਰੰਗ ਉਡਿਆ ਹੋਇਆ ਸੀ।

ਫੇਰ ਉਹ ਤਿੰਨੋਂ ਦੂਜੇ ਪਾਸੇ ਦੌੜ ਗਏ। ਤਿੱਤਰਾਂ ਦੀ ਇਕ ਹੋਰ ਸੁੰਦਰ ਜੋੜੀ ਦੂਰ ਕਿਸੇ ਖੇਤ ਵਿਚ ਚਹਿਰਹਾ ਰਹੀ ਸੀ। ਉਹ ਓਥੇ ਹੀ ਖੜਾ ਰਿਹਾ।

“ਬਾਬਾ।”

“ਹਾਂ, ਪੁਤ।”

“ਤੂੰ ਉਹਦੀ ਮਲ੍ਹਮ ਪੱਟੀ ਕਰੋਂਗਾ ਨਾ ?”

“ਕੀਹਦੀ ?”

“ਫੱਟੋੜ ਤਿੱਤਰ ਦੀ ਬਾਬਾ।”

ਉਹਨੇ ਰੀਗਾਨੀ ਨਾਲ ਵੇਖਿਆ । ਤਾਂ ਮੋਟਰ ਚੜ੍ਹੇ ਸ਼ਿਕਾਰੀਆਂ ਵਿਚ ਇਨਸਾਨ ਵੀ ਮਿਲ ਜਾਂਦੇ ਹਨ !

ਬੁਢੇ ਨੇ ਪੂਲੀਆਂ ਵਿਚ ਹੱਥ ਪਾ ਕੇ ਇਕ ਸਹਿਮੀ ਹੋਈ, ਫੱਟੜ, ਨਿੱਕੀ ਜਿਹੀ ਜਾਨ ਨੂੰ ਕਢਿਆ ਤੇ ਛਾਤੀ ਨਾਲ ਲਾ ਲਿਆ ।

"ਹਾਂ ਪੁਤ । ਮੈਂ ਇਹਦਾ ਓਹੜ ਪੋਹੜ ਕਰੁੰਗਾ । ਇਹ ਰਾਜੀ ਹੋ ਜਾਓ !"

"ਤੂੰ ਮਹਾਨ ਹੈਂ ਬਾਬਾ ।" ਉਹਦੀਆਂ ਅੱਖਾਂ ਨਾ ਜਾਣੇ ਕਿਉਂ ਭਰ ਆਈਆਂ ।

"ਕੀ ਕਿਹਾ ਬਾਬੂ ?"

"ਕੁਝ ਨਹੀਂ । ਤੂੰ ਇਨਸਾਨ ਹੈਂ । ਸੱਚਮੁਚ ਦਾ ਇਨਸਾਨ !"

ਉਹਨੇ ਝੁਕ ਕੇ ਬੁਢੇ ਦੇ ਖੁਰਪੜੇ ਮੌਲੇ ਹੱਥ ਨੂੰ ਜਿਸ ਵਿਚ ਜਖਮੀ ਪੰਛੀ ਤੜਪ ਰਿਹਾ ਸੀ, ਅੱਖਾਂ ਨਾਲ ਲਾ ਲਿਆ ।

"ਓ ਬਈ ਆਓ ਨਾ ! ਓਥੇ ਕੀ ਕਰ ਰਹੇ ਹੋ ?" ਸੇਠ ਸਾਹਬ ਨੇ ਆਵਾਜ਼ ਦਿਤੀ ।

ਉਹ ਆਹਿਸਤਾ ਆਹਿਸਤਾ ਮੋਟਰ ਵਲ ਚੱਲ ਪਿਆ ।

ਖੁਸ਼ੀ ਦੇ ਮੌਸਮ

ਅਲੀ ਬਾਕਰ

ਕਿਸੇ ਮਿਸਿੱਚ ਐਮ. ਬੈਨਰਜੀ ਨੇ ਕਲਕੱਤੇ ਤੋਂ ਐਲਬਰਟ ਮਾਰਟਿਨ ਨੂੰ ਲਿਖਿਆ ਸੀ ਕਿ ਉਹ ਇਕ ਹਫ਼ਤੇ ਲਈ ਅੰਕਸ਼ਫੋਰਡ ਆ ਰਹੀ ਹੈ। ਕੀ ਉਹਨੂੰ ਹੋਟਲ ਦਾ ਕੋਈ ਅੰਹੋਂ ਜਿਹਾ ਕਮਰਾ ਮਿਲ ਸਕਦਾ ਹੈ ਜਿਹਦੀਆਂ ਖਿੜਕੀਆਂ ਪਾਰਕ ਵਲ ਖਲ੍ਹ੍ਹਦੀਆਂ ਹੋਣ। ਐਲਬਰਟ ਨੇ ਅੰਹੋਂ ਜਿਹੇ ਕਮਰੇ ਦਾ ਪ੍ਰਬੰਧ ਕਰ ਦਿਤਾ ਸੀ। ਉਹਦਾ ਛੋਟਾ ਜਿਹਾ ਖੂਬਸੂਰਤ ਹੋਟਲ ਉਸ ਵੱਡੇ ਪਾਰਕ ਦੇ ਕਿਨਾਰੇ ਸੀ ਜਿਥੇ ਯੂਨੀਵਰਸਿਟੀ ਦੇ ਸਾਇੰਸ ਦੇ ਵਿਭਾਗ ਸਨ।

ਐਲਬਰਟ ਦਾ ਆਪਣਾ ਸੰਬੰਧ ਇਸ ਪ੍ਰਾਚੀਨ ਯੂਨੀਵਰਸਿਟੀ ਨਾਲ ਕਦੇ ਨਹੀਂ ਸੀ ਰਿਹਾ, ਪਰ ਉਹਨੂੰ ਇਹ ਸ਼ਹਿਰ ਪਸੰਦ ਸੀ। ਉਹਦੀਆਂ ਪੁਰਾਣੀਆਂ ਤੇ ਤੰਗ ਸੜਕਾਂ ਉੱਤੇ ਦਿਨ ਰਾਤ ਵਿਖਾਈ ਪੈਣ ਵਾਲੇ ਮੁੱਡੇ ਕੁੜੀਆਂ ਸਨ, ਜਿਹੜੇ ਕਾਲੇ ਕਾਲੇ ਗਾਊਨ ਪਹਿਨੀ ਉੱਚੀਆਂ ਉੱਚੀਆਂ ਆਵਾਜ਼ਾਂ ਵਿਚ ਗੱਲਾਂ ਕਰਦੇ ਏਧਰ ਓਧਰ ਘੁੰਮਦੇ ਰਹਿੰਦੇ। ਐਲਬਰਟ ਨੂੰ ਹਿੰਦੋਸਤਾਨੀ ਵਿਦਿਆਰਥੀ ਸਭ ਤੋਂ ਜ਼ਿਆਦਾ ਚੰਗੇ ਲਗਦੇ। ਸਤਿਕਾਰਪੂਰਨ, ਸਮਝਦਾਰ, ਸੱਭਿਯ ਤੇ ਫੇਰ ਉਹਨਾਂ ਦਾ ਅੰਗਰੇਜ਼ੀ ਬੋਲਣ ਦਾ ਨਿਵੇਕਲਾ ਅੰਦਾਜ਼—ਅਜੇ ਕੁਝ ਹੀ ਸਾਲ ਪਹਿਲਾਂ ਹਿੰਦੋਸਤਾਨ ਦੀ ਇਕ ਛੋਟੀ ਜਿਹੀ ਰਿਆਸਤ ਦਾ ਸ਼ਹਿਜ਼ਾਦਾ ਐਲਬਰਟ ਦੇ ਹੋਟਲ ਦੇ ਸਾਹਮਣੇ ਪਾਰਕ ਵਿਚ ਕ੍ਰਿਕਟ ਖੇਡਦਾ ਹੁੰਦਾ, ਉਹ ਅੰਕਸ਼ਫੋਰਡ ਦੀ ਟੀਮ ਦਾ ਕਪਤਾਨ ਸੀ। ਕਦੇ ਕਦੇ ਉਹਦੇ ਨਾਲ ਇਕ ਖੂਬਸੂਰਤ, ਤੇ ਕੌਮਲ ਜਿਹੀ ਹਿੰਦੋਸਤਾਨੀ ਕੁੜੀ ਵੀ ਹੁੰਦੀ ਜਿਹੜੀ ਗਾਲਿਬਨ ਫਿਲਮ ਅਭਿਨੈਤ੍ਰੀ ਸੀ। ਜਦ ਉਹ ਹੱਸਦੀ ਤਾਂ ਉਹਦੀਆਂ ਗਲ੍ਹਾਂ ਵਿਚ ਨਿੱਕੇ ਨਿੱਕੇ ਸੁੰਦਰ ਟੋਏ ਪੈ ਜਾਂਦੇ। ਐਲਬਰਟ ਨੂੰ ਅਜਿਹੇ ਸਮੇਂ ਆਪਣੀ ਮਾਨੋਸ਼ੀ ਬੜੀ ਤੀਬਰਤਾ ਨਾਲ ਯਾਦ ਆ ਜਾਂਦੀ।

ਮਾਨੋਸ਼ੀ ਤੋਂ ਵਿੱਛੜਿਆਂ ਕਿੰਨਾ ਅਰਸਾ ਹੋ ਗਿਆ ਸੀ। ਉਹ ਉਹਨੀਂ ਦਿਨੀਂ ਯੂਨੀਵਰਸਿਟੀ ਵਿਚ ਪੜ੍ਹਦੀ ਸੀ, ਤੇ ਐਲਬਰਟ ਸ਼ਹਿਰ ਦੇ ਇਕ ਵੱਡੇ ਹੋਟਲ ਦਾ ਮੈਨੇਜਰ ਸੀ। ਉਹ ਪਾਰਕ ਵਿਚ ਘੁੰਮਣ ਜਾ ਰਿਹਾ ਸੀ ਜਦ ਪਹਿਲੀ ਵਾਰ ਉਹਨੇ ਮਾਨੋਸ਼ੀ ਨੂੰ ਦੇਖਿਆ। ਮਾਨੋਸ਼ੀ ਨੇ ਹਰੀ ਸਾੜੀ ਪਹਿਨ ਰੱਖੀ ਸੀ, ਤੇ ਉਸ ਦੇ ਲੰਮੇ

ਸਿਆਹ ਖੁਲ੍ਹੇ ਵਾਲ ਹਵਾ ਵਿਚ ਲਹਿਰਾ ਰਹੇ ਸਨ। ਅਜਾਇਬ ਘਰ ਦੇ ਸਾਹਮਣੇ ਛੁਟ-ਪਾਬ ਤੇ ਉਹ ਐਲਬਰਟ ਤੋਂ ਦੋ ਚਾਰ ਕਦਮ ਅੱਗੇ ਚੱਲ ਰਹੀ ਸੀ। ਮਾਨੋਸ਼ੀ ਦੀ ਚਾਲ ਤੋਂ ਐਲਬਰਟ ਨੂੰ ਅੰਦਾਜ਼ਾ ਹੋਇਆ ਕਿ ਉਹ ਬਹੁਤ ਖੁਸ਼ ਸੀ। ਇਕ ਅਜਿਹੀ ਅੰਦਰੂਨੀ ਖੁਸ਼ੀ ਜਿਹਦਾ ਪ੍ਰਗਟਾਓ ਸ਼ਬਦਾਂ ਦਾ ਮੁਹਤਾਜ਼ ਨਹੀਂ ਹੁੰਦਾ।

“ਤੁਸੀਂ ਬਹੁਤ ਖੁਸ਼ ਹੋ ਕੀ ?” ਐਲਬਰਟ ਨੇ ਅੱਗੇ ਵਧ ਕੇ ਉਸ ਕਣਕਵੰਨੀ ਕੁੜੀ ਨੂੰ ਕਹਿ ਰਹੀ ਦਿਤਾ। ਜੇ ਉਹ ਏਨੀ ਖੁਸ਼ ਨਜ਼ਰ ਨਾ ਆਉਂਦੀ ਤਾਂ ਸ਼ਾਇਦ ਐਲਬਰਟ ਉਸ ਨਾਲ ਇਸ ਤਰ੍ਹਾਂ ਮੁਖਾਤਬ ਨਾ ਹੁੰਦਾ। ਕੁੜੀ ਨੇ ਆਪਣੀ ਰਫ਼ਤਾਰ ਕਾਇਮ ਰੱਖੀ ਤੇ ਮੁੜ ਕੇ ਐਲਬਰਟ ਨੂੰ ਦੇਖਿਆ। ਉਹਦੀਆਂ ਵੱਡੀਆਂ ਵੱਡੀਆਂ ਕਾਲੀਆਂ ਅੱਖਾਂ ਚਮਕ ਰਹੀਆਂ ਸਨ। ਉਹਦੇ ਚਿਹਰੇ ਤੋਂ ਖੁਸ਼ੀ ਛੁੱਟ ਰਹੀ ਸੀ। ਉਹ ਮੁਸਕਰਾ ਨਹੀਂ ਰਹੀ ਸੀ, ਪਰ ਲਗਦਾ ਐਉਂ ਸੀ ਜਿਵੇਂ ਉਹ ਮੁਸਕਰਾ ਰਹੀ ਹੋਵੇ। ਐਲਬਰਟ ਦੀ ਗੱਲ ਦਾ ਜਵਾਬ ਦਿੰਦਿਆਂ ਉਹ ਮੁਸਕਰਾਈ ਤਾਂ ਉਹਦੀਆਂ ਗਲ੍ਹਾਂ ਵਿਚ ਨਿੱਕੇ ਨਿੱਕੇ ਟੋਏ ਪ੍ਰਗਟ ਹੋ ਗਏ। “ਹਾਂ, ਅੱਜ ਮੈਂ ਬਹੁਤ ਖੁਸ਼ ਹਾਂ। ਬਹੁਤ ਹੀ ਜ਼ਿਆਦਾ। ਪਰ ਤੁਹਾਨੂੰ ਕਿਵੇਂ ਪਤਾ ਚੱਲਿਆ? ਤੁਸੀਂ ਤਾਂ ਮੇਰਾ ਚਿਹਰਾ ਵੀ ਨਹੀਂ ਸੀ ਦੇਖਿਆ।”

“ਤੁਹਾਡੀ ਚਾਲ ਤੋਂ। ਐਉਂ ਜਾਪਦਾ ਸੀ ਜਿਵੇਂ ਤੁਸੀਂ ਹੁਣੇ ਨੱਚਣ ਲੱਗ ਪਓਗੇ। ਹਵਾ ਵਿਚ ਉੱਡਣ ਲੱਗੋਗੇ। ਆਸ ਹੈ ਕਿ ਤੁਸੀਂ ਮੇਰੇ ਇਸ ਤਰ੍ਹਾਂ ਗਲ ਕਰਨ ਦਾ ਬੁਰਾ ਨਹੀਂ ਮਨਾਇਆ ਹੋਵੇਗਾ।” ਐਲਬਰਟ ਆਪ ਬਹੁਤ ਸ਼ਰਮੀਲਾ ਸੀ, ਉਹ ਨਹੀਂ ਸੀ ਚਾਹੁੰਦਾ ਕਿ ਉਹਦੀ ਨੀਅਤ ਗਲਤ ਸਮਝੀ ਜਾਵੇ।

“ਨਹੀਂ, ਮੈਂ ਬੁਰਾ ਨਹੀਂ ਮਨਾਇਆ। ਸੱਚ ਬਿਲਕੁਲ ਬੁਰਾ ਨਹੀਂ ਮਨਾਇਆ। ਖੁਸ਼ੀ ਤੇ ਸਭ ਇਨਸਾਨਾਂ ਦਾ ਹੱਕ ਹੋਣਾ ਚਾਹੀਦਾ ਹੈ। ਖੁਸ਼ੀ ਬੜਾ ਪਿਆਰਾ ਉਪਹਾਰ ਹੈ, ਜਿਹੜਾ ਅਸੀਂ ਇਕ ਦੂਜੇ ਨੂੰ ਦੇ ਸਕਦੇ ਹਾਂ। ਖੁਸ਼ੀ ਸਾਰਿਆਂ ਵਿਚ ਵੰਡਣੀ ਚਾਹੀਦੀ ਹੈ। ਹਰ ਪਾਸੇ ਖਿੰਡਾਉਣੀ ਚਾਹੀਦੀ ਹੈ। ਇਸੇ ਲਈ ਮੈਂ ਪਾਰਕ ਜਾ ਰਹੀ ਹਾਂ। ਓਥੋਂ ਦੇ ਬੂਟੇ ਤੇ ਬਿਰਛ, ਓਥੋਂ ਦੇ ਛੁੱਲ ਤੇ ਪੱਤੇ, ਸਭ ਮੇਰੇ ਦੋਸਤ ਹਨ।” ਉਹਨਾਂ ਨਿੱਕੇ ਨਿੱਕੇ ਟੋਇਆਂ ਵਿਚ ਮੁਸਕਰਾਹਟ ਖੇਡਦੀ ਰਹੀ। ਐਲਬਰਟ ਨੂੰ ਅਜਿਹਾ ਮਹਿਸੂਸ ਹੋਇਆ ਕਿ ਏਸ ਕੁੜੀ ਦੇ ਮੱਥੇ ਤੇ ਬਿੰਦੀ ਮੁਸਕਰਾ ਰਹੀ ਹੈ।

“ਪਰ ਏਨੀ ਖੁਸ਼ੀ ਆਖਰ ਕਿਸ ਗੱਲ ਦੀ ਹੋ ਸਕਦੀ ਹੈ?” ਐਲਬਰਟ ਨੂੰ ਉਸ ਹਿੰਦੋਸਤਾਨੀ ਕੁੜੀ ਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ। ਉਹਦੀ ਆਵਾਜ਼ ਵਿਚ ਅਜੀਬ ਮਿਠਾਸ ਸੀ।

“ਫੇਰ ਤੁਸੀਂ ਅੰਗਰੇਜ਼ ਹੋ ਤੇ ਏਨਾ ਵੀ ਨਹੀਂ ਜਾਣਦੇ । ਅੱਜ ਹਿੰਦੋਸਤਾਨ ਆਜਾਦ ਹੋਇਆ ਹੈ । ਇਕ ਦੋਸ਼ ਦੀ ਆਜਾਦੀ ਇਕ ਵਿਅਕਤੀ ਦੀ ਆਜਾਦੀ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦੀ ।” ਉਹ ਮੁਸਕਰਾ ਰਹੀ ਸੀ । ਉਹਦੇ ਵਾਲ ਇਕ ਅਣੋਖੀ ਆਜਾਦੀ ਨਾਲ ਹਵਾ ਵਿਚ ਝੂਲ ਰਹੇ ਸਨ । ਐਲਬਰਟ ਨੂੰ ਬੜੀ ਸ਼ਰਮ ਮਹਿਸੂਸ ਹੋਈ ਕਿ ਅੰਗਰੇਜ਼ ਹੁੰਦਿਆਂ ਹੋਇਆਂ ਉਹਨੂੰ ਇਹ ਮਲੂਮ ਨਹੀਂ ਸੀ ਕਿ ਉਸ ਦਿਨ ਹਿੰਦੋਸਤਾਨ ਆਜਾਦ ਹੋ ਰਿਹਾ ਸੀ ।

ਉਸ ਦਿਨ ਤੋਂ ਐਲਬਰਟ ਤੇ ਉਸ ਹੱਸਦੀ ਹੋਈ ਹਿੰਦੋਸਤਾਨੀ ਕੁੜੀ ਦੀ ਦੌਸਤੀ ਦਾ ਮੁਢ ਬੱਡਿਆ ਜਿਹੜੀ ਮੁਸਕਰਾਉਂਦੀ ਮੁਸਕਰਾਉਂਦੀ ਬੜੀਆਂ ਸਮਝਦਾਰੀ ਦੀਆਂ ਗੱਲਾਂ ਕਹਿ ਜਾਂਦੀ ਸੀ । ਉਹਦਾ ਨਾਉਂ ਮਾਨੋਸ਼ੀ ਸੀ । ਉਹ ਬੰਗਾਲ ਦੀ ਰਹਿਣ ਵਾਲੀ ਸੀ, ਤੇ ਅੰਕਸਫੋਰਡ ਬੀ.ਏ. ਕਰਨ ਆਈ ਸੀ । ਇਕ ਸਾਲ ਤੋਂ ਘੱਟ ਬਾਕੀ ਰਹਿ ਗਿਆ ਸੀ ।

ਅੰਕਸਫੋਰਡ ਛੋਟਾ ਜਿਹਾ ਸ਼ਹਿਰ ਹੈ । ਵਾਰ ਵਾਰ ਲੋਕਾਂ ਨਾਲ ਮੁਲਾਕਾਤ ਹੋ ਜਾਂਦੀ ਹੈ । ਐਲਬਰਟ ਤਾਂ ਖਾਸ ਤੌਰ ਤੇ ਮਾਨੋਸ਼ੀ ਨੂੰ ਮਿਲਣਾ ਚਾਹੁੰਦਾ ਸੀ । ਉਹ ਕਿਸੇ ਦੁਕਾਨ ਵਿਚੋਂ ਨਿਕਲਦਿਆਂ, ਲਾਇਬਰੇਰੀ ਤੋਂ ਆਉਂਦਿਆਂ, ਕਾਲਜ ਜਾਂਦਿਆਂ ਮਿਲ ਜਾਂਦੀ, ਪਰ ਉਹਨਾਂ ਦੋਨਾਂ ਦੀ ਮੁਲਾਕਾਤ ਵਧੇਰੇ ਕਰ ਕੇ ਪਾਰਕ ਵਿਚ ਹੁੰਦੀ । ਅਕਤੂਬਰ ਵਿਚ ਜਦ ਪਤਝੜ ਦੀ ਰੁੱਤ ਸੂਰੂ ਹੋ ਗਈ, ਤਾਂ ਮਾਨੋਸ਼ੀ ਐਲਬਰਟ ਨੂੰ ਪਾਰਕ ਦੇ ਦਰੱਖਤਾਂ ਤੇ ਸੋਨੇ ਵਾਂਗ ਦਗਦੇ ਹੋਏ ਰੰਗਾਂ ਦਾ ਹੁਸਨ ਵਿਖਾਉਂਦੀ । ਨਵੰਬਰ ਵਿਚ ਜਦ ਮੌਸਮ ਨੇ ਇਕ ਹੋਰ ਪਾਸਾ ਪਰਤ ਲਿਆ ਤਾਂ ਸਾਰਾ ਪਾਰਕ ਕਦੇ ਕਦੇ ਕੁਹਰੇ ਨਾਲ ਭਰ ਜਾਂਦਾ । ਮਾਨੋਸ਼ੀ ਨੂੰ ਉਹ ਦੂਧੀਆ ਧੂਆਂ ਬੜਾ ਪਿਆਰਾ ਲਗਦਾ । ਕ੍ਰਿਸਮਿਸ ਦੇ ਜਮਾਨੇ ਵਿਚ ਸਾਰਾ ਪਾਰਕ ਜਦ ਸਫੰਦ ਬਰਫ ਦੀਆਂ ਨਰਮ ਤੈਹਾਂ ਵਿਚ ਛੁਪ ਗਿਆ ਤਾਂ ਐਲਬਰਟ ਤੇ ਮਾਨੋਸ਼ੀ ਬਰਫ ਨਾਲ ਢਕੇ ਕਿਸੇ ਬਿਰਛ ਦੇ ਬੱਲੇ ਖੜੇ ਹੋ ਕੇ ਦੂਰ ਗਿਰਜਿਆਂ ਵਿਚ ਵਜਦੇ ਘੰਟਿਆਂ ਦੀਆਂ ਆਵਾਜ਼ਾਂ ਸੁਣਦੇ ਰਹਿੰਦੇ । ਮਾਨੋਸ਼ੀ ਨੂੰ ਮਿਲਣ ਤੋਂ ਬਾਅਦ ਐਲਬਰਟ ਨੂੰ ਹਰ ਮੌਸਮ ਵਿਚ ਨਵਾਂ ਹੁਸਨ ਲੱਭਿਆ । ਹਜ਼ਾਰਾਂ ਵਾਰ ਐਲਬਰਟ ਨੇ ਚਾਹਿਆ ਕਿ ਮਾਨੋਸ਼ੀ ਨੂੰ ਕਹਿ ਦੇਵੇ ਕਿ ਉਹ ਉਹਦੇ ਨਾਲ ਅਨੰਤ ਪਿਆਰ ਕਰਦਾ ਹੈ, ਪਰ ਮਾਨੋਸ਼ੀ ਉਹਨੂੰ ਕਦੇ ਪਿਆਰ ਨਾ ਪ੍ਰਗਟ ਕਰਨ ਦਿੰਦੀ । ਜੂਨ ਦੇ ਅਖੀਰ ਵਿਚ ਇਮਤਿਹਾਨਾਂ ਪਿਛੋਂ ਉਹ ਹਿੰਦੋਸਤਾਨ ਵਾਪਸ ਜਾ ਰਹੀ ਸੀ । ਅੰਕਸਫੋਰਡ ਦੇ ਪੁਰਾਣੇ ਸਟੇਸ਼ਨ ਦੇ ਪਲੇਟਫਾਰਮ ਤੇ ਉਹ ਖੜਾ ਮਾਨੋਸ਼ੀ ਨੂੰ ਅਲਵਿਦਾ ਕਹਿ ਰਿਹਾ ਸੀ । ਮਾਨੋਸ਼ੀ ਡੱਬੇ ਦੀ ਖਿੜਕੀ ਵਿਚੋਂ ਝਾਕ ਰਹੀ ਸੀ । ਅੱਜ ਵੀ ਉਹਨੇ ਓਹੀਓ ਸਾੜ੍ਹੀ ਪਹਿਨ ਰੱਖੀ ਸੀ, ਜਿਸ ਵਿਚ ਐਲਬਰਟ ਨੇ ਉਹਨੂੰ ਪਹਿਲੀ ਵਾਰ ਦੇਖਿਆ ਸੀ ।

“ਮਾਨੋਸੀ ।” ਐਲਬਰਟ ਨੇ ਆਪਣੀਆਂ ਨਜ਼ਰਾਂ ਮਾਨੋਸੀ ਦੇ ਚਿਹਰੇ ਤੋਂ ਦੂਰ ਹਟਾਉਂਦਿਆਂ ਕਿਹਾ, “ਮੈਂ ਤੈਨੂੰ ਹੁਣ ਤਕ ਇਹ ਨਹੀਂ ਕਹਿ ਸਕਿਆ...”

“ਬਹੁਤ ਸਾਰੀਆਂ ਗੱਲਾਂ ਬਿਨਾਂ ਆਖੇ ਸਮਝ ਵਿਚ ਆ ਜਾਂਦੀਆਂ ਹਨ”, ਮਾਨੋਸੀ ਨੇ ਆਪਣੇ ਲੰਮੇ ਵਾਲਾਂ ਨੂੰ ਪਿਛੇ ਝਟਕਦਿਆਂ ਕਿਹਾ । ਅੱਜ ਵੀ ਉਹਦੇ ਮੱਥੇ ਤੇ ਬਿੰਦੀ ਮੁਸਕਰਾ ਰਹੀ ਸੀ । “ਐਲਬਰਟ ਮੇਰੇ ਦੋਸਤ, ਪਿਆਰ ਤੇ ਸੱਚੀ ਮਿਤ੍ਰਤਾ ਕਿਸੇ ਸਿਗਰਟ ਜਾਂ ਸਾਬਣ ਵਾਂਗ ਤਾਂ ਨਹੀਂ ਕਿ ਉਹਨਾਂ ਵਾਸਤੇ ਵੱਡੇ ਵੱਡੇ ਰੰਗੀਨ ਪੋਸਟਰ ਬਣਾਏ ਜਾਣ । ਤੁਸੀਂ ਅੱਜ ਤਕ ਕਿਤੇ ਇਸ਼ਤਿਹਾਰ ਦੇਖਿਆ ਹੈ ਕਿ ਗੁਲਾਬ ਦੀ ਭੁਸ਼ਬੂ ਬਹੁਤ ਅੱਛੀ ਹੁੰਦੀ ਹੈ ?”

“ਤੁਸੀਂ ਹੁਣ ਚਲੇ ਜਾਓਗੇ ਤੇ ਫੇਰ ਸ਼ਾਇਦ ਕਦੇ ਵੀ ਨਾ ਮਿਲੋ ।” ਐਲਬਰਟ ਮਾਨੋਸੀ ਦੀ ਪੂਰਬੀ ਛਿਲਾਸਫ਼ੀ ਦਾ ਕੋਈ ਜਵਾਬ ਨਹੀਂ ਸੀ ਢੂਢ ਸਕਿਆ । ਉਹ ਵਿਛੋੜੇ ਦੇ ਖਿਆਲ ਨਾਲ ਬੇਹੱਦ ਉਦਾਸ ਸੀ ।

“ਭਲਾ ਇਹ ਹੋ ਸਕਦਾ ਹੈ ਐਲਬਰਟ ਕਿ ਤੁਸੀਂ ਪਾਰਕ ਜਾਓ ਤੇ ਮੈਨੂੰ ਯਾਦ ਨਾ ਕਰੋ । ਜਦ ਹਲਕੀ ਹਲਕੀ ਧੁੱਪ ਵਿਚ ਖਿੜੇ ਹੋਏ ਛੁੱਲਾਂ ਨੂੰ ਦੇਖੋ, ਜਦ ਰਾਤ ਦੀ ਓਸ ਸਿੱਜੀ ਚਾਦਰ ਵਿਚ ਦਰੱਖਤਾਂ ਨੂੰ ਲਿਪਟੇ ਵੇਖੋ, ਜਦ ਕੁਹਰੇ ਵਿਚ ਛੁਪਿਆ ਹੋਇਆ ਪਾਰਕ ਦੇਖੋ, ਜਦ ਬਰਫ ਦੇ ਉਡਦੇ ਹੋਏ ਗਲ੍ਹਾਅਂ ਨੂੰ ਟਾਹਣੀਆਂ ਵਿਚ ਉਲੜਿਆ ਦੇਖੋ ਤਾਂ ਸਮਝ ਲੈਣਾ ਕਿ ਮੈਂ ਤੁਹਾਡੇ ਕਰੀਬ ਹਾਂ, ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ ।”

ਰੇਲ ਆਹਿਸਤਾ ਆਹਿਸਤਾ ਸਰਕਣ ਲੱਗੀ, ਤੇ ਐਲਬਰਟ ਨੂੰ ਅਚਾਨਕ ਮਹਿਸੂਸ ਹੋਇਆ ਕਿ ਹੁਣ ਮਾਨੋਸੀ ਨੂੰ ਅਲਵਿਦਾ ਕਹਿਣ ਦੀ ਲੋੜ ਨਹੀਂ । ਮਾਨੋਸੀ ਹਿੰਦੋਸਤਾਨ ਵਾਪਸ ਨਹੀਂ ਸੀ ਜਾ ਰਹੀ, ਉਹ ਤਾਂ ਏਥੇ ਅੰਕਸਫ਼ੋਰਡ ਹੀ ਉਹਦੇ ਕੋਲ ਰਹੇਗੀ । ਗਿਰਜੇ ਦੀਆਂ ਘੰਟੀਆਂ ਵਿਚ ਉਹਦੀ ਆਵਾਜ਼ ਘੁਲ ਜਾਵੇਗੀ, ਸੂਰਜ ਦੀ ਰੋਸ਼ਨੀ ਵਿਚ ਮਾਨੋਸੀ ਦੇ ਚਿਹਰੇ ਦੀ ਦਮਕ ਨਿੱਖਰ ਪਵੇਗੀ । ਰਾਤ ਦੀ ਸਿਆਹੀ ਵਿਚ ਉਹਦੇ ਵਾਲਾਂ ਦੇ ਵਲ ਪੇਚ ਮਿਲ ਜਾਣਗੇ । ਪਿਆਰ ਸੱਚਮੁਚ ਇਨਸਾਨ ਨੂੰ ਉਸਾ ਦੀ ਸੁੰਦਰਤਾ ਵਿਚ ਢਾਲ ਦਿੰਦਾ ਹੈ ।

ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿਚ ਨਦੀ ਦੇ ਕਿਨਾਰੇ ਤੇ ਪਾਰਕ ਦੇ ਖੁਲ੍ਹੇ ਹੋਏ ਸਬਜ਼ਾ ਜਾਗਾਂ ਵਿਚ ਐਲਬਰਟ ਇਕੱਲਾ ਹੁੰਦਾ ਪਰ ਉਹਨੂੰ ਇਕੱਲ ਦਾ ਅਹਿਸਾਸ ਨਾ ਹੁੰਦਾ ।

ਏਨੇ ਵਰਿਊਆਂ ਬਾਅਦ ਕਲਕੱਤੇ ਤੋਂ ਆਉਣ ਵਾਲੇ ਖਤ ਨੂੰ ਪੜ੍ਹਦਿਆਂ ਐਲਬਰਟ ਨੂੰ ਐਉਂ ਮਹਿਸੂਸ ਹੋਇਆ ਕਿ ਮਿਸਿਚ ਐਮ. ਬੈਨਰਜੀ ਉਸ ਦੀ ਮਾਨੋਸੀ ਹੀ ਹੈ । ਐਲਬਰਟ ਨੇ ਸੋਚਿਆ ਮਾਨੋਸੀ ਦੀ ਸ਼ਾਦੀ ਹੋ ਗਈ ਹੋਵੇਗੀ, ਉਹਦੇ ਬੱਚੇ ਵੀ

ਹੋਣਗੇ, ਐਲਬਰਟ ਨੇ ਬੜੇ ਤਰੱਦਤ ਨਾਲ ਅਜਿਹੇ ਕਮਰੇ ਵਿਚ ਮਿਸਿੱਝ ਬੈਨਰਜੀ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਿਹਦੀਆਂ ਖਿੜਕੀਆਂ ਪਾਰਕ ਵਲ ਖੁਲ੍ਹਦੀਆਂ ਸਨ। ਮਿਸਿੱਝ ਬੈਨਰਜੀ ਦੇ ਅੰਕਸਫ਼ੋਰਡ ਪਹੁੰਚਣ ਵਿਚ ਸਿਰਫ਼ ਇਕ ਦਿਨ ਬਾਕੀ ਰਹਿ ਗਿਆ ਸੀ। ਉਹਦੇ ਨਾਂ ਆਈ ਇਕ ਚਿੱਠੀ ਵੀ ਪਈ ਸੀ। ਐਲਬਰਟ ਦੀ ਬੇਚੈਨੀ ਵਧਦੀ ਜਾ ਰਹੀ ਸੀ। ਉਹਨੇ ਰਾਤ ਗਏ ਮਿਸਿੱਝ ਬੈਨਰਜੀ ਦੇ ਨਾਂ ਲਿਖਿਆ ਖਤ ਖੱਲ੍ਹ ਕੇ ਪੜ੍ਹ ਹੀ ਲਿਆ। ਉਹ ਖਤ ਮਿਸਿੱਝ ਬੈਨਰਜੀ ਨੂੰ ਉਹਦੇ ਪਤੀ ਨੇ ਲਿਖਿਆ ਸੀ। ਆਦਿ ਤੋਂ ਅੰਤ ਤਕ ਇਕ ਇਕ ਸ਼ਬਦ ਪਿਆਰ ਵਿਚ ਫੁਬਿਆ ਹੋਇਆ ਸੀ। ਜਿੰਦਗੀ ਵਿਚ ਪਹਿਲੀ ਵਾਰ ਐਲਬਰਟ ਨੂੰ ਈਰਖਾ ਦੇ ਜਜ਼ਬੇ ਦਾ ਤੀਬਰਤਾ ਨਾਲ ਅਹਿਸਾਸ ਹੋਇਆ। ਮਾਨੋਸ਼ੀ ਨੂੰ ਉਹਦਾ ਪਤੀ ਕਿੰਨਾ ਚਾਹੁੰਦਾ ਹੈ! ਖਤ ਪੜ੍ਹ ਕੇ ਐਲਬਰਟ ਨੂੰ ਪਤਾ ਚੱਲਿਆ ਕਿ ਮਾਨੋਸ਼ੀ ਹੁਣ ਵੀ ਉਤਨੀ ਹੀ ਸੁਹਣੀ ਹੈ। ਉਹਦੇ ਵਾਲਾਂ, ਉਹਦੀਆਂ ਅੱਖਾਂ, ਉਹਦੀ ਮੁਸਕਰਾਹਟ ਦਾ ਜ਼ਿਕਰ ਉਹਦੇ ਪਤੀ ਨੇ ਅਜਿਹੇ ਅੰਦਾਜ਼ ਵਿਚ ਕੀਤਾ ਸੀ, ਜਿਵੇਂ ਐਲਬਰਟ ਆਪ ਸੋਚਦਾ ਸੀ।

ਜਿਸ ਸਵੇਰੇ ਨੂੰ ਮਿਸਿੱਝ ਬੈਨਰਜੀ ਆਉਣ ਵਾਲੀ ਸੀ, ਐਲਬਰਟ ਨੇ ਸਾਰਾ ਹੋਟਲ ਛੁੱਲਾਂ ਨਾਲ ਭਰ ਦਿੱਤਾ ਸੀ। ਅੱਜ ਉਹਦੀ ਆਪਣੀ ਮਾਨੋਸ਼ੀ ਮੁੜ ਮਿਲਣ ਵਾਲੀ ਸੀ। ਉਹ ਉਹਦੇ ਨਾਲ ਪਾਰਕ ਘੁੰਮਣ ਜਾਵੇਗਾ। ਮਾਨੋਸ਼ੀ ਹੁਣ ਤਕ ਪਾਰਕ ਨੂੰ ਨਹੀਂ ਭੁੱਲੀ ਸੀ। ਗਿਆਰਾਂ ਵਜੇ ਦੇ ਕਰੀਬ ਇਕ ਟੈਕਸੀ ਹੋਟਲ ਦੇ ਸਾਹਮਣੇ ਆ ਕੇ ਰੁਕੀ ਜਿਹਦੀ ਖਿੜਕੀ ਵਿਚੋਂ ਉਹ ਕੇਵਲ ਹਰੇ ਰੰਗ ਦੀ ਸਾੜੀ ਦਾ ਪੱਲ੍ਹੀ ਹੀ ਦੇਖ ਸਕਿਆ। ਐਲਬਰਟ ਦਾ ਦਿਲ ਜਾਣੇ ਧੜਕਦਾ ਧੜਕਦਾ ਰੁਕ ਜਿਹਾ ਗਿਆ। ਜਜ਼ਬਿਆਂ ਦੀ ਤੀਬਰਤਾ ਨਾਲ ਐਲਬਰਟ ਦੀਆਂ ਨੀਲੀਆਂ ਅੱਖਾਂ ਵਿਚ ਹੰਕੂ ਉਮੰਡ ਆਏ। ਉਹ ਮੁੰਹ ਫੇਰ ਕੇ ਰੁਮਾਲ ਨਾਲ ਅੱਖਾਂ ਪੂੰਝਣ ਲੱਗਾ।

“ਮੁਆਫ਼ ਕਰਨਾ—ਮੇਰਾ ਨਾਂ ਮਿਸਿੱਝ ਬੈਨਰਜੀ ਹੈ—ਮਿਸਿੱਝ ਐਮ. ਬੈਨਰਜੀ—ਤੁਹਾਡੇ ਹੋਟਲ ਵਿਚ ਮੇਰੇ ਲਈ ਇਕ ਕਮਰਾ ਰੀਜ਼ਰਵ ਕੀਤਾ ਹੋਇਆ ਹੈ।”

ਹਿੰਦੋਸਤਾਨੀ ਲਹਿਜੇ ਤੇ ਅਦਾ ਵਿਚ ਕੋਈ ਉਸ ਨਾਲ ਮੁਆਤਬ ਸੀ। ਐਲਬਰਟ ਨੇ ਮੁੜ ਕੇ ਮਿਸਿੱਝ ਬੈਨਰਜੀ ਵਲ ਤੱਕਿਆ। ਉਹ ਮਾਨੋਸ਼ੀ ਨਹੀਂ ਸੀ। ਉਹਦਾ ਕੱਦ ਮਾਨੋਸ਼ੀ ਤੋਂ ਛੋਟਾ ਸੀ। ਅੱਖਾਂ ਬਹੁਤ ਛੋਟੀਆਂ ਸਨ। ਰੰਗ ਵਿਚ ਉਹ ਸ਼ੀਰੀਨੀ ਨਹੀਂ ਸੀ। ਸਰੀਰ ਖਾਸਾ ਬੇਡੈਲ ਸੀ। ਐਲਬਰਟ ਨੇ ਕਮਰੇ ਦੀ ਚਾਬੀ ਮਿਸਿੱਝ ਬੈਨਰਜੀ ਵਲ ਵਧਾ ਦਿਤੀ ਤੇ ਕਿਹਾ, “ਤੁਹਾਡਾ ਕਮਰਾ ਪਹਿਲੀ ਮੰਜ਼ਲ ਤੇ ਹੈ। ਓਥੋਂ ਲਗਪਗ ਸਾਰਾ ਪਾਰਕ ਨਜ਼ਰ ਆਉਂਦਾ ਹੈ। ਤੁਹਾਡੇ ਨਾਂ ਦੀ ਇਕ ਚਿੱਠੀ ਵੀ ਆਈ ਹੋਈ ਹੈ।”

“ਮੇਰੇ ਪਤੀ ਦੀ ਹੋਵੇਗੀ—ਪਰਮਾਤਮਾ ਜਾਣੇ ਉਹ ਏਨੇ ਦਿਨ ਮੇਰੇ ਬਿਨਾਂ ਕਿਵੇਂ ਕੱਟਣਗੇ।”

ਮਿਸਿਜ਼ ਬੈਨਰਜੀ ਦੀ ਆਵਾਜ਼ ਵਿਚ ਮਾਨੋਸ਼ੀ ਜਿਹੀ ਮਿਠਾਸ ਨਹੀਂ ਸੀ । ਉਹ ਜਦ ਪੌੜੀਆਂ ਚੜ੍ਹਦੀ ਉਪਰ ਜਾ ਰਹੀ ਸੀ ਤਾਂ ਐਲਬਰਟ ਸੇਚ ਰਿਹਾ ਸੀ ਕਿ ਆਖਰ ਉਹ ਕੀ ਗੱਲ ਹੈ ਜਿਹੜੀ ਇਕ ਇਸਤਰੀ ਨੂੰ ਆਪਣੇ ਪਤੀ ਦੀ ਨਜ਼ਰ ਵਿਚ ਮਾਨੋਸ਼ੀ ਜਿਹਾ ਸੁਦੂਰ ਬਣਾ ਦਿੰਦੀ ਹੈ ।

ਪਹੀਆ

ਗਿਆਸ ਆਹਿਮਦ ਗੱਦੀ

ਤੇਰ੍ਹਾਂ ਵਰਿਆਂ ਦੀ ਉਮਰ ਵਿਚ ਵਿਆਹੀ ਹੋਈ ਲੱਛੇ ਨੇ ਜਦ ਦੇਖਿਆ ਕਿ ਉਹਦਾ ਪਤੀ ਹਰ ਰਾਤ ਉਸ ਦੀ ਬਜਾਇ ਦੁਲਾਰੀ ਤੋਂ ਪੈਰ ਦਬਵਾਉਂਦਾ ਹੈ ਤੇ ਅੱਧੀ ਰਾਤ ਉਹਨੂੰ ਹੇਠ ਫਰਸ਼ ਤੇ ਧੱਕ ਕੇ ਲੈਪ ਬੁਝਾ ਦਿੰਦਾ ਹੈ, ਦੁਲਾਰੀ ਹਨੇਰੇ ਵਿਚ ਸਵੇਰ ਤਕ ਉਹਦੇ ਪੈਰ ਦਬਦੀ ਰਹਿੰਦੀ ਹੈ ਤਾਂ ਇਕ ਦਿਨ ਆਹਿਸਤਾ ਜਿਹੇ ਦਰਵਾਜ਼ਾ ਖੋਲ੍ਹੇ ਕੇ ਉਹ ਬਾਹਰ ਨਿਕਲ ਜਾਂਦੀ ਹੈ ਤੇ ਫੇਰ ਪਰਤ ਕੇ ਪਤੀ ਦਾ ਮੂੰਹ ਨਹੀਂ ਦੇਖਦੀ।

“ਫੇਰ ਕੀ ਹੁੰਦਾ ਹੈ ਲੱਛੇ ?”

“ਲੱਛੇ ਨਹੀਂ, ਲੱਛੇ ਰਾਣੀ ਕਹੋ।” ਉਹਨੇ ਗੱਲ ਕੱਟ ਕੇ ਪਹਿਲਾਂ ਆਪਣੇ ਨਾਉਂ ਵਲ ਧਿਆਨ ਦਿੱਤਾ।

ਅੱਛਾ ਲੱਛੇ ਰਾਣੀ ਫੇਰ ਤੈਂ ਕੀ ਦੱਸਿਆ ਸੀ ?” ਫੇਰ ਲੱਛੇ ਰਾਣੀ ਨੂੰ ਉਲਛਤ ਤਾਂਗੇ ਵਾਲਾ ਮਿਲ ਗਿਆ ਸੀ ਜਿਹਨੇ ਪੈਸੰਜਰ ਦੇ ਇਕ ਖਾਲੀ ਡੱਬੇ ਵਿਚ ਇਕ ਗਠੜੀ ਦੇ ਨਾਲ ਉਹਨੂੰ ਵੀ ਗਠੜੀ ਬਣੀ ਨੀਂਦ ਵਿਚ ਬੇਖਬਰ ਲੱਭਿਆ ਸੀ। ਉਹਨੇ ਲੱਛੇ ਰਾਣੀ ਨੂੰ ਜਗਾਇਆ ਤੇ ਪੁਛਿਆ, ਕਿਥੇ ਜਾਏਂਗੀ। ਤਾਂ ਲੱਛੇ ਨੇ ਨੀਂਦ ਤੇ ਸਫਰ ਦੀ ਬਕਾਨ ਨਾਲ ਟੁਟੇ ਹੋਏ ਸਰੀਰ ਨੂੰ ਸਿੱਧਾ ਕਰਦੇ ਹੋਏ ਘੂੰਕੀ ਦੀ ਹਾਲਤ ਵਿਚ ਕਿਹਾ, “ਘਰ।”

“ਫੇਰ ਉਲਛਤ ਤਾਂਗੇ ਵਾਲੇ ਨੇ ਹੋਰ ਕੋਈ ਸਵਾਲ ਇਸ ਲਈ ਉਚਿਤ ਨਾ ਸਮਝਿਆ ਕਿ ਉਸ ਹਾਲਤ ਵਿਚ ਉਹਨੂੰ ਢੁਕਦੇ ਜਵਾਬ ਦੀ ਉੱਕਾ ਕੋਈ ਆਸ ਨਹੀਂ ਸੀ ਤੇ ਉਹਨੇ ਉਹਨੂੰ ਤਾਂਗੇ ਵਿਚ ਬੈਠਾ ਕੇ ਆਪਣੀ ਛੱਪਰੀ ਵਿਚ ਇਕ ਭਾਰੀ ਗਠੜੀ ਵਾਂਗ ਟੁਟੀ ਝੇਰਾ ਮੰਜੀ ਤੇ ਪਟਕ ਦਿਤਾ। ਜਦ ਉਹ ਤੁਭਕੀ, “ਵੇ, ਮੈਨੂੰ ਕਿਥੇ ਲੈ ਆਇਆ ?”

“ਘਰ...” ਉਲਛਤ ਨੇ ਉਸੇ ਸਾਦਗੀ ਨਾਲ ਕਿਹਾ ਤੇ ਚੁਲ੍ਹੇ ਕੋਲ ਪਹੁੰਚ ਕੇ ਅੱਗ ਬਾਲਣ ਲੱਗਾ।

ਉਸ ਤੋਂ ਬਾਅਦ ਲੱਛੋ ਨੇ ਹੋਰ ਕੁਝ ਨਹੀਂ ਪੁਛਿਆ। ਲੱਛੋ ਨੂੰ ਇਕ ਘਰ ਚਾਹੀਦਾ ਸੀ ਤੇ ਉਹਦੀ ਸੰਖੇਪ ਜਿਹੀ ਜ਼ਿੰਦਗੀ ਵਿਚ—ਉਹਦੇ ਖਾਨਦਾਨ ਵਿਚ ਪਿਛਲੀਆਂ ਸਦੀਆਂ ਤੋਂ ਰਵਾਇਤੀ ਕਲਪਨਾ ਵੀ ਏਹੋ ਸੀ, ਇਕ ਚੁਕੰਧਾ ਹੋਵੇ ਜਿਥੇ ਕੋਈ ਟੁਟੀ ਝੇਰਾ ਮੰਜੀ ਹੋਵੇ ਨਾ ਹੋਵੇ ਇਕ ਚੁਲ੍ਹਾ ਜ਼ਰੂਰ ਹੋਵੇ ਤੇ ਉਸ ਤੋਂ ਪਿਛੋਂ ਜੋ ਕਿਸੇ ਚੀਜ਼ ਦੀ ਲੋੜ ਸੀ ਤਾਂ ਬੱਸ ਉਹਦੇ ਅੰਦਰ ਘਰ ਵਾਲਾ ਵੀ ਹੋਵੇ। ਬਿਨਾਂ ਘਰ ਵਾਲੇ ਦੇ ਘਰ ਦੀ ਕਲਪਨਾ ਸੰਪੂਰਨ ਨਹੀਂ ਹੁੰਦੀ।

ਉਲਛੱਤ ਦੀ ਪਤਨੀ ਸਾਲ ਕੁ ਪਹਿਲਾਂ ਅੱਲਾ ਨੂੰ ਪਿਆਰੀ ਹੋ ਗਈ ਸੀ। ਉਲਛੱਤ ਦੇ ਘਰ ਵਿਚ ਗ੍ਰਹਿਣੀ ਤੋਂ ਬਿਨਾਂ ਭੂਤ ਦਾ ਡੇਰਾ ਲੱਗਿਆ ਹੋਇਆ ਸੀ। ਅਜਿਹੀ ਹਾਲਤ ਵਿਚ ਰੱਬ ਦੀ ਬਖਸ਼ਿਸ਼ ਦਾ ਛਾਇਦਾ ਨਾ ਉਠਾਉਣਾ ਕ੍ਰਿਤਘਣਤਾ ਹੈ।

ਲੱਛੋ ਰਾਣੀ ਅਕਸਰ ਮੇਰੇ ਨਾਲ ਵਿਵਾਹਿਤ ਜੀਵਨ ਬਾਰੇ ਇਕ ਬਹੁਤ ਪੁਰਾਣਾ ਘਸਿਆ ਖੁੱਸਿਆ ਪਰ ਯਥਾਰਥ ਦੇ ਨੇੜੇ ਦਾ ਦ੍ਰਿਸ਼ਟਾਂਤ ਦਿੰਦੀ ਹੈ, ਭਾਵ, ਜ਼ਿੰਦਗੀ ਇਕ ਗੱਡੀ ਹੈ, ਤੇ ਮਰਦ ਤੇ ਔਰਤ ਉਹਦੇ ਦੋ ਪਹੀਏ...ਸੋ ਦੋਹਾਂ ਪਹੀਆਂ ਦਾ ਬਰਾਬਰ ਤੇ ਸਮਾਨੰਤਰ ਹੋਣਾ ਬੇਹੱਦ ਜ਼ਰੂਰੀ ਹੈ। ਨਹੀਂ ਤਾਂ ਪੈਰ ਪੈਰ ਤੇ ਧੱਕੇ ਹਨ, ਠੋਕਰਾਂ ਹਨ।

ਗੱਲ ਕੀ ਕੁਝ ਹੀ ਮਹੀਨਿਆਂ ਬਾਅਦ ਲੱਛੋ ਰਾਣੀ ਨੂੰ ਯਕੀਨ ਹੋ ਗਿਆ ਕਿ ਇਹ ਜਿਹੜੀ ਜ਼ਿੰਦਗੀ ਦੀ ਗੱਡੀ ਸਮੇਂ ਦੀ ਸੜਕ ਤੇ ਉੱਛਲਦੀ ਕੁਦਦੀ, ਉੱਛਲਦੀ ਟਪਦੀ ਜਾ ਰਹੀ ਹੈ, ਤਾਂ ਉਹਦਾ ਕਾਰਨ ਇਹ ਨਹੀਂ ਕਿ ਸੜਕ ਹੀ ਖਰਾਬ ਹੈ, ਸਗੋਂ ਪਹੀਏ ਕੁਝ ਠੀਕ ਨਹੀਂ, ਛੋਟੇ ਵੱਡੇ ਹਨ, ਤੇ ਆਪਸ ਵਿਚ ਮੇਲ ਨਹੀਂ ਖਾਂਦੇ।

ਲੱਛੋ ਰਾਣੀ ਦੇ ਕਹਿਣ ਅਨੁਸਾਰ ਕੁਝ ਹੀ ਮਹੀਨਿਆਂ ਬਾਅਦ ਉਹ ਨਿੱਤ ਉਹਦੀ ਕੁਟਾਈ ਕਰਦਾ, ਤੇ ਕੁਟਾਈ ਵੀ ਐਵੇਂ ਕਹਿਣ ਦੀ ਨਹੀਂ, ਸੱਚ ਮੁਚ ਉਹਨੂੰ ਆਪਣੀ ਨਾਨੀ ਚੇਤੇ ਆ ਜਾਂਦੀ। ਮੂੰਹ ਹਨੇਰੇ ਉਹ ਤਾਂਗਾ ਲੈ ਕੇ ਘਰੋਂ ਨਿਕਲ ਜਾਂਦਾ ਤੇ ਰਾਤ ਗਏ ਜਦ ਵਾਪਸ ਆਉਂਦਾ ਤਾਂ ਸ਼ਰਾਬ ਦੇ ਨਸ਼ੇ ਵਿਚ ਧੁੱਤ, ਪਹਿਲਾਂ ਖਾਣ ਨੂੰ ਗੋਸ਼ਤ ਰੋਟੀ ਮੰਗਦਾ, ਜਦ ਗੋਸ਼ਤ ਖਾ ਚੁਕਦਾ, ਤੇ ਰੋਟੀ ਸੁਟ ਛੱਡਦਾ ਤਾਂ ਲੱਛੋ ਰਾਣੀ ਵਲ ਐਉਂ ਤੱਕਣ ਲਗਦਾ ਜਿਵੇਂ ਦਿਨ ਭਰ ਦਾ ਕਰਜ਼ਾ ਉਤਾਰਨ ਦਾ ਵਕਤ ਆ ਗਿਆ ਹੋਵੇ, ਫੇਰ ਜਦ ਬੱਕ ਜਾਂਦਾ ਤਾਂ ਝੇਰਾ ਮੰਜੀ ਤੇ ਐਉਂ ਲੇਟ ਜਾਂਦਾ ਜਿਵੇਂ ਸਾਰੇ ਛਰਜ਼ ਪੂਰੇ ਹੋ ਗਏ ਹੋਣ। ਓਧਰ ਟਿਕੇ ਮਨ ਇਸ ਆਸ ਵਿਚ ਮਾਰ ਖਾਣ ਵਾਲੀ ਲੱਛੋ ਰਾਣੀ ਨੇ ਕਿ ਬਾਅਦ ਵਿਚ ਆਮ ਪਤੀਆਂ ਵਾਂਗ ਪਿਆਰ ਵੀ ਕਰੇਗਾ, ਦੇਖਦਿਆਂ ਦੇਖਦਿਆਂ ਜਦ ਦੇਖਿਆ ਕਿ ਖੂਹ ਦਾ

ਪਾਣੀ ਇਕਦਮ ਤਾਰਾ ਹੋ ਗਿਆ ਹੈ, ਤਾਂ ਸੋਚਦੇ ਸੋਚਦੇ ਉਹ ਇਕ ਦਿਨ ਏਸ ਨਤੀਜੇ ਤੇ ਪਹੁੰਚੀ ਕਿ ਇਹਨਾਂ ਤਿਲਾਂ ਵਿਚ ਤੇਲ ਨਹੀਂ ਰਿਹਾ।

ਉੱਚੀ ਨੀਵੀਂ ਸੜਕ ਤੇ ਤੁਰਦੇ ਤੁਰਦੇ ਉਲਛਤ ਮੀਆਂ ਦੇ ਤਾਂਗੇ ਦਾ ਇੰਜਰ ਪਿੰਜਰ ਫਿੱਲਾ ਹੋ ਗਿਆ ਹੈ ਤੇ ਹੁਣ ਤਾਂ ਤੌਖਲਾ ਹੈ ਕਿ ਕਿਸੇ ਦਿਨ ਸਵਾਰੀਆਂ ਚੁਕੀ ਜਾਂਦਾ ਧੜਾਮ ਕਰ ਕੇ ਕਿਸੇ ਖੱਡ ਵਿਚ ਜਾ ਡਿੱਗੇ।

ਲੱਛੇ ਰਾਣੀ ਨੇ ਦੱਸਿਆ, ਗੱਦੀ ਜੀ, ਉਸੇ ਦਿਨ ਤੋਂ ਬੱਸ ਮੈਂ ਜਾਣ ਲਿਆ ਕਿ ਇਹ ਮੰਜੀ ਤੇ ਗੂੜ੍ਹੀ ਨੀਂਦ ਸੁੱਤਾ ਹੋਇਆ ਉਲਛਤ ਤਾਂਗੇ ਵਾਲਾ ਜਿਹਦੇ ਨਾਲ ਮੈਂ ਆਪਣੀ ਕਿਸਮਤ ਜੋੜੀ ਸੀ, ਉਹ ਨਿਰਾ ਮਾਸ ਦਾ ਲੋਬੜਾ ਹੈ, ਮਾਸ ਦਾ ਲੋਬੜਾ।

“ਫੇਰ ਤੈਂ ਕੀ ਕੀਤਾ ਲੱਛੇ ਰਾਣੀ ?”

ਫੇਰ ਮੈਂ ਕੀ ਕਰਦੀ, ਬੁੱਕ ਦਿਤਾ ਉਹਦੇ ਮੂੰਹ ਉਤੇ, ਤੇ ਚਲੀ ਆਈ ਏਸ ਸ਼ਹਿਰ...”

ਜਿਸ ਸ਼ਹਿਰ ਵਿਚ ਉਲਛਤ ਮੀਆਂ ਤਾਂਗਾ ਵਾਹੁੰਦਾ ਸੀ ਓਥੇ ਹੀ ਉਹਦਾ ਇਕ ਯਾਰ ਰਹਿੰਦਾ ਸੀ, ਸੱਦੇ। ਸੱਦੇ ਅਕਸਰ ਉਲਛਤ ਦੇ ਨਾਲ ਉਹਦੇ ਘਰ ਆਇਆ ਕਰਦਾ ਸੀ, ਖਾਸ ਕਰ ਕੇ ਰਾਤ ਦੇ ਵਕਤ, ਜਦ ਉਹ ਸ਼ਰਾਬ ਦੇ ਨਸ਼ੇ ਵਿਚ ਚੂਰ ਹੁੰਦਾ, ਉਹ ਤਾਂਗੇ ਤੋਂ ਉਤਾਰ ਕੇ ਸਹਾਰਾ ਦਿੰਦਾ ਹੋਇਆ ਉਹਨੂੰ ਮੰਜੀ ਤੇ ਲਿਟਾਉਂਦਾ, ਘੋੜੀ ਨੂੰ ਖੋਲ੍ਹਦਾ, ਤਾਂਗੇ ਨੂੰ ਛੱਜੇ ਹੇਠ ਖੜ੍ਹਾਉਂਦਾ, ਘੋੜੀ ਨੂੰ ਸੰਨ੍ਹੀ ਪਾਉਂਦਾ, ਫੇਰ ਦੋ ਦੋ ਘੰਟੇ ਘੋੜੀ ਦੀ ਅਜਿਹੇ ਪਿਆਰ ਨਾਲ ਮਾਲਸ਼ ਕਰਦਾ ਜਿਵੇਂ ਘੋੜੀ ਉਲਛਤ ਦੀ ਨਾ ਉਹਦੀ ਆਪਣੀ ਹੋਵੇ।

ਮਾਲਕੀ ਦੇ ਅਹਿਸਾਸ ਦਾ ਵਿਕਾਸ ਇਸ ਤਰ੍ਹਾਂ ਹੋਇਆ ਕਿ ਹੌਲੀ ਹੌਲੀ ਉਹਨੇ ਖੁਦ ਲੱਛੇ ਰਾਣੀ ਨੂੰ ਆਪਣੀ ਮਲਕੀਅਤ ਸਮਝਣਾ ਸ਼ੁਰੂ ਕਰ ਦਿਤਾ। ਜਿਵੇਂ ਉਹ ਘੋੜੀ ਨੂੰ ਸੰਨ੍ਹੀ ਪਾਉਂਦਾ, ਘੋੜੀ ਨੂੰ ਛੱਜੇ ਹੇਠ ਖੜ੍ਹਾਉਂਦਾ, ਉਹ ਚਾਹੁੰਦਾ ਸੀ ਕਿ ਲੱਛੇ ਰਾਣੀ ਦੀ ਦੇਖ ਰੇਖ ਵੀ ਓਹੀਓ ਸ਼ੁਰੂ ਕਰ ਦੇਵੇ।

ਸਗੋਂ ਇਕ ਦਿਨ ਜਦ ਲੱਛੇ ਤ੍ਰਿਕਾਲਾਂ ਵੇਲੇ ਛੋਟੇ ਜਿਹੇ ਧੁੰਦਲੇ ਸ਼ੀਸ਼ੇ ਦੀ ਸਹਾਇਤਾ ਨਾਲ ਮੱਬੇ ਤੇ ਬਿੰਦੀ ਲਾ ਰਹੀ ਸੀ, ਉਹਨੇ ਦੱਸਿਆ, ਬਿੰਦੀ ਠੀਕ ਥਾਂ ਨਹੀਂ ਲੱਗ ਰਹੀ। ਲੱਛੇ ਰਾਣੀ ਨੇ ਕਿਹਾ, “ਤਾਂ ਮੂੰਹ ਕੀ ਦੇਖਦਾ ਹੈ, ਲੈ, ਲਾ ਦੇ।”

ਸੱਦੇ ਅੱਗੇ ਵਧ ਕੇ ਬਿੰਦੀ ਲਾਉਣ ਲੱਗਾ ਤਾਂ ਅਚਾਨਕ ਉਹਦੇ ਹੱਥ ਕੰਬਣ ਲੱਗ ਪਏ ਤੇ ਲੱਛੇ ਰਾਣੀ ਨੇ ਮਹਿਸੂਸ ਕੀਤਾ ਕਿ ਬਿੰਦੀ ਸੱਦੇ ਨੇ ਕੇਵਲ ਮੱਬੇ ਤੇ ਹੀ ਨਹੀਂ ਸਾਰੀ ਗਲ੍ਹੀ ਤੇ ਲਾ ਦਿਤੀ ਹੈ।

“ਇਹ ਕੀ ਕਰ ਰਿਹਾ ਹੈਂ ਸੱਥੋ ?”

“ਕੁਝ ਨਹੀਂ ਰਾਣੀ, ਬਿੰਦੀ...” ਸੱਦੋ ਦੀ ਆਵਾਜ਼ ਹਲਕ ਵਿਚ ਟ੍ਰਾਟਣ ਲੱਗੀ ਤੇ ਉਹ ਮਜਤੀ ਦੀ ਹਾਲਤ ਵਿਚ ਉਹਦੀ ਕਮਰ ਦੁਆਲੇ ਹੱਥ ਫੇਰਨ ਲੱਗਾ।

ਲੱਛੋ ਬੋਲੀ, ਮੈਂ ਮਹਿਸੂਸ ਕੀਤਾ ਜਿਵੇਂ ਕੋਈ ਗਹਿਮਨ ਸੱਪ ਮੇਰੀ ਕਮਰ ਦੁਆਲੇ ਲਿਪਟ ਗਿਆ ਹੋਵੇ। ਬੋੜੀ ਦੇਰ ਤਾਂ ਮੈਂ ਡਰਦੀ ਰਹੀ, ਫੇਰ ਪਲ ਭਰ ਵਿਚ ਪਤਾ ਨਹੀਂ ਕਿਥੋਂ ਏਨੀ ਤਾਕਤ ਆ ਗਈ ਕਿ ਮੈਂ ਸੱਦੋ ਨੂੰ ਅਜਿਹਾ ਧੱਕਾ ਦਿਤਾ ਕਿ ਉਹ ਚਕਰਾ ਕੇ ਜਮੀਨ ਤੇ ਜਾ ਡਿੱਗਿਆ। ਤਦ ਮੈਂ ਇਕ ਹੰਡਲਾ ਮਾਰਿਆ ਤੇ ਚਾਂਦੀ ਦੇ ਕੜੇ ਵਾਲੇ ਹੱਥ ਨਾਲ ਉਹਨੂੰ ਉਹ ਕੁਟਿਆ ਉਹ ਕੁਟਿਆ ਕਿ ਉਹਦੀ ਹੋਸ਼ ਠਿਕਾਣੇ ਆ ਗਈ।

ਲੱਛੋ ਰਾਣੀ ਨੇ ਕਿਹਾ ਕਿ ਗੱਦੀ ਜੀ, ਏਥੋਂ ਤਕ ਤਾਂ ਠੀਕ ਸੀ। ਮੈਂ ਭਾਵੇਂ ਉਹਨੂੰ ਕੁੱਟ ਰਹੀ ਸੀ, ਤੇ ਉਹ ਕੁੱਟ ਖਾ ਰਿਹਾ ਸੀ, ਪਰ ਮੈਨੂੰ ਇਕ ਡਰ ਵੀ ਸੀ ਕਿ ਇਕੱਲਾ ਘਰ ਹੈ, ਤੇ ਸੱਦੋ ਫੇਰ ਵੀ ਮਰਦ ਜਾਤ ਹੈ, ਪਰ ਜਦ ਦੇਖਿਆ ਕਿ ਉਹਨੇ ਮੇਰੇ ਪੈਰ ਫੜ ਲਏ ਤੇ ਮੈਥੋਂ ਘਘਿਆ ਕੇ ਮੁਆਫੀ ਮੰਗਣ ਲੱਗਾ, ਤਾਂ ਮੇਰੇ ਹੱਥ ਰੁਕ ਗਏ। ਹੁਣ ਕੋਈ ਐਹੋ ਜਿਹਿਆਂ ਨੂੰ ਕੀ ਮਾਰੇ। ਉਸ ਵੇਲੇ ਮੇਰੇ ਮਨ ਵਿਚ ਬੜੀ ਜ਼ੋਰ ਦੀ ਨਫਰਤ ਪੈਦਾ ਹੋਈ ਤੇ ਮੈਂ ਉਹਦੇ ਮੂੰਹ ਤੇ ਥੁੱਕ ਦਿਤਾ।

ਫੇਰ ਐਉਂ ਹੋਇਆ ਕਿ ਲੱਛੋ ਰਾਣੀ ਨੇ ਜਿਸ ਸੱਦੋ ਦੇ ਮੂੰਹ ਤੇ ਥੁੱਕਿਆ ਸੀ। ਉਸ ਵਕਤ ਜਦ ਉਹਨੂੰ ਉਲਫ਼ਤ ਮੀਆਂ ਦੇ ਕੰਗਲੇਪਣ ਦਾ ਅਹਿਸਾਸ ਹੋਇਆ, ਤੇ ਸਾਰੀ ਦੁਨੀਆਂ ਖੇਰੂ ਖੇਰੂ ਹੋਈ ਦਿਖਾਈ ਦੇਣ ਲੱਗੀ ਤਾਂ ਚਾਨਣ ਦਾ ਮੁਨਾਰਾ ਬਣ ਕੇ ਜਿਹੜੀ ਚੀਜ਼ ਉਹਦੇ ਸਾਹਮਣੇ ਆਈ ਉਹ ਸੱਦੋ ਹੀ ਸੀ।

ਉਹ ਉਸ ਰਾਤ ਦੇ ਪਿਛਲੇ ਪਹਿਰ, ਜਦ ਚਾਰੋਂ ਪਾਸੇ ਚੁਪ ਵਰਤੀ ਹੋਈ ਸੀ, ਬਿਨਾਂ ਖੜਾਕ ਘੋੜੀ ਦੇ ਛੱਜੇ ਕੋਲ ਆਈ, ਜਿਥੇ ਲਿੱਦ ਕੋਲ, ਇਕ ਮੈਲੇ ਤੱਪੜ ਤੇ ਜੱਗ ਜਹਾਨ ਤੋਂ ਬੇਖਬਰ ਉਹ ਸੁੱਤਾ ਪਿਆ ਸੀ, ਉਹਨੇ ਸੱਦੋ ਦੇ ਮੌਢੇ ਤੇ ਪੋਲਾ ਜਿਹਾ ਹੱਥ ਰੱਖਿਆ, ਤੇ ਉਹਨੂੰ ਸਹਿਜ ਨਾਲ ਜਗਾਇਆ ਤਾਂ ਸੱਦੋ ਹੜਬੜਾ ਕੇ ਉੱਠ ਬੈਠਾ ਤੇ ਉਹਦੇ ਪੈਰ ਫੜ ਕੇ ਘਘਿਆਉਣ ਲੱਗਾ।

“ਨਹੀਂ, ਨਹੀਂ, ਲੱਛੋ, ਹੁਣ ਤੂੰ ਮੈਨੂੰ ਮਾਫ਼ ਕਰ ਦੇ। ਬਹੁਤ ਹੋ ਗਈ। ਹੁਣ ਤਾਂ ਬਖਸ਼ ਦੇ।”

ਲੱਛੋ ਰਾਣੀ ਨੂੰ ਐਉਂ ਲੱਗਿਆ ਕਿ ਉਹ ਮੁੜ ਉਹਦੇ ਮੂੰਹ ਤੇ ਥੁੱਕ ਦੇਵੇ। ਪਰ ਹਨੇਰੇ ਖੂਹ ਵਿਚ ਏਹੋ ਇਕ ਰੱਸੀ ਸੀ, ਜਿਹਨੂੰ ਫੜ ਕੇ ਉਹ ਬਾਹਰ ਆ ਸਕਦੀ ਸੀ। ਤਾਂ ਗੱਦੀ ਜੀ, ਚਾਰ ਸਾਲ ਮੇਰੇ ਨਾਲ ਰਹਿ ਕੇ ਵੀ ਉਹ ਮੇਰਾ ਪਤੀ ਨਾ ਰਹਿ ਸਕਿਆ। ਉਸ ਤੋਂ ਮੈਨੂੰ ਬੱਚਾ ਵੀ ਹੋਇਆ, ਮਤਲਬ ਮੇਰੀ ਜ਼ਿੰਦਗੀ ਦੇ ਬਿਰਛ ਨੂੰ ਛਲ ਵੀ ਲੱਗਿਆ, ਪਰ ਸਾਰਾ ਚਿਰ ਮੈਂ ਏਹੋ ਸਮਝਦੀ ਰਹੀ, ਕਿ ਸੱਦੋ ਮੇਰਾ

ਮਰਦ ਨਹੀਂ, ਮੇਰੀ ਜੋਰੂ ਹੈ, ਮੇਰੀ ਪਤਨੀ, ਤੇ ਮੈਂ ਉਹਦਾ ਮਰਦ ਹਾਂ ਜਿਹੜੀ ਦਿਨ ਭਰ ਪਾਨ ਦੀ ਦੁਕਾਨ ਤੇ ਕੱਥੇ ਚੂਨੇ ਦਾ ਤਮਾਸ਼ਾ ਕਰ ਕੇ ਪੈਸੇ ਬਣਾਉਂਦੀ ਹਾਂ, ਬਜ਼ਾਰ ਤੋਂ ਸੌਦਾ ਸੂਤ ਲਿਆਉਂਦੀ ਹਾਂ, ਆਪਣੇ ਤੇ ਸੱਦੋਂ ਲਈ ਕਪੜੇ ਖਰੀਦਦੀ ਹਾਂ, ਤੇ ਉਹ ਵਿਚਾਰਾ ਦਿਨ ਭਰ ਸਾਊਂ ਤੀਵੀਆਂ ਵਾਂਗੂਂ ਰੋਟੀ ਪਕਾਉਂਦਾ ਹੈ, ਕਪੜੇ ਧੋਂਦਾ ਹੈ, ਮਸਾਲਾ ਰਗਤਦਾ ਹੈ, ਤੇ ਕਿਸੇ ਕਿਸੇ ਦਿਨ ਜਦ ਮੇਰਾ ਬਦਨ ਟੁਟਦਾ ਹੈ ਤਾਂ ਉਹ ਮਾਲਸ਼ ਵੀ ਕਰਦਾ ਹੈ।

ਏਥੇ ਪਹੁੰਚ ਕੇ ਲੱਛੇ ਰਾਣੀ ਸ਼ਰਮਾ ਜਾਂਦੀ, ਤੇ ਪੱਲੇ ਨਾਲ ਮੂੰਹ ਢਕ ਕੇ ਹੱਸਣ ਲਗਦੀ।

ਮੈਂ ਕਹਿੰਦਾ, ਸਾਰੀ ਕਹਾਣੀ ਵਿਚ, ਲੱਛੇ ਰਾਣੀ, ਉਂਝ ਤਾਂ ਤੂੰ ਹਰ ਥਾਂ ਆਪਣੇ ਇਸਤਰੀਪੁਣੇ ਦਾ ਪਤਾ ਛਡਦੀ ਆਈ ਹੈਂ, ਪਰ ਜਾਹਰੀ ਤੌਰ ਤੇ ਏਥੇ ਹੀ ਇਸਤਰੀ ਦਿਖਾਈ ਦਿੰਦੀ ਹੈਂ, ਅਪਣੇ ਦੇਸ਼ ਦੀ ਇਸਤਰੀ।

"ਕੀ ਆਪਣੇ ਦੇਸ਼ ਵਿਚ ਇਸਤਰੀਆਂ ਮੇਰੇ ਜਿਹੀਆਂ ਨਹੀਂ ਹੁੰਦੀਆਂ। ਕੀ ਉਹਨਾਂ ਦੇ ਦੋ ਲੱਤਾਂ, ਦੋ ਹੱਥ, ਨੱਕ, ਅੱਖਾਂ...ਨਹੀਂ ਹੁੰਦੀਆਂ...?"

"ਹੁੰਦੀਆਂ ਤਾਂ ਹਨ ਪਰ ਕੋਈ ਇਸਤਰੀ ਤੇਰੀ ਤਰ੍ਹਾਂ ਆਪਣੇ ਪਤੀ ਦਾ ਪਤੀ ਨਹੀਂ ਬਣਦੀ, ਤੇ ਆਪਣੇ ਪਤੀ ਤੋਂ ਬਦਨ ਨਹੀਂ ਘੁਟਵਾਉਂਦੀ।"

"ਤਾਂ ਮੈਂ ਕੀ ਕਰਾਂ। ਉਹ ਨਖ਼ਟੂ ਹੈ ਵੀ ਤਾਂ ਐਹੋ ਜਿਹਾ ਹੀ।"

ਫੇਰ ਮੈਂ ਅਚਾਨਕ ਇਕ ਹੋਰ ਸਵਾਲ ਕਰ ਬਹਿੰਦਾ ਹਾਂ। "ਜੋ ਵੀ ਸਹੀ ਪਰ ਤੂੰ ਉਹਦੇ ਨਾਲ ਖੁਸ਼ ਤਾਂ ਹੈਂ ?"

ਲੱਛੇ ਰਾਣੀ ਇਹ ਸਵਾਲ ਸੁਣ ਕੇ ਕੁਝ ਦੇਰ ਖਾਮੋਸ਼ ਰਹਿੰਦੀ ਹੈ, ਫੇਰ ਲੰਮਾ ਸਾਹ ਲੈ ਕੇ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਦੀ ਹੈ, "ਪਤਾ ਨਹੀਂ ਜੀ, ਪਰ ਐਉਂ ਲਗਦਾ ਹੈ ਜਿਵੇਂ ਮੈਨੂੰ ਕੁਝ ਹੋਰ ਚਾਹੀਦਾ ਹੋਵੇ।"

ਬਜ ਏਹੋ ਉਹ ਜਗਾਹ ਹੈ ਜਿਥੇ ਆ ਕੇ ਮੇਰੀ ਕਲਮ ਰੁਕ ਜਾਂਦੀ ਹੈ, ਤੇ ਮੈਂ ਆਪਣੇ ਆਪ ਵਿਚ ਐਉਂ ਉਲੜ ਜਾਂਦਾ ਹਾਂ ਜਿਵੇਂ ਸੰਘਣੇ ਜੰਗਲ ਵਿਚ ਗੁਆਚ ਗਿਆ ਹੋਵਾਂ। ਲੱਛੇ ਰਾਣੀ ਦੇ ਗ੍ਰਿਹਸਥ ਦੀ ਗੱਡੀ ਬੜੇ ਮਜ਼ੇ ਵਿਚ ਚਲੀ ਜਾ ਰਹੀ ਹੈ। ਸੜਕ ਵੀ ਸਮਤੱਲ ਹੈ, ਤੇ ਦੋਵੇਂ ਪਹੀਏ ਵੀ ਛੋਟੇ ਵੱਡੇ ਨਹੀਂ। ਕੇਵਲ ਏਨੀ ਚੁੱਕ ਰਹਿ ਗਈ ਹੈ ਕਿ ਗਾਲਿਬਨ ਸੱਜੇ ਪਾਸੇ ਖੱਬਾ ਪਹੀਆ ਲੱਗ ਗਿਆ ਹੈ, ਤੇ ਖੱਬੇ ਪਾਸੇ ਸੱਜਾ। ਪਰ ਉਹਦੇ ਨਾਲ ਕੀ ਛਰਕ ਪੈਂਦਾ ਹੈ। ਦੇਖਣ ਵਿਚ ਏਥੇ ਪਹੁੰਚ ਕੇ ਕਹਾਣੀ ਸੰਪੂਰਨ ਹੋ ਜਾਂਦੀ ਹੈ, ਮਤਲਬ ਰਾਜਾ ਤੇ ਰਾਣੀ ਮਜ਼ੇ ਵਿਚ ਰਹਿਣ ਲੱਗੇ ਹਨ, ਕਿਸਾ ਖਤਮ, ਤੇ ਪੈਸਾ ਹਜ਼ਮ...

ਭਾਵੇਂ ਏਥੋਂ ਤਕ ਸੋਚਣ ਤੋਂ ਬਾਅਦ ਮੈਂ ਇਕ ਤਰ੍ਹਾਂ ਕਹਾਣੀ ਨੂੰ ਅੰਤ ਤੇ ਪਹੁੰਚਾ ਦਿੰਦਾ ਹਾਂ ਪਰ ਮੈਨੂੰ ਐਉਂ ਮਹਿਸੂਸ ਹੁੰਦਾ ਹੈ ਕਿ ਇਸ ਕਲਪਨਾ ਦੀ ਉਡਾਰੀ

ਵਿਚ ਮੇਰੇ ਕੋਲੋਂ ਕਿਤੇ ਭੁੱਲ ਹੋ ਗਈ ਹੈ, ਪੱਕ ਨਾਲ। ਕੁਝ ਛੁਟ ਰਿਹਾ ਹੈ, ਕੋਈ ਕਮੀ ਰਹੀ ਹੈ। ਭਾਵ ਏਸ ਛੂਘੀ ਜਿੰਦਗੀ ਵਿਚ ਕੋਈ ਮੌਜੂ ਆਉਣਾ ਚਾਹੀਦਾ ਹੈ, ਕੋਈ ਘਟਨਾ, ਕੋਈ ਹਾਦਸਾ, ਕੋਈ...

ਸੋ ਮੈਂ ਲੱਛੋ ਰਾਣੀ ਪਾਨ ਵਾਲੀ ਦੀ ਕਹਾਣੀ ਨਹੀਂ ਲਿਖ ਪਾਉਂਦਾ। ਮੇਰੀ ਕਲਮ ਨੂੰ, ਮੇਰੀ ਆਤਮਾ ਨੂੰ, ਲੱਛੋ ਰਾਣੀ ਦੀ ਜਿੰਦਗੀ ਨਾਲ ਸੰਬੰਧਤ ਕਿਸੇ ਅਣੋਖੇ ਹਾਦਸੇ ਦੀ ਉਡੀਕ ਹੈ। ਇਹ ਹਾਦਸਾ ਕਦ ਵਾਪਰੇਗਾ, ਕਿਹਨਾਂ ਹਾਲਾਤ ਵਿਚ ਵਾਪਰੇਗਾ, ਫੇਰ ਉਸ ਨਾਲ ਲੱਛੋ ਰਾਣੀ ਦੀ ਇੱਕ-ਤਾਰ ਵਹਿਣ ਵਾਲੀ ਜਿੰਦਗੀ ਤੇ ਫੇਰ ਪਿਛੋਂ ਮੇਰੀ ਕਹਾਣੀ ਤੇ ਕੀ ਪ੍ਰਤਿਕਰਮ ਹੋਵੇਗਾ, ਕਿਵੇਂ ਹੋਵੇਗਾ ?

ਮੈਂ ਕੁਝ ਹਫ਼ਤਿਆਂ ਲਈ ਦਫ਼ਤਰ ਦੇ ਕੰਮ ਬਾਹਰ ਚਲਾ ਗਿਆ। ਕੰਮ ਦੀ ਗੁਲਤਾ ਤੇ ਨਵੇਂ ਲੋਕਾਂ ਦੇ ਭਮੇਲੇ ਵਿਚ ਲੱਛੋ ਰਾਣੀ ਤੇ ਉਹਦੀ ਜਿੰਦਗੀ ਦੀ ਕਹਾਣੀ ਤਾਂ ਕੀ ਮੈਂ ਆਪਣੇ ਆਪ ਨੂੰ ਵੀ ਭੁਲ ਜਿਹਾ ਗਿਆ। ਕੁਝ ਹਫ਼ਤੇ ਗੁਜ਼ਾਰਨ ਗਾਦ ਜਦ ਮੈਂ ਵਾਪਸ ਆਇਆ ਤਾਂ ਰਾਤ ਨੂੰ ਮੈਨੂੰ ਮਲੇਰੀਏ ਤਾਪ ਨੇ ਆ ਰਬੋਚਿਆ। ਘਰ ਵਿਚ ਇਕੱਲਿਆਂ, ਬੁਖਾਰ ਤੇ ਦਰਦ ਦੇ ਜ਼ੋਰ ਦੇ ਕਾਰਨ ਸਾਰੀ ਗਾਤ ਤੇ ਸਾਰਾ ਦਿਨ ਮੈਂ ਆਪਣੇ ਆਪ ਤੋਂ ਬੇਖਬਰੀ ਦੀ ਹਾਲਤ ਵਿਚ ਗੁਜ਼ਾਰ ਰਿਤਾ। ਸ਼ਾਮ ਪੈਣ ਤਕ ਬੁਖਾਰ ਰਿਤਾ ਘਟਿਆ ਤਾਂ ਆਪਣੇ ਸਰਾਣੇ ਲੱਛੋ ਪੱਖਾ ਲੱਲਦੀ ਮਿਲੀ।

“ਮੈਂ ਤੜਕੇ ਤੜਕੇ ਜਿੰਦਾ ਖੁਲ੍ਹਿਆ ਦੇਖਿਆ ਤਾਂ ਪਤਾ ਲੱਗਾ ਕਿ ਤੁਸੀਂ ਆਏ ਹੋ... ਰਿਤਾ ਦਿਨ ਚੜ੍ਹ ਲਵੇ ਤਾਂ ਤੁਸੀਂ ਆਪ ਆਉਗੇ, ਸਿਗਰਟ ਪੀਣ। ਰਾਹ ਖਦੇ ਦੇਖਦੇ ਦੁਪਹਿਰ ਹੋਣ ਨੂੰ ਆਈ ਤੇ ਬੰਦ ਦਰਵਾਜ਼ਾ ਫੇਰ ਵੀ ਨਾ ਖੁਲ੍ਹਿਆ ਤਾਂ ਰੇ ਮਨ ਵਿਚ ਸ਼ੱਕ ਹੋਇਆ। ਦੇਖਿਆ ਤਾਂ ਤੁਸੀਂ ਸੱਦੀਂ ਮੁਚੀਂ ਮੋਇਆਂ ਵਾਂਗ ਏ ਹੋ ।”

ਮੈਂ ਉੱਠਣਾ ਚਾਹਿਆ ਤਾਂ ਉਹਨੇ ਮੌਚਿਆਂ ਤੇ ਹੱਥ ਰਖਦਿਆਂ ਹੋਇਆਂ ਕਿਹਾ, ਨਹੀਂ, ਨਹੀਂ, ਉਠੋ ਨਾ, ਡਾਕਟਰ ਨੇ ਅਰਾਮ ਕਰਨ ਦਾ ਮਸ਼ਵਰਾ ਦਿਤਾ ਹੈ।”

“ਡਾਕਟਰ ਕਿਵੇਂ ਆਇਆ ?” ਮੈਂ ਗਰਦਨ ਘੁਮਾ ਕੇ ਉਹਦੇ ਚਿਹਰੇ ਵਲ ਕਣ ਦੀ ਕੋਸ਼ਿਸ਼ ਕੀਤੀ, “ਕੀ ਤੰ ਲਿਆਈ ਸੇ ?”

“ਨਹੀਂ ਜੀ, ਏਧਰੋਂ ਲੰਘ ਰਿਹਾ ਸੀ, ਤਾਂ ਮੈਂ ਕਿਹਾ ਅੰਦਰ ਚੱਲ ਕੇ ਦੇਖ ਲੈ।” ਛੋ ਰਾਣੀ ਨੇ ਐਉਂ ਕਿਹਾ ਜਿਵੇਂ ਆਪਣੇ ਆਪ ਨੂੰ ਪਰਦੇ ਪਿਛੇ ਰੱਖਣਾ ਚਾਹੁੰਦੀ ਹੈ।

ਦਸ ਦਿਨ ਲੱਛੋ ਰਾਣੀ ਨੇ ਮੇਰੀ ਬੜੀ ਖਿਰਮਤ ਕੀਤੀ। ਸਾਰਾ ਸਾਰਾ ਦਿਨ ਕਾ ਝੱਲਦੀ, ਠੰਢੇ ਪਾਣੀ ਦੀ ਪੱਟੀ ਮੱਥੇ ਤੇ ਰਖਦੀ, ਦੁਧ ਤੇ ਸਾਗੂਦਾਣਾ ਬਣਾ ਕੇ

ਦਿੰਦੀ, ਤੇ ਇਹਨਾਂ ਸਾਰਿਆਂ ਤੋਂ ਵੱਡਾ ਕੰਮ ਇਹ ਕਰਦੀ ਕਿ ਇਕੱਲ ਤੇ ਅਜਨਥੀਅਤ ਦੇ ਅਹਿਸਾਸ ਨੂੰ ਦੂਰ ਦੂਰ ਤਕ ਨਾ ਫਟਕਣ ਦਿੰਦੀ। ਸਗੋਂ ਰਾਤਾਂ ਨੂੰ ਜਦ ਕਦੇ ਮੇਰੀ ਨੀਂਦ ਟੁਟਦੀ ਤਾਂ ਮਹਿਸੂਸ ਹੁੰਦਾ ਜਿਵੇਂ ਲੱਛੇ ਹੁਣੇ ਹੁਣੇ ਏਥੋਂ ਉਠ ਕੇ ਗਈ ਹੈ ਜਾਂ ਬਾਹਰ ਬੂਹੇ ਤੇ ਬੈਠੀ ਉਥੁੰਘ ਰਹੀ ਹੈ।

“ਇਹ ਤੂੰ ਕੀ ਕਰਦੀ ਹੈ ਲੱਛੇ! ਤੇਰੀ ਦੁਕਾਨ ਹੋਰ ਖਰਾਬ ਹੁੰਦੀ ਹੋਵੇਗੀ, ਤੇ ਸੱਦੋ ਦੀ ਕਮਰ ਕੰਮ ਨਾਲ ਦੋਹਰੀ ਹੋ ਜਾਂਦੀ ਹੋਵੇਗੀ।”

“ਸੱਦੋ ਨੂੰ ਮੈਂ ਕੁੱਟ ਕੇ ਨਸਾ ਦਿੱਤਾ”, ਲੱਛੇ ਰਾਣੀ ਨੇ ਬੜੇ ਸੰਤੋਸ਼ ਨਾਲ ਕਿਹਾ, ਜਿਵੇਂ ਕੁਝ ਹੋਇਆ ਹੀ ਨਾ ਹੋਵੇ।

ਹੈ! ਮੈਂ ਮਹਿਸੂਸ ਕੀਤਾ ਜਿਵੇਂ ਲੱਛੇ ਰਾਣੀ ਦੇ ਗ੍ਰੂਹਸਥ ਦੀ ਗੱਢੀ ਧੜਾਮ ਕਰ ਕੇ ਖੱਡ ਵਿਚ ਛਿੱਗ ਪਈ ਹੋਵੇ। ਮੈਂ ਮੁੜ ਕੇ ਉਹਦੇ ਵਲ ਦੇਖਿਆ, ਉਹਦੇ ਚਿਹਰੇ ਤੋਂ ਅਜੇ ਵੀ ਸੰਤੋਸ਼ ਝਲਕ ਰਿਹਾ ਸੀ।

“ਇਹ ਕਿਵੇਂ ਹੋਇਆ?”

“ਕਿਵੇਂ ਹੋਇਆ? ਤੁਸੀਂ ਰਾਜੀ ਹੋਏ ਫੇਰ ਦੱਸਾਂਗੀ।”

ਲੱਛੇ ਰਾਣੀ ਦੇ ਸੂਰ ਦੇ ਠਰੰਮ੍ਹੇ ਤੋਂ ਮੈਂ ਵੀ ਸੰਤੁਸ਼ਟ ਹੋ ਗਿਆ। ਮੈਨੂੰ ਹਾਸੀ ਆ ਗਈ। ਮੈਂ ਮੁਸਕਰਾਉਂਦਿਆਂ ਕਿਹਾ, “ਪੈਰ ਨਹੀਂ ਘੁਟੇ ਹੋਣੇ ਵਿਚਾਰੇ ਨੇ।”

“ਨਹੀਂ, ਇਹ ਗੱਲ ਨਹੀਂ। ਉਸ ਮਰਨ ਜੋਗੇ ਦੀ ਕਿਸਮਤ ਵਿਚ ਹੀ ਪੈਰ ਘੁਟਣੇ ਲਿਖੇ ਸਨ। ਮਰਦ ਨਾਉਂ ਦੀ ਤਾਂ ਉਸ ਵਿਚ ਚੀਜ਼ ਹੀ ਨਹੀਂ ਸੀ। ਮੇਰੀ ਦੁਕਾਨ ਵਿਚ ਪਾਨ ਖਾਣ ਉਹ ਪਠਾਣ ਆਉਂਦਾ ਸੀ, ਵੱਡੀਆਂ ਵੱਡੀਆਂ ਮੁੜਾਂ ਵਾਲਾ।”

ਲੱਛੇ ਰਾਣੀ ਦੀ ਦੁਕਾਨ ਵਿਚ ਵੱਡੀਆਂ ਵੱਡੀਆਂ ਮੁੜਾਂ ਵਾਲਾ ਪਠਾਣ ਪਾਨ ਖਾਣ ਤੋਂ ਬਿਨਾਂ ਕੁਝ ਹੋਰ ਉਮੀਦ ਵਿਚ ਵੀ ਆਉਂਦਾ ਸੀ। ਲੱਛੇ ਰਾਣੀ ਮਹਿਸੂਸ ਵੀ ਕਰਦੀ ਸੀ, ਪਰ ਏਨਾ ਨਹੀਂ। ਉਹ ਸੋਚਦੀ ਜੁਆਨ ਆਦਮੀ ਦਿਲ ਲਗੀ ਕਰ ਹੀ ਲੈਂਦਾ ਹੈ।

ਪਰ ਇਕ ਦਿਨ ਸੰਝ ਦੇ ਘੁਸਮੁਸੇ ਵਿਚ ਜਦ ਦੁਕਾਨ ਵਿਚ ਹੋਰ ਕੋਈ ਗਾਹਕ ਨਹੀਂ ਸੀ ਤੇ ਲੱਛੇ ਰਾਣੀ ਗੋਰੇ ਮਿੱਟੀ ਨਾਲ ਸਾਹਮਣੇ ਵਾਲਾ ਛਰਸ਼ ਲਿੱਪ ਰਹੀ ਸੀ, ਪਠਾਣ ਨੇ ਉਹਦਾ ਹੱਥ ਫੜ ਲਿਆ। ਗੱਲਾਂ ਗੱਲਾਂ ਤੋਂ ਨੌਬਤ ਏਥੇ ਤੱਕ ਪਹੁੰਚ ਜਾਵੇਗੀ, ਇਹ ਲੱਛੇ ਨੇ ਕਦੇ ਨਹੀਂ ਸੀ ਸੋਚਿਆ। ਉਹਨੇ ਸੰਭਾਲਾ ਲਿਆ ਤੇ ਜ਼ੋਰ ਦਾ ਇਕ ਝਟਕਾ ਮਾਰ ਕੇ ਪਠਾਣ ਦੇ ਹੱਥ ਵਿਚੋਂ ਆਪਣੀ ਬਾਂਹ ਛੁਡਵਾ ਲਈ। ਉਹਨੇ ਕੋਲ ਪਿਆ ਝਾੜੂ ਚੁਕਿਆ ਤੇ ਦਾਕੜ ਕੇ ਬੋਲੀ, “ਖਬਰਦਾਰ ਜੇ ਅੱਗੇ ਵਹਿਆ ਏਂ ਤਾਂ!”

ਪਰ ਉਹ ਪਠਾਣ ਤਾਓ ਵਿਚ ਸੀ। ਉਹਨੇ ਅਹੁਲ ਕੇ ਬਾਂਹ ਫੇਰ ਛੜ ਲਈ, ਤੇ ਲੱਗਾ ਉਹਨੂੰ ਝੰਜੋੜਨ। ਲੱਛੇ ਰਾਣੀ ਬਚਾਓ ਕਰ ਰਹੀ ਸੀ। ਪਰ ਸੱਦੇ ਰਾਹੀਅਂ ਵਾਂਗੂੰ ਕੇਵਲ ਮਿਟਾਈ ਕਰਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਸੀ।

ਲੱਛੇ ਰਾਣੀ ਨੇ ਦੱਸਿਆ, ਗੱਦੀ ਜੀ, ਫੇਰ ਮੈਂ ਇਕ ਗਾਹਲ ਦਿਤੀ ਤੇ ਉਹਨੂੰ ਵੰਗਾਰਿਆ, ਇਹਦੇ ਆਹ ਕੋਲ ਪਈ ਲੋਹੇ ਦੀ ਛੜ ਠੋਕ ਨਾ ਇਕ—ਪਰ ਇਹ ਸੁਣ ਕੇ ਤਾਂ ਉਹਦੇ ਹੱਬ ਪੈਰ ਫੁੱਲਣ ਲੱਗੇ। ਕੰਬਦੇ ਹੱਬਾਂ ਨਾਲ ਉਹਨੇ ਛੁਰਾ ਚੁਕਿਆ ਤਾਂ ਸਹੀ ਪਰ ਪਠਾਣ ਨੇ ਉਹਦੇ ਉਸੇ ਵੇਲੇ ਇਕ ਲੱਤ ਮਾਰੀ ਤੇ ਉਹ ਦੂਰ ਜਾ ਪਿਆ।

ਫੇਰ ਬਾਪ ਓਇ ਬਾਪ ਕਹਿੰਦਾ ਉਹ ਝੋਪੜੀ ਵਿਚ ਜਾ ਵੜਿਆ, ਜਿਵੇਂ ਲੱਛੇ ਦਾ ਉਹਦੇ ਨਾਲ ਕੋਈ ਵਾਸਤਾ ਹੀ ਨਾ ਹੋਵੇ। ਉਹ ਤਾਂ ਸੁਖ ਰਹੀ ਕਿ ਕੋਲੋਂ ਲੰਘਦੇ ਲੋਕਾਂ ਨੇ ਪਠਾਣ ਨੂੰ ਮਾਰ ਕੇ ਨਸਾ ਦਿਤਾ, ਨਹੀਂ ਤਾਂ ਪਤਾ ਨਹੀਂ ਉਸ ਦਿਨ ਕੀ ਕਿਆਮਤ ਆਉਂਦੀ।

ਕਿਆਮਤ ਤਾਂ ਉਸ ਦਿਨ ਆਈ ਜਿਸ ਦਿਨ ਲੱਛੇ ਮੇਰੇ ਭਾਂਡੇ ਮਾਂਜ ਰਹੀ ਸੀ, ਤੇ ਮੈਂ ਸਹਿਨ ਵਿਚ ਬੈਠਾ ਕਹਾਣੀ ਲਿਖ ਰਿਹਾ ਸੀ। ਲੱਛੇ ਨੇ ਰਾਖ ਨਾਲ ਭਰੇ ਹੱਬ ਦੀ ਪਿਠ ਨਾਲ ਮੱਬੇ ਤੇ ਆਈ ਹੋਈ ਵਾਲਾਂ ਦੀ ਲਿਟ ਨੂੰ ਉਪਰ ਸੁਟਦਿਆਂ ਕਿਹਾ, “ਇਹ ਘਰ ਵੀ ਕਿੰਨਾ ਸੁੰਨਾ ਸੁੰਨਾ ਲਗਦਾ ਹੈ। ਤੁਸੀਂ ਸ਼ਾਦੀ ਕਰ ਲਓ।”

“ਸ਼ਾਦੀ ਤਾਂ ਮੇਰੀ ਹੋ ਚੁਕੀ ਲੱਛੇ, ਤੂੰ ਜਾਣਦੀ ਹੈ।”

“ਪਰ ਬੇਗਮ ਜੀ ਤਾਂ ਏਥੇ ਨਹੀਂ ਰਹਿੰਦੇ ! ਕੀ ਛਾਇਦਾ ਅਜਿਹੀ ਸ਼ਾਦੀ ਦਾ।”

ਮੈਂ ਕਾਗਜ਼ ਤੋਂ ਅੱਖ ਚੁਕ ਕੇ ਦੇਖਿਆ, ਉਹ ਜਾਣੈ ਮੇਰੀ ਸਥਿਤੀ ਤੋਂ ਕਾਢੀ ਪ੍ਰਭਾਵਿਤ ਹੋਈ ਹੋਈ ਸੀ।

“ਹੁਣ ਦੇਖੋ ਨਾ ਤੁਸੀਂ ਏਨੇ ਬੀਮਾਰ ਪਏ। ਕੋਈ ਦੇਖਣ ਸੁਣਨ ਵਾਲਾ ਨਹੀਂ ਸੀ। ਜੇ ਤੁਹਾਨੂੰ ਕੁਝ ਹੋ ਜਾਂਦਾ ਫੇਰ ?”

“ਕੁਝ ਨਹੀਂ ਹੁੰਦਾ। ਅਸੀਂ ਕਹਾਣੀਆਂ ਲਿਖਣ ਵਾਲੇ ਬੜੇ ਢੀਠ ਹੁੰਦੇ ਹਾਂ। ਫੇਰ ਤੂੰ ਜੋ ਸੈਂ। ਕਿੰਨਾ ਖਿਆਲ ਰੱਖਿਆ ਹੈ ਤੈਂ ਮੇਰਾ। ਤੂੰ ਨਾ ਹੁੰਦੀ ਤਾਂ ਸ਼ਾਇਦ ਮੈਂ ਹੁਣ ਤਕ ਮਰ ਖਪ ਗਿਆ ਹੁੰਦਾ।”

ਉਹਨੇ ਉਲਟਾ ਕੇ ਕਿਹਾ, “ਰੱਬ ਨਾ ਕਰੋ...ਤੁਸੀਂ ਜੁਗ ਜੁਗ ਜੀਓ...”

ਉਹਦੇ ਮੁੜ ਕੇ ਦੇਖਣ ਵਿਚ, ਉਹਦੇ ਲਹਿਜੇ ਵਿਚ, ਸ਼ਬਦਾਂ ਵਿਚ ਕੋਈ ਰਮਜ਼ ਸੀ। ਕੋਈ ਭੇਤ ਸੀ। ਇਹ ਆਮ ਇਨਸਾਨੀ ਜਜਬੇ ਤੋਂ ਕੁਝ ਉਪਰ ਦੀ ਚੀਜ਼ ਸੀ। ਪਰ ਮੈਂ ਨਾ ਸਮਝ ਸਕਿਆ। ਹਵਾ ਦਾ ਇਕ ਤੇਜ਼ ਬੁੱਲਾ ਮੈਨੂੰ ਛੋਹ ਕੇ ਲੰਘ ਗਿਆ। ਝੰਜੋੜ ਨਾ ਸਕਿਆ।

ਤੌਜੇ ਦਿਨ ਉਹ ਮੇਰੇ ਘਰ ਆਈ ਤੇ ਮੇਰੀਆਂ ਕਿਤਾਬਾਂ ਸਜਾਉਂਦੀ ਬੋਲੀ,
“ਜਾਣਦੇ ਹੋ ਜੀ, ਲੋਕ ਕੀ ਗੱਲਾਂ ਬਣਾਉਂਦੇ ਹਨ...ਕਹਿੰਦੇ ਹਨ...ਕਹਿੰਦੇ ਹਨ...”
ਉਹ ਰੁਕ ਗਈ ।

“ਕੀ ਕਹਿੰਦੇ ਹਨ ਲੋਕ ?” ਮੈਂ ਕਹਾਣੀ ਦੇ ਸਿਖਰ ਤੇ ਪਹੁੰਚ ਚੁੱਕਿਆ ਸਾ ।

“ਕੁਛ ਨਹੀਂ ਜੀ । ਤੁਸੀਂ ਨਹੀਂ ਸਮਝੋਗੇ ।”

“ਅੱਛਾ ?” ਮੈਂ ਬੇਧਿਆਨੀ ਵਿਚ ਕਿਹਾ ਤੇ ਕਹਾਣੀਆਂ ਦੀ ਦੁਨੀਆਂ ਵਿਚ ਗਵਾਚ ਗਿਆ ।

ਫੇਰ ਇਕ ਦਿਨ ਸ਼ਾਮ ਦੇ ਵਕਤ ਜਦ ਦੀਵੇ ਬਲ ਚੁੱਕੇ ਸਨ ਤੇ ਮੀਂਹ ਦੀ ਰਿਮ ਝਿਮ ਦੇ ਕਾਰਨ ਡਿਜਾ ਸੁਹਾਉਣੀ ਹੋਈ ਹੋਈ ਸੀ ਲੱਛੇ ਰਾਣੀ ਇਕ ਨਿਹਾਇਤ ਖੂਬਸੂਰਤ ਸਾੜ੍ਹੀ ਪਹਿਨ ਕੇ, ਮੁੰਹ ਤੇ ਪਾਉਡਰ ਲਾ ਕੇ, ਨਸ਼ਈ ਤੋਰ ਤੁਰਦੀ ਮੇਰੇ ਸਾਹਮਣੇ ਆ ਖੜ੍ਹੀ ਹੋਈ ।

“ਕੀ ਗੱਲ ਹੈ, ਅੱਜ ਬਹੁਤ ਖੁਸ਼ ਨਜ਼ਰ ਆ ਰਹੀ ਹੈ ?”

“ਮੈਂ ਛੋਸਲਾ ਕਰ ਲਿਆ ।”

“ਕੀ ਛੋਸਲਾ ਕਰ ਲਿਆ ?” ਮੈਂ ਹੈਰਾਨੀ ਨਾਲ ਉਸ ਵਲ ਤਕਦਿਆਂ ਕਿਹਾ । ਅੱਜ ਲੱਛੇਰਾਣੀ ਮੈਨੂੰ ਕੁਝ ਓਪਰੀ ਜਿਹੀ ਦਿਖਾਈ ਦੇ ਰਹੀ ਸੀ ।

“ਕੁਛ ਨਹੀਂ ।” ਉਹਨੇ ਹੜਬੜਾ ਕੇ ਆਪਣੇ ਆਪ ਨੂੰ ਸੰਭਾਲਿਆ, “ਮੈਂ ਇਹ ਸੋਚਿਆ ਹੈ ਕਿ ਅੱਜ ਤੋਂ ਏਥੇ ਸੌਂਇਆਂ ਵੀ ਕਰਾਂ । ਦਿਨ ਭਰ ਤਾਂ ਇਕ ਤਰ੍ਹਾਂ ਨਾਲ ਏਥੇ ਰਹਿੰਦੀ ਹੀ ਹਾਂ ।”

“ਪਰ ਇਹ ਕਿਵੇਂ ਹੋ ਸਕਦਾ ਹੈ ਲੱਛੇਰਾਣੀ...!”

“ਕਿਉਂ, ਹੋ ਕਿਉਂ ਨਹੀਂ ਸਕਦਾ । ਮੈਂ ਤੁਹਾਡਾ ਖਾਣਾ ਬਣਾ ਸਕਦੀ ਹਾਂ, ਭਾੜ੍ਹ ਦੇ ਸਕਦੀ ਹਾਂ, ਭਾਂਡੇ ਮਾੜੇ ਸਕਦੀ ਹਾਂ, ਬਿਸਤਰ ਵਕ ਵਿਛਾ ਸਕਦੀ ਹਾਂ, ਤਾਂ ਫੇਰ ਇਹ ਕਿਵੇਂ ਨਹੀਂ ਹੋ ਸਕਦਾ ।”

ਲੱਛੇ ਦੀ ਦਲੀਲ ਮੰਦੀ ਸਮਝ ਤੋਂ ਬਾਹਰ ਸੀ । ਫੇਰ ਮੈਂ ਮੁੜ ਕੇ ਉਹਦੇ ਚਿਹਰੇ ਵਲ ਤੱਕਿਆਂ, ਤਾਂ ਉਦਦਾ ਨਿਟਣਾਜਨਕ ਅੰਦਾਜ਼ ਦੇਖ ਕੇ ਹੋਰ ਵੀ ਦੰਗ ਰਹਿ ਗਿਆ ।

“ਪਰ...ਪਰ...”

“ਪਰ ਕੀ ?” ਉਹ ਮੇਰੀ ਭਮਤਰੀ ਦਾ ਤਮਾਸਾ ਮੁਸਕਰਾ ਮੁਸਕਰਾ ਕੇ ਦੇਖ ਰਹੀ ਸੀ । “ਨਾ ਭਾਈ, ਮੈਂ ਨਹੀਂ ਹੁਣ ਏਥੋਂ ਟਲਣਾ । ਕਲ੍ਹੂ ਸਵੇਰ ਤੋਂ ਸਾਰਾ ਜ਼ਰੂਰੀ ਸਮਾਨ ਲੈ ਕੇ ਆਵਾਂਗੀ ।”

“ਪਰ ਕਲ੍ਹੂ ਨੂੰ ਤਾਂ ਮੈਂ ਮਹੀਨੇ ਭਰ ਲਈ ਬਾਹਰ ਜਾ ਰਿਹਾ ਹਾਂ ।”

“ਕੋਈ ਗੱਲ ਨਹੀਂ ।” ਉਹ ਮੇਰੀ ਗੱਲ ਕਟਦੀ ਬੜੀ ਤਸੱਲੀ ਨਾਲ ਬੋਲੀ । “ਫੇਰ ਤਾਂ ਮੇਰਾ ਏਥੇ ਰਹਿਣਾ ਹੋਰ ਵੀ ਜ਼ਰੂਰੀ ਹੈ । ਆਖਰ ਘਰ ਦੀ ਦੇਖ ਭਾਲ ਕੈਣ ਕਰੇਗਾ, ਤੁਹਾਡੇ ਪਿਛੋਂ । ਜਾਣਦੇ ਹੋ ਅੱਜ ਕਲ੍ਹੁ ਕਿੰਨੀਆਂ ਚੋਰੀਆਂ ਹੋ ਰਹੀਆਂ ਹਨ ।”

ਉਚਿਤ ਏਹੋ ਜਾਪਿਆ ਕਿ ਮੈਂ ਹੁਣ ਦੀ ਘੜੀ ਖਾਮੋਸ਼ ਰਹਾਂ । ਮੈਂ ਇਕ ਬਕਸੇ ਵਿਚ ਜ਼ਰੂਰੀ ਸਮਾਨ ਰੱਖਿਆ ਤੇ ਤੁਰਨ ਲਈ ਉੱਠ ਖੜਾ ਹੋਇਆ ।

“ਇਹ ਕੀ ਹੁਣੇ ਤੋਂ ? ਜਾਣਾ ਤਾਂ ਕਲ੍ਹੁ ਨੂੰ ਹੈ ਨਾ ?”

“ਨਹੀਂ, ਮੈਨੂੰ ਅੱਜ ਹੀ ਜਾਣਾ ਪਵੇਗਾ”, ਮੈਂ ਜੇਬ ਵਿਚੋਂ ਕੁੰਜੀ ਕੱਢ ਕੇ ਉਹਦੇ ਵਲ ਸੁਟਦਿਆਂ ਕਿਹਾ । “ਮਹੀਨੇ ਪਿਛੋਂ ਆਵਾਂਗਾ ।”

ਉਸ ਤੋਂ ਬਾਅਦ ਉਹ ਰਾਤ ਤਾਂ ਮੈਂ ਇਕ ਦੋਸਤ ਦੇ ਘਰ ਕੱਟੀ । ਦੂਜੇ ਦਿਨ ਸ਼ਹਿਰ ਦੇ ਇਕ ਹੋਰ ਭਾਗ ਵਿਚ ਲਗਪਗ ਤਿੰਨ ਮੀਲ ਦੇ ਡਾਸਲੇ ਤੇ ਇਕ ਮਕਾਨ ਕਰਾਏ ਤੇ ਲੈ ਕੇ ਟਿਕ ਗਿਆ ।

ਬਹੁਤ ਦਿਨ ਹੋ ਗਏ, ਸੰਭਵ ਹੈ ਛੇ ਮਹੀਨੇ ਗੁਜ਼ਰ ਗਏ ਹੋਣ । ਲੱਛੋਰਾਣੀ ਹੁਣ ਤਕ ਮੇਰੇ ਜ਼ਿਹਨ ਤੇ ਖੰਜਖਜੂਰੇ ਵਾਂਗੂੰ ਕਬਜ਼ਾ ਜਮਾਈ ਬੈਠੀ ਸੀ । ਇਕ ਦਿਨ ਮੈਂ ਬਜਾਜ਼ ਦੀ ਦੁਕਾਨ ਕੋਲੋਂ ਲੰਘ ਰਿਹਾ ਸਾਂ, ਕਿ ਇਕ ਖੁਲ੍ਹੀ ਹੋਈ ਫਿਟਨ ਵਿਚੋਂ ਕਿਸੇ ਨੇ ਆਵਾਜ਼ ਦਿਤੀ । ਮੁੜ ਕੇ ਦੇਖਿਆ ਤਾਂ ਫਿਟਨ ਵਿਚ ਇਕ ਬੁਰਕਾਪੇਸ਼ ਅੌਰਤ ਬੈਠੀ ਹੋਈ ਸੀ । ਮੈਂ ਏਧਰ ਓਧਰ ਤੱਕਣ ਲਗਾ । “ਮੈਂ ਹਾਂ ਗੱਦੀ ਜੀ, ਲੱਛੋਰਾਣੀ...”

“ਲੱਛੋਰਾਣੀ !” ਇਕ ਦਮ ਮੇਰੇ ਦਿਲ ਨੇ ਧੱਕ ਕੀਤੀ । ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੀ ਆਪਣੀ ਜ਼ਿੰਦਗੀ ਦੀ ਗੱਡੀ ਖੱਡ ਵਿਚ ਡਿੱਗ ਪਈ ਹੋਵੇ । ਲੱਛ ਨੇ ਪਰਦਾ ਚੁੱਕ ਦਿਤਾ ਤੇ ਖਿੜਖਿੜਾ ਕੇ ਹਸਦੀ ਬੋਲੀ, “ਡਰੋ ਨਾ ਜੀ, ਮੈਂ ਸਾਦੀ ਕਰ ਲਈ ਹੈ ।”

“ਸਾਦੀ ਕਰ ਲਈ, ਲੱਛ !” ਮੈਂ ਕੁਝ ਸ਼ਰਮਿੰਦਗੀ, ਕੁਝ ਤਸੱਲੀ ਤੇ ਕੁਝ ਖੁਸ਼ੀ ਨਾਲ ਕਿਹਾ ।

ਉਹਦੇ ਚਿਹਰੇ ਤੇ ਬੜਾ ਸੰਘਣਾ ਮੇਕ-ਅਪ ਸੀ । ਸੁਰਖੀ, ਪਾਊਡਰ, ਬੁਲ੍ਹੁਂ ਤੇ ਗੁੜੀ ਲਾਲ ਲਿਪਸਟਿਕ । ਉਹਦੇ ਸਰੀਰ ਤੋਂ ਖੁਸ਼ਬੂਆਂ ਛੁੱਟ ਰਹੀਆਂ ਸਨ, ਤੇ ਚਾਅ ਨਾਲ ਉਹਦੀਆਂ ਅੱਖਾਂ ਉੱਛਲ ਰਹੀਆਂ ਸਨ ।

“ਖੁਸ਼ ਤਾਂ ਹੈ ਲੱਛੋਰਾਣੀ ?”

“ਬਹੁਤ !” ਉਹ ਜਾਣੋ ਮੇਰੇ ਪ੍ਰਸ਼ਨ ਦੀ ਹੀ ਉਡੀਕ ਵਿਚ ਸੀ । “ਮੇਰਾ ਪਤੀ ਮਰਦ ਹੈ । ਬੁਜ਼ਦਿਲ ਨਹੀਂ, ਡਰਪੋਕ ਨਹੀਂ । ਐਡੀ ਵੱਡੀ ਛਾਤੀ ਹੈ, ਗੱਦੀ ਜੀ, ਭੱਜੂ ਨਹੀਂ ।”

ਮੈਨੂੰ ਪਤਾ ਸੀ, ਇਹਨਾਂ ਸਾਰੇ ਤੀਰਾਂ ਦਾ ਨਿਸ਼ਾਨਾ ਮੈਂ ਹੀ ਹਾਂ। ਮੈਂ ਢੀਠਪੁਣੇ ਨਾਲ ਹੱਸਦਿਆਂ ਕਿਹਾ, “ਅਸੀਂ ਕਹਾਣੀਆਂ ਲਿਖਣ ਵਾਲੇ ਬੜੇ ਬੁਜ਼ਦਿਲ, ਬੜੇ ਕਮਜ਼ੋਰ, ਹੁੰਦੇ ਹਾਂ ਲੱਛੇ। ਤੇਰੀ ਗੱਡੀ ਦਾ ਪਹੀਆ ਤਾਂ...?”

“ਤੁਹਾਨੂੰ ਦੱਸਿਆ ਹੈ ਨਾ, ਬਹੁਤ ਮਜ਼ਬੂਤ ਹੈ।” ਉਹਨੇ ਝੱਟ ਕਿਹਾ, ਤੇ ਚਿਹਰੇ ਤੇ ਪਰਦਾ ਸੁੱਟ ਲਿਆ। “ਉਹ ਆ ਰਹੇ ਹਨ। ਤੁਸੀਂ ਜਾਓ।”

ਮੈਂ ਗੱਡੀ ਤੋਂ ਅਲਗ ਹੋ ਗਿਆ। ਇਕ ਬਜਾਜ ਦੀ ਦੁਕਾਨ ਤੋਂ ਕਪੜੇ ਦਾ ਪੈਕਟ ਲਈ ਲੰਬਾ-ਤਕੜਾ ਸੁਰਖ ਪਠਾਨ ਝੂਮਦਾ ਹੋਇਆ ਫਿਟਨ ਵਲ ਆ ਰਿਹਾ ਸੀ।



ਰਿੱਜੇ ਭੈਣ

ਕਾੜੀ ਅਬਦੂਲ ਮੱਤਾਰ

ਸੀਤਾਪੁਰ ਵਿਚ ਸਿਧੋਲੀ ਤਹਿਸੀਲ ਆਪਣੀਆਂ ਝੀਲਾਂ ਤੇ ਸ਼ਿਕਾਰੀਆਂ ਲਈ ਮਸ਼ਹੂਰ ਸੀ। ਹੁਣ ਝੀਲਾਂ ਵਿਚ ਧਾਨ ਬੀਜਿਆ ਜਾਂਦਾ ਹੈ। ਬੰਦੂਕਾਂ ਵੇਚ ਕੇ ਚੱਕੀਆਂ ਲਾਲਈਆਂ ਗਈਆਂ ਹਨ, ਤੇ ਲਸੰਸ ਤੇ ਮਿਲੇ ਹੋਏ ਕਾਰਡੂਸ 'ਬਲੈਕ' ਕਰ ਕੇ ਸ਼ੇਰਵਾਨੀਆਂ ਸਵਾਈਆਂ ਜਾਂਦੀਆਂ ਹਨ। ਏਥੇ ਛੋਟੇ ਛੋਟੇ ਕਸਬਿਆਂ ਦੀ ਇਕ ਜੰਜ਼ੀਰ ਬਣੀ ਹੋਈ ਸੀ, ਜਿਹਨਾਂ ਵਿਚ ਸ਼ੇਖ ਆਬਾਦ ਸਨ ਜਿਹੜੇ ਆਪਣੇ ਮਾਣਮੱਤੇ ਭੂਤ ਦੀ ਯਾਦ ਵਿਚ ਆਪਣੇ ਨਾਵਾਂ ਦੇ ਅੱਗੇ 'ਖਾਨ' ਲਾਉਂਦੇ ਸਨ ਤੇ ਹਰ ਕਿਸਮ ਦੇ ਸ਼ਿਕਾਰ ਲਈ ਗ੍ਰੰਡੇ, ਕੁੱਤੇ ਤੇ ਸ਼ਿਕਰੇ ਪਾਲਦੇ ਸਨ। ਉਹਨਾਂ ਵਿਚੋਂ ਸ਼ਾਰੰਗਪੁਰ ਦੇ ਵੱਡੇ ਭਰਾ, ਰੱਖੇ ਚਾਚਾ, ਤੇ ਛੋਟੇ ਭਰਾ ਪਾਚੇ ਚਾਚਾ ਦੀ ਬੜੀ ਟੌਹਰ ਸੀ। ਮੈਂ ਰੱਖੇ ਚਾਚਾ ਦਾ ਬੁਢਾਪਾ ਦੇਖਿਆ ਹੈ। ਉਹਨਾਂ ਦੀਆਂ ਸਫੈਦ ਭਵਾਂ ਦੇ ਥੱਲੇ ਸੁਰਮਈ ਅੱਖਾਂ ਵਿਚੋਂ ਚੰਗਿਆੜੀਆਂ ਤੇ ਕੜਕਦੀ ਆਵਾਜ਼ ਵਿਚੋਂ ਲਾਟਾਂ ਨਿਕਲਦੀਆਂ ਸਨ। ਰਿੱਜੇ ਭੈਣ ਉਹਨਾਂ ਹੀ ਰੱਖੇ ਚਾਚਾ ਜੀ ਦੀ ਇਕਲੋਤੀ ਧੀ ਸੀ। ਮੈਂ ਕਿਸੋਰ ਅਵਸਥਾ ਵਿਚ ਰਿੱਜੇ ਭੈਣ ਦੀ ਸੁੰਦਰਤਾ ਤੇ ਦਹੇਜ਼ ਦੀਆਂ ਕਹਾਣੀਆਂ ਸੁਣੀਆਂ ਸਨ, ਜਿਸਟੂੰ ਉਸ ਦੀਆਂ ਦੋ ਮਾਤਾਵਾਂ ਜੋੜ-ਜੋੜ ਕੇ ਮਰ ਗਈਆਂ ਸਨ। ਸ਼ਾਦੀ-ਵਿਆਹ ਦੀਆਂ ਮਰਿਛਲਾਂ ਵਿਚ ਮਰਾਸਣਾਂ ਏਨੇ ਲਗਾਓ ਨਾਲ ਉਨ੍ਹਾਂ ਦਾ ਜ਼ਿਕਰ ਕਰਦੀਆਂ ਕਿ ਟੇਢੇ ਨੀਵੇਂ ਲੋਕ ਵੀ ਉਨ੍ਹਾਂ ਦੇ ਦਰਵਾਜ਼ੇ ਤਕ ਆਉਂਦੇ। ਜਦ ਰਿੱਜੇ ਛੈਣ ਦੀ ਮਾਂ ਮਰ ਗਈ ਅਤੇ ਰੱਖੇ ਚਾਚਾ ਤੇ ਕਹਿਰ ਗੁਜ਼ਰਿਆ ਤਾਂ ਉਨ੍ਹਾਂ ਨੇ ਮਜਬੂਰ ਹੋ ਕੇ ਇਕ ਟਿਸ਼ਟ ਸਵੀਕਾਰ ਕਰ ਲਿਆ। ਪਰ ਰਿੱਜੇ ਭੈਣ ਤੇ ਮੰਗਣੀ ਵਾਲੇ ਦਿਨ ਪ੍ਰੇਤ ਆਤਮਾਵਾਂ ਆ ਗਈਆਂ ਅਤੇ ਰਿੱਜੇ ਛੈਣ ਦੇ ਦਰਵਾਜ਼ੇ ਤੋਂ ਰਿਸ਼ਤਿਆਂ ਦੇ "ਕਾਗ" ਸਦਾ ਲਈ ਉੱਡ ਗਏ। ਜਦ ਰੱਖੇ ਚਾਚਾ ਦੀ ਮੌਤ ਹੋ ਗਈ ਤਾਂ ਪਾਚੇ ਚਾਚਾ ਉਸਦੇ ਨਾਲ ਸਾਰੇ ਭਾਰਤ ਦੀਆਂ ਦਰਗਾਹਾਂ ਵਿਚ ਫਿਰਦੇ ਰਹੇ, ਪਰ ਪ੍ਰੇਤ ਆਤਮਾਵਾਂ ਨੇ ਉਸਦਾ ਖਹਿੜਾ ਨਾ ਛੱਡਿਆ। ਫਿਰ ਰਿੱਜੇ ਭੈਣ ਦੀ ਉਮਰ ਇਕ ਅਜਿਹਾ ਪੈਮਾਨਾ ਬਣ ਗਈ ਜਿਹਦੇ ਨੈੜੇ ਪਹੁੰਚਣ ਦੇ ਡਰ ਨਾਲ ਸੁੱਕੀਆਂ ਹੋਈਆਂ

ਕੰਵਾਰੀਆਂ ਕੰਬ ਉਠਦੀਆਂ। ਜਦ ਵੀ ਰਿੱਜੇ ਭੈਣ ਦਾ ਜ਼ਿਕਰ ਚਲਦਾ ਮੇਰੇ ਵਜੂਦ ਵਿਚ ਇਕ ਟੁੱਟਿਆ ਹੋਇਆ ਕੰਡਾ ਰੜਕਣ ਲਗਦਾ, ਤੇ ਮੈਂ ਆਪਣੀਆਂ ਯਾਦਾਂ ਦੇ ਕਾਫਲੇ ਨੂੰ ਕਿਸੇ ਝੂਠ ਮੂਠ ਰੁਝੇਵੇਂ ਦੇ ਰੋਗਿਸਤਾਨ ਵਿਚ ਧਕੇਲ ਦਿੰਦਾ। ਇਸੇ ਰਿੱਜੇ ਭੈਣ ਦਾ ਰਜਿਸਟਰੀ ਲਛਾਛਾ ਮਿਲਿਆ ਤਾਂ ਮੈਂ ਅਜਿਹਾ ਬਦਹਵਾਸ ਹੋਇਆ ਕਿ ਖਤ ਫਾੜ ਦਿੱਤਾ। ਲਿਖਿਆ ਸੀ ਕਿ ਉਹ ਹੱਜ ਕਰਨ ਚਾ ਵਹੀ ਹੈ, ਤੇ ਮੈਂ ਤੁਰਤ ਸਾਰੰਗਪੁਰ ਪਹੁੰਚ ਜਾਵਾਂ। ਪਰ ਇਸ ਤਰ੍ਹਾਂ ਜਿਵੇਂ ਮੈਂ ਉਹਨੂੰ ਨਹੀਂ ਪਾਂਚੇ ਚਾਚਾ ਨੂੰ ਮਿਲਣ ਆਇਆ ਹੋਵਾਂ, ਤੇ ਇਹ ਵੀ ਕਿ ਮੈਂ ਖਤ ਪੜ੍ਹ ਕੇ ਝੱਟ ਸਾੜ ਦਿਆਂ। ਮੈਂ ਰਿੱਜੇ ਭੈਣ ਦੇ ਇਕ ਹੁਕਮ ਦੀ ਝੱਟ ਪਾਲਨਾ ਕਰ ਦਿਤੀ। ਖਤ ਦੀਆਂ ਲਾਟਾਂ ਦੇ ਉਸ ਪਾਰ ਇਕ ਦਿਨ ਚਮਕ ਰਿਹਾ ਸੀ, ਪੰਦਰਾਂ ਸਾਲ ਪਹਿਲਾਂ ਦਾ ਇਕ ਦਿਨ, ਜਦ ਮੈਂ ਬੀ.ਏ. ਵਿਚ ਪੜ੍ਹਦਾ ਸਾਂ ਤੇ ਮੁਹੱਰਮ ਦੇ ਸੰਬੰਧ ਵਿਚ ਘਰ ਆਇਆ ਹੋਇਆ ਸਾਂ।

ਮੁਹੱਰਮ ਦੀ ਕੋਈ ਤਾਰੀਖ ਸੀ ਤੇ ਸਾਰੰਗਪੁਰ ਦਾ ਸਪਾਹੀ ਖਬਰ ਲਿਆਇਆ ਸੀ, ਕਿ ਦੂਜੇ ਦਿਨ ਮੇਰਖ ਸਟੇਸ਼ਨ ਤੇ ਸ਼ਾਮ ਦੀ ਗੱਡੀ ਤੋਂ ਸਵਾਰੀਆਂ ਉਤਰਨਗੀਆਂ। ਸਾਡੀ ਬਸਤੀ ਦੇ ਮੁਹੱਰਮ ਸਾਰੇ ਜ਼ਿਲ੍ਹੇ ਵਿਚ ਮਸ਼ਹੂਰ ਸਨ ਤੇ ਇਹ ਮਸ਼ਹੂਰ ਮੁਹੱਰਮ ਸਾਡੇ ਘਰ ਨਾਲ ਜੁੜੇ ਹੋਏ ਸਨ, ਤੇ ਦੂਰ ਦੂਰ ਤੋਂ ਰਿਸ਼ਤੇਦਾਰ ਤੇ ਦੋਸਤ ਮੁਹੱਰਮ ਦੇਖਣ ਆਇਆ ਕਰਦੇ ਸਨ, ਤੇ ਸਾਡੇ ਘਰ ਵਿਆਹ ਵਾਲੇ ਘਰਾਂ ਜਿਹਾ ਘੜਮੱਸ ਮੱਚਣ ਲਗ ਪੈਂਦਾ। ਏਸ ਖਬਰ ਨੇ ਮੇਰੇ ਵਜੂਦ ਵਿਚ ਜੋਤਾਂ ਬਾਲ ਦਿਤੀਆਂ। ਮੈਂ ਰਿੱਜੇ ਭੈਣ ਨੂੰ, ਜਿਹਦੀਆਂ ਕਹਾਣੀਆਂ ਨਾਲ ਮੇਰੀ ਕਲਪਨਾ ਆਬਾਦ ਸੀ, ਪਹਿਲੀ ਵਾਰ ਦੇਖਣ ਵਾਲਾ ਸਾਂ। ਈਦ ਦੇ ਚੰਦ ਦੀ ਰਾਤ ਵਾਗ ਉਹ ਰਾਤ ਬੜੀ ਅੱਖ ਨਾਲ ਲੰਘੀ, ਤੇ ਸਵੇਰੇ ਹੁੰਦੇ ਹੋ ਮੈਂ ਪ੍ਰਬੰਧਾਂ ਵਿਚ ਰੁੱਝ ਗਿਆ। ਛੋਟੇ ਛੋਟੇ ਅੱਧੇ ਜਿਹਨਾਂ ਨੂੰ ਛਰਕ ਤੇਲਹੜ੍ਹ ਵੀ ਕਹਿੰਦੇ ਹਨ, ਸਵਾਰੇ ਗਏ, ਬਲ੍ਹਦ ਸਾਬਣ ਨਾਲ ਨੁਹਾਏ ਗਏ, ਉਹਨਾਂ ਨੂੰ ਨਵੇਂ ਖੋਪੇ, ਸਿੰਗੋਟੀਆਂ ਤੇ ਹਮੇਲਾਂ ਪਹਿਨਾਈਆਂ ਗਈਆਂ। ਖੁਰਜੀਆਂ ਝੁੱਲ ਤੇ ਪਰਦੇ ਕੱਢੇ ਗਏ। ਘੋੜੇ ਦੀ ਗਰਦਣ ਦੇ ਵਾਲ ਤਰਾਸੇ ਗਏ, ਕਾਠੀ ਨੂੰ ਪਾਲਸ਼ ਕੀਤਾ, ਤੇ ਉਹਦੀ ਕਾਲੀ ਅਤਲਸ ਦਾ ਛੱਟਾ ਬੰਨ੍ਹਿਆ। ਜਿਹੜਾ ਉਹਦੇ ਸਰੀਰ ਤੋਂ ਖੂਬ ਫ਼ਬ ਗਿਆ। ਨਾਲ ਜਾਣ ਵਾਲੇ ਆਦਮੀਆਂ ਨੂੰ ਆਪਣੀਆਂ ਨਵੀਆਂ ਕਮੀਜ਼ਾਂ ਵੰਡ ਦਿਤੀਆਂ ਤੇ ਆਪਣੇ ਜੇਬ ਖਰਚ ਵਿਚੋਂ ਧੋਤੀਆਂ ਖਰੀਦ ਦਿਤੀਆਂ, ਤੇ ਦੁਪਹਿਰੀਂ ਤੋਂ ਕਲਫ ਲੱਗੀ ਬਿਰਜਿਸ ਤੇ ਲੰਬਾ ਬੂਟ ਪਹਿਨ ਕੇ ਤਿਆਰ ਹੋ ਗਿਆ। ਦੋ ਵਜਦੇ ਮੈਂ ਘੋੜੇ ਤੇ ਚੜ੍ਹ ਵੀ ਗਿਆ ਭਾਵੇਂ ਛੇ ਮੀਲ ਦੇ ਪੈਂਡੇ ਲਈ ਉਹਨੇ ਚਾਲੀ ਮਿੰਟ ਵੀ ਨਹੀਂ ਸੀ ਲੈਣੇ। ਸਟੇਸ਼ਨ ਮਾਸਟਰ ਨੂੰ, ਜਿਹੜਾ ਕਿ ਸਾਡੇ ਉਪਹਾਰਾਂ ਨਾਲ ਅਹਿਸਾਨਮੰਦ ਰਹਿੰਦਾ ਸੀ ਇਤਲਾਹ ਦਿਤੀ ਕਿ ਸਾਡੇ

ਖਾਸ ਮਹਿਮਾਨ ਆਉਣ ਵਾਲੇ ਹਨ ਤੇ ਮੁਸਾਫਰਖਾਨੇ ਦੇ ਪੂਰੇ ਕਮਰੇ ਤੇ ਕਬਜ਼ਾ ਜਮਾ ਲਿਆ। ਗੱਡੀ ਵਕਤ ਤੇ ਆਈ ਪਰ ਖੁਸ਼ੀ ਐਸੀ ਹੋਈ ਜਿਵੇਂ ਕਈ ਦਿਨ ਦੀ ਉਡੀਕ ਬਾਅਦ ਆਈ ਹੋਵੇ। ਫ਼ਸਟ ਕਲਾਸ ਦੇ ਦਰਵਾਜ਼ੇ ਤੇ ਸਾਰੰਗਪੁਰ ਦਾ ਮੌਨੋਗ੍ਰਾਮ ਲਾਈ ਇਕ ਬੁੱਢਾ ਸਪਾਹੀ ਖੜਾ ਸੀ। ਡੱਬੇ ਤੋਂ ਮੁਸਾਫਰਖਾਨੇ ਤੱਕ ਕਨਾਤਾਂ ਲਾ ਦਿਤੀਆਂ ਗਈਆਂ। ਅੱਗੇ ਅੱਗੇ ਭੂਆ ਜੀ ਸਨ। ਇਕ ਸਾਕੋਂ ਰੱਖੋ ਚਾਚਾ ਸਾਡੇ ਚਾਚਾ ਜੀ ਲਗਦੇ ਸਨ ਤੇ ਦੂਜੇ ਸਾਕੋਂ ਉਹਨਾਂ ਦੀ ਪਤਨੀ ਸਾਡੀ ਭੂਆ ਸੀ। ਉਹਨਾਂ ਦੇ ਪਿਛੇ ਰਿੱਜੇ ਭੈਣ ਤੇ ਉਹਦੇ ਪਿਛੇ ਹੋਰ ਅੰਰਤਾਂ ਬਰਮੋਸ, ਤੇ ਪਾਨਦਾਨ ਤੇ ਸੰਦੂਕਚੇ ਚੁੱਕੀ ਆ ਰਹੀਆਂ ਸਨ। ਚਾਹ ਦਾ ਪ੍ਰਬੰਧ ਸੀ, ਪਰ ਭੂਆ ਜੀ ਨੇ ਛੇਤੀ ਨਾਲ ਬਲਾਵਾਂ ਲੈ ਕੇ ਉਸ ਤੋਂ ਇਨਕਾਰ ਕਰ ਦਿੱਤਾ, ਤੇ ਝੱਟ ਉਸ ਅੱਧੇ ਤੇ ਸਵਾਰ ਹੋ ਗਏ ਜਿਹੜਾ ਤਾਬੂਤ ਵਾਂਗ ਪਰਦਿਆਂ ਨਾਲ ਢਕਿਆ ਹੋਇਆ ਸੀ। ਰਿੱਜੇ ਭੈਣ ਵੀ ਉਸੇ ਵਿਚ ਛੁਪ ਗਈ। ਉਹਦੇ ਹੱਥ ਕਾਲੇ ਬੁਰਕੇ ਵਿਚੋਂ ਲਾਟਾਂ ਵਾਂਗ ਤੜਪ ਰਹੇ ਸਨ। ਦੂਜੇ ਅੱਧਿਆਂ ਵਿਚ ਅੰਰਤਾਂ ਨੂੰ ਸਮਾਨ ਦੇ ਨਾਲ ਚੜ੍ਹਾ ਦਿੱਤਾ ਗਿਆ। ਖਟਨਾ ਦੇਸ ਦੇ ਕਾਲੇ ਬਲੂਦਾਂ ਤੇ ਮੇਰਾ ਛੋਟਾ ਜਿਹਾ ਖਾਲੀ ਅੱਧਾ ਉੱਡ ਰਿਹਾ ਸੀ, ਤੇ ਮੈਂ ਭੂਆ ਦੇ ਅੱਧੇ ਦੀ ਬਗਲ ਵਿਚ ਛਲ ਵਲ ਵਖਾਉਂਦੇ ਘੋੜੇ ਤੇ ਦੌੜ ਰਿਹਾ ਸਾਂ। ਮੈਂ ਜਿਹੜਾ ਕਦੇ ਹਵਾਈ ਬੰਦੂਕ ਵੀ ਹੱਥ ਵਿਚ ਲੈ ਕੇ ਨਹੀਂ ਸੀ ਤੁਰਿਆ ਅੱਜ ਬਾਰਾਂ ਬੋਰ ਦਾ ਬੋਝ ਏਸ ਉਮੀਦ ਵਿਚ ਢੋ ਰਿਹਾ ਸਾਂ ਕਿ ਜੇ ਉਡਦਾ ਹੋਇਆ ਮੇਰ ਸੁੱਟ ਲਿਆ ਤਾਂ ਰਿੱਜੇ ਭੈਣ ਜ਼ਰੂਰ ਪ੍ਰਭਾਵਿਤ ਹੋ ਜਾਵੇਗੀ। ਕੱਚੀ ਸੜਕ ਦੇ ਦੋਵੇਂ ਪਾਸੇ ਫੈਲੇ ਹੋਏ ਸੁਨਸਾਨ ਜੰਗਲ ਤੇ ਮੇਰੀ ਨਿਗਾਹ ਮੰਡਲਾ ਰਹੀ ਸੀ ਤੇ ਮੈਂ ਦੂਆ ਮੰਗ ਰਿਹਾ ਸਾਂ ਕਿ ਕਿਸੇ ਝਾੜੀ ਵਿਚੋਂ ਕੋਈ ਮੋਰ ਉੱਠੇ ਤੇ ਮੈਂ ਸ਼ਿਕਾਰ ਕਰ ਲਵਾਂ ਕਿ ਭੂਆ ਜੀ ਦਾ ਅੱਧਾ ਰੁਕ ਗਿਆ। ਮੈਂ ਘੋੜਾ ਪੁਚਕਾਰ ਕੇ ਕਰੀਬ ਪਹੁੰਚਿਆ। ਅੱਜ ਤੋਂ ਵੱਧ ਕਦੇ ਏਸ ਜਾਨਵਰ ਦੇ ਨਖਰੇ ਚੰਗੇ ਨਹੀਂ ਸੀ ਲੱਗੇ।

“ਮੇਰਾ ਤਾਂ ਏਸ ਤਾਬੂਤ ਵਿਚ ਦਮ ਘੁਟਿਆ ਜਾ ਰਿਹਾ ਹੈ।”

ਰਿੱਜੇ ਭੈਣ ਦੀ ਆਵਾਜ਼ ਸੀ, ਸਿਆਲ ਦੀ ਸਵੇਰ ਵਾਂਗ ਸਾਫ਼ ਤੇ ਚਮਕਦਾਰ !

“ਤਾਂ ਤੁਸੀਂ ਮੇਰੇ ਅੱਧੇ ਤੇ ਆ ਜਾਓ।”

“ਪਰ ਉਹਦੇ ਤੇ ਪਰਦਾ ਕਿਥੇ ਹੈ ?”

“ਮੈਂ ਹੁਣੇ ਬੰਨ੍ਹਵਾ ਦਿੰਦਾ ਹਾਂ।”

ਪਰਦਾ ਬੱਝ ਰਿਹਾ ਸੀ ਕਿ ਭੂਆ ਜੀ ਨੇ ਹੁਕਮ ਦਿੱਤਾ।

“ਕਿਸੇ ਬੁੱਢੇ ਆਦਮੀ ਨੂੰ ਕਹੋ ਇਹਦਾ ਅੱਧਾ ਹੱਕੇ, ਤੇ ਨਾਲ ਕਿਸੇ ਅੰਰਤ ਨੂੰ ਬੈਠਾ ਦਿਓ।”

“ਅੱਧਾ ਤਾਂ ਮੈਂ ਆਪ ਹੱਕਾਂਗਾ।”

“ਵੇ ਤੂੰ—ਅੱਧਾ ਹੱਕੇਂਗਾ ?”

ਉਹਨਾਂ ਨੇ ਛੋਟਾ ਜਿਹਾ ਠਹਾਕਾ ਮਾਰਿਆ ਤੇ ਮੈਂ ਘੋੜੇ ਤੋਂ ਕੁੱਦ ਪਿਆ। ਨਾਲ ਹੀ ਕਿਸੇ ਸਪਾਹੀ ਨੇ ਮੇਰੀ ਹਮਾਇਤ ਕੀਤੀ, “ਐਸਾ ਵੈਸਾ ਨਹੀਂ ਹਕਦੇ ਬਈਆ—ਬਲ੍ਦਾਂ ਦੀ ਜਾਨ ਕੱਢ ਲੈਂਦੇ ਹਨ।”

ਚਾਦਰਾਂ ਤੇ ਪੱਗਾਂ ਦਾ ਪਰਦਾ ਬੰਨ੍ਹ ਦਿਤਾ ਗਿਆ। ਰਿੱਜੇ ਭੈਣ ਸਵਾਰ ਹੋਈ ਤੇ ਬੋਲੀ, “ਇਹਦੇ ਵਿਚ ਏਨੀ ਜਗਾਹ ਕਿਥੇ ਹੈ ਕਿ ਭੂਆ ਵੀ ਫਸਾ ਲਈ ਜਾਵੇ।”

ਏਸ ਤੋਂ ਪਹਿਲਾਂ ਭੂਆ ਆਪਣੇ ਅੱਧੇ ਵਿਚੋਂ ਉੱਤਰਦੀ, ਮੈਂ ਬਲ੍ਦਾਂ ਜੁੜਵਾ ਦਿਤੇ ਤੇ ਪਰਾਣੀ ਲੈ ਕੇ ਜੂਲੇ ਤੇ ਬੈਠ ਗਿਆ, ਤੇ ਬਲ੍ਦਾਂ ਨੂੰ ਅੱਗੇ ਵਧਣ ਦਾ ਇਸ਼ਾਰਾ ਕੀਤਾ। ਭੂਆ ਜੀ ਨੇ ਕੁਝ ਕਿਹਾ ਪਰ ਉਹਨਾਂ ਦੀ ਗੱਲ ਪੰਜ ਜੋੜੀਆਂ ਬਲ੍ਦਾਂ ਦੇ ਘੁੰਗਰੂਆਂ ਦੀ ਝਣਕਾਰ ਵਿਚ ਡੁੱਬ ਗਈ। ਜਦ ਹੋਸ਼ ਕੁਝ ਠਿਕਾਣੇ ਆਈ, ਤੇ ਦਿਮਾਗ ਸੋਚਣ ਲਈ ਰਜਾਮੰਦ ਹੋਇਆ ਤਾਂ ਰਿੱਜੇ ਭੈਣ ਨੇ ਜਾਣੋਂ ਆਪਣੇ ਆਪ ਨੂੰ ਕਿਹਾ, “ਅੱਮੀ ਦੇ ਅੱਧੇ ਦੀ ਸਾਰੀ ਮਿੱਟੀ ਆਪਾਂ ਹੀ ਛੱਕਣੀ ਹੈ ?”

ਮੈਂ ਝੱਟ ਲੀਹ ਬਦਲ ਲਈ। ਇਕ ਆਦਮੀ ਨੇ ਰਾਸਾਂ ਖਿਚ ਕੇ ਮੈਨੂੰ ਅੱਗੇ ਨਿਕਲ ਜਾਣ ਦਿਤਾ। ਜਾਲਮ ਬਲ੍ਦਾਂ ਨੂੰ ਦੋਬਾਰਾ ਲੀਹ ਤੇ ਲਿਆਉਣ ਲਈ ਮੈਂ ਇਕ ਦੇ ਪਰਾਣੀ ਤੇ ਦੂਜੇ ਦੇ ਠੋਕਰ ਮਾਰੀ ਤੇ ਮੇਰੀ ਆਰ ਘੋੜੇ ਦੇ ਪੱਟ ਵਿਚ ਖੁਭ ਗਈ; ਉਹ ਤੜਪਿਆ ਤੇ ਬੇਕਾਬੂ ਹੋ ਗਿਆ। ਫੇਰ ਅਚਾਨਕ ਰਿੱਜੇ ਭੈਣ ਦੇ ਹੱਥ ਮੇਰੀ ਕਮਰ ਦੁਆਲੇ ਲਿਪਟ ਗਏ, ਤੇ ਮੇਰਾ ਖੱਬਾ ਮੌਢਾ ਉਹਨਾਂ ਦੇ ਚਿਹਰੇ ਦੀ ਛੋਹ ਨਾਲ ਸੁਲਗਣ ਲੱਗਾ, ਤੇ ਪੱਤਿਆਂ ਵਿਚ ਫੁਲਝੜੀਆਂ ਛੁੱਟਣ ਲੱਗੀਆਂ।

“ਰੋਕੋ !”

ਉਹਨੇ ਮੈਨੂੰ ਪਹਿਲੀ ਵਾਰ ਹੁਕਮ ਦਿਤਾ। ਮੈਂ ਰਾਸਾਂ ਛਾਤੀ ਤਕ ਖਿੱਚ ਲਈਆਂ। ਬਲ੍ਦਾਂ ਦੁੜਕੀ ਚੱਲਣ ਲੱਗੇ। ਮੈਂ ਝਾਕ ਕੇ ਦੇਖਿਆ। ਸੱਪ ਵਾਂਗੂ ਘਿਸਰਦੀ ਸੜਕ ਤੇ ਦੂਰ ਤਕ ਦਰਖਤਾਂ ਦੇ ਸੰਤਰੀ ਖੜ੍ਹੇ ਸਨ, ਤੇ ਸਪਾਹੀ ਮੇਰੇ ਘੋੜੇ ਤੇ ਸਵਾਰ ਛਾਉਂ ਵਾਂਗੂ ਮੇਰੇ ਪਿਛੇ ਲੱਗਿਆ ਹੋਇਆ ਸੀ। ਰਿੱਜੇ ਭੈਣ ਨੇ ਬੁਰਕੇ ਦਾ ਉੱਪਰਲਾ ਹਿੱਸਾ ਉਤਾਰ ਦਿਤਾ ਤੇ ਉਹ ਸੂਹੇ ਵਾਲ, ਜਿਹਨਾਂ ਤੇ ਉਹਦੀ ਸੂਹਰਤ ਨਿਰਭਰ ਸੀ, ਉਹਦੇ ਮੂੰਹ ਦੁਆਲੇ ਦਗ ਰਹੇ ਸਨ, ਤੇ ਉਹ ਇਕ ਪਾਸੇ ਦਾ ਪਰਦਾ ਚੁੱਕ ਕੇ ਜੰਗਲ ਦੀ ਬਹਾਰ ਦੇਖ ਰਹੀ ਸੀ। ਉਹਦੇ ਹੱਥਾਂ ਦੀ ਮਾਰੂ ਪਕੜ ਨੇ ਇਕ ਵਾਰ ਫੇਰ ਮੈਨੂੰ ਚੁਟਕੀ ਭਰੀ ਤੇ ਮੈਂ ਬਲ੍ਦਾਂ ਨੂੰ ਛੇੜ ਦਿਤਾ, ਤੇ ਇਕ ਵਾਰ ਫੇਰ ਉਹਦੇ ਸਫੈਦ, ਨਰਮ, ਰੋਸ਼ਮੀ ਹੱਥ ਮੇਰੀ ਕਮਰ ਨੂੰ ਨਸੀਬ ਹੋ ਗਏ। ਪਰ ਹੁਣ ਉਹ ਮੈਨੂੰ ਡਾਂਟ ਰਹੀ ਸੀ, ਤੇ ਮੈਂ ਬਲ੍ਦਾਂ ਨੂੰ ਟੋਕ ਰਿਹਾ ਸੀ,

ਤੇ ਉਹਦਾ ਸਿਰ ਮੇਰੀ ਪਿੱਠ ਤੇ ਟਿਕਿਆ ਸੀ, ਤੇ ਮੈਂ ਉਡਦੀਆਂ ਹੋਈਆਂ ਰੇਸਮੀ ਲਾਟਾਂ ਨੂੰ ਦੇਖ ਸਕਦਾ ਸਾਂ। ਫੇਰ ਉਹ ਬਾਗ ਨਜ਼ਰ ਆਉਣ ਲੱਗੇ ਜਿਹਨਾਂ ਦੀ ਛਾਂ ਤੋਂ ਆਬਾਦੀ ਸੁਰੂ ਹੋ ਜਾਂਦੀ ਹੈ। ਸਤਕ ਤੋਂ ਮੇਰੇ ਘਰ ਦਾ ਰਸਤਾ ਕਦੇ ਏਨੀ ਛੇਤੀ ਖਤਮ ਨਹੀਂ ਹੋਇਆ, ਏਨਾ ਪਿਆਰਾ ਨਹੀਂ ਲਗਿਆ। ਮੈਂ ਅੱਧਾ ਰੋਕਿਆ, ਪਰਦਾ ਬਰਾਬਰ ਕੀਤਾ, ਸਪਾਹੀ ਨੂੰ ਜੂਲੇ ਤੇ ਬੇਠਾ ਕੇ ਆਪ ਘੋੜੇ ਤੇ ਸਵਾਰ ਹੋਇਆ। ਬਸਤੀ ਵਿਚ ਬਲ੍ਹਦ ਹੱਕਦਿਆਂ ਵੜਨਾ ਸ਼ੋਭਾ ਨਹੀਂ ਸੀ ਦਿੰਦਾ। ਰਿੱਜ਼ੇ ਭੈਣ ਮੈਨੂੰ ਦੇਖ ਰਹੀ ਸੀ ਤੇ ਮੁਸਕਰਾ ਰਹੀ ਸੀ। ਜਦ ਉਹ ਉਤਰ ਕੇ ਡਿਊਢੀ ਵਿਚ ਵੜੀ ਤਾਂ ਮੈਂ ਉਹਨੂੰ ਪਹਿਲੀ ਵਾਰ ਸਿਰ ਤੋਂ ਪੈਰਾਂ ਤਕ ਤੱਕਿਆ, ਤੇ ਉਹਦੇ ਹੁਸਨ ਦੇ ਸਾਹਮਣੇ ਮਰਾਸਣਾਂ ਦੀਆਂ ਸਾਰੀਆਂ ਕਹਾਣੀਆਂ ਸੱਚੀਆਂ ਜਾਪੀਆਂ। ਉਹ ਮੈਬੋਂ ਬੋੜੇ ਜਿਹੇ ਦਿਨ ਵੱਡੀ ਸੀ। ਪਰ ਜਦ ਉਹਨੇ ਮੇਰੀ ਪਿੱਠ ਤੇ ਸਿਰ ਰੱਖਿਆ ਤੇ ਠਿਣਕ ਕੇ ਕਿਹਾ ਕਿ ਉਹ ਘਰ ਪਹੁੰਚ ਕੇ ਆਪਣੀ ਭਾਬੀ ਤੇ ਮੇਰੀ ਅੰਮਾਂ ਤੋਂ ਮੇਰੀ ਮੁਰੰਮਤ ਕਰਵਾਇਗੀ ਤਾਂ ਉਹ ਮੈਨੂੰ ਬਹੁਤ ਛੋਟੀ ਲੱਗੀ, ਜਿਵੇਂ ਮੈਂ ਉਹਦੀਆਂ ਗੁੜੀਆਂ ਖੋ ਕੇ ਪਰ੍ਹਾਂ ਸੁੱਟ ਦਿਤੀਆਂ ਹੋਣ, ਤੇ ਉਹ ਮੈਨੂੰ ਧਮਕੀਆਂ ਦੇ ਰਹੀ ਹੋਵੇ।

ਮੈਂ ਮੁਹੱਤਰਮ ਵਿਚ ਸਾਰਾ ਸਾਰਾ ਦਿਨ ਤੇ ਅੱਧੀ ਅੱਧੀ ਰਾਤ ਬਾਹਰ ਗੁਜ਼ਾਰਦਾ ਹੁੰਦਾ ਸਾਂ। ਏਸ ਸਾਲ ਬਾਹਰ ਜਾਣ ਦਾ ਨਾਂ ਨਹੀਂ ਸੀ ਲੈਂਦਾ, ਤੇ ਬਹਾਨੇ ਲੱਭ ਲਭ ਕੇ ਅੰਦਰ ਹੀ ਮੰਡਲਾਉਂਦਾ ਰਹਿੰਦਾ। ਨੌਵੀਂ ਦੀ ਰਾਤ ਸਾਲ ਦੀ ਇਕ ਨਿਵੇਕਲੀ ਰਾਤ ਹੁੰਦੀ ਸੀ, ਜਦ ਸਾਡੇ ਘਰੋਂ ਬੀਬੀਆਂ ਬਸਤੀ ਵਿਚ ਜ਼ਿਆਰਤ ਲਈ ਨਿਕਲਦੀਆਂ ਸਨ। ਪੂਰਾ ਜਤਨ ਕੀਤਾ ਜਾਂਦਾ ਸੀ ਕਿ ਉਹ ਪਛਾਣੀਆਂ ਨਾ ਜਾਣ। ਬੁਰਕਿਆਂ ਦੀ ਬਜਾਇ ਉਹ ਮੋਟੀਆਂ ਮੋਟੀਆਂ ਚਾਦਰਾਂ ਪਹਿਨ ਕੇ ਨਿਕਲਦੀਆਂ। ਪਰ ਦੂਰ ਤੁਰਦੇ ਸਪਾਹੀਆਂ ਨੂੰ ਦੇਖ ਕੇ ਲੋਕ ਜਾਣ ਜਾਂਦੇ ਸਨ ਤੇ ਔਰਤਾਂ ਤਕ ਰਾਹ ਛੱਡ ਦਿੰਦੀਆਂ। ਜਦ ਰਾਤ ਢਲਣ ਲਗਦੀ ਤੇ ਸਭ ਲੋਕ ਸੂਤੀ ਚਾਦਰਾਂ ਲੈ ਕੇ ਮਤਲਬ ਭੇਸ ਬਦਲ ਕੇ ਜਾਣ ਨੂੰ ਤਿਆਰ ਹੋਏ ਤਾਂ ਪਤਾ ਲੱਗਾ ਕਿ ਰਿੱਜ਼ੇ ਭੈਣ ਸੌਂ ਗਈ ਹੈ, ਕਿਸੇ ਨੇ ਜਗਾਇਆ ਤਾਂ ਗਿਆਨ ਹੋਇਆ ਕਿ ਸਿਰ ਵਿਚ ਦਰਦ ਹੈ ਤੇ ਮੈਂ ਉੱਠ ਕੇ ਬਾਹਰ ਚਲਾ ਆਇਆ। ਜਦ ਬੀਬੀਆਂ ਦੇ ਪਿਛੇ ਤੁਰਦੇ ਸਪਾਹੀਆਂ ਦੀਆਂ ਲਾਠੀਆਂ ਤੇ ਲਾਲਟੈਣਾਂ ਫਾਟਕ ਤੋਂ ਨਿਕਲਣ ਵਾਲੀ ਸੜਕ ਤੇ ਗਵਾਚ ਗਈਆਂ, ਤਾਂ ਮੈਂ ਅੰਦਰ ਆਇਆ। ਉਹ ਦਲਾਣ ਵਿਚ ਕਾਲੀ ਕਾਮਦਾਨੀ ਦੇ ਦੁਪੱਟੇ ਦਾ ਪੱਲਾ ਸਿਰ ਤੇ ਸੁੱਟ ਕੇ ਸੌਂ ਤਹੀ ਸੀ। ਇਕ ਔਰਤ ਪੱਖਾ ਝੱਲ ਰਹੀ ਸੀ, ਤੇ ਦੂਜੀ ਉਹਦੀ ਪੁਆਂਦੀਂ ਪਏ ਪੰਘੂੜੇ ਤੇ ਬੈਠੀ ਉੱਘ ਰਹੀ ਸੀ। ਮੈਂ ਉਹਦੀ ਸਫੈਦ ਕੂਲੀ ਵੀਣੀ ਤੇ ਮਿੱਠੀ ਜਿਹੀ ਚੁੰਢੀ ਵਢੀ। ਉਹਨੇ ਮੁੰਹ ਨੰਗਾ ਕਰ ਦਿੱਤਾ।

“ਚਲੋ ਤੁਹਾਨੂੰ ਤਾਜ਼ੀਏ ਵਖਾ ਲਿਆਵਾਂ ।”

ਉਹ ਉੱਠ ਕੇ ਬੈਠ ਗਈ। ਮੈਂ ਉਹਦਾ ਹੱਥ ਫੜ ਲਿਆ, ਜਿਹੜਾ ਉਹਨੇ ਅੰਰਤਾਂ ਨੂੰ ਦੇਖ ਕੇ ਛੋਤੀ ਨਾਲ ਛੁਡਵਾ ਲਿਆ ਤੇ ਖੜੀ ਹੋ ਗਈ।

“ਮੇਰੇ ਸਿਰ ਵਿਚ ਦਰਦ ਹੋ ਰਿਹਾ ਹੈ ।”

‘ਜ਼ਿਆਰਤ (ਯਾਤ੍ਰਾ) ਦੀ ਕ੍ਰਿਪਾ ਨਾਲ ਦੂਰ ਹੋ ਜਾਵੇਗਾ ।’ ਮੈਂ ਬੜੇ ਜ਼ਬੇ ਨਾਲ ਕਿਹਾ।

ਉਹਨਾਂ ਨੇ ਮੇਰੇ ਕੱਪੜਿਆਂ ਤੇ ਇਕ ਝਾਤ ਸੁੱਟੀ। “ਜੇ ਇਹਨਾਂ ਤੋਂ ਵੀ ਖਰਾਬ ਕੋਈ ਕੱਪੜੇ ਤੁਹਾਡੇ ਕੋਲ ਹਨ ਤਾਂ ਉਹ ਪਹਿਨ ਲਓ ।”

ਤੇ ਮੈਂ ਉਹਦੇ ਪਲੰਘ ਤੋਂ ਚਿਕਨ ਦੀ ਚਾਦਰ ਚੁੱਕ ਕੇ ਉਹਦੇ ਮੌਢਿਆਂ ਤੇ ਪਾ ਦਿਤੀ।

ਆਪਣੇ ਤਾਜ਼ੀਏ ਕੋਲ ਬੈਠੀ ਭੀੜ ਵਿਚੋਂ ਕੁਝ ਪਾਸੀ ਚੁਣੇ, ਉਹਨਾਂ ਨੂੰ ਬੰਦੂਕ ਤੇ ਟਾਟਚ ਲੈਣ ਦੀ ਹਦਾਇਤ ਕੀਤੀ ਤੇ ਰਿੱਜੇ ਭੈਣ ਨਾਲ ਸੜਕ ਤੇ ਆ ਗਿਆ। ਮੈਨੂੰ ਬੀਬੀਆਂ ਦੇ ਰਾਹਾਂ ਦਾ ਪਤਾ ਸੀ। ਜਿਹੜੇ ਰਾਹ ਮੁਹੱਰਮ ਦੇ ਜਲੂਸ ਲਈ ਨਿਸ਼ਚਿਤ ਸਨ ਮੈਂ ਉਹਨਾਂ ਦੇ ਉਲਟੇ ਪਾਸੇ ਜਾ ਰਿਹਾ ਸਾਂ। ਕਟੇ ਹੋਏ ਚੰਦ ਨੇ ਤਿਹਾਈ ਅਸਮਾਨ ਰੁਸ਼ਨਾਇਆ ਹੋਇਆ ਸੀ। ਅਸੀਂ ਬਸਤੀ ਤੋਂ ਬਾਹਰ ਨਿਕਲ ਆਏ ਸਾਂ ਤੇ ਮੈਂ ਆਪ ਆਪਣੇ ਮਨਸੂਬੇ ਤੋਂ ਕੰਬ ਰਿਹਾ ਸਾਂ। ਫੇਰ ਉਹ ਤਾਲਾਬ ਆ ਗਿਆ ਜਿਹੇ ਕੋਲ ਟੀਲੇ ਤੇ ਮੰਦਰ ਖੜਾ ਸੀ ਤੇ ਸਾਹਮਣੇ ਇਮਲੀਆਂ ਦੇ ਘੇਰੇ ਵਿਚ ਨਿੱਕੀਆਂ ਇੱਟਾਂ ਨਾਲ ਚਿਣਿਆ ਖੂਹ ਸੀ। ਮੈਂ ਆਪਣੇ ਗੁਮਾਲ ਨਾਲ ਪੱਕੀ ਮਣ ਸਾਡ ਕੀਤੀ। ਨੌਜਿਖੀਏ ਪਾਸੀਆਂ ਨੂੰ ਹੁਕਮ ਦਿੱਤਾ ਕਿ ਉਹ ਮੰਦਰ ਦੇ ਅੰਦਰ ਜਾ ਕੇ ਬੈਠ ਜਾਣ। ਹੁਣ ਜਿਥੇ ਤਕ ਨਜ਼ਰ ਜਾਂਦੀ ਸੀ ਦਮਕਦੇ ਪਾਣੀ ਤੇ ਆਬਾਦੀ ਦੀ ਧੂੰਦਲੀ ਰੂਪਰੇਖਾ ਤੋਂ ਬਿਨਾਂ ਕੁਝ ਨਹੀਂ ਸੀ ਦਿਸਦਾ। ਸਾਡੇ ਚਾਰੋਂ ਪਾਸੇ ਇਮਲੀਆਂ ਦੇ ਸੰਘਣੇ ਛਾਂ ਦਾਰ ਬਿਰਛਾਂ ਦਾ ਪਹਿਰਾ ਸੀ। ਮੈਂ ਆਪਣਾ ਗਲਾ ਸਾਡ ਕੀਤਾ। ਉਹਦੇ ਕੋਲ ਬੈਠ ਕੇ ਉਹਨੂੰ ਪਹਿਲੀ ਵਾਰ ਮੁਖਾਤਬ ਕੀਤਾ, “ਇਹ ਖੂਹ ਦਿਸਦਾ ਹੈ ਤੁਹਾਨੂੰ ?”

ਮੈਨੂੰ ਆਪ ਨੂੰ ਆਪਣੀ ਆਵਾਜ਼ ਭਿਆਨਕ ਪ੍ਰਤੀਤ ਹੋਈ।

‘ਇਹ ਜਿੰਨਾਂ ਦਾ ਖੂਹ ਹੈ ।’

ਉਹਨੇ ਆਪਣੀ ਸ਼ਰਬਤੀ ਅੱਖਾਂ ਪੂਰੀਆਂ ਕੰਨਾਂ ਤਕ ਖੋਲ੍ਹ ਦਿਤੀਆਂ ਤੇ ਜ਼ਰਾ ਕੁਮੇਰੇ ਵਲ ਸਰਕ ਆਈ।

“ਇਹਦੇ ਵਿਚ ਜਿੰਨ ਰਹਿੰਦੇ ਹਨ ।”

ਉਹ ਹੋਰ ਮੇਰੇ ਨੇੜੇ ਆ ਗਈ। ਉਹਦਾ ਗੋੜਾ ਮੇਰੇ ਸਰੀਰ ਨੂੰ ਛੋਹਣ ਲਗਾ। ਮੈਂ ਭੱਟਾਂ ਵਾਂਗੂੰ ਨਿਰਪੇਖ ਸੂਰ ਵਿਚ ਕਹਿ ਰਿਹਾ ਸਾਂ,

“ਇਹ ਜਿੰਨ ਮੇਰੇ ਇਕ ਦਾਦੇ ਦੇ ਸ਼ਗਿਰਦ ਸਨ। ਜਦ ਦਾਦਾ ਜੀ ਏਸ ਖੂਹ ਵਿਚ ਡੁਬ ਕੇ ਮਰ ਗਏ ਤਾਂ ਜਿੰਨਾਂ ਨੇ ਏਥੇ ਆਪਣਾ ਬਸੇਰਾ ਕਰ ਲਿਆ।”

ਉਹਨੇ ਮੇਰੇ ਮੂੰਹ ਤੇ ਹੱਥ ਰਖ ਦਿਤਾ। ਚਾਦਰ ਉਹਦੇ ਮੋਢਿਆਂ ਤੋਂ ਢਿਲਕ ਗਈ। ਉਹ ਘੁਟੀ ਘੁਟੀ ਆਵਾਜ਼ ਵਿਚ ਦੁਖੀ ਹੋ ਕੇ ਬੋਲੀ, “ਚਲੋ...ਏਥੋਂ ਨੱਸ ਚੱਲੀਏ!”

ਉਹਦਾ ਸਿਰ ਮੇਰੇ ਮੋਢੇ ਤੇ ਢਿਲਕ ਆਇਆ ਤੇ ਮੈਂ ਸੁਰਖ ਵਾਲਾਂ ਦੀਆਂ ਰੋਸ਼ਮੀ ਲਾਟਾਂ ਵਿਚ ਆਪਣੇ ਹੱਥ ਸਾਡੇ ਲਏ, ਜਿਹਨਾਂ ਦੇ ਦਾਗ ਅੱਜ ਵੀ ਚਮੜੀ ਦੇ ਹੇਠ ਕਾਇਮ ਹਨ।

“ਮੁਹੱਰਮ ਦੀ ਏਸ ਰਾਤ ਦੇ ਆਖਰੀ ਹਿੱਸੇ ਵਿਚ ਜੋ ਕੋਈ ਇਸ ਖੂਹ ਤੋਂ ਆਪਣੇ ਦਿਲ ਦੀ ਇਕ ਮੁਰਾਦ ਮੰਗਦਾ ਹੈ, ਉਹ ਪੂਰੀ ਹੋ ਜਾਂਦੀ ਹੈ।”

ਉਹਨੇ ਮੈਨੂੰ ਘੁੱਟ ਕੇ ਫੜਿਆ ਹੋਇਆ ਸੀ ਤੇ ਮੈਂ ਉਸ ਦੁਨੀਆਂ ਵਿਚ ਸਾਂ, ਜਿਹੜੀ ਮੇਰੀਆਂ ਹੋਸ਼ਾਂ ਨੇ ਪਹਿਲੀ ਵਾਰ ਲੱਭੀ ਸੀ।

“ਮੈਨੂੰ ਜਗਾ ਕੁ ਦੇਰ ਲਈ ਛੱਡ ਦਿਉ, ਮੈਂ ਇਕ ਦੁਆ ਮੰਗ ਲਵਾਂ...ਅੱਜ ਤੋਂ ਬਾਅਦ ਫੇਰ ਕਦੇ ਏਸ ਖੂਹ ਤੋਂ ਕੋਈ ਦੁਆ ਨਹੀਂ ਮੰਗਾਂਗਾ।”

ਉਹ ਤੜਪ ਕੇ ਉੱਠੀ ਤੇ ਮੈਨੂੰ ਲੱਗਪਗ ਘਸੀਟਦੀ ਤੁਰ ਪਈ। ਜਦ ਪਾਸੀ ਖੜ੍ਹੇ ਹੋ ਗਏ ਤਾਂ ਉਹ ਮੈਬੋਂ ਅਲੱਗ ਹੋਈ। ਸੜਕ ਤੇ ਆ ਕੇ ਮਰਲ ਗਈ, ਘਰ ਜਾਵਾਂਗੀ, ਪਰ ਮੈਂ ਉਹਨੂੰ ਪਰਚਾਉਂਦਾ ਹੋਇਆ ਇਮਾਮਵਾੜੇ ਵਲ ਲੈ ਤੁਰਿਆ। ਇਹ ਇਮਾਮਵਾੜਾ ਨਵਾਬ ਨਕੀ ਦੀ ਉਸ ਭੈਣ ਨੇ ਬਣਵਾਇਆ ਸੀ ਜਿਹੜੀ ਵਾਜਿਦ ਸ਼ਾਹ ਦੀ ਪਤਨੀ ਸੀ। ਅੱਜ ਵੀ ਉਹਦੀ ਉਲਾਦ ਮੌਜੂਦ ਹੈ ਜਿਹੜੀ ਇਮਾਮਵਾੜੇ ਵਾਲਿਆਂ ਦੇ ਨਾਂ ਨਾਲ ਮਸ਼ਹੂਰ ਹੈ। ਏਸ ਇਮਾਰਤ ਤੇ ਉਹਨਾਂ ਦਾ ਹੀ ਕਬਜ਼ਾ ਹੈ। ਏਥੇ ਮਹਾਨ ਕਰਬਲਾ ਤੋਂ ਲਿਆਂਦਾ ਤਾਜ਼ੀਆ ਰਖਿਆ ਹੋਇਆ ਹੈ। ਅੰਰਤਾਂ ਆਪਣੇ ਵਾਲਾਂ ਦੀ ਇਕ ਲਿਟ ਬੰਨ੍ਹ ਕੇ ਮੁਰਾਦ ਮੰਗਦੀਆਂ ਹਨ। ਜਦ ਮੁਰਾਦ ਪੂਰੀ ਹੋ ਜਾਂਦੀ ਹੈ ਤਾਂ ਆਪਣੀ ਲਿਟ ਖੋਲ੍ਹ ਕੇ ਲੈ ਜਾਂਦੀਆਂ ਹਨ। ਇਕ ਪਾਸੀ ਨੇ ਦੌੜ ਕੇ ਇਮਾਮਵਾੜਾ ਮਰਦਾਂ ਤੋਂ ਖਾਲੀ ਕਰਵਾ ਦਿੱਤਾ। ਫਾਟਕ ਵਿਚ ਅੰਰਤਾਂ ਦਾ ਹਜੂਮ ਖੜਾ ਸੀ। ਬਸਤੀ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦ ਮੇਰੇ ਘਰ ਦਾ ਕੋਈ ਜੀਅ ਕਿਸੇ ਅੰਰਤ ਨਾਲ ਮੁਹੱਰਮ ਦੇਖਣ ਆਇਆ ਹੋਵੇ, ਜ਼ਿਆਰਤ ਕਰਨ ਨਿਕਲਿਆ ਹੋਵੇ। ਦਲਾਣ ਦੇ ਕੋਲ ਆ ਕੇ ਇਕ ਮੋਟੜ ਜਿਹੀ ਕੁੜੀ ਮੇਰੇ ਜੁੱਤੇ ਖੋਲ੍ਹਣ ਆਈ। ਮੈਂ ਰਿੱਜੇ ਭੈਣ ਵਲ ਇਸ਼ਾਰਾ ਕਰ ਦਿਤਾ। ਉਹ ਉਹਦੇ ਸੈਫਲ ਖੋਲ੍ਹਣ ਲੱਗੀ। ਜਦ ਮੈਂ ਉਸ ਹਾਲ ਵਿਚ ਦਾਖਲ ਹੋਣ ਲੱਗਾ ਜਿਸ ਵਿਚ ਸੋਨੇ ਦੇ ਪਾਣੀ ਵਾਲਾ ਤਾਜ਼ੀਆ

ਰੱਖਿਆ ਹੈ ਤਾਂ ਓਹੀਓ ਕੁੜੀ ਦੌੜਦੀ ਹੋਈ ਆਈ ਤੇ ਬੋਲੀ, ਬਿਟੀਆ ਜੀ ਤੁਹਾਨੂੰ ਬਾਹਰ ਹੀ ਰਹਿਣ ਨੂੰ ਆਖ ਰਹੇ ਹਨ, ਤੇ ਮੈਂ ਬਾਹਰ ਹੀ ਖੜਾ ਰਿਹਾ। ਜਦ ਮੈਂ ਉਹਦੇ ਨਾਲ ਇਮਾਮਵਾੜੇ ਤੋਂ ਬਾਹਰ ਆ ਰਿਹਾ ਸੀ ਤਾਂ ਅਣਗਿਣਤ ਮਰਦ ਮੈਨੂੰ ਕਣਖੀਆਂ ਵਿਚੋਂ ਘੂਰ ਰਹੇ ਸਨ। ਔਰਤਾਂ ਘੁੰਡਾਂ ਵਿਚੋਂ ਝਾਕ ਰਹੀਆਂ ਸਨ ਤੇ ਮੇਰੇ ਪੱਠਿਆਂ ਦੀ ਕਮਾਣ ਖਿਚੀ ਹੋਈ ਸੀ ਕਿ ਇਕ ਔਰਤ ਨੇ ਦੂਜੀ ਔਰਤ ਤੋਂ ਪੁੱਛਿਆ, “ਕੈਣ ਹੈ ?”

“ਵੱਡੇ ਵੀਰ ਦੀ ਦੁਲਹਨ।”

ਤੇ ਮੈਂ ਲੜਖੜਾ ਗਿਆ। ਰਿੱਜੇ ਭੈਣ ਦੇ ਸਿਰ ਤੋਂ ਚਾਦਰ ਦਾ ਝੁੰਮ ਢਿਲਕ ਗਿਆ। ਜਦ ਸੜਕ ਸੁੰਨੀ ਹੋ ਗਈ ਤਾਂ ਮੈਂ ਦੇਖਿਆ ਰਿੱਜੇ ਭੈਣ ਦਾ ਚਿਹਰਾ ਲੰਮੀ ਚੌੜੀ ਮੁਸਕਰਾਹਟ ਨੇ ਰੁਸ਼ਨਾਇਆ ਹੋਇਆ ਹੈ। ਮੈਂ ਉਹਦੇ ਬਿਲਕੁਲ ਨੇੜੇ ਹੋ ਗਿਆ।

“ਤੁਸੀਂ ਬਹੁਤ ਖੁਸ਼ ਹੋ।”

“ਉਂ...ਹਾਂ...ਨਾ ਮੰਗਦਿਆਂ ਦੇਰ, ਨਾ ਮਿਲਦਿਆਂ ਦੇਰ।” ਤੇ ਮੈਂ ਏਸ ਵਾਕ ਦਾ ਅਰਥ ਸੋਚਦਾ ਰਿਹਾ।

ਫੇਰ ਸਾਡੇ ਮੁਕੱਦਰ ਵਿਚ ਅਜਿਹੀ ਰਾਤ ਨਾ ਲਿਖੀ ਗਈ, ਜਿਹੜੀ ਉਹਦੀ ਨਿਕਟਤਾ ਨਾਲ ਮਹਿਕ ਸਕਦੀ। ਇਕ ਅੱਧ ਵਾਰ ਉਹਦੀ ਸੂਰਤ ਦੇਖਣ ਨੂੰ ਮਿਲੀ ਵੀ ਤਾਂ ਐਉਂ ਜਿਵੇਂ ਕੋਈ ਚੰਦ ਦੇਖ ਲਵੇ। ਤੇ ਜਦ ਮੈਂ ਸਾਰੰਗਪੁਰ ਦੀ ਡਿਊਢੀ ਤੇ ਤਾਂਗੇ ਵਿਚੋਂ ਉਤਰਿਆ ਤਾਂ ਦੇਰ ਤਕ ਕਿਸੇ ਆਦਮੀ ਦੀ ਤਲਾਸ਼ ਵਿਚ ਖੜਾ ਰਿਹਾ। ਦਿਨ ਦਿਹਾੜੇ ਓਬੇ ਏਹੋ ਜਿਹਾ ਸੰਨਾਟਾ ਸੀ ਜਿਵੇਂ ਇਸ ਸ਼ਾਨਦਾਰ ਜਰਜਰ ਇਮਾਰਤ ਵਿਚ ਆਦਮੀਆਂ ਦੀ ਬਜਾਇ ਰੂਹਾਂ ਆਬਾਦ ਹੋਣ। ਮੈਂ ਦੋਹਰੀ ਡਿਊਢੀ ਦੇ ਅੰਦਰਲੇ ਦਰਵਾਜ਼ੇ ਤੇ ਜਾ ਕੇ ਖੜਾ ਹੋ ਗਿਆ ਤੇ ਆਵਾਜ਼ ਦਿਤੀ, “ਮੈਂ ਅੰਦਰ ਆ ਜਾਵਾਂ ?”

ਇਕ ਬੁੱਢੀ ਫਟੀ ਹੋਈ ਆਵਾਜ਼ ਨੇ ਪੁੱਛਿਆ, “ਤੁਸੀਂ ਕੈਣ ਹੋ ?”

“ਮੈਂ ਚਤਰ ਹੱਟਾ ਦਾ ਅੱਜਨ ਹਾਂ।”

“ਓ...ਆ ਜਾਓ...ਆ ਜਾਓ ਵੀਰ।”

ਬਾਰੀ ਪੱਕੇ ਸਹਨ ਤੇ ਮੇਰੇ ਜੁੱਤੇ ਗ੍ਰੰਜ ਰਹੇ ਸਨ। ਬਾਰਾਂ ਦਰਾਂ ਦੇ ਦੋਹਰੇ ਦਲਾਣ ਦੀਆਂ ਸਪੇਨੀ ਮਹਿਰਾਬਾਂ ਦੇ ਪਿਛੇ ਲੰਮੇ ਲੰਮੇ ਕਮਰਿਆਂ ਦੇ ਉੱਚੇ ਉੱਚੇ ਦਰਵਾਜ਼ੇ ਖੁਲ੍ਹੇ ਸਨ, ਤੇ ਦੂਜੇ ਪਾਸੇ ਦੀ ਇਮਾਰਤ ਨਜ਼ਰ ਆ ਰਹੀ ਸੀ। ਕਮਰੇ ਵਿਚ ਕਦਮ ਰਖਦਿਆਂ ਹੀ ਮੈਂ ਤ੍ਰਕਕ ਪਿਆ ਜਾਂ ਡਰ ਗਿਆ। ਦੂਰ ਤਕ ਫੈਲੇ ਹੋਏ ਸਫੈਦ ਚੌਕੇ ਤੇ ਸਫੈਦ ਕਪੜੇ ਪਹਿਨੀ ਰਿੱਜੇ ਭੈਣ ਖੜੀ ਸੀ। ਚੁੰਨਟਾਂ ਵਾਲਾ ਸਫੈਦ ਦੁਪੱਟਾ ਉਹਨੇ ਮੋਢਿਆਂ ਤੇ ਸੁੱਟਿਆ ਹੋਇਆ ਸੀ, ਤੇ ਸੁਰਖ ਸਫੈਦ ਵਾਲ

ਉਹਦੀ ਪਿੱਠ ਤੇ ਢੇਰ ਹੋਏ ਹੋਏ ਸਨ। ਉਹ ਗਰਦਣ ਘੁਮਾ ਕੇ ਮੇਰੇ ਵੱਲ ਤੱਕ ਰਹੀ ਸੀ। ਢਲਦੀ ਸ਼ਾਮ ਦੀ ਮੱਧਮ ਰੋਸ਼ਨੀ ਵਿਚ ਉਹਦੇ ਪੀਲੇ ਚਿਹਰੇ ਦੀਆਂ ਸਿਆਹ ਸ਼ਿਕਨਾਂ ਸਾਡ ਨਜ਼ਰ ਆ ਰਹੀਆਂ ਸਨ। ਉਹਨੇ ਕੰਨਾਂ ਵਿਚ ਬੇਲੇ ਦੇ ਛੁੱਲ ਹੱਥਾਂ ਵਿਚ ਕੇਵਲ ਗਜਰੇ ਪਹਿਨੇ ਹੋਏ ਸਨ। ਮੈਂ ਉਹਦੀ ਨਿਗਾਹ ਦੀ ਵੀਰਾਨੀ ਤੋਂ ਕੰਬ ਉੜਾਇਆ। ਅਸੀਂ ਇਕ ਦੂਜੇ ਨੂੰ ਦੇਖਦੇ ਰਹੇ ਸਾਂ। ਦੇਖਦੇ ਰਹੇ। ਸਦੀਆਂ ਗੁਜਰ ਗਈਆਂ। ਕਿਸੇ ਵਿਚ ਨਾ ਪਲਕ ਝਪਕਣ ਦੀ ਸ਼ਕਤੀ ਸੀ ਨਾ ਜ਼ਬਾਨ ਖੋਲ੍ਹਣ ਦਾ ਹੌਸਲਾ। ਫੇਰ ਜਿਵੇਂ ਉਹ ਆਪਣੀ ਆਵਾਜ਼ ਦਾ ਸਹਾਰਾ ਲੈ ਕੇ ਤਖਤ ਤੇ ਫਿਗ ਪਈ।

“ਤੂੰ ਐਹੋ ਜਿਹਾ ਹੋ ਗਿਆ...ਅੱਜਨ ?”

“...”

“ਬੈਠ ਜਾ।”

ਮੈਂ ਚੌਂਕੇ ਦੇ ਕੋਣੇ ਤੇ ਟਿਕ ਗਿਆ।

“ਮੇਰੇ ਵਲ ਐਉਂ ਕਿਉਂ ਦੇਖ ਰਿਹਾ ਹੈ? ਮੇਰੇ ਤੇ ਜੋ ਕੁਝ ਬੀਤੀ ਉਹ ਜੇ ਪੱਥਰਾਂ ਤੇ ਬੀਤਦੀ ਤਾਂ ਚੂਰ ਚੂਰ ਹੋ ਜਾਂਦੇ...ਪਰ ਤੈਨੂੰ ਕੀ ਹੋ ਗਿਆ? ਕਿਵੇਂ ਕਾਲਾ, ਦੁਬਲਾ ਹੋ ਗਿਆ, ਅਮਚੂਰ ਦੀ ਫਾੜੀ ਜਿਹਾ। ਨੌਕਰ ਹੈ ਨਾ...ਚੰਗੀ ਭਲੀ ਤਨਖਾਹ ਮਿਲਦੀ ਹੈ। ਜਾਹਿਦਾ ਵਰਗੀ ਪਤਨੀ ਹੈ। ਛੁੱਲਾਂ ਜਿਹੇ ਬਚੇ ਹਨ। ਨਾ ਕਰਜ਼ਾ ਜੁੰਮੇ ਹੈ, ਨਾ ਕੋਈ ਮੁਕੱਦਮੇ ਚਲਦੇ ਹਨ। ਤੂੰ ਬੋਲਦਾ ਕਿਉਂ ਨਹੀਂ? ਕੀ ਚੁੱਪ ਦਾ ਰੋਜ਼ਾ ਰਖ ਲਿਆ?”

ਮੈਂ ਜੀਅ ਵਿਚ ਸੋਚਿਆ, ਇਹਦੇ ਤੇ ਜਿੰਨਾਂ ਦਾ ਪਰਛਾਵਾਂ ਹੈ ਨਾ।

“ਤੈਂ ਪੰਦਰਾਂ ਵਰਿਊਆਂ ਪਿਛੋਂ ਰੋਜ਼ਾ ਤੇਤਨ ਨੂੰ ਕਿਹਾ ਵੀ ਤਾਂ ਓਦੋਂ ਜਦੋਂ ਜੀਭ ਨੂੰ ਸੁਆਦ ਭੁੱਲ ਗਏ, ਤੇ ਮਿਹਦਾ ਕੁਝ ਝੱਲਣ ਜੋਗਾ ਨਹੀਂ ਰਿਹਾ।”

ਉਹਨੇ ਮੇਰੇ ਵਲ ਇਸ ਤਰ੍ਹਾਂ ਦੇਖਿਆ ਜਿਵੇਂ ਮੇਰੇ ਸਿਰ ਤੇ ਸਿੰਗ ਨਿਕਲ ਆਏ ਹੋਣ। ਉਹ ਬੁੱਢੀ ਅੱਰਤ ਮੇਰੇ ਸੂਟਕੇਸ ਬੱਲੇ ਕੁਚਲੀ ਹੋਈ ਆ ਰਹੀ ਸੀ। ਫੇਰ ਪਾਚੋਂ ਚਾਚਾ ਆ ਗਏ। ਦੁਬਲੇ, ਪਤਲੇ, ਗ੍ਰਾਮਾਂ ਦੇ ਡੰਗੇ ਜਿਹੇ, ਪਾਚੋਂ ਚਾਚੀ ਜਿਹਨਾਂ ਦੇ ਸ਼ਿਕਾਰ ਦੀ ਇਕ ਜ਼ਮਾਨੇ ਵਿਚ ਹੁੱਗ ਪਈ ਹੋਈ ਸੀ।

ਰਾਤ ਦਾ ਖਾਣਾ ਖਾ ਕੇ ਦੇਰ ਤਕ ਗੱਲਾਂ ਹੁੰਦੀਆਂ ਰਹੀਆਂ। ਜਦ ਰਿਜ਼ੇ ਭੈਣ ਉੜਠ ਖੜੋਤੀ ਜਾਂ ਚਾਚੀ ਜੀ ਨੇ ਕਨਫੂਸੀ ਵਿਚ ਕਿਹਾ, “ਅੱਜ ਨੌਜਵਾਨੀ ਜੁਮੇਰਾਤ ਹੈ। ਬੱਚੀ ਤੇ ਜਿਹਨਾਂ ਦਾ ਪਰਛਾਵਾਂ ਹੈ ਉਹ ਆਉਣ ਵਾਲੇ ਹਨ। ਤੇਰਾ ਬਿਸਤਰਾ ਆਪਣੇ ਵਲ ਲਵਾਇਆ ਸੀ, ਪਰ ਬੱਚੀ ਨੇ ਚੁਕਵਾ ਲਿਆ। ਜੇ ਡਰ ਲਗੇ ਤਾਂ ਅਵਾਜ਼ ਮਾਰ ਲੈਣਾ ਨਹੀਂ ਸਾਡੇ ਵਲ ਆ ਜਾਣਾ। ਵਿਚਕਾਰਲਾ ਦਰਵਾਜ਼ਾ ਖੁਲ੍ਹਾ ਹੋ ਰਹਿੰਦਾ ਹੈ।”

ਜੁਮੇਰਾਤ ਦਾ ਨਾਂ ਸੁਣ ਕੇ ਮੇਰੇ ਲ੍ਹੁ ਕੰਡੇ ਹੋ ਗਏ । ਮੈਂ ਚੁਪ ਰਿਹਾ । ਉਹਨਾਂ ਦੇ ਹੱਥੋਂ ਗਲੋਰੀਆਂ ਲੈ ਕੇ ਮੁੰਹ ਵਿਚ ਦੱਬੀਆਂ ਤੇ ਖੜਾ ਹੋ ਗਿਆ । ਉਹ ਆਪਣੇ ਸਭ ਤੋਂ ਛੋਟੇ ਬੱਚੇ ਨੂੰ ਬਪਕਦੇ ਰਹੇ । ਪਾਚੇ ਚਾਚਾ ਮੈਨੂੰ ਛੱਡਣ ਆਏ । ਦਲਾਣ ਵਿਚ ਦੋ ਬਿਸਤਰੇ ਵਿਛੇ ਹੋਏ ਸਨ । ਉਹਨਾਂ ਦੇ ਵਿਚ ਇਕ ਪੰਘੂੜਾ ਪਿਆ ਸੀ, ਜਿਹਦੇ ਤੇ ਰਿੱਜੇ ਭੈਣ ਦੀ ਭੂਆ ਢੇਰ ਹੋਈ ਹੋਈ ਸੀ । ਪਾਚੇ ਚਾਚਾ ਮੈਨੂੰ ਸਹਿਨ ਵਿਚ ਛੱਡ ਕੇ ਲਾਲਟੇਣ ਲਈ ਵਿਦਾ ਹੋ ਗਏ । ਇਕ ਕਾਲਾ ਜੱਤਲ ਜਿਹਾ ਕੁੱਤਾ ਇਕ ਪਾਸਿਉਂ ਨਿਕਲਿਆ ਤੇ ਮੈਨੂੰ ਸੁਘਦਾ ਹੋਇਆ ਤੁਰ ਗਿਆ । ਫੇਰ ਇਕ ਦਰਵਾਜ਼ੇ ਵਿਚੋਂ ਰਿੱਜੇ ਭੈਣ ਨਿਕਲੀ ਤਾਂ ਆਲੇ ਦੁਆਲੇ ਖੁਸ਼ਬੂਆਂ ਫੈਲ ਗਈਆਂ । ਉਹਦੇ ਕੱਪੜੇ ਨਵੇਂ ਤੇ ਛੁੱਲ ਤਾਜ਼ਾ ਸਨ । ਉਹ ਬਹੁਤ ਰੁੱਝੀ ਪ੍ਰਤੀਤ ਹੋ ਰਹੀ ਸੀ । ਬੱਤਖਾਂ ਦੀਆਂ ਤਾਰਾਂ ਅਸਮਾਨ ਵਿਚ ਸੋਰ ਮਚਾਉਂਦੀਆਂ ਲੰਘ ਰਹੀਆਂ ਸਨ । ਸਹਿਨ ਵਿਚ ਅਕਤੂਬਰ ਦੀ ਚਾਨਣੀ ਦਾ ਫਰਸ਼ ਸੀ । ਅਸੀਂ ਬਰਸਾਤੀ ਵਿਚ ਪੁਰਾਣੀਆਂ ਕੁਰਸੀਆਂ ਤੇ ਬੈਠੇ ਠੰਢੀ, ਸਫੈਦ, ਗਾੜ੍ਹੀ ਕੌਛੀ ਪੀ ਰਹੇ ਸਾਂ, ਤੇ ਗੱਲਬਾਤ ਲਈ ਸ਼ਬਦਾਂ ਨੂੰ ਫੜਨ ਦਾ ਜਤਨ ਕਰ ਰਹੇ ਸਾਂ ।

“ਇਹ ਜਿੰਨਾਂ ਦਾ ਕੀ ਕਿੱਸਾ ਹੈ, ਰਿੱਜੇ ਭੈਣ ?”

ਮੈਨੂੰ ਆਪਣੀ ਆਵਾਜ਼ ਤੇ ਹੈਰਾਨੀ ਹੋਈ । ਮੈਂ ਇਹ ਗੋਲੀ ਕਿਸ ਤਰ੍ਹਾਂ ਦਾਗ ਦਿਤੀ ? ਉਹਨੇ ਪਿਆਲੀ ਰੱਖ ਦਿਤੀ, ਮੁਸਕਰਾਈ, ਉਹ ਪਹਿਲੀ ਮੁਸਕਰਾਹਟ ਉਮਰ ਭਰ ਦੇ ਗਮਾਂ ਨਾਲੋਂ ਬਹੁਤੀ ਉਦਾਸ ਸੀ ।

“ਮੈਂ ਤੈਨੂੰ ਇਸੇ ਲਈ ਬੁਲਾਇਆ ਹੈ ।”

“ਕਾਸ਼ ਤੈਂ ਮੈਨੂੰ ਏਸ ਤੋਂ ਪਹਿਲਾਂ ਬੁਲਾ ਲਿਆ ਹੁੰਦਾ ।”

“ਵਿਆਹ ਵਾਂਗੂ ਬੇਹਿਆਈ ਦੀ ਵੀ ਇਕ ਉਮਰ ਹੁੰਦੀ ਹੈ, ਅੱਜਨ...ਦਸ ਵਰ੍ਹੇ ਪਹਿਲਾਂ ਕੀ ਇਹ ਸੰਭਵ ਸੀ ਕਿ ਤੂੰ ਏਸ ਤਰ੍ਹਾਂ ਖੁਲ੍ਹਮੁ ਖੁਲ੍ਹੇ ਅੱਧੀ ਰਾਤ ਮੇਰੇ ਨਾਲ ਗੱਲਾਂ ਕਰ ਰਿਹਾ ਹੁੰਦਾ ? ਅੱਜ ਤੂੰ ਘਰ ਬਾਰ ਵਾਲਾ ਹੈਂ । ਮੈਂ ਖੋਸਟ ਹੋ ਗਈ ਹਾਂ, ਤੇ ਚਾਚੀ ਜੀ ਦੇ ਬਾਵਰਚੀਕਾਨੇ ਵਿਚ ਮੇਰੀ ਜਾਇਦਾਦ ਦਾ ਚਾਨਣ ਹੈ...ਖੈਰ, ਛੱਡੋ ਇਹਨਾਂ ਗੱਲਾਂ ਨੂੰ । ਮੈਂ ਹੱਜ ਕਰਨ ਜਾ ਰਹੀ ਹਾਂ, ਤੇ ਹੱਜ ਕਰਨ ਵਾਲੇ ਹਰ ਉਸ ਜੀਅ ਤੋਂ ਮੁਆਫ਼ੀ ਮੰਗਦੇ ਹਨ ਜਿਹਦੇ ਨਾਲ ਉਹਨਾਂ ਨੇ ਕੋਈ ਜ਼ਿਆਦਤੀ ਕੀਤੀ ਹੋਵੇ । ਤੈਨੂੰ ਪਤਾ ਹੈ ਮੇਰੇ ਤੇ ਜਿੰਨਾਂ ਦੀ ਕਦ ਕ੍ਰਿਪਾ ਹੋਈ । ਅੱਜ ਤੋਂ ਦਸ ਸਾਲ ਪਹਿਲਾਂ । ਤੇ ਤੈਨੂੰ ਪਤਾ ਹੈ ਤੇਰੀ ਸ਼ਾਦੀ ਨੂੰ ਕਿੰਨੇ ਸਾਲ ਹੋ ਰਾਏ ? ਦਸ ਸਾਲ ! ਤੈਨੂੰ ਇਹਨਾਂ ਦੋਹਾਂ ਗੱਲਾਂ ਵਿਚ ਕੋਈ ਸੰਬੰਧ ਨਹੀਂ ਮਲ੍ਹਮ ਹੁੰਦਾ ? ਤੂੰ ਚਤਰ ਹੱਟਾ ਦੇ ਸਫਰ ਵਿਚ ਕੀ ਕੀਤਾ ? ਤੂੰ ਮੁਹੱਰਮ ਦੀ ਨੌਵੀਂ ਤਰੀਕ ਨੂੰ ਮੈਨੂੰ ਕਿਥੇ ਕਿਥੇ ਘਸੀਟੀ ਫਿਰਿਆ ? ਤੂੰ ਉਸ ਡਰਾਉਣੇ ਖੂਹ ਤੋਂ ਮੇਰੇ ਸਾਹਮਣੇ ਕੀ ਮੰਗਣਾ ਚਾਹੁੰਦਾ ਸੈ ? ਤੈਂ ਅੱਬਾਸੀ ਝੰਡੇ ਨੂੰ ਚੁੰਮ ਕੇ ਮੈਨੂੰ

ਕਣਖੀਆਂ ਵਿਚੋਂ ਦੇਖਦੇ ਹੋਏ ਕਿਹੁੰਨ੍ਹ ਪ੍ਰਾਪਤ ਕਰਨ ਦੀ ਦੁਆ ਮੰਗੀ ਸੀ ? ਜਾਹ, ਆਪਣੇ ਇਮਾਮਵਾੜੇ ਦੇ ਤਾਜ਼ੀਏ ਨੂੰ ਧਿਆਨ ਨਾਲ ਦੇਖ । ਮੇਰੇ ਵਾਲਾਂ ਦੀ ਸੁਰਖ ਲਿਟ ਅੱਜ ਵੀ ਬੱਡੀ ਨਜ਼ਰ ਆਵੇਗੀ । ਜੇ ਖਿਚੜੀ ਨਾ ਹੋ ਗਈ ਹੋਵੇ । ਕੀ ਮੈਂ ਇਮਾਮ ਹੁਸੈਨ ਤੋਂ ਕੇਵਲ ਇਕ ਨਗ ਪਤੀ ਮੰਗਣ ਲਈ ਇਹ ਜਤਨ ਕੀਤੇ ਸੀ ?

“ਸਾਰੰਗਪੁਰ ਦੀਆਂ ਨੈਣਾਂ ਤੇ ਮਰਾਸਣਾਂ ਤੋਂ ਪੱਛੇ, ਕਿ ਉਹ ਰਿਸ਼ਤੇ ਲਿਆਉਂਦੀਆਂ ਲਿਆਉਂਦੀਆਂ ਬੱਕ ਗਈਆਂ, ਪਰ ਮੈਂ ਇਨਕਾਰ ਕਰਦਿਆਂ ਨਾ ਬੱਕੀ । ਕੀ ਤੁਸੀਂ ਮੈਬੋਂ ਇਹ ਆਸ ਕਰਦੇ ਹੋ ਕਿ ਮੈਂ ਸਾਰੰਗਪੁਰ ਤੋਂ ਸੱਤ੍ਰ ਬੰਨ੍ਹ ਕੇ ਤੁਰਾਂ ਤੇ ਚਤੁਰ ਹੱਟਾ ਦੀ ਡਿਊਢੀ ਤੇ ਧੂਣੀ ਰਮਾ ਕੇ ਬੈਠ ਜਾਵਾਂ, ਤੇ ਜਦ ਤੁਸੀਂ ਬਾਹਰ ਨਿਕਲੋ ਤਾਂ ਆਪਣਾ ਪੱਲਾ ਫੈਲਾ ਕੇ ਕਹਾਂ, ਹਜੂਰ ਮੈਨੂੰ ਆਪਣੇ ਨਕਾਹ ਵਿਚ ਕਬੂਲ ਕਰ ਲਓ, ਤਾਂ ਜੋ ਮੇਰਾ ਜਨਮ ਸਫਲ ਹੋ ਜਾਇ । ਤੈਂ ਰੱਖੋ ਮੀਆਂ ਦੀ ਧੀ ਤੋਂ ਉਹ ਕੁਝ ਚਾਹਿਆ ਜਿਹੜਾ ਰੱਖੋ ਮੀਆਂ ਦੀਆਂ ਕੰਜਰੀਆਂ ਤੋਂ ਵੀ ਨਹੀਂ ਸੀ ਹੋ ਸਕਣ ਲੱਗਾ ।”

“ਪਰ ਰਿੱਜੇ ਭੈਣ ।”

“ਮੇਰੇ ਵਿਚ ਜਿੰਨ ਨਹੀਂ ਆਉਂਦੇ, ਅੱਜਨ ਮੀਆਂ । ਮੈਂ ਜਿੰਨਾਂ ਨੂੰ ਆਪ ਬੁਲਾਉਂਦੀ ਹਾਂ । ਜਿੰਨ ਨਾ ਆਉਂਦੇ ਤਾਂ ਕੋਈ ਲਾੜਾ ਆ ਚੁੱਕਿਆ ਹੁੰਦਾ, ਤੇ ਫੇਰ ਜੇ ਜਿੰਨਾਂ ਦਾ ਖੂਹ, ਅੱਬਾਸੀ ਝੰਡਾ, ਤੇ ਤਾਜ਼ੀਆ ਮੁਬਾਰਕ ਤਿੰਨੋਂ ਮੇਰਾ ਪੱਲਾ ਇਕ ਮੁਰਾਦ ਨਾਲ ਭਰ ਦੇਣ ਦੀ ਕੋਸ਼ਿਸ਼ ਕਰਦੇ ਤਾਂ ਮੈਂ ਕੀ ਕਰਦੀ ? ਕਿਸ ਮੂੰਹ ਨਾਲ ਕੀ ਕਹਿੰਦੀ ? ਇਸੇ ਲਈ ਮੈਂ ਇਹ ਖੇਡ ਖੇਡਿਆ ਸੀ । ਉਸੇ ਤਰ੍ਹਾਂ ਜਿਸ ਤਰ੍ਹਾਂ ਤੂੰ ਚਤੁਰ ਹੱਟਾ ਵਿਚ ਮੇਰੇ ਨਾਲ ਖੇਡ ਰਿਹਾ ਸੀ । ਨਾ ਉਸ ਵਿਚ ਤੇਰੇ ਲਈ ਕੋਈ ਯਥਾਰਥ ਸੀ, ਨਾ ਏਸ ਵਿਚ ਰਿੱਜੇ ਲਈ ਕੋਈ ਸਚਾਈ ਹੈ । ਇਹ ਹੱਜ ਮੈਂ ਆਪਣੇ ਬਾਪ ਲਈ ਕਰਨ ਚਲੀ ਹਾਂ, ਜਿਹੜਾ ਮੇਰੇ ਬੋਝ ਹੇਠ ਕੁਚਲਿਆ ਜਾ ਕੇ ਮਰ ਗਿਆ । ਜਿਹਨੇ ਮਰਦੇ ਸਮੇਂ ਵੀ ਆਪਣੇ ਅਗੰਤ ਲਈ ਨਹੀਂ, ਮੇਰੀ ਦੁਨੀਆਂ ਲਈ ਦੁਆ ਕੀਤੀ । ਇਸ ਲਈ ਮੈਂ ਤੈਨੂੰ ਮੁਆਫ਼ ਕੀਤਾ । ਜੇ ਤੂੰ ਜਾਹਿਦਾ ਨੂੰ ਮੇਰੇ ਉਤੋਂ ਸੌਕਣ ਬਣਾ ਕੇ ਲੈ ਆਉਂਦਾ, ਤਾਂ ਵੀ ਮੁਆਫ਼ ਕਰ ਦਿੰਦੀ ।”

ਉਹ ਨਰਕਲ ਦੇ ਬਿਰਛ ਵਾਂਗੂੰ ਕੰਬ ਰਹੀ ਸੀ । ਉਹਦਾ ਚਿਹਰਾ ਦੇਹਾਂ ਹੱਥਾਂ ਵਿਚ ਛੁਪਿਆ ਹੋਇਆ ਸੀ । ਦੋਰੰਗੀ ਸਾਲ ਮੌਛਿਆਂ ਤੋਂ ਢਿਲਕ ਗਈ ਸੀ । ਸੁਰਖ ਵਾਲਾਂ ਵਿਚ ਬਰਾਬਰ ਦੇ ਪਰੋਏ ਚਾਂਦੀ ਦੇ ਤਾਰ ਜਗਮਗਾ ਰਹੇ ਸਨ, ਤੇ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਜ਼ਿਦਗੀ ਵਿਅਰਥ ਹੋ ਗਈ । ਜਿਵੇਂ ਮੇਰੀ ਪਤਨੀ ਨੇ ਮੈਨੂੰ ਸੂਰਨਾ ਦਿਤੀ ਹੋਵੇ ਕਿ ਮੇਰੇ ਬੱਚੇ ਮੇਰੇ ਬੱਚੇ ਨਹੀਂ ।

ਕਾਰਮਨ

ਕੁਰਤੁਲਾਅਨ ਹੈਦਰ

ਰਾਤ ਦੇ ਗਿਆਰਾਂ ਵਜੇ ਟੈਕਸੀ ਸ਼ਹਿਰ ਦੀਆਂ ਖਾਮੋਸ਼ ਸੜਕਾਂ ਤੋਂ ਲੰਘਦੀ ਇਕ ਪੁਰਾਣੇ ਢੰਗ ਦੇ ਫਾਟਕ ਅੱਗੇ ਜਾ ਕੇ ਰੁਕੀ। ਡਰਾਈਵਰ ਨੇ ਦਰਵਾਜ਼ਾ ਖੋਲ੍ਹ ਕੇ ਬੜੀ ਬੇਰੁਖੀ ਨਾਲ ਮੇਰਾ ਸੂਟਕੋਸ ਉਤਾਰ ਕੇ ਫੁਟਪਾਬ ਤੇ ਰੱਖਿਆ ਤੇ ਪੈਸਿਆਂ ਲਈ ਹੱਥ ਫੈਲਾਏ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਾ।

"ਏਹੀਓ ਥਾਂ ਹੈ ?" ਮੈਂ ਸੱਕ ਜਿਹੇ ਨਾਲ ਪੁੱਛਿਆ।

"ਜੀ ਹਾਂ", ਉਹਨੇ ਇਤਮੀਨਾਨ ਨਾਲ ਜਵਾਬ ਦਿੱਤਾ। ਮੈਂ ਹੇਠ ਉੱਤਰੀ। ਟੈਕਸੀ ਗਲੀ ਦੇ ਹਨੌਰੇ ਵਿਚ ਗਾਇਬ ਹੋ ਗਈ ਤੇ ਮੈਂ ਸੁਨਸਾਨ ਫੁਟਪਾਬ ਤੇ ਖੜ੍ਹੀ ਰਹਿ ਗਈ। ਮੈਂ ਫਾਟਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਅੰਦਰੋਂ ਬੰਦ ਸੀ। ਤਦ ਮੈਂ ਵੱਡੇ ਦਰਵਾਜ਼ੇ ਵਿਚ ਲੱਗੀ ਖਿੜਕੀ ਨੂੰ ਖਟਖਟਾਇਆ। ਕੁਝ ਦੇਰ ਬਾਅਦ ਖਿੜਕੀ ਖੁਲ੍ਹੀ। ਮੈਂ ਚੋਰਾਂ ਵਾਂਗੂੰ ਅੰਦਰ ਤੱਕਿਆ। ਅੰਦਰ ਅਧੀ-ਹਨੇਰਾ ਅੰਗਣ ਸੀ, ਜਿਸ ਦੇ ਇਕ ਕੋਨੇ ਵਿਚ ਦੋ ਕੁੜੀਆਂ ਰਾਤ ਦੇ ਹੀ ਕੱਪੜੇ ਪਹਿਨੀਆਹਿਸਤਾ ਆਹਿਸਤਾ ਗੱਲਾਂ ਕਰ ਰਹੀਆਂ ਸਨ। ਅੰਗਣ ਦੇ ਸਿਰੇ ਤੇ ਇਕ ਛੋਟੀ ਜਿਹੀ ਜਰਖਲ ਇਮਾਰਤ ਖੜ੍ਹੀ ਸੀ। ਮੈਨੂੰ ਇਕ ਛਿਨ ਲਈ ਘਸਿਆਰੀ ਮੰਡੀ ਲਖਨਊ ਦਾ ਸਕੂਲ ਯਾਦ ਆ ਗਿਆ, ਜਿਥੋਂ ਮੈਂ ਬਨਾਰਸ ਯੂਨੀਵਰਸਿਟੀ ਦਾ ਮੈਟ੍ਰੀਕ ਪਾਸ ਕੀਤਾ ਸੀ। ਮੈਂ ਪਲਟ ਕੇ ਗਲੀ ਵਲ ਤੱਕਿਆ, ਜਿਥੇ ਪੂਰਨ ਹਨੇਰਾ ਛਾਇਆ ਹੋਇਆ ਸੀ। ਫਰਜ਼ ਕਰੋ—ਮੈਂ ਆਪਣੇ ਆਪ ਨੂੰ ਕਿਹਾ, ਕਿ ਇਹ ਥਾਂ ਅਫੀਮਚੀਆਂ, ਗੁਲਾਮਾਂ ਦੇ ਸੌਦਾਗਰਾਂ, ਤੇ ਸਮੱਗਲਰਾਂ ਦਾ ਅੱਡਾ ਨਿਕਲ ਆਵੇਤਾਂ ?—ਮੈਂ ਇਕ ਓਪਰੇ ਦੇਸ਼ ਦੇ ਓਪਰੇ ਸ਼ਹਿਰ ਵਿਚ ਰਾਤ ਦੇ ਗਿਆਰਾਂ ਵਜੇ ਇਕ ਗੁਮਨਾਮ ਇਮਾਰਤ ਦਾ ਦਰਵਾਜ਼ਾ ਖਟਖਟਾ ਰਹੀ ਸੀ, ਜਿਹੜਾ ਘਸਿਆਰੀ ਮੰਡੀ ਦੇ ਸਕੂਲ ਨਾਲ ਮਿਲਦਾ ਜੁਲਦਾ ਸੀ। ਇਕ ਕੁੜੀ ਖਿੜਕੀ ਵਲ ਆਈ।

"ਗੁੱਡ ਏਵਨਿੰਗ ! ਇਹ ਵਾਈ. ਡਬਲਿਊ. ਸੀ. ਐ. ਹੈ ਨਾ ?" ਮੈਂ ਰਤਾ ਆਜੜੀ ਨਾਲ ਮੁਸਕਰਾ ਕੇ ਪੁੱਛਿਆ। "ਮੈਂ ਤਾਰ ਦਵਾਈ ਸੀ ਕਿ ਮੇਰੇ ਲਈ

ਇਕ ਕਮਰਾ ਰੀਚਰਵ ਕਰ ਦਿਤਾ ਜਾਵੇ ।” ਪਰ ਕਿੰਨੀ ਕੁੜੀ ਖਸਤਾ ਹਾਲਤ ਵਿਚ ਹੈ ਇਹ ਵਾਈ. ਡਬਲਿਊ. ਸੀ. ਏ., ਮੈਂ ਆਪਣੇ ਜੀਅ ਵਿਚ ਸੋਚਿਆ ।

“ਸਾਨੂੰ ਤੁਹਾਡੀ ਤਾਰ ਨਹੀਂ ਮਿਲੀ । ਮੈਨੂੰ ਅਫਸੋਸ ਹੈ ਕਿ ਏਥੇ ਸਾਰੇ ਕਮਰੇ ਰੁਕੇ ਹੋਏ ਹਨ ।”

ਹੁਣ ਦੂਜੀ ਕੁੜੀ ਅੱਗੇ ਵਧੀ । “ਇਹ ਗਰਲਜ਼ ਹੋਸਟਲ ਹੈ । ਏਥੇ ਆਮ ਤੌਰ 'ਤੇ ਮੁਸਾਫਰਾਂ ਨੂੰ ਨਹੀਂ ਠਹਿਰਾਇਆ ਜਾਂਦਾ”, ਉਹਨੇ ਕਿਹਾ ।

ਮੈਂ ਇਕਦਮ ਬੋਹੁਦ ਘਬਰਾ ਗਈ । ਹੁਣ ਕੀ ਹੋਵੇਗਾ ? ਮੈਂ ਏਸ ਵੇਲੇ ਏਥੋਂ ਕਿਥੇ ਜਾਵਾਂਗੀ । ਦੂਜੀ ਕੁੜੀ ਮੇਰੀ ਪਰੋਸ਼ਾਨੀ ਦੇਖ ਕੇ ਮਿਠਾਸ ਨਾਲ ਮੁਸਕਰਾਈ, “ਕੋਈ ਗੱਲ ਨਹੀਂ । ਘਬਰਾਓ ਨਾ । ਅੰਦਰ ਆ ਜਾਓ । ਲਓ ਏਸ ਪਾਸਿਊਂ ਕੁੱਦ ਆਓ ।”

“ਪਰ ਕਮਰਾ ਕੋਈ ਖਾਲੀ ਨਹੀਂ ਹੈ...” ਮੈਂ ਹਿਚਕਿਚਾਊਂਦਿਆਂ ਕਿਹਾ, “ਮੇਰੇ ਲਈ ਕਿਥੇ ਜਗਾਹ ਹੋਵੇਗੀ ?”

“ਹਾਂ, ਹਾਂ । ਕੋਈ ਗੱਲ ਨਹੀਂ । ਅਸੀਂ ਜਗਾਹ ਬਣਾ ਦਿਆਂਗੇ । ਹੁਣ ਏਸ ਵੇਲੇ ਅੱਧੀ ਰਾਤ ਨੂੰ ਤੁਸੀਂ ਕਿਥੇ ਜਾ ਸਕਦੇ ਹੋ ?” ਉਸ ਕੁੜੀ ਨੇ ਜਵਾਬ ਦਿਤਾ । ਮੈਂ ਸੂਟਕੇਸ ਚੁੱਕ ਕੇ ਖਿੜਕੀ ਵਿਚੋਂ ਅੰਗਣ ਵਿਚ ਕੁੱਦ ਰਾਈ । ਕੁੜੀ ਨੇ ਸੂਟਕੇਸ ਮੇਰੇ ਕੋਲੋਂ ਲੈ ਲਿਆ । ਇਮਾਰਤ ਵਲ ਜਾਂਦਿਆਂ ਹੋਇਆਂ ਮੈਂ ਛੇਤੀ ਨਾਲ ਕਿਹਾ, “ਬੱਸ ਅੱਜ ਦੀ ਰਾਤ ਮੈਨੂੰ ਠਹਿਰ ਜਾਣ ਦਿਓ । ਮੈਂ ਕਲ੍ਹੂ ਸਵੇਰੇ ਆਪਣੇ ਦੌਸਤਾਂ ਨੂੰ ਛੋਨ ਕਰ ਦਿਆਂਗੀ । ਮੈਂ ਏਥੇ ਤਿੰਨ ਚਾਰ ਬੰਦਿਆਂ ਨੂੰ ਜਾਣਦੀ ਹਾਂ । ਤੁਹਾਨੂੰ ਬਿਲਕੁਲ ਤਕਲੀਫ ਨਹੀਂ ਹੋਵੇਗੀ ।”

“ਚਿੰਤਾ ਨਾ ਕਰੋ...” ਉਹਨੇ ਕਿਹਾ । ਪਹਿਲੀ ਕੁੜੀ ਗੁੱਡ ਨਾਈਟ ਕਹਿ ਕੇ ਗਾਇਬ ਹੋ ਗਈ ।

ਅਸੀਂ ਪੌੜੀਆਂ ਚੜ੍ਹ ਕੇ ਬਰਾਮਦੇ ਵਿਚ ਪਹੁੰਚੇ । ਬਰਾਮਦੇ ਦੀ ਇਕ ਨੁੱਕਰ ਵਿਚ ਲਕੜੀ ਦੀਆਂ ਕੰਧਾਂ ਬਣਾ ਕੇ ਇਕ ਕਮਰਾ ਜਿਹਾ ਬਣਾ ਦਿਤਾ ਗਿਆ ਸੀ, ਕੁੜੀ ਸੁਰਮਾ ਫੁੱਲਾਂ ਵਾਲਾ ਮੋਟਾ ਪਰਦਾ ਚੁੱਕ ਕੇ ਅੰਦਰ ਵੜੀ ਤਾਂ ਮੈਂ ਉਹਦੇ ਪਿਛੇ ਪਿਛੇ ਹੋ ਗਈ । “ਏਥੇ ਮੈਂ ਰਹਿੰਦੀ ਹਾਂ । ਤੁਸੀਂ ਵੀ ਏਥੇ ਸੌਂ ਜਾਓ ।” ਉਹਨੇ ਸੂਟਕੇਸ ਇਕ ਕੁਰਸੀ ਤੇ ਰੱਖ ਦਿਤਾ ਤੇ ਅਲਮਾਰੀ ਵਿਚੋਂ ਸਾਫ਼ ਤੌਲੀਆਂ ਤੇ ਨਵੀਂ ਸਾਬਣ ਕੱਢਣ ਲੱਗੀ । ਇਕ ਨੁੱਕਰ ਵਿਚ ਛੋਟੇ ਜਿਹੇ ਪਲੰਘ ਤੇ ਮੱਛਰਦਾਨੀ ਲੱਗੀ ਸੀ । ਬਰਾਬਰ ਕਰਕੇ ਸ਼ੰਗਾਰ-ਮੇਜ਼ ਰੱਖਿਆ ਹੋਇਆ ਸੀ ਤੇ ਕਿਤਾਬਾਂ ਦੀ ਅਲਮਾਰੀ । ਜਿਸ ਤਰ੍ਹਾਂ ਦੇ ਕਮਰੇ ਸਾਰੀ ਦੁਨੀਆਂ ਵਿਚ ਕੁੜੀਆਂ ਦੇ ਹੋਸਟਲਾਂ ਵਿਚ ਹੁੰਦੇ ਹਨ—ਕੁੜੀ ਨੇ ਝੱਟ ਦੂਜੀ ਅਲਮਾਰੀ ਵਿਚੋਂ ਚਾਦਰ ਤੇ ਕੰਬਲ ਕੱਢ ਕੇ ਫਰਸ ਦੇ

ਘੇ ਹੋਏ ਬਦਰੰਗ ਕਾਲੀਨ ਤੇ ਵਿਛਾ ਦਿਤਾ, ਤੇ ਪਲੰਘ ਉਤੇ ਨਵੀਂ ਚਾਦਰ ਵਿਛਾ ਕੇ ਮੱਛਰਦਾਨੀ ਦੇ ਪਰਦੇ ਸੁੱਟ ਦਿਤੇ ।

“ਲਓ, ਤੁਹਾਡਾ ਬਿਸਤਰਾ ਤਿਆਰ ਹੈ ।”

ਮੈਨੂੰ ਬੇਹੱਦ ਸ਼ਰਮ ਆਈ । “ਸੁਣੋ ਮੈਂ ਫਰਸ਼ ਤੇ ਸੌਂ ਜਾਵਾਂਗੀ ।”

“ਕਦਾਚਿਤ ਨਹੀਂ । ਏਨੇ ਮੱਛਰ ਲੜਨਗੇ ਕਿ ਬੁਰਾ ਹਾਲ ਹੋ ਜਾਵੇਗਾ । ਅਸੀਂ ਲੋਕ ਇਹਨਾਂ ਮੱਛਰਾਂ ਦੇ ਆਦੀ ਹਾਂ । ਕੱਪੜੇ ਬਦਲ ਲਓ ।” ਏਨਾ ਕਹਿ ਕੇ ਉਹ ਇਤਮੀਨਾਨ ਨਾਲ ਫਰਸ਼ ਤੇ ਬੈਠ ਗਈ । “ਮੇਰਾ ਨਾਂ ਕਾਰਮਨ ਹੈ । ਮੈਂ ਇਕ ਦਫ਼ਤਰ ਵਿਚ ਮੁਲਾਜ਼ਮ ਹਾਂ, ਤੇ ਸ਼ਾਮ ਨੂੰ ਯੂਨੀਵਰਸਿਟੀ ਵਿਚ ਰੀਸਰਚ ਕਰਦੀ ਹਾਂ । ਕੰਮਿਸਟਰੀ ਮੇਰਾ ਵਿਸ਼ਾ ਹੈ । ਮੈਂ ਵਾਈ. ਡਬਲਿਊ. ਸੀ. ਐ. ਦੀ ਸੋਸਲ ਸੈਕ੍ਰੋਟਰੀ ਵੀ ਹਾਂ । ਹੁਣ ਤੁਸੀਂ ਆਪਣੇ ਬਾਰੇ ਦੱਸੋ ।”

ਮੈਂ ਦੱਸਿਆ ।

“ਹੁਣ ਸੌਂ ਜਾਓ ।” ਮੈਨੂੰ ਉਂਘਦਿਆਂ ਦੇਖ ਕੇ ਉਹਨੇ ਕਿਹਾ । ਫੇਰ ਉਹਨੇ ਦੋਹਾਂ ਗੋਡਿਆਂ ਤੇ ਝੁਕ ਕੇ ਦੁਆ ਮੰਗੀ ਤੇ ਫਰਸ਼ ਉਤੇ ਲੇਟ ਕੇ ਸੌਂ ਗਈ । ਸਵੇਰੇ ਇਮਾਰਤ ਜਾਗੀ । ਕੁੜੀਆਂ ਸਿਰਾਂ ਤੇ ਤੌਲੀਏ ਲਪੇਟੀ, ਤੇ ਹਾਊਸ ਕੋਟ ਪਹਿਨੀ ਗੁਸਲਖਾਨਿਆਂ ਵਿਚੋਂ ਨਿਕਲ ਰਹੀਆਂ ਸਨ । ਬਰਾਮਦੇ ਵਿਚੋਂ ਗਰਮ ਕੌਫ਼ੀ ਦੀ ਖੁਸ਼ਬੂ ਆ ਰਹੀ ਸੀ । ਦੋ ਤਿੰਨ ਕੁੜੀਆਂ ਬਰਾਮਦੇ ਵਿਚ ਟਹਿਲ ਟਹਿਲ ਕੇ ਦੰਦਾਂ ਤੇ ਬੁਰਸ਼ ਕਰ ਰਹੀਆਂ ਸਨ ।

“ਚੱਲੋ, ਤੁਹਾਨੂੰ ਗੁਸਲਖਾਨਾ ਵਖਾ ਦਿਆਂ”, ਕਾਰਮਨ ਨੇ ਮੈਨੂੰ ਕਿਹਾ, ਤੇ ਹਾਲ ਵਿਚੋਂ ਲੰਘ ਕੇ ਇਕ ਗਲਿਆਰੇ ਵਿਚ ਲੈ ਗਈ, ਜਿਹਦੇ ਸਿਰੇ ਤੇ ਇਕ ਟੁੱਟੀ ਛੁੱਟੀ ਕੋਠੜੀ ਸੀ, ਜਿਸ ਵਿਚ ਕੇਵਲ ਇਕ ਨਲਕਾ ਲੱਗਿਆ ਹੋਇਆ ਸੀ, ਤੇ ਦੀਵਾਰ ਵਿਚ ਇਕ ਖੂੰਟੀ ਗੱਡੀ ਹੋਈ ਸੀ । ਉਹਦਾ ਫਰਸ਼ ਉੱਖੜਿਆ ਹੋਇਆ ਸੀ ਤੇ ਦੀਵਾਰਾਂ ਉਤੇ ਸਿਲ੍ਹੂ ਸੀ । ਰੋਸ਼ਨਦਾਨ ਦੇ ਏਸ ਪਾਸਿਓਂ ਕਿਸੇ ਕੁੜੀ ਦੇ ਗਾਡੁਣ ਦੀ ਆਵਾਜ਼ ਆ ਰਹੀ ਸੀ । ਉਸ ਗੁਸਲਖਾਨੇ ਦੇ ਅੰਦਰ ਖੜੇ ਹੋ ਕੇ ਮੈਂ ਸੋਚਿਆ, ਕੇਹੀ ਅਜੀਬ ਗੱਲ ਹੈ । ਮੁੱਦਤਾਂ ਤੋਂ ਇਹ ਗੁਸਲਖਾਨਾ ਏਸ ਦੋਸ਼ ਵਿਚ, ਏਸ ਸ਼ਹਿਰ ਵਿਚ, ਏਸ ਇਮਾਰਤ ਵਿਚ ਆਪਣੀ ਥਾਂ ਮੰਜੂਦ ਹੈ, ਤੇ ਮੇਰੇ ਵਜੂਦ ਤੋਂ ਬਿਲਹੁਲ ਬੇਖਬਰ । ਤੇ ਅੱਜ ਮੈਂ ਏਸ ਵਿਚ ਮੰਜੂਦ ਹਾਂ—ਕੇਹਾ ਬੇਵਕੂਫ਼ੀ ਦਾ ਖਿਆਲ ਸੀ ।

ਜਦ ਮੈਂ ਨਹਾ ਕੇ ਬਾਹਰ ਨਿਕਲੀ ਤਾਂ ਅਧ-ਹਨੇਰੇ ਹਾਲ ਵਿਚ ਇਕ ਛੋਟੇ ਜਿਹੇ ਮੇਜ਼ ਤੇ ਮੇਰੇ ਲਈ ਨਾਸ਼ਤਾ ਰੱਖਿਆ ਜਾ ਚੁੱਕਾ ਸੀ । ਕਈ ਕੁੜੀਆਂ ਇਕੱਠੀਆਂ ਹੋ ਗਈਆਂ ਸਨ । ਕਾਰਮਨ ਨੇ ਉਹਨਾਂ ਨਾਲ ਮੇਰੀ ਜਾਣ ਪਛਾਣ ਕਰਵਾਈ ।

ਬਹੁਤ ਛੇਤੀ ਅਸੀਂ ਪੁਰਾਣੇ ਦੋਸਤਾਂ ਵਾਂਗ ਠਹਾਕੇ ਮਾਰ ਰਹੇ ਸਾਂ । “ਹੁਣ ਮੈਂ ਆਪਣੇ ਜਾਣਨ ਵਾਲਿਆਂ ਨੂੰ ਜ਼ਰਾ ਛੋਨ ਕਰ ਦਿਆਂ”, ਮੈਂ ਚਾਹ ਖਤਮ ਕਰਨ ਬਾਅਦ ਕਿਹਾ ।

ਕਾਰਮਨ ਸ਼ਰਾਹਤ ਨਾਲ ਮੁਸਕਰਾਈ । “ਹਾਂ ਹੁਣ ਤੁਸੀਂ ਆਪਣੇ ਬੜੇ ਬੜੇ ਪ੍ਰਸਿੱਧ ਤੇ ਮਹੱਤਵਪੂਰਨ ਦੋਸਤਾਂ ਨੂੰ ਛੋਨ ਕਰ ਦਿਓ, ਤੇ ਉਹਨਾਂ ਵਲ ਚਲੇ ਜਾਓ । ਤੁਹਾਡੀ ਪਰਵਾਹ ਕੌਣ ਕਰਦਾ ਹੈ । ਕਿਉਂ ਰੋਜ਼ਾ ? ਅਸੀਂ ਇਹਨਾਂ ਦੀ ਪਰਵਾਹ ਕਰਦੇ ਹਾਂ ?”

“ਬਿਲਕੁਲ ਨਹੀਂ” ਇਕ ਕੋਰਸ ਦੀ ਆਵਾਜ਼ ਆਈ ।

ਕੁੜੀਆਂ ਮੇਜ਼ ਤੋਂ ਉੱਠੀਆਂ, “ਅਸੀਂ ਲੋਕ ਆਪਣੇ ਆਪਣੇ ਕੰਮਾਂ ਤੇ ਜਾ ਰਹੇ ਹਾਂ । ਸ਼ਾਮ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ।” ਮੈਗਦੈਲੀਨਾ ਨੇ ਕਿਹਾ ।

“ਸ਼ਾਮ ਨੂੰ ?” ਐਮੀਲੀਆ ਨੇ ਕਿਹਾ । “ਸ਼ਾਮ ਨੂੰ ਇਹ ਕਿਸੇ ਕੰਟਰੀ ਕਲੱਬ ਵਿਚ ਬੈਠੇ ਹੋਣਗੇ ।”

ਕਾਰਮਨ ਦੇ ਦਫ਼ਤਰ ਜਾਣ ਤੋਂ ਬਾਅਦ ਮੈਂ ਬਰਾਮਦੇ ਵਿਚ ਜਾ ਕੇ ਛੋਨ ਕਰਨੇ ਸ਼ੁਰੂ ਕੀਤੇ ।

ਛੋਜ ਦੇ ਮੈਡੀਕਲ ਚੀਡ ਮੇਜ਼ਰ ਜੈਨਰਲ ਕੈਮੋਗਿਲਤਾਸ ਜਿਹੜੇ ਜੰਗ ਦੇ ਜ਼ਮਾਨੇ ਵਿਚ ਮੇਰੇ ਮਾਮਾ ਜੀ ਦੇ ਸਾਬੀ ਰਹਿ ਚੁੱਕੇ ਸਨ, ਮਿਸ਼ਨ ਅਨਤੂਨੀਆ ਕੋਸਟੈਲੋ, ਇਕ ਕਰੋੜਪਤੀ ਕਾਰੋਬਾਰੀ ਦੀ ਪਤਨੀ ਜਿਹੜੀ ਏਥੋਂ ਦੀ ਮਸ਼ਹੂਰ ਸਮਾਜੀ ਲੀਡਰ ਸੀ, ਤੇ ਜਿਹਨੂੰ ਮੈਂ ਕਈ ਕੰਮਾਂਤਰੀ ਕਾਨਫਰੰਸਾਂ ਵਿਚ ਮਿਲੀ ਸੀ ।

ਇਨਫਾਂਸੋ ਵਲੇਰਾ—ਉਸ ਦੇਸ ਦਾ ਸਿਰਕੱਢ ਉਪਨਿਆਸਕਾਰ ਤੇ ਜਰਨਲਿਸਟ, ਜਿਹੜਾ ਇਕ ਵਾਰ ਕਰਾਚੀ ਆਇਆ ਸੀ—“ਹਲੋ-ਹਲੋ ਬਈ ਤੂੰ ਕਦ ਆਈ, ਸਾਨੂੰ ਪਤਾ ਹੀ ਨਾ ਦਿਤਾ । ਕਿਥੇ ਠਹਿਰੀ ਹੈਂ ? ਓਥੇ ? ਗੁੱਡ ਗੁੱਡ ? ਉਹ ਕੋਈ ਠਹਿਰਨ ਦੀ ਜਗ੍ਹਾ ਹੈ । ਅਸੀਂ ਹੁਣੇ ਤੈਨੂੰ ਲੈਣ ਆ ਰਹੇ ਹਾਂ ।” ਉਹਨਾਂ ਸਾਰਿਆਂ ਨੇ ਵਾਰੀ ਵਾਰੀ ਏਹੋ ਸ਼ਬਦ ਦੋਹਰਾਏ । ਸਭ ਤੋਂ ਪਿਛੋਂ ਮੈਂ ਡੌਨ ਗਾਰਸੀਆ ਡੈਲਪ੍ਰੈਡੋਸ ਨੂੰ ਛੋਨ ਕੀਤਾ । ਇਹ ਪੱਛਮੀ ਯੂਰਪ ਦੇ ਇਕ ਦੇਸ਼ ਵਿਚ ਸਾਡੇ ਦੇਸ਼ ਦੇ ਰਾਜਦੂਤ ਰਹਿ ਚੁੱਕੇ ਸਨ । ਤੇ ਓਥੇ ਹੀ ਉਹਨਾਂ ਨਾਲ ਤੇ ਉਹਨਾਂ ਦੀ ਪਤਨੀ ਨਾਲ ਮੇਰੀ ਚੰਗੀ ਖਾਸੀ ਦੋਸਤੀ ਹੋ ਗਈ ਸੀ । ਉਹਨਾਂ ਦੀ ਸੈਕ੍ਰੇਟਰੀ ਨੇ ਦੱਸਿਆ ਕਿ ਉਹ ਲੋਕ ਅੱਜ ਕਲੂ ਪਹਾੜ ਗਏ ਹੋਏ ਹਨ । ਉਹਨੇ ਮੇਰੀ ਕਾਲ ਉਹਨਾਂ ਦੇ ਪਹਾੜੀ ਮਹਿਲ ਨਾਲ ਜੋੜ ਦਿਤੀ ।

ਬੋੜੀ ਦੇਰ ਬਾਅਦ ਮਿਸ਼ਨ ਕੋਸਟੈਲੋ ਆਪਣੀ ਮਰਸੀਡੀਜ਼ ਵਿਚ ਮੈਨੂੰ ਲੈਣ ਆ ਗਈ । ਕਾਰਮਨ ਦੇ ਕਮਰੇ ਵਿਚ ਆ ਕੇ ਉਹਨਾਂ ਨੇ ਚਾਰੋਂ ਪਾਸੇ ਦੇਖਿਆ ਤੇ

ਮੇਰਾ ਸੁਟਕੇਸ਼ ਚੁੱਕ ਲਿਆ। ਮੈਨੂੰ ਧੱਕਾ ਜਿਹਾ ਲੱਗਾ। ਮੈਂ ਇਹਨਾਂ ਲੋਕਾਂ ਨੂੰ ਛੱਡ ਕੇ ਨਹੀਂ ਜਾਵੋਂਗੀ। ਮੈਂ ਕਾਰਮਨ, ਐਮੀਲੀਆ, ਬਰਨਾਰਡਾ, ਵਰਵਜ਼ਾ, ਤੇ ਗਲਦੀਨਾ ਦੇ ਨਾਲ ਰਹਿਣਾ ਚਾਹੁੰਦੀ ਹਾਂ।

“ਸਮਾਨ ਅਜੇ ਰਹਿਣ ਦਿਉ। ਸ਼ਾਮ ਨੂੰ ਦੇਖਿਆ ਜਾਵੇਗਾ।” ਮੈਂ ਰਤਾ ਝੇਪ ਕੇ ਮਿਸਿੱਝ ਕੋਸਟੈਲੋ ਨੂੰ ਕਿਹਾ।

“ਪਰ ਤੈਨੂੰ ਏਸ ਘਟੀਆ ਜਗਾਹ ਵਿਚ ਬੇਹੱਦ ਤਕਲੀਫ਼ ਹੋਵੇਗੀ”, ਉਹ ਫੇਰ ਵੀ ਦੁਹਰਾਉਂਦੀ ਰਹੀ। ਰਾਤ ਨੂੰ ਜਦ ਮੈਂ ਵਾਪਸ ਆਈ ਤਾਂ ਕਾਰਮਨ ਤੇ ਐਮੀਲੀਆ ਫਾਟਕ ਦੀ ਖਿੜਕੀ ਵਿਚ ਫਸੀਆਂ ਮੇਰਾ ਇੰਤਜ਼ਾਰ ਕਰ ਰਹੀਆਂ ਸਨ। “ਅੱਜ ਅਸੀਂ ਭੁਹਾਡੇ ਕਮਰੇ ਦਾ ਪ੍ਰਬੰਧ ਕਰ ਦਿਤਾ ਹੈ।” ਕਾਰਮਨ ਨੇ ਕਿਹਾ। ਮੈਂ ਖੁਸ਼ ਹੋਈ ਕਿ ਹੁਣ ਉਹਨੂੰ ਫਰਸ਼ ਤੇ ਨਹੀਂ ਸੌਣਾ ਪਵੇਗਾ।

ਹਾਲ ਦੇ ਦੂਜੇ ਪਾਸੇ ਇਕ ਹੋਰ ਸਿਲ੍ਹੇ ਹੋਏ ਕਮਰੇ ਵਿਚ ਦੋ ਪਲੰਘ ਵਿਛੇ ਹੋਏ ਸਨ, ਇਕ ਉਤੇ ਮੇਰੇ ਲਈ ਬਿਸਤਰਾ ਲੱਗਿਆ ਹੋਇਆ ਸੀ, ਦੂਜੇ ਤੇ ਮਿਸਿੱਝ ਸੌਰੈਲ ਬੈਠੀ ਸਿਗਰਟ ਪੀ ਰਹੀ ਸੀ। ਉਹ ਅਠੱਤੀ ਉਣਤਾਲੀ ਸਾਲ ਦੀ ਹੋਣੀ ਹੈ। ਉਹਦੀਆਂ ਅੱਖਾਂ ਵਿਚ ਇਕ ਅਜੀਬ ਤਰ੍ਹਾਂ ਦੀ ਉਦਾਸੀ ਸੀ। ਯੂਲੀਸੀਜ਼ੀਅਨ ਨਸਲ ਦੀ ਕਿਸ ਸਾਖ ਨਾਲ ਉਹਦਾ ਸੰਬੰਧ ਸੀ, ਉਹਦੀ ਸ਼ਕਲ ਤੋਂ ਪਤਾ ਨਹੀਂ ਸੀ ਲਗ ਸਕਦਾ। ਪਲੰਘ ਤੇ ਅਧ-ਲੋਟੀ ਹੋ ਕੇ ਉਹਨੇ ਝੱਟ ਆਪਣੀ ਜ਼ਿੰਦਗੀ ਦੀ ਕਹਾਣੀ ਸ਼ੁਰੂ ਕਰ ਦਿਤੀ। “ਮੈਂ ਗਾਮ ਤੋਂ ਆਈ ਹਾਂ”, ਉਹਨੇ ਕਿਹਾ।

“ਗਾਮ ਕਿਥੇ ਹੈ?” ਮੈਂ ਪੁੱਛਿਆ।

“ਸਾਂਤ ਮਹਾਂ ਸਾਗਰ ਵਿਚ ਇਕ ਟਾਪੂ ਹੈ। ਉਸ ਉਤੇ ਅਮ੍ਰੀਕਾ ਦਾ ਰਾਜ ਹੈ। ਉਹ ਏਨਾ ਛੋਟਾ ਟਾਪੂ ਹੈ ਕਿ ਦੁਨੀਆਂ ਦੇ ਨਕਸ਼ੇ ਵਿਚ ਉਹਦੇ ਨਾਂ ਹੇਠ ਕੇਵਲ ਇਕ ਨੁਕਤਾ ਲਗਿਆ ਹੋਇਆ ਹੈ। ਮੈਂ ਅਮ੍ਰੀਕਨ ਸ਼ਹਿਰੀ ਹਾਂ।” ਉਹਨਾਂ ਜ਼ਰਾ ਆਕੜ ਨਾਲ ਇਹ ਵੀ ਸੁਣਾ ਦਿਤਾ...ਗਾਮ, ਮੈਂ ਦਿਲ ਵਿਚ ਦੁਹਰਾਇਆ। ਕਮਾਲ ਹੈ, ਦੁਨੀਆਂ ਵਿਚ ਕਿੰਨੀਆਂ ਥਾਵਾਂ ਹਨ ਤੇ ਉਹਨਾਂ ਵਿਚ ਬਿਲਕੁਲ ਸਾਡੇ ਵਰਗੇ ਲੋਕ ਵਸਦੇ ਹਨ।

“ਮੇਰੀ ਇਕ ਧੀ ਇਕ ਵਾਇਲਿਨ ਵਜਾਉਣ ਵਾਲੇ ਨਾਲ ਨੱਸ ਆਈ ਹੈ। ਮੈਂ ਉਹਨੂੰ ਫੜਨ ਆਈ ਹਾਂ। ਉਹ ਕੇਵਲ ਸਤਾਰਾਂ ਸਾਲ ਦੀ ਹੈ। ਪਰ ਹੱਦ ਤੋਂ ਜ਼ਿਆਦਾ ਜ਼ਿੰਦੀ। ਇਹ ਅੱਜ ਕਲੂ ਦੀਆਂ ਕੁੜੀਆਂ...” ਫੇਰ ਉਹ ਅਚਾਨਕ ਉੱਠ ਕੇ ਬੈਠ ਗਈ—“ਮੈਨੂੰ ਕੈਸਰ ਹੋ ਗਿਆ ਸੀ।”

“ਓਹ...” ਮੇਰੇ ਮੂੰਹੋਂ ਨਿਕਲਿਆ।

“ਮੈਨੂੰ ਛਾਤੀ ਦਾ ਕੈਸਰ ਹੋ ਗਿਆ ਸੀ”, ਉਹਨੇ ਬੜੇ ਦੁਖ ਨਾਲ

ਕਿਹਾ । “ਨਹੀਂ ਤਾਂ ਤਿੰਨ ਸਾਲ ਪਹਿਲਾਂ...ਮੈਂ ਵੀ...ਮੈਂ ਵੀ ਹੋਰ ਸਾਰਿਆਂ ਵਾਂਗ ਨੌਰਮਲ ਸਾਂ ।”

ਉਹਦੀ ਆਵਾਜ਼ ਵਿਚ ਬੇਅੰਤ ਦਰਦ ਸੀ । “ਦੇਖੋ...” ਉਹਨੇ ਆਪਣੇ ਨਾਈਟ ਗਾਊਨ ਦਾ ਕਾਲਰ ਸਾਹਮਣੇ ਤੋਂ ਹਟਾ ਦਿਤਾ—ਮੈਂ ਕੰਬ ਕੇ ਅੱਖਾਂ ਬੰਦ ਕਰ ਲਈਆਂ । ਇਕ ਐਰਤ ਤੋਂ ਉਹਦੇ ਸਰੀਰ ਦੀ ਝੂਬਸੂਰਤੀ ਸਦਾ ਲਈ ਖੁਸ਼ ਜਾਵੇ ਕਿੱਡੀ ਕਹਿਰ ਦੀ ਗੱਲ ਹੈ ।

ਬੋੜੀ ਦੇਰ ਬਾਅਦ ਮਿਸਿਜ਼ ਸੌਰੈਲ ਸਿਗਰਟ ਬੁਝਾ ਕੇ ਸੌਂ ਗਈ । ਖਿੜਕੀ ਦੀਆਂ ਸਲਾਖਾਂ ਵਿਚੋਂ ਚੰਦ ਅੰਦਰ ਝਾਕ ਰਿਹਾ ਸੀ । ਨਜ਼ਦੀਕ ਦੇ ਕਮਰੇ ਵਿਚੋਂ ਗਲਦੀਲੀਨਾ ਦੇ ਗਾਊਣ ਦੀ ਆਵਾਜ਼ ਬੰਦ ਹੋ ਗਈ । ਅੱਚਣਚੇਤ ਮੇਰਾ ਜੀਅ ਕੀਤਾ । ਮੈਂ ਛੁੱਟ ਛੁੱਟ ਕੇ ਰੋਵਾਂ ।

ਅਗਲਾ ਹਫ਼ਤਾ ਛੈਸ਼ਨੇਬਲ ਰਸਾਲਿਆਂ ਦੀ ਬੋਲੀ ਵਿਚ ‘ਸੋਸ਼ਲ ਤੇ ਸਭਿਆਚਾਰਕ’ ਰੁਝੇਵਿਆਂ ਦੀ ਹਨੇਰੀ ਦੀ ਤਰ੍ਹਾਂ ‘ਆਰਟ ਤੇ ਕਲਚਰ’ ਦੇ ਮੁਆਮਲਿਆਂ ਵਿਚ ਲੰਘਿਆ । ਦਿਨ ਮਿਸਿਜ਼ ਕੋਸਟੈਲੋ ਤੇ ਉਹਦੇ ਦੋਸਤਾਂ ਸੁੰਦਰ, ਸੁਹਾਊਣੇ ਮਕਾਨਾਂ ਵਿਚ ਤੇ ਸ਼ਾਮਾਂ ਸ਼ਹਿਰ ਦੀਆਂ ਜਗਮਗਾਊਂਦੀਆਂ ਤਫ਼ਰੀਹਗਾਹਾਂ ਵਿਚ ਬੀਤੀਆਂ । ਹਰ ਭਾਂਤ ਦੇ ਲੋਕ, ਇੰਟੈਲੈਕਚੂਅਲ, ਜਰਨਲਿਸਟ, ਲੇਖਕ, ਰਾਜਸੀ ਨੇਤਾ, ਮਿਸਿਜ਼ ਕੋਸਟੈਲੋ ਦੇ ਘਰ ਆਉਂਦੇ ਤੇ ਉਹਦੇ ਨਾਲ ਵਿਚਾਰ ਚਰਚਾ ਕਰਦੇ ਰਹਿੰਦੇ । ਤੇ ਮੈਂ ਅੰਗਰੇਜ਼ੀ ਮੁਹਾਵਰੇ ਦੇ ਸ਼ਬਦਾਂ ਵਿਚ ਆਪਣੇ ਆਪ ਨੂੰ ਜਾਣੋਂ ਬੇਹੱਦ ‘ਐਂਜੂਆਇ’ ਕਰ ਰਹੀ ਸੀ । ਮੈਂ ਰਾਤ ਨੂੰ ਵਾਈ. ਡਬਲਿਊ. ਵਾਪਸ ਆਉਂਦੀ, ਤੇ ਹਾਲ ਦੀ ਚੌਕੋਰ ਮੇਜ਼ ਦੇ ਆਲੇ ਦੁਆਲੇ ਬੈਠ ਕੇ ਪੰਜੇ ਕੁੜੀਆਂ ਬੜੇ ਉਤਸ਼ਾਹ ਨਾਲ ਮੇਰੇ ਕੋਲੋਂ ਦਿਨ ਭਰ ਦੀਆਂ ਘਟਨਾਵਾਂ ਸੁਣਦੀਆਂ । “ਕਮਾਲ ਹੈ !” ਰੋਜ਼ਾ ਕਹਿੰਦੀ, “ਅਸੀਂ ਏਸੇ ਸ਼ਹਿਰ ਦੇ ਰਹਿਣ ਵਾਲੇ ਹਾਂ, ਪਰ ਸਾਨੂੰ ਨਹੀਂ ਪਤਾ ਕਿ ਏਥੇ ਅਜਿਹੀਆਂ ਅਲਫ਼ ਲੈਲਾ ਵਾਲੀਆਂ ਫਿਜ਼ਾਵਾਂ ਵੀ ਹਨ ।”

“ਇਹ ਬੇਹੱਦ ਅਮੀਰ ਲੋਕ ਹੁੰਦੇ ਨੇ ਨਾ ਜਿਹੜੇ, ਉਹ ਏਨੇ ਪੈਸਿਆਂ ਦਾ ਕੀ ਕਰਦੇ ਹਨ ?” ਐਮੀਲੀਆ ਪੁਛਦੀ ।

ਐਮੀਲੀਆ ਇਕ ਸਕੂਲ ਵਿਚ ਪੜ੍ਹਾਊਂਦੀ ਸੀ । ਰੋਜ਼ਾ ਇਕ ਦਫ਼ਤਰ ਵਿਚ ਸਟੈਨੋਗ੍ਰਾਫਰ ਸੀ । ਗਲਦੀਲੀਨਾ ਤੇ ਬਰਨਾਰਡਾ ਇਕ ਮਿਊਜਿਕ ਕੈਲਿਜ ਵਿਚ ਪਿਆਨੋ ਤੇ ਵਾਇਲਿਨ ਦੀ ਉਚੇਰੀ ਵਿਦਿਆ ਪ੍ਰਾਪਤ ਕਰ ਰਹੀਆਂ ਸਨ । ਇਹ ਸਭ ਵਿਚਕਾਰਲੀ ਤੇ ਨਿਚਲੀ ਸ਼੍ਰੇਣੀ ਦੀਆਂ ਕੁੜੀਆਂ ਸਨ ।

ਐਤਵਾਰ ਦੀ ਸਵੇਰੇ ਨੂੰ ਕਾਰਮਨ ‘ਮਾਸ’ ਵਿਚ ਜਾਣ ਦੀ ਤਿਆਰੀ ਵਿਚ ਗੁੱਝੀ ਹੋਈ ਸੀ । ਕੋਈ ਚੀਜ਼ ਕੱਢਣ ਲਈ ਮੈਂ ਅਲਮਾਰੀ ਖੋਲ੍ਹੀ ਤਾਂ ਉਹਦੇ ਝਟਕੇ

ਨਾਲ ਉਪਰੋਂ ਇਕ ਉਨ੍ਹਾਂ ਖਰਗੋਸ਼ ਹੇਠਾਂ ਡਿੱਗ ਪਿਆ। ਮੈਂ ਉਹਨੂੰ ਮੁੜ ਉੱਪਰ ਚੱਖਣ ਲਈ ਉਚਕੀ ਤਾਂ ਅਲਮਾਰੀ ਦੀ ਛੱਤ ਤੇ ਬਹੁਤ ਸਾਰੇ ਖਿੱਡੇਣੇ ਰੱਖੇ ਨਜ਼ਰ ਆਏ।

“ਇਹ ਮੇਰੇ ਬੱਚੇ ਦੇ ਖਿੱਡੇਣੇ ਹਨ।” ਕਾਰਮਨ ਨੇ ਸ਼ੰਗਾਰ-ਮੇਜ਼ ਦੇ ਸਾਹਮਣੇ ਵਾਲ ਸੰਵਾਰਦੇ ਹੋਏ ਬੜੇ ਇਤਮੀਨਾਨ ਨਾਲ ਕਿਹਾ।

“ਤੇਰੇ ਬੱਚੇ ਦੇ ?” ਮੈਂ ਹੱਕੀ ਬੱਕੀ ਰਹਿ ਗਈ। ਤੇ ਮੈਂ ਇਕ ਬੜੀ ਦੁਖੀ ਝਾਤ ਉਹਦੇ ਵਲ ਪਾਈ। ਕਾਰਮਨ ਬਿਨ-ਵਿਆਹੀ ਮਾਂ ਸੀ।

ਸ਼ੀਸ਼ੇ ਵਿਚ ਮੇਰਾ ਪ੍ਰਤੀਕਰਮ ਦੇਖ ਕੇ ਉਹ ਮੇਰੇ ਵਲ ਪਲਟੀ। ਉਹਦਾ ਚਿਹਰਾ ਸੁਰਖ ਹੋ ਗਿਆ ਤੇ ਉਹਨੇ ਕਿਹਾ, “ਤੁਸੀਂ ਗਲਤ ਸਮਝੇ ਹੋ।” ਫੇਰ ਉਹ ਖਿੜਖਿੜਾ ਕੇ ਹੱਸੀ ਤੇ ਉਹਨੇ ਅਲਮਾਰੀ ਦੇ ਹੇਠਲੇ ਦਰਾਜ਼ ਵਿਚੋਂ ਇਕ ਹਲਕੇ ਨੀਲੇ ਰੰਗ ਦੀ ਚਮਕੀਲੀ ‘ਬੇਬੀ ਬੁੱਕ’ ਕੱਢੀ। ਦੇਖੋ ਇਹ ਮੇਰੇ ਬੱਚੇ ਦੀ ਜਨਮ-ਦਿਨ ਪੁਸਤਕ ਹੈ। ਜਦ ਉਹ ਇਕ ਸਾਲ ਦਾ ਹੋਵੇਗਾ, ਤਾਂ ਇਹ ਕਰੇਗਾ, ਜਦ ਦੋ ਸਾਲ ਦਾ ਹੋ ਜਾਵੇਗਾ ਤਾਂ ਇਹ ਕਹੇਗਾ। ਏਥੇ ਉਸ ਦੀਆਂ ਤਸਵੀਰਾਂ ਚਿਪਕਾਵਾਂਗੀ।” ਉਹ ਇਤਮੀਨਾਨ ਨਾਲ ਪੰਥੀ ਮਾਰ ਕੇ ਪਲੰਘ ਤੇ ਬੈਠ ਗਈ ਤੇ ਉਸ ਕਿਤਾਬ ਵਿਚੋਂ ਭੂਬਸੂਰਤ ਅਮ੍ਰੀਕਨ ਬੱਚਿਆਂ ਦੀਆਂ ਰੰਗੀਨ ਤਸਵੀਰਾਂ ਦੀਆਂ ਕਤਰਨਾਂ ਕੱਢ ਕੇ ਬਿਸਤਰੇ ਤੇ ਫੌਲਾ ਦਿਤੀਆਂ। “ਦੇਖੋ ਮੇਰਾ ਨੱਕ ਕਿੰਨਾ ਚੌੜਾ ਹੈ, ਤੇ ਨਿੱਕ ਤਾਂ ਮੈਥੋਂ ਵੀ ਗਿਆ ਬੀਤਿਆ ਹੈ। ਤੂੰ ਸਾਡੇ ਦੋਹਾਂ ਦੇ ਬੱਚਿਆਂ ਦੇ ਨੱਕਾਂ ਦਾ ਸੋਚ, ਕੀ ਹਸ਼ਰ ਹੋਵੇਗਾ। ਮੈਂ ਉਹਦੇ ਜਨਮ ਤੋਂ ਮਹੀਨੇ ਪਹਿਲਾਂ ਇਹ ਤਸਵੀਰਾਂ ਦੇਖਿਆ ਕਰਾਂਗੀ ਤਾਂ ਜੋ ਉਸ ਵਿਚਾਰੇ ਦੇ ਨੱਕ ਤੇ ਕੋਈ ਅਸਰ ਨਾ ਪਵੇ।”

“ਤੂੰ ਪਾਗਲ ਹੈਂ ਚੰਗੀ ਖਾਸੀ। ਤੇ ਇਹ ਨਿੱਕ ਕੌਣ ਬਜ਼ੁਰਗ ਨੇ ?”

ਉਹਦਾ ਰੰਗ ਇਕਦਮ ਸਫੈਦ ਪੈ ਗਿਆ। “ਹੁਣੇ ਉਹਦੀ ਗੱਲ ਨਾ ਛੋੜੋ। ਉਹਦੇ ਨਾਉਂ ਤੋਂ ਮੈਨੂੰ ਲਗਦਾ ਹੈ ਮੇਰਾ ਦਿਲ ਟੁੱਟ ਕੇ ਟੁਕੜੇ ਟੁਕੜੇ ਹੋ ਜਾਵੇਗਾ।”

ਪਰ ਉਸ ਤੋਂ ਬਾਅਦ ਉਹ ਬਰਾਬਰ ਨਿੱਕ ਦਾ ਜ਼ਿਕਰ ਕਰਦੀ ਰਹੀ। “ਮੈਂ ਏਡੀ ਬਦਸੂਰਤ ਹਾਂ, ਪਰ ਨਿੱਕ ਕਹਿੰਦਾ ਹੈ, ਕਾਰਮਨ—ਕਾਰਮਨ ਮੈਨੂੰ ਤੇਰੇ ਦਿਲ ਨਾਲ, ਤੇਰੇ ਦਿਮਾਗ ਨਾਲ, ਤੇਰੀ ਰੂਹ ਨਾਲ ਇਸ਼ਕ ਹੈ। ਨਿੱਕ ਨੇ ਏਨੀ ਦੁਨੀਆਂ ਦੇਖੀ ਹੈ, ਏਨੀਆਂ ਸੁੰਦਰ ਕੁੜੀਆਂ ਨਾਲ ਉਹਦੀ ਦੋਸਤੀ ਰਹੀ ਹੈ, ਪਰ ਉਹਨੂੰ ਮੇਰੀ ਬਦਸੂਰਤੀ ਦਾ ਜ਼ਰਾ ਜਿੰਨਾ ਵੀ ਅਹਿਸਾਸ ਨਹੀਂ।”

ਗਿਰਜੇ ਤੋਂ ਮੁੜ ਕੇ ਖਾਤੀ ਦੇ ਕੰਢੇ ਕੰਢੇ ਸੜਕ ਤੇ ਤੁਰਦੇ ਹੋਏ ਵਾਈ. ਡਬਲਿਊ. ਦੇ ਸ਼ੋਕਮਈ ਹਾਲ ਵਿਚ ਕੱਪੜਿਆਂ ਤੇ ਇਸਤਰੀ ਕਰਦੇ ਹੋਏ ਕਾਰਮਨ ਨੇ ਮੈਨੂੰ

ਆਪਣੀ ਤੇ ਨਿੱਕ ਦੀ ਕਹਾਣੀ ਸੁਣਾਈ । ਨਿੱਕ ਡਾਕਟਰ ਸੀ, ਤੇ ਹਾਰਟ ਸਰਜਰੀ ਦੀ ਉੱਚੀ ਟਰੋਨਿੰਗ ਲਈ ਬਾਹਰ ਗਿਆ ਹੋਇਆ ਸੀ, ਤੇ ਉਹਦੇ ਨਾਲ ਅਤਿਅੰਤ ਪਿਆਰ ਕਰਦਾ ਸੀ ।

ਰਾਤ ਨੂੰ ਮੈਂ ਮਿਸ਼ਨ ਸੌਰੈਲ ਦੇ ਕਮਰੇ ਤੋਂ ਕਾਰਮਨ ਦੇ ਕਮਰੇ ਵਿਚ ਵਾਪਸ ਆ ਚੁੱਕੀ ਸਾਂ, ਰਿਉਂ ਜੋ ਮਿਸ਼ਨ ਸੌਰੈਲ ਆਪਣੀ ਲੜਕੀ ਨੂੰ ਫੜ ਲਿਆਉਣ ਵਿਚ ਸਫਲ ਹੋ ਗਈ ਸੀ ਤੇ ਲੜਕੀ ਹੁਣ ਉਹਦੇ ਨਾਲ ਰਹਿ ਰਹੀ ਸੀ । ਸੈਣ ਤੋਂ ਪਹਿਲਾਂ ਮੈਂ ਮੱਛਰਦਾਨੀ ਠੀਕ ਕਰ ਰਹੀ ਸਾਂ ਤੇ ਕਾਰਮਨ ਛਰਸ਼ ਤੇ ਆਸਣ ਜਮਾਈ ਬੈਠੀ ਸੀ ।

“ਨਿੱਕ...” ਉਹਨੇ ਕਹਿਣਾ ਸੁਰੂ ਕੀਤਾ ।

“ਅੱਜ ਕਲ੍ਹੁ ਕਿਥੇ ਹੈ ?” ਮੈਂ ਪੁੱਛਿਆ ।

“ਪਤਾ ਨਹੀਂ ।”

“ਤੂ ਉਹਨੂੰ ਚਿਠੀ ਕਿਉਂ ਨਹੀਂ ਲਿਖਦੀ ?”

“ਨਹੀਂ ।”

“ਕਿਉਂ ?” ਮੈਂ ਹੈਰਾਨੀ ਨਾਲ ਸਵਾਲ ਪਾਇਆ ।

“ਤੁਹਾਨੂੰ ਪਰਮਾਤਮਾ ਵਿਚ ਵਿਸ਼ਵਾਸ ਹੈ ?” ਉਹਨੇ ਪੁੱਛਿਆ ।

“ਇਹ ਤਾਂ ਬਹੁਤ ਲੰਮਾ ਚੌੜਾ ਮਸਲਾ ਹੈ”, ਮੈਂ ਅਬਾਸੀ ਲੈ ਕੇ ਜਵਾਬ ਦਿਤਾ, “ਪਰ ਇਹ ਦੱਸ ਡੂੰ ਉਹਨੂੰ ਚਿਠੀ ਕਿਉਂ ਨਹੀਂ ਲਿਖਦੀ ?”

“ਪਹਿਲਾਂ ਮੇਰੇ ਸਵਾਲ ਦਾ ਜਵਾਬ ਦਿਓ । ਤੁਹਾਨੂੰ ਪਰਮਾਤਮਾ ਵਿਚ ਵਿਸ਼ਵਾਸ ਹੈ ?”

“ਹਾਂ”, ਮੈਂ ਬਹਿਸ ਮੁਕਾਊਣ ਦੇ ਖਿਆਲ ਨਾਲ ਕਿਹਾ ।

“ਅੱਛਾ, ਤਾਂ ਤੁਸੀਂ ਪਰਮਾਤਮਾ ਨੂੰ ਚਿਠੀ ਲਿਖ ਸਕਦੇ ਹੋ ?”

ਇਮਾਰਤ ਦੀਆਂ ਰੋਸ਼ਨੀਆਂ ਬੁਝ ਗਈਆਂ । ਰਾਤ ਦੀ ਹਵਾ ਵਿਚ ਅੰਗਣ ਦੇ ਬਿਰਛ ਸਰਸਰਾ ਰਹੇ ਸਨ । ਕਮਰੇ ਦੇ ਦਰਵਾਜ਼ੇ ਤੇ ਪਿਆ ਸੁਰਖ ਛੁੱਲਾਂ ਵਾਲਾ ਪਰਦਾ ਹਵਾ ਦੇ ਬੁੱਲਿਆਂ ਨਾਲ ਫੜਫੜਾਈ ਜਾ ਰਿਹਾ ਸੀ । ਮੈਂ ਉੱਠ ਕੇ ਉਹਨੂੰ ਇਕ ਪਾਸੇ ਸਰਕਾ ਦਿਤਾ ।

“ਬਹੁਤ ਖੂਬਸੂਰਤ ਪਰਦਾ ਹੈ ।” ਮੈਂ ਪਲੰਘ ਵਲੋਂ ਮੁੜਦਿਆਂ ਵਿਚਾਰ ਪ੍ਰਗਟ ਕੀਤਾ । ਕਾਰਮਨ ਛਰਸ਼ ਤੇ ਪਾਸਾ ਵੱਟ ਕੇ ਅੱਖਾਂ ਬੰਦ ਕਰੀ ਪਈ ਸੀ । ਮੇਰੀ ਗੱਲ ਤੇ ਉਹ ਉੱਠ ਕੇ ਬੈਠ ਗਈ, ਤੇ ਉਹਨੇ ਆਹਿਸਤਾ ਆਹਿਸਤਾ ਕਹਿਣਾ ਸੁਰੂ ਕੀਤਾ, “ਮੈਂ ਤੇ ਨਿੱਕ ਪਹਾੜੀ ਇਲਾਕੇ ਵਿਚ ਕਈ ਸੌ ਮੀਲ ‘ਡਰਾਈਵ’ ਲਈ ਗਏ ਹੋਏ ਸਾਂ—ਸੁਣ ਰਹੇ ਹੋ ?”

“ਹਾਂ...ਹਾਂ...ਸੁਣਾਉ !”

“ਰਸਤੇ ਵਿਚ ਨਿੱਕ ਕੇ ਕਿਹਾ, ਚਲੋ ਡੈਨ ਰੇਮੋਂ ਨੂੰ ਮਿਲਦੇ ਚੱਲੀਏ। ਡੈਨ ਰੇਮੋਂ ਨਿੱਕ ਦੇ ਪਿਤਾ ਦੇ ਦੋਸਤ ਤੇ ਕੈਬੀਨੈਟ ਦੇ ਵਜ਼ੀਰ ਸਨ, ਤੇ ਉਹਨਾਂ ਨੇ ਪਿਛਲੇ ਦਿਨੋਂ ਹੀ ਆਪਣੇ ਜ਼ਿਲ੍ਹੇ ਦੇ ਇਕ ਪਹਾੜੀ ਸਥਾਨ ਤੇ ਨਵੀਂ ਕੋਠੀ ਬਣਵਾਈ ਸੀ। ਜਦ ਅਸੀਂ ਲੋਕ ਉਹਨਾਂ ਦੀ ਕੋਠੀ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣਿਓਂ ਸਫ਼ੇਦ ਫਰਾਕ ਪਹਿਨੀ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਬੱਚੀਆਂ ਇਕ ਸਕੂਲ ਵਿਚੋਂ ਬਾਹਰ ਆਉਂਦੀਆਂ ਵਖਾਇ ਦਿਤੀਆਂ। ਮੈਨੂੰ ਉਹ ਦ੍ਰਿਸ਼ ਇਕ ਸੁਪਨੇ ਦੀ ਤਰ੍ਹਾਂ ਯਾਦ ਹੈ।

“ਫੁਰ ਅਸੀਂ ਅੰਦਰ ਗਏ, ਤੇ ਮਿਸਿਜ਼ ਰੇਮੋਂ ਦੀ ਉਡੀਕ ਵਿਚ ਉਹਨਾਂ ਦੇ ਸਾਨਦਾਰ ਡਰਾਈਂਗ ਰੂਮ ਵਿਚ ਬੈਠ ਗਏ। ਕੈਬਿਨੈਟ ਮਿਨਿਸਟਰ ਘਰ ਮੌਜੂਦ ਨਹੀਂ ਸਨ। ਡਰਾਈਂਗ ਰੂਮ ਤੇ ਸਟੱਡੀ ਰੂਮ ਦੇ ਵਿਚਕਾਰ ਜਿਹੜੀ ਕੰਧ ਸੀ, ਉਸ ਵਿਚ ਸੀਸੇ ਦੀ ਇਕ ਚੰਕੋਰ ਡੱਬੇ ਜਿਹੀ ਖਿੜਕੀ ਵਿਚ ਪਲਾਸਟਿਕ ਦੀ ਇਕ ਬਹੁਤ ਵੱਡੀ ਗੁੜੀ ਜਚਾ ਕੇ ਰੱਖੀ ਸੀ, ਜਿਹੜੀ ਕਮਰੇ ਦੀ ਸੁੰਦਰ ਸੱਜਾ ਦੇ ਮੁਕਾਬਲੇ ਵਿਚ ਬਹੁਤ ਭੱਦੀ ਲੱਗ ਰਹੀ ਸੀ। ਅਸੀਂ ਦੋਵੇਂ ਇਸ ਘਟੀਆ ਸੁਹਜ-ਸੁਆਦ ਤੇ ਚੁਪਕੇ ਜਿਹੇ ਮੁਸਕਰਾਏ, ਤੇ ਫੇਰ ਮਿਸਿਜ਼ ਰੇਮੋਂ ਪ੍ਰਗਟ ਹੋ ਗਈ। ਉਹਨੇ ਸਾਨੂੰ ਠੰਢੀ ਚਾਹ ਪਿਆਈ ਤੇ ਸਾਰਾ ਘਰ ਵਖਾਇਆ। ਉਹਨਾਂ ਦੇ ਗੁਸਲਖਾਨੇ ਕਾਲੀਆਂ ਟਾਈਲਾਂ ਦੇ ਸਨ, ਤੇ ਮਹਿਮਾਨਾਂ ਵਾਲੇ ਕਮਰੇ ਦੇ ਵਧੀਆ ਦੀਵਾਨ-ਬੈੱਡ ਸੁਰਖ ਫੁੱਲਦਾਰ ਟੇਪਿਸਟਰੀ ਦੇ ਝਾਲਰਾਂ ਵਾਲੇ ਗਲਾਫ਼ ਨਾਲ ਢਕੇ ਹੋਏ ਸਨ। ਇਹਨਾਂ ਪਲੰਘਾਂ ਨੂੰ ਦੇਖ ਕੇ ਨਿੱਕ ਨੇ ਚੁਪਕੇ ਜਿਹੇ ਮੈਨੂੰ ਕਿਹਾ ਸੀ, “ਬਦਮਜ਼ਾਕੀ ਦੀ ਇੰਤਹਾ” ਤੇ ਮੈਂ ਆਪਣੇ ਦਿਲ ਵਿਚ ਕਿਹਾ ਸੀ—ਕੋਈ ਬਦਮਜ਼ਾਕੀ ਨਹੀਂ। ਮੈਂ ਤਾਂ ਆਪਣੇ ਘਰ ਲਈ ਅਜਿਹੇ ਹੀ ਪਲੰਘ ਖਰੀਦਾਂਗੀ, ਤੇ ਉਸੇ ਰੰਗ ਦੇ ਗਲਾਫ਼ ਬਣਵਾਵਾਂਗੀ। ਉਸ ਤੋਂ ਬਾਅਦ—ਮੈਂ ਜਦ ਵੀ ਘਰੇਲੂ ਨਿੱਕ ਸੁੱਕ ਦੀ ਦੁਕਾਨ ਕੋਲੋਂ ਲੰਘਦੀ ਤਾਂ ਉਸ ਕੱਪੜੇ ਨੂੰ ਦੇਖ ਕੇ ਮੇਰੇ ਕਦਮ ਠਿਠਕ ਜਾਂਦੇ। ਫੇਰ ਮੈਂ ਤਨਖਾਹ ਬਚਾ ਬਚਾ ਕੇ ਉਸੇ ਕੀਮਤੀ ਕੱਪੜੇ ਦਾ ਪਰਦਾ ਖਰੀਦ ਲਿਆ।

“ਜਦੋਂ ਮੈਂ ਇਕ ਵਿਸ਼ੇਸ਼ ਚੀਜ਼ ਰੈਸਟੋਰੈਂਟ ਦੇ ਅੱਗਿਓਂ ਲੰਘਦੀ ਹਾਂ...” ਉਹ ਉਸੇ ਆਵਾਜ਼ ਵਿਚ ਕਹਿੰਦੀ ਰਹੀ, “ਤੇ ਸੀਸੇ ਦੀ ਖਿੜਕੀ ਕੋਲ ਰਖਿਆ ਹੋਇਆ ਮੇਜ਼ ਤੇ ਉਹਦੇ ਉਤੇ ਬਲਦਾ ਸਬਜ਼ ਲੈਪ ਨਜ਼ਰ ਆਉਂਦਾ ਹੈ ਤਾਂ ਮੇਰਾ ਦਿਲ ਛੁੱਬ ਜਿਹਾ ਜਾਂਦਾ ਹੈ। ਓਬੇ ਮੈਂ ਇਕ ਸ਼ਾਮ ਨੂੰ ਨਿੱਕ ਨਾਲ ਖਾਣਾ ਖਾਧਾ ਸੀ।”

ਮੈਨੂੰ ਨੀਂਦ ਆ ਰਹੀ ਸੀ, ਤੇ ਮੈਂ ਨਿੱਕ ਦੇ ਇਸ ਸੋਹਲੇ ਤੋਂ ਉਕਤਾ ਚੁੱਕੀ ਸਾਂ। ਮੈਂ ਮੱਛਰਦਾਨੀ ਦੇ ਪਰਦੇ ਸੁਟਦਿਆਂ ਕਿਹਾ, “ਇਕ ਗੱਲ ਦੱਸ, ਜੇ ਤੈਨੂੰ ਐਨਾ

ਝੁੰਘਾ ਪਿਆਰ ਹੈ, ਆਪਣੇ ਨਿੱਕ ਨਾਲ ਤਾਂ ਤੂੰ ਉਸ ਨਾਲ ਵਿਆਹ ਕਿਉਂ ਨਾ ਕਰਵਾ ਲਿਆ। ਹੁਣ ਤਕ ਕਿਉਂ ਐਵੇਂ ਝਖ ਮਾਰਦੀ ਰਹੀ..."

"ਮੈਨੂੰ ਦਸ ਸਾਲ ਤਕ ਇਕ ਦੂਰ ਦੁਰੋਡੇ ਟਾਪੂ ਵਿਚ ਆਪਣੇ ਬਾਬਾ ਜੀ ਨਾਲ ਰਹਿਣਾ ਪਿਆ", ਉਹਨੇ ਉਦਾਸੀ ਨਾਲ ਜਵਾਬ ਦਿਤਾ। "ਪਹਿਲਾਂ ਅਸੀਂ ਲੋਕ ਇਸੇ ਸ਼ਹਿਰ ਵਿਚ ਰਹਿੰਦੇ ਸਾਂ। ਜੰਗ ਦੇ ਜ਼ਮਾਨੇ ਵਿਚ ਬੰਬ ਵਰ੍ਹੇ ਤਾਂ ਸਾਡਾ ਛੋਟਾ ਜਿਹਾ ਮਕਾਨ ਸੜ ਕੇ ਰਾਖ ਹੋ ਗਿਆ, ਤੇ ਮੇਰੀ ਮਾਂ ਤੇ ਦੋਵੇਂ ਭਰਾ ਮਾਰੇ ਗਏ। ਕੇਵਲ ਮੈਂ ਤੇ ਮੇਰੇ ਬਾਬਾ ਜੀ ਜਿਉਂਦੇ ਬਚੇ। ਬਾਬਾ ਜੀ ਇਕ ਸਕੂਲ ਵਿਚ ਸਾਈਂਸ ਟੀਚਰ ਸਨ। ਉਹਨਾਂ ਨੂੰ ਟੀ.ਬੀ. ਹੋ ਗਈ, ਤੇ ਮੈਂ ਉਹਨਾਂ ਨੂੰ ਸੈਨੀਟੋਰੀਅਮ ਵਿਚ ਦਾਖਲ ਕਰਵਾ ਦਿਤਾ। ਜਿਹੜਾ ਬਹੁਤ ਦੂਰ ਇਕ ਟਾਪੂ ਵਿਚ ਸੀ... ਸੈਨੀਟੋਰੀਅਮ ਬਹੁਤ ਮਹਿੰਗਾ ਸੀ। ਇਸ ਲਈ ਕਾਲਜ ਛਡਦਿਆਂ ਹੀ ਮੈਂ ਉਸੇ ਸਿਹਤ-ਘਰ ਵਿਚ ਨੌਕਰੀ ਕਰ ਲਈ, ਤੇ ਆਸ ਪਾਸ ਦੇ ਧਨੀ ਜ਼ਿਮੀਦਾਰਾਂ ਦੇ ਘਰਾਂ ਵਿਚ ਟਿਊਸ਼ਨ ਵੀ ਕਰਦੀ ਰਹੀ। ਪਰ ਬਾਬਾ ਜੀ ਦਾ ਇਲਾਜ ਹੋਰ ਹੋਰ ਮਹਿੰਗਾ ਹੁੰਦਾ ਗਿਆ ਤਦ ਮੈਂ ਆਪਣੇ ਪਿੰਡ ਜਾ ਕੇ ਅਨਾਨਿਸ ਦਾ ਜੱਦੀ ਬਗੀਚਾ ਗਹਿਣੇ ਪਾ ਦਿੱਤਾ। ਬਾਬਾ ਜੀ ਤਾਂ ਵੀ ਰਾਜੀ ਨਾ ਹੋਏ—ਮੈਂ ਇਕ ਟਾਪੂ ਤੋਂ ਦੂਜੇ ਟਾਪੂ ਵਿਚ ਕਿਸ਼ਤੀ ਵਿਚ ਬੈਠ ਕੇ ਜਾਂਦੀ ਤੇ ਜ਼ਿਮੀਦਾਰਾਂ ਦੇ ਮਹਿਲਾਂ ਵਿਚ ਉਹਨਾਂ ਦੇ ਬੁੱਧੂ ਬੱਚਿਆਂ ਨੂੰ ਪੜ੍ਹਾਉਂਦੀ ਪੜ੍ਹਾਉਂਦੀ ਬੱਕ ਕੇ ਚੂਰ ਹੋ ਜਾਂਦੀ। ਬਾਬਾ ਜੀ ਤਾਂ ਵੀ ਰਾਜੀ ਨਾ ਹੋਏ। ਨਿੱਕ ਨਾਲ ਮੇਰੀ ਪਹਿਲੀ ਮੁਲਾਕਾਤ ਅੱਜ ਤੋਂ ਦਸ ਸਾਲ ਪਹਿਲਾਂ ਇਕ ਫੀਸਟਾ (Fiesta) ਵਿਚ ਹੋਈ ਸੀ। ਉਸ ਦੋਰਾਨ ਵਿਚ ਮੈਂ ਜਦ ਵੀ ਰਾਜਧਾਨੀ ਆਉਂਦੀ ਉਹ ਮੈਨੂੰ ਮਿਲਦਾ ਰਹਿੰਦਾ। ਤਿੰਨ ਸਾਲ ਹੋਏ ਉਹਨੇ ਸ਼ਾਦੀ ਲਈ ਜ਼ਿੱਦ ਕੀਤੀ ਪਰ ਬਾਬਾ ਜੀ ਦੀ ਹਾਲਤ ਏਨੀ ਖਰਾਬ ਸੀ ਕਿ ਮੈਂ ਉਹਨਾਂ ਨੂੰ ਮਰਦੇ ਛੱਡ ਕੇ ਏਥੇ ਨਹੀਂ ਆ ਸਕਦੀ ਸਾਂ। ਉਹਨਾਂ ਹੀ ਦਿਨਾਂ ਵਿਚ ਨਿੱਕ ਨੂੰ ਬਾਹਰ ਜਾਣਾ ਪੈ ਗਿਆ। ਜਦ ਬਾਬਾ ਜੀ ਗੁਜਰ ਗਏ ਤਾਂ ਮੈਂ ਏਥੇ ਆ ਗਈ। ਹੁਣ ਮੈਂ ਏਥੇ ਨੌਕਰੀ ਕਰ ਰਹੀ ਹਾਂ ਤੇ ਅਗਲੇ ਸਾਲ ਯੂਨੀਵਰਸਿਟੀ ਵਿਚ ਆਪਣਾ ਥੀਸਿਸ ਵੀ ਦਾਖਲ ਕਰ ਦੇਵਾਂਗੀ। ਮੈਂ ਚਾਹੁੰਦੀ ਹਾਂ ਕਿ ਬਾਬਾ ਜੀ ਦੇ ਖੇਤ ਵੀ ਗਹਿਣੇ ਤੋਂ ਛੁੱਟ ਜਾਣ। ਨਿੱਕ ਮੇਰੀ ਸਹਾਇਤਾ ਕਰਨੀ ਚਾਹੁੰਦਾ ਸੀ। ਪਰ ਮੈਂ ਸ਼ਾਦੀ ਤੋਂ ਪਹਿਲਾਂ ਇਕ ਪੈਸਾ ਵੀ ਨਹੀਂ ਲਵਾਂਗੀ। ਉਹਦੇ ਪਰਿਵਾਰ ਵਾਲੇ ਬੜੇ ਨਾਚੂ ਖਾਂ ਤੇ ਆਕੜ ਕੰਨ੍ਹੇ ਲੋਕ ਹਨ, ਤੇ ਇਕ ਕੁੜੀ ਲਈ ਉਹਦਾ ਸ੍ਰੀਮਾਨ ਬਹੁਤ ਵੱਡੀ ਚੀਜ਼ ਹੈ। ਸ੍ਰੀਮਾਨ, ਸ੍ਰੀਵਿਸ਼ਵਾਸ, ਗੋਰਵ। ਜੇ ਮੈਨੂੰ ਕਦੇ ਇਹ ਅਹਿਸਾਸ ਹੋ ਜਾਵੇ ਕਿ ਨਿੱਕ ਮੈਨੂੰ ਹਕੀਰ ਸਮਝਦਾ ਹੈ...ਯਾ ਮੈਨੂੰ...? ਸੌਂ ਗਏ...ਅੱਛਾ... ਕੁਝ ਨਾਈਟ..."

ਦੂਜੇ ਦਿਨ ਉਹ ਸਵੇਰੇ ਤਿਆਰ ਹੋ ਕੇ ਸਦਾ ਵਾਂਗ ਸਭ ਤੋਂ ਪਹਿਲਾਂ ਨਾਸ਼ਤੇ ਦੇ

ਮੇਜ਼ ਤੇ ਪ੍ਰਬੰਧ ਲਈ ਪਹੁੰਚ ਚੁੱਕੀ ਸੀ। ਮਿਸਿੱਝ ਸੌਰੈਲ ਕੰਮ ਤੇ ਵਾਪਸ ਜਾ ਰਹੀ ਸੀ। ਆਪਣੇ ਹੋਣ ਵਾਲੇ ਜਵਾਈ ਨਾਲ ਉਹਦੀ ਸੁਲਾਹ ਹੋ ਗਈ ਸੀ। ਉਹ ਸਵੇਰੇ ਹੀ ਆ ਪਹੁੰਚਿਆ ਸੀ। ਉਹ ਇਕ ਟੈਣੀ ਜਿਹਾ ਨੌਜਵਾਨ ਸੀ, ਤੇ ਬਰਾਮਦੇ ਦੇ ਇਕ ਕੋਣੇ ਵਿਚ ਭਿੱਜੀ ਬਿੱਲੀ ਬਣਿਆ ਬੈਠਾ ਸੀ। ਛਿੜਾ ਤੇ ਅਜੀਬ ਜਿਹਾ ਖੇੜਾ ਛਾਇਆ ਹੋਇਆ ਸੀ। ਕੁੜੀਆਂ ਗੱਲ ਗੱਲ ਤੇ ਠਹਾਕੇ ਮਾਰ ਰਹੀਆਂ ਸਨ। ਮੈਂ ਵੀ ਬਹੁਤ ਪ੍ਰਸੰਨ ਸਾਂ। ਤੇ ਆਪਣੇ ਆਪ ਨੂੰ ਬਹੁਤ ਹਲਕਾ ਹਲਕਾ ਮਹਿਸੂਸ ਕਰ ਰਹੀ ਸਾਂ। ਇਹ ਹਲਕੇ ਫੁਲਕੇ ਤੇ ਸੰਪੂਰਨ ਹੋਣ ਦਾ ਅਹਿਸਾਸ ਜਿੰਦਗੀ ਵਿਚ ਬਹੁਤ ਘੱਟ ਆਉਂਦਾ ਹੈ, ਤੇ ਕੁਝ ਹੀ ਛਿਨ ਰਹਿੰਦਾ ਹੈ। ਪਰ ਉਹ ਛਿਨ ਬਹੁਤ ਗਨੀਮਤ ਹਨ।

ਕਾਰਮਨ ਛੇਤੀ ਛੇਤੀ ਨਾਸ਼ਤਾ ਖਤਮ ਕਰ ਕੇ ਦਫ਼ਤਰ ਚਲੀ ਗਈ।

“ਅੱਜ ਵੀ ਤੁਸੀਂ ਆਪਣੇ ਸ਼ਾਨਦਾਰ ਦੇਸਤਾਂ ਨੂੰ ਮਿਲਣ ਨਾ ਜਾ ਰਹੇ ਹੁੰਦੇ ਤਾਂ ਤੁਹਾਨੂੰ ਜੀਪਨੀ (Jeepney) ਵਿਚ ਬੇਠਾ ਕੇ ਸ਼ਹਿਰ ਦੀਆਂ ਗਲੀਆਂ ਮਹੱਲਿਆਂ ਦੀ ਸੈਰ ਕਰਵਾਉਂਦੇ...” ਮੈਗਦੈਲੀਨਾ ਨੇ ਮੈਨੂੰ ਕਿਹਾ।

“ਤੁਹਾਡੇ ਲਈ ਇਕ ਕੈਡੀਲਕ ਆਈ ਹੈ, ਬਈ”, ਰੋਜ਼ਾ ਨੇ ਅੰਦਰ ਆ ਕੇ ਇਤਲਾਹ ਦਿਤੀ।

“ਕੈਡੀਲਕ...ਓਹ...” ਕੋਰਸ ਹੋਇਆ।

“ਤੁਹਾਡੇ ਲਈ ਆਜਿਹੀਆਂ ਫੰਨੇ ਮੋਟਰਾਂ ਆਉਂਦੀਆਂ ਹਨ ਕਿ ਸਾਡੇ ਲੋਕਾਂ ਦੀ ਰੋਹਬ ਦੇ ਮਾਰੇ ਘੱਗੀ ਬੱਡ ਜਾਂਦੀ ਹੈ”, ਬਰਨਾਰਡਾ ਨੇ ਮੁਸ਼ਦਿਲੀ ਵਿਚ ਵਾਧਾ ਕੀਤਾ। ਮੈਂ ਕੁੜੀਆਂ ਨੂੰ ‘ਰੱਬ ਰਾਖਾ’ ਕਿਹਾ ਤੇ ਆਪਣਾ ਸਫਰੀ ਬੈਗ ਮੌਢੇ ਤੇ ਲਟਕਾ ਕੇ ਬਾਹਰ ਆ ਗਈ। ਮੈਂ ਭੂਤਪੂਰਬ ਰਾਜਦੂਤ ਡੈਨ ਗਾਰਸੀਆ ਡੈਲ ਪ੍ਰੈਡੋਸ ਵਲ ਦੇ ਦਿਨਾਂ ਲਈ ਉਹਨਾਂ ਦੇ ਹਿਲ ਸਟੇਸ਼ਨ ਜਾ ਰਹੀ ਹਾਂ। ਉਹਨਾਂ ਦੇ ਬਾਵਰਚੀ ਸ਼ੋਫਰ ਨੇ ਕਾਲੀ ਕੈਡੀ ਦਾ ਦਰਵਾਜ਼ਾ ਅਦਬ ਨਾਲ ਬੰਦ ਕੀਤਾ ਤੇ ਕਾਰ ਸ਼ਹਿਰ ਵਿਚੋਂ ਨਿਕਲ ਕੇ ਸਰਸਬਜ਼ ਪਹਾੜਾਂ ਵਲ ਤੁਰ ਪਈ।

ਪਹਾੜ ਦੀ ਇਕ ਚੋਟੀ ਤੇ ਡੈਨ ਗਾਰਸੀਆ ਦਾ ਸਪੇਨੀ ਢੰਗ ਦਾ ਸ਼ਾਨਦਾਰ ਘਰ ਦਰਮਤਾਂ ਵਿਚ ਘਰਿਆ ਦੂਰੋਂ ਨਜ਼ਰ ਆ ਰਿਹਾ ਸੀ। ਵਾਢੀਆਂ ਵਿਚ ਕੋਹਰਾ ਮੰਡਲਾ ਰਿਹਾ ਸੀ, ਤੇ ਸਫੈਦ, ਕਾਸ਼ਨੀ, ਸੁਰਖ ਤੇ ਪੀਲੇ ਰੰਗ ਦੇ ਪਹਾੜੀ ਛੁੱਲ ਥਾਂ ਥਾਂ ਖਿੜੇ ਹੋਏ ਸਨ। ਕਾਰ ਫਾਟਕ ਤੋਂ ਹੋ ਕੇ ਪੇਰਚ ਵਿਚ ਰੁਕ ਗਈ। ਕਬਾਇਲੀ ਨਸਲਾਂ ਦੀਆਂ ਸਭਿਅਤ ਨੌਕਰਾਣੀਆਂ ਬਾਹਰ ਨਿਕਲੀਆਂ। ਬਟਲਰ ਨੇ ਹੇਠ ਆ ਕੇ ਕਾਰ ਦਾ ਦਰਵਾਜ਼ਾ ਖੋਲ੍ਹਿਆ। ਹਾਲ ਦੇ ਦਰਵਾਜ਼ੇ ਵਿਚ ਡੈਣ ਗਾਰਸੀਆ ਤੇ ਉਸ ਦੀ ਪਤਨੀ ਡੈਨਾ ਮਾਰੀਆ ਮੇਰੀ ਉਡੀਕ ਕਰ ਰਹੇ ਸਨ। ਉਹਨਾਂ ਦਾ

ਘਰ ਸਫੈਦ ਕਾਲੀਨਾਂ ਤੇ ਸੁਨਹਿਰੀ ਛਰਨੀਚਰ ਤੇ ਬੇਹੱਦ ਕੀਮਤੀ ਸਜਾਵਟ ਦੇ ਸਾਮਾਨ ਨਾਲ ਫਬ ਰਿਹਾ ਸੀ। ਕਮਰੇ ਉਸ ਤਰ੍ਹਾਂ ਦੇ ਸਨ ਜਿਹਨਾਂ ਦੀਆਂ ਤਸਵੀਰਾਂ 'ਲਾਈਫ਼' ਮੈਗਜ਼ੀਨ ਦੇ ਰੰਗੀਨ ਪੰਨਿਆਂ ਤੇ ਪੈਰੋਡ ਛਰਨੀਚਰ, ਜਾਂ ਇੰਟੀਰੀਅਰ ਡੈਕੋਰੇਸ਼ਨ ਦੇ ਸੰਬੰਧਾਂ ਵਿਚ ਅਕਸਰ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।

ਕੁਝ ਦੇਰ ਬਾਅਦ ਮੈਂ ਡੈਨਾ ਮਾਰੀਆ ਨਾਲ ਉੱਪਰ ਦੀ ਮੰਜ਼ਲ ਤੇ ਗਈ। ਓਥੇ ਸ਼ੀਸ਼ੇ ਵਾਲੇ ਬਰਾਮਦੇ ਦੇ ਇਕ ਕੋਨੇ ਵਿਚ ਇਕ ਨਾਜ਼ਕ ਜਿਹੀ ਬੇਂਤ ਦੀ ਟੋਕਰੀ ਵਿਚ ਇਕ ਛੇ ਮਹੀਨੇ ਦੀ ਬੇਹੱਦ ਗੁਲਾਬੀ ਬੱਚੀ ਪਈ ਗਾਉਂ ਗਾਉਂ ਕਰ ਰਹੀ ਸੀ। ਉਹ ਬੱਚੀ ਏਨੀ ਪਿਆਰੀ ਸੀ ਕਿ ਮੈਂ ਡੈਨਾ ਮਾਰੀਆ ਦੀ ਗੱਲ ਅਧੂਰੀ ਡੱਡ ਕੇ ਸਿੱਧੀ ਟੋਕਰੀ ਕੋਲ ਚਲੀ ਗਈ। ਇਕ ਬੇਅੰਤ ਸੁਹਣੀ, ਸਿਹਤਮੰਦ, ਸੱਜਰੀ, ਲਵੀ ਅਮਰੀਕਨ ਕੁੜੀ ਕੋਲ ਦੇ ਸੋਫੇ ਤੋਂ ਉੱਠ ਕੇ ਮੇਰੇ ਵਲ ਆਈ, ਤੇ ਮੁਸਕਰਾ ਕੇ ਮਿਲਾਉਣ ਲਈ ਹੱਥ ਵਧਾਇਆ।

"ਇਹ ਮੇਰੀ ਨੂੰਹ ਹੈ।" ਡੈਨਾ ਮਾਰੀਆ ਨੇ ਕਿਹਾ।

ਅਸੀਂ ਤਿੰਨੋਂ ਟੋਕਰੀ ਦੁਆਲੇ ਖੜੇ ਹੋ ਕੇ ਬੱਚੀ ਨਾਲ ਲਾਡ ਪਿਆਰ ਕਰਨ ਵਿਚ ਰੁੱਝ ਗਏ।

ਦੁਪਹਿਰ ਨੂੰ ਲੰਚ ਦੇ ਮੇਜ਼ ਤੇ ਅਮਰੀਕਨ ਕੁੜੀ ਦਾ ਪਤੀ ਵੀ ਆ ਗਿਆ।

"ਇਹ ਸਾਡਾ ਪੁੱਤਰ ਹੋਜ਼ੇ ਹੈ,", ਡੈਨ ਗਾਰਸੀਆ ਨੇ ਕਿਹਾ।

ਹੋਜ਼ੇ ਦੀ ਉਮਰ ਤਕਰੀਬਨ ਪੈਂਤੀ ਸਾਲ ਹੋਵੇਗੀ। ਆਪਣੀ ਕੌਮੀ ਕਢਾਈ ਦੀ ਹਲਕੇ ਆਬੀ ਰੰਗ ਦੀ ਕਮੀਜ਼ ਤੇ ਸਫੈਦ ਪਤਲੂਨ ਵਿਚ ਉਹ ਖਾਸਾ ਸੁਹਣਾ ਲੱਗ ਰਿਹਾ ਸੀ। ਉਹ ਆਪਣੀ ਮੁਟਿਆਰ ਵਹੁਟੀ ਨੂੰ ਬੇਹੱਦ ਪਿਆਰ ਕਰਦਾ ਸੀ, ਤੇ ਬੱਚੀ ਤੇ ਜਾਨ ਦਿੰਦਾ ਸੀ। ਉਹ ਬਹੁਤੀਆਂ ਗੱਲਾਂ ਉਸੇ ਦੀਆਂ ਕਰਦਾ ਰਿਹਾ।

ਰਾਤ ਨੂੰ ਮੈਂ ਆਪਣੇ ਠਾਠਦਾਰ ਤੇ ਵਧੀਆ ਸੌਣ ਕਮਰੇ ਵਿਚ ਗਈ। ਉਹਦੇ ਸਾਜ਼ ਸਮਾਨ ਨੂੰ ਹੱਥ ਲਾਉਂਦਿਆਂ ਡਰ ਲਗਦਾ ਸੀ ਕਿਧਰੇ ਮੈਲਾ ਨਾ ਹੋ ਜਾਵੇ। ਉਸ ਵੇਲੇ ਮੈਨੂੰ ਵਾਈ. ਡਬਲਿਊ ਦੇ ਸਲਾਭੇ ਕਮਰੇ, ਤੇ ਤੰਗ ਮੱਛਰਦਾਨੀ ਤੇ ਮਿਸਿਜ਼ ਸੌਰੈਲ ਤੇ ਹਾਲ ਦੀਆਂ ਬਦਰੰਗ ਕੁਰਸੀਆਂ ਬੁਰੀ ਤਰ੍ਹਾਂ ਯਾਦ ਆਈਆਂ।

ਦੋ ਦਿਨ ਬਾਅਦ ਪ੍ਰੈਡੇਸ ਪਰਿਵਾਰ ਮੇਰੇ ਹੀ ਨਾਲ ਰਾਜਪਾਨੀ ਵਾਪਸ ਆ ਗਿਆ।

ਆਪਣੇ ਮਾਂ ਬਾਪ ਨੂੰ ਉਹਨਾਂ ਦੇ ਟਾਊਨ-ਹਾਊਸ ਵਿਚ ਉਤਾਰਨ ਬਾਅਦ ਹੋਜ਼ੇ ਨੇ ਮੈਨੂੰ ਮੇਰੇ ਠਿਕਾਣੇ ਤੇ ਪਹੁੰਚਾਉਣ ਲਈ ਕੈਡੀਲਕ ਦੋਬਾਰਾ ਸਟਾਰਟ ਕੀਤੀ। ਹੋਜ਼ੇ ਤੇ ਉਹਦੀ ਪਤਨੀ ਡੋਰੋਬੀ ਕੇਵਲ ਦੋ ਹਫ਼ਤੇ ਪਹਿਲਾਂ ਅਮਰੀਕਾ ਤੋਂ ਮੁੜੇ ਸਨ। ਉਹਨਾਂ ਦਾ ਬਹੁਤ ਸਾਰਾ ਸਾਮਾਨ ਕਸਟਮ ਹਾਊਸ ਵਿਚ ਪਿਆ ਸੀ, ਜਿਹਨੂੰ ਛੁਡਾਉਣ ਲਈ ਉਹਨਾਂ ਨੇ ਜਾਣਾ ਸੀ।

ਸ਼ਹਿਰ ਦੇ ਸਭ ਤੋਂ ਵਧੀਆ ਹੋਟਲ ਦੇ ਸਾਹਮਣੇ ਹੋਜ਼ੇ ਨੇ ਕਾਰ ਰੋਕ ਲਈ ।

“ਏਥੇ ਕੀ ਕਰਨਾ ਹੈ ?” ਮੈਂ ਉਸ ਤੋਂ ਪੁਛਿਆ ।

“ਤੁਸੀਂ ਏਥੇ ਹੀ ਠਹਿਰੇ ਹੋ ਨਾ ?”

“ਨਹੀਂ ਡੀਅਰ ਹੋਜ਼ੇ, ਮੈਂ ਵਾਈ. ਡਬਲਿਊ. ਸੀ. ਐ. ਵਿਚ ਠਹਿਰੀ ਹੋਈ ਹਾਂ ।”

“ਵਾਈ. ਡਬਲਿਊ...? ਗੁੱਡ ਗੁੱਡ ! ਕਮਾਲ ਹੈ । ਅੱਛਾ ਓਥੇ ਹੀ ਚਲਦੇ ਹਾਂ ਪਰ ਕੀ ਤਹਾਨੂੰ ਏਥੇ ਜਗਾਹ ਨਹੀਂ ਮਿਲ ਸਕੀ । ਤੁਹਾਨੂੰ ਚਾਹੀਦਾ ਸੀ ਕਿ ਆਉਂਦਿਆਂ ਹੀ ਡੈਡੀ ਨੂੰ ਇਤਲਾਹ ਦਿੰਦੇ ।”

ਉਸ ਵੇਲੇ ਮੈਨੂੰ ਅਚਾਨਕ ਖਿਆਲ ਆਇਆ ਕਿ ਮੈਂ ਹਰ ਸ਼ਰੇਣੀ, ਤੇ ਹਰ ਭਾਂਤ ਦੇ ਲੋਕਾਂ ਨੂੰ ਆਪਣੀ ਹਲੀਮੀ ਦੇ ਰਾਹੀਂ ਘਟੋ ਘਟੋ ਆਪਣੀ ਹੱਦ ਤਕ ਜ਼ਿਹਨੀ ਤੌਰ ਤੇ ਸਮਤਲ ਕਰਦੀ ਚਲੀ ਜਾਂਦੀ ਹਾਂ । ਪਰ ਹੋਜ਼ੇ ਤੇ ਉਸ ਦੇ ਮਾਤਾ ਪਿਤਾ ਦੇਸ਼ ਦੇ ਦਸ ਸਭ ਤੋਂ ਵੱਧ ਦੌਲਤਮੰਦ ਖਾਨਦਾਨਾਂ ਵਿਚ ਸ਼ਾਮਲ ਸਨ ਤੇ ਏਥੋਂ ਦੀ ਸ਼ਾਸਕ ਸ਼ਰੇਣੀ ਦੇ ਸਨਮਾਨਿਤ ਬੰਮੂ ਸਨ, ਤੇ ਉਹਨਾਂ ਨੂੰ ਇਹ ਸਮਝਾਉਣਾ ਬਿਲਕੁਲ ਬੇਕਾਰ ਸੀ, ਕਿ ਮੈਨੂੰ ਵਾਈ. ਡਬਲਿਊ. ਕਿਉਂ ਏਨਾ ਚੰਗਾ ਲੱਗਾ ਹੈ, ਤੇ ਮੈਂ ਏਥੇ ਠਹਿਰਨ ਦਾ ਕਿਉਂ ਏਨਾ ਹਠ ਕਰ ਰਹੀ ਹਾਂ ।

ਹੋਜ਼ੇ ਨੇ ਗਲੀ ਦੀ ਨੁੱਕਰ ਤੇ ਕਾਰ ਰੋਕ ਲਈ ਕਿਉਂਕਿ ਚੀਜ਼ਾਂ ਦੀ ਇਕ ਪਾਲ ਨੇ ਸਾਰਾ ਰਾਹ ਘੇਰ ਰੱਖਿਆ ਸੀ । ਮੈਂ ਜਦ ਵਾਈ. ਡਬਲਿਊ. ਦੇ ਅੰਦਰ ਪਹੁੰਚੀ ਤਾਂ ਸਭ ਲੋਕ ਸੌਂ ਚੁੱਕੇ ਸਨ । ਮੈਂ ਚੁਪਕੇ ਜਿਹੇ ਜਾ ਕੇ ਆਪਣੀ ਮੱਛਰਦਾਨੀ ਵਿਚ ਵੜ ਗਈ । ਕਾਰਮਨ ਸਦਾ ਵਾਂਗ ਸ਼ਾਂਤੀ ਨਾਲ ਫਰਸ਼ ਤੇ ਸੌਂ ਰਹੀ ਸੀ । ਉਹਦੇ ਸਰ੍ਹਾਣੇ ਸਾਂਤੋਂ ਤੋਮਾਸ (ਸੈਟ ਤੋਮਾਸ) ਦੀ ਤਸਵੀਰ ਤੇ ਗਲੀ ਦੇ ਲੈੰਪ ਦਾ ਮੱਧਮ ਅਕਸ ਛਿਲ-ਮਿਲਾ ਰਿਹਾ ਸੀ ।

ਸਵੇਰੇ ਚਾਰ ਵਜੇ ਉੱਠ ਕੇ ਮੈਂ ਦਬੇ ਪੈਰ ਤੁਰਦੀ ਢੱਠੇ ਗੁਸਲਖਾਨੇ ਵਿਚ ਗਈ, ਤੇ ਆਹਿਸਤਾ ਜਿਹੇ ਪਾਣੀ ਦਾ ਨਲਕਾ ਖੋਲ੍ਹਿਆ, ਪਰ ਪਾਣੀ ਦੀ ਧਾਰ ਏਡੇ ਜ਼ੋਰ ਨਾਲ ਨਿਕਲੀ ਕਿ ਮੈਂ ਤ੍ਰਭਕ ਉੱਠੀ । ਉਸੇ ਤਰ੍ਹਾਂ ਚੁਪਕੇ ਜਿਹੇ ਕਮਰੇ ਵਿਚ ਆ ਕੇ ਮੈਂ ਅਸਬਾਬ ਬੰਨ੍ਹਿਆ ਤਾਂ ਜੋ ਖੜਾਕ ਨਾਲ ਕਾਰਮਨ ਦੀ ਅੱਖ ਨਾ ਖੁਲ੍ਹੇ ਜਾਵੇ । ਏਨੇ ਵਿਚ ਮੈਂ ਦੇਖਿਆ ਕਿ ਉਹ ਫਰਸ਼ ਤੋਂ ਗਾਇਬ ਹੈ, ਤੇ ਕੁਝ ਦੇਰ ਬਾਅਦ ਉਹਨੇ ਆ ਕੇ ਕਿਹਾ, “ਨਾਸਤਾ ਤਿਆਰ ਹੈ ।” ਉਹ ਟੈਕਸੀ ਲਈ ਛੋਨ ਵੀ ਕਰ ਚੁੱਕੀ ਸੀ ।

“ਸਫਰ ਕੈਸਾ ਰਿਹਾ ?” ਉਹਨੇ ਚਾਹ ਉਲਟਾਉਂਦਿਆਂ ਕਿਹਾ ।

“ਬਹੁਤ ਦਿਲਚਸਪ !”

“ਇਹ ਤੁਹਾਡੇ ਦੋਸਤ ਲੋਕ ਕੌਣ ਸਨ ਜਿਹਨਾਂ ਕੋਲ ਤੁਸੀਂ ਗਏ ਸੀ ? ਤੁਸੀਂ ਦੱਸਿਆ ਹੀ ਨਹੀਂ ।”

ਮੈਂ ਗੱਲ ਸ਼ੁਰੂ ਕਰਨ ਵਾਲੀ ਹੀ ਸਾਂ ਕਿ ਅਚਾਨਕ ਮੈਨੂੰ ਇਕ ਖਿਆਲ ਆਇਆ। ਮੈਂ ਛੇਤੀ ਨਾਲ ਕਮਰੇ ਵਿਚ ਜਾ ਕੇ ਸੂਟ ਕੇਸ ਖੋਲ੍ਹਿਆ। ਇਕ ਨਵੀਂ ਬਨਾਰਸੀ ਸਾੜ੍ਹੀ ਕੱਢ ਕੇ ਇਕ ਪਰਚੇ ਤੇ ਲਿਖਿਆ, “ਤੁਹਾਡੇ ਵਿਆਹ ਲਈ ਮੇਰਾ ਪੇਸ਼ਗੀ ਤੋਹਫਾ...” ਤੇ ਸਾੜ੍ਹੀ ਤੇ ਪਰਚਾ ਕਾਰਮਨ ਦੇ ਸਰ੍ਹਾਣੇ ਹੇਠ ਰੱਖ ਦਿਤਾ।

“ਟੈਕਸੀ ਆ ਗਈ”, ਕਾਰਮਨ ਨੇ ਬਰਾਮਦੇ ਵਿਚੋਂ ਆਵਾਜ਼ ਦਿਤੀ।

ਅਸੀਂ ਦੋਵੇਂ ਸਾਮਾਨ ਇਕੱਠਾ ਕਰ ਕੇ ਬਾਹਰ ਆਏ। ਮੈਂ ਟੈਕਸੀ ਵਿਚ ਬੈਠ ਗਈ। ਏਨੇ ਵਿਚ ਕਾਰਮਨ ਫਾਟਕ ਦੀ ਖਿੜਕੀ ਵਿਚੋਂ ਸਿਰ ਕੱਢ ਕੇ ਚੀਕੀ, “ਸੁਣੋ, ਤੁਸੀਂ ਆਪਣਾ ਪਤਾ ਤਾਂ ਸਾਨੂੰ ਦਿਤਾ ਹੀ ਨਹੀਂ।” ਮੈਂ ਕਾਗਜ਼ ਦੇ ਟੁਕੜੇ ਤੇ ਆਪਣਾ ਪਤਾ ਭਰੀਟ ਕੇ ਉਹਨੂੰ ਫੜਾ ਦਿਤਾ। ਛੇਰ ਮੈਨੂੰ ਵੀ ਇਕ ਬੇਹੱਦ ਜ਼ਰੂਰੀ ਗੱਲ ਚੇਤੇ ਆ ਗਈ। “ਹੱਦ ਹੋ ਗਈ ਕਾਰਮਨ, ਤੁਹਾਡੀ ਵਾਈ, ਡਬਲਿਊ. ਨੇ ਮੈਨੂੰ ਆਪਣਾ ਬਿਲ ਨਹੀਂ ਦਿਤਾ।”

“ਬਕੋ ਨਾ।”

“ਨੀਂ, ਇਹ ਬੋਡਾ ਨਿੱਜੀ ਘਰ ਬੋੜਾ ਸੀ।”

“ਤੁਸੀਂ ਮੇਰੇ ਮਹਿਮਾਨ ਸੀ।”

“ਬਕ ਨਾ।”

“ਤੁਸੀਂ ਆਪ ਨਾ ਬਕੋ। ਹੁਣ ਦੌੜੋ ਏਥੋਂ, ਨਹੀਂ ਤਾਂ ਹਵਾਈ ਜਹਾਜ਼ ਖੁੰਝ ਜਾਵੇਗਾ, ਤੇ ਦੇਖੋ ਜਦੋਂ ਮੈਂ ਵਿਆਹ ਦਾ ਕਾਰਡ ਭੇਜਿਆ ਤੁਹਾਨੂੰ ਆਉਣਾ ਪਵੇਗਾ। ਮੈਂ ਕੋਈ ਬਹਾਨਾ ਨਹੀਂ ਸੁਣਨਾ। ਜ਼ਰਾ ਸੋਚੋ, ਨਿੱਕ ਤੁਹਾਨੂੰ ਮਿਲ ਕੇ ਕਿੰਨਾ ਖੁਸ਼ ਹੋਵੇਗਾ।”

ਪਰ ਸਾਨੂੰ ਦੋਹਾਂ ਨੂੰ ਪਤਾ ਸੀ ਕਿ ਮੇਰਾ ਦੋਬਾਰਾ ਏਡੀ ਦੂਰ ਆਉਣਾ ਬਹੁਤ ਮੁਸ਼ਕਲ ਹੈ।

“ਰੱਬ ਰਾਖਾ ਕਾਰਮਨ।” ਮੈਂ ਕਿਹਾ।

“ਰੱਬ ਰਾਖਾ...” ਉਹ ਖਿੜਕੀ ਵਿਚੋਂ ਸਿਰ ਕੱਢ ਕੇ ਬਹੁਤ ਦੇਰ ਤੱਕ ਹੱਥ ਹਿਲਾਉਂਦੀ ਰਹੀ। ਟੈਕਸੀ ਝੂਠੀ ਸਵੇਰ ਦੇ ਘੁਸਮੁਸੇ ਵਿਚ ਏਅਰਪੋਰਟ ਨੂੰ ਤੁਰ ਪਈ।

ਹਵਾਈ ਜਹਾਜ਼ ਤਿਆਰ ਖੜਾ ਸੀ। ਮੈਂ ਕਸਟਮ ਕਾਊਂਟਰ ਤੋਂ ਮੁੜੀ ਤਾਂ ਪਿਛੋਂ ਫੈਨ ਗਾਰਸੀਆ ਦੀ ਆਵਾਜ਼ ਆਈ, “ਨਿੱਕ...ਮੈਂ ਜ਼ਰਾ ਸਿਗਾਰ ਖਰੀਦ ਲਵਾਂ।”

“ਬਹੁਤ ਅੱਛਾ ਡੈਡੀ...” ਇਹ ਹੋਜ਼ੇ ਦੀ ਆਵਾਜ਼ ਸੀ।

ਮੈਂ ਤ੍ਰੂਭਕ ਕੇ ਪਿਛੇ ਮੁੜੀ। ਹੋਜ਼ੇ ਮੁਸਕਰਾਉਂਦਾ ਹੋਇਆ ਮੇਰੇ ਵਲ ਵਧਿਆ। “ਦੇਖਿਆ, ਅਸੀਂ ਲੋਕ ਕੇਹੇ ਠੀਕ ਵਕਤ ਤੇ ਪਹੁੰਚੇ!”

“ਹੋਜ਼ੇ”, ਮੈਂ ਡਬਦੇ ਦਿਲ ਨਾਲ ਪੁੱਛਿਆ, “ਤੇਰਾ ਦੂਜਾ ਨਾਂ ਕੀ ਹੈ ?”

"ਨਿੱਕ—ਡੈਡੀ ਜਦ ਬਹੁਤ ਲਾਡ ਵਿਚ ਆਉਂਦੇ ਹਨ ਤਾਂ ਮੇਣੂੰ ਨਿੱਕ ਕਹਿ ਕੇ ਬੁਲਾਉਂਦੇ ਹਨ। ਨਹੀਂ ਤਾਂ ਆਮ ਤੌਰ ਤੇ ਮੈਂ ਹੋਜ਼ੇ ਹੀ ਅਖਵਾਉਂਦਾ ਹਾਂ। ਕਿਉਂ?"

"ਕੁਝ ਨਹੀਂ..." ਮੈਂ ਉਹਦੇ ਨਾਲ ਲਾਉਂਜ ਵਲ ਤੁਰਨ ਲੱਗੀ। "ਤੂੰ... ਅਮਰੀਕਾ ਕੀ ਕਰਨ ਗਿਆ ਸੀ ?" ਮੈਂ ਆਹਿਸਤਾ ਜਿਹੇ ਪੁਛਿਆ।

"ਹਾਰਟ ਸਰਜਰੀ ਵਿਚ ਸਪੈਸਲਾਈਜ਼ ਕਰਨ—ਮੈਂ ਤੁਹਾਨੂੰ ਦੱਸਿਆ ਤਾਂ ਸੀ। ਕਿਉਂ?"

"ਤੈਂ...ਤੈਂ...ਕਦੇ...ਤੈਂ..."

"ਕਿਉਂ ?...ਕੀ ਹੋਇਆ ?...ਕੀ ਗੱਲ ਹੈ ?"

"ਕੁਝ ਨਹੀਂ !" ਮੇਰੀ ਆਵਾਜ਼ ਛੁੱਬ ਗਈ। ਲਾਉਡ ਸਪੀਕਰ ਨੇ ਦੁਹਰਾਉਣਾ ਸੁਰੂ ਕੀਤਾ...ਪੈਨ ਐਮੈਰੀਕਨ ਦੇ ਮੁਸਾਫਰ...ਪੈਨ ਐਮੈਰੀਕਨ ਦੇ ਮੁਸਾਫਰ..."

"ਓਹੋ...ਤੁਰਨ ਦਾ ਵਕਤ ਏਨੀ ਛੇਤੀ ਆ ਗਿਆ ?" ਨਿੱਕ ਨੇ ਹੈਰਾਨੀ ਨਾਲ ਧੜੀ ਦੇਖੀ। ਡੈਨ ਗਾਰਸੀਆ ਸਿਗਾਰ ਖਰੀਦ ਕੇ ਸਨੇਹ ਨਾਲ ਮੁਸਕਰਾਉਂਦੇ ਮੇਰੇ ਵੱਲ ਆਏ। ਮੈਂ ਦੋਹਾਂ ਬਾਪ ਪੁੱਤ ਦਾ ਧੰਨਵਾਦ ਕੀਤਾ, ਉਹਨਾਂ ਨੂੰ 'ਰੱਬ ਰਾਖਾ' ਕਿਹਾ ਤੇ ਤੇਜ਼ੀ ਨਾਲ ਮੁਸਾਫਰਾਂ ਦੀ ਪਾਲ ਵਿਚ ਜਾ ਰਲੀ।

ਦੈੜਦੇ ਹੋਏ ਹਵਾਈ ਜਹਾਜ਼ ਦੇ ਖਿੜਕੀ ਵਿਚੋਂ ਮੈਂ ਦੇਖਿਆ, ਡੈਨ ਗਾਰਸੀਆ ਤੇ ਨਿੱਕ ਨੀਚੇ ਰੇਲਿੰਗ ਤੇ ਝੁਕੇ ਰੁਮਾਲ ਹਿਲਾ ਰਹੇ ਸਨ। ਹਵਾਈ ਜਹਾਜ਼ ਨੇ ਜਮੀਨ ਤੋਂ ਉਪਰ ਉੱਠਣਾ ਸ਼ੁਰੂ ਕਰ ਦਿਤਾ।

ਏਬੋਂ ਬਹੁਤ ਦੂਰ, ਖਤਰਨਾਕ ਤੂਛਾਨਾਂ ਵਿਚ ਘਰੇ ਹੋਏ, ਪੂਰਬੀ ਸਮੁੰਦਰ ਹਨ, ਹਰੇ ਭਰੇ ਟਾਪੂਆਂ ਦਾ ਇਕ ਝੁੰਡ ਹੈ, ਜਿਹੜਾ ਫਿਲਪਾਇਨ ਕਹਾਉਂਦਾ ਹੈ, ਉਹਦੀ ਜਗਦੀ ਜਗਮਗਾਉਂਦੀ ਰਾਜਧਾਨੀ, ਮਨੀਲਾ, ਦੇ ਇਕ ਬੇਰੰਗ ਜਿਹੇ ਮਹੱਲੇ ਦੀ ਇਕ ਜਰਜਰ ਇਮਾਰਤ ਦੇ ਅੰਦਰ ਇਕ ਬੇਹੱਦ ਚਪਟੀ ਨੱਕ, ਤੇ ਛਰਿਸ਼ਤਿਆਂ ਜਿਹੇ ਮਾਸੂਮ ਦਿਲ ਵਾਲੀ ਫਿਲਪੀਨੇ ਕੁੜੀ ਰਹਿੰਦੀ ਹੈ, ਜਿਹੜੀ ਆਪਣੇ ਬੱਚੇ ਲਈ ਖਿੰਡੇਣੇ ਇਕੱਠੇ ਕਰ ਰਹੀ ਹੈ, ਤੇ ਆਪਣੇ ਰੱਬ ਦੀ ਵਾਪਸੀ ਦੀ ਉਡੀਕ ਵਿਚ ਹੈ, ਜਿਹਦੀ ਹੋਂਦ ਵਿਚ ਉਹਨੂੰ ਪੂਰਨ ਵਿਸ਼ਵਾਸ ਹੈ।

ਕੈਦੀ

ਕਲਾਮ ਹੈਦਰੀ

ਹਲਕੀ ਹਨੇਰੀ ਰਾਤ ਦੇ ਭਰਪੂਰ ਸੰਨਾਟੇ ਵਿਚ ਉਹ ਉੱਜਲਾ, ਛੋਟਾ ਜਿਹਾ ਮਕਾਨ ਭੇਤ ਭਰੇ ਪਰ ਪੱਕੇ ਯਕੀਨ ਦੀ ਤਰ੍ਹਾਂ ਖੜੋਤਾ ਆਪਣੇ ਅੰਦਰ ਦੇ ਸੱਕਾਂ ਵਿਚ ਡੁੱਬੀ ਹੋਈ ਮੱਧਮ, ਲੜਖੜਾਉਂਦੀਆਂ ਤੇ ਕੰਬਦੀਆਂ ਹੋਈਆਂ ਰੋਸ਼ਨੀਆਂ ਨੂੰ ਬਾਹਰ ਸੁੱਟ ਰਿਹਾ ਸੀ, ਜਿਵੇਂ ਧੁੰਦ ਵਿਚ ਘਰਿਆ ਹੋਇਆ ਸੁਪਨਾ, ਤੇ ਸੁਪਨੇ ਵਿਚ ਡੁੱਬੀ ਹੋਈ ਭੇਤਭਰੀ ਸਾਜ਼ਸ਼ ਤੇ ਰਹੱਸਮਈ ਆਵਾਜ਼ ਰਤਾ ਕੁ ਵਜੂਦ ਵਿਚ ਆ ਕੇ ਹਵਾ ਵਿਚ ਘੁਲ ਜਾਏ ।

ਉਸ ਲੰਮੇ, ਉੱਜਲੇ ਛੋਟੇ ਜਿਹੇ ਮਕਾਨ ਦੀ ਤੀਜੀ ਮੰਜ਼ਲ ਦੇ ਇਕੱਲੇ ਕਮਰੇ ਦੀ ਖਿੜਕੀ ਦੀ ਖੂਬਸੂਰਤ 'ਰੌਟ ਆਇਰਨ' ਦੀ ਸੁੰਦਰ ਗਰਿੱਲ ਦੇ ਝੁਕਾਉ, ਕੋਣਾਂ, ਗੋਲਾਈਆਂ ਤੋਂ ਸਹਿਜ ਨਾਲ, ਸੰਜੀਦਗੀ ਵਿਚ ਡੁੱਬੀ ਹੋਈ, ਬੇਹੱਦ ਹਲਕੀ ਜਿਹੀ ਹਰਿਆਈ ਦੀ ਭਾਅ ਮਾਰਦੀ ਰੋਸ਼ਨੀ ਫੁੱਟ ਫੁੱਟ ਕੇ ਬਹਿ ਰਹੀ ਸੀ ।

ਇਸ ਤੀਜੀ ਮੰਜ਼ਲ ਦੇ ਇਕੱਲੇ ਕਮਰੇ ਦੀ 'ਟੀਕ ਵੁੱਡ' ਦੀ ਆੜ ਵਿਚੋਂ ਤਿਰਛੇ ਨਕਸ਼ਾਂ ਵਾਲੀ ਚਮ ਚਮ ਕਰਦੀ ਮਛਹਿਰੀ ਦੇ ਇਕ ਕਿਨਾਰੇ ਤੇ ਉਹ ਆਪਣੀਆਂ ਨੀਂਦ ਭਰੀਆਂ, ਅੱਧ-ਖੁਲ੍ਹੀਆਂ ਅੱਖਾਂ ਵਿਚੋਂ ਖਿੜਕੀਓਂ ਬਾਹਰ ਉਸ ਖੂਬਸੂਰਤ ਹਨੇਰੇ ਨੂੰ ਦੇਖ ਰਿਹਾ ਸੀ । ਉਸ ਸਾਨਦਾਰ ਮਛਹਿਰੀ ਦੇ ਦੂਜੇ ਕਿਨਾਰੇ ਤੇ ਉਹ ਆਪਣੀਆਂ ਨਸ਼ਿਆਉਂਦੀਆਂ ਅੱਖਾਂ ਨਾਲ ਕਮਰੇ ਦੇ ਅੰਦਰ ਰੱਖੀ ਹੋਈ ਵਾਰਡਰੋਬ ਨੂੰ ਦੇਖ ਰਹੀ ਸੀ, ਜਿਹਨੂੰ ਉਹਨੇ ਆਪਣੀ ਹਦਾਇਤ ਅਨੁਸਾਰ ਤਿੱਖੇ ਡੀਜ਼ਾਈਨ ਦਾ ਬਣਵਾਇਆ ਸੀ ।

ਮੂੰਹ ਦੋਹਾਂ ਨੇ ਵੱਖ ਵੱਖ ਦਿਸ਼ਾਵਾਂ ਵਿਚ ਕੀਤੇ ਹੋਏ ਸਨ, ਪਰ ਦੋਨਾਂ ਦੀਆਂ ਪਿਠਾਂ ਇਕ ਦੂਜੇ ਨੂੰ ਛੋਹ ਰਹੀਆਂ ਸਨ ।

ਮਰਦ ਨੇ ਸੈਂਡੋ ਵਾਸਕਟ ਪਹਿਨੀ ਹੋਈ ਸੀ ।

ਤੇ ਉਸ ਦੀ ਪਤਨੀ ਨੇ ਕੇਵਲ ਇਕ ਟਰਾਂਸਪੋਰਟ ਬਰੇਸੀਅਰ ।

ਦੋਨਾਂ ਦੀਆਂ ਅੱਖਾਂ ਨੂੰ ਹੁਣ ਨੀਂਦ ਦੇ ਪਹਿਲੇ ਟੂਲੇ ਨੇ ਬੰਦ ਹੋਣ ਤੇ ਮਜ਼ਬੂਰ

ਕਰਨਾ ਸੁਰੂ ਕਰ ਦਿੱਤਾ । ਅੱਖਾਂ ਬੰਦ ਸਨ । ਪਰ ਜਿਹਨ ਅਜੇ ਬੰਦ ਨਹੋਂ ਸਨ ਹੋਏ । ਮਰਦ ਨੇ ਮਹਿਸੂਸ ਕੀਤਾ ਕਿ ਉਸ ਦੀ ਪਿੱਠ ਦਾ ਨੰਗਾ ਭਾਗ ਉਹਦੀ ਪਤਨੀ ਦੀ ਗਰਦਣ ਦੇ ਨਿਚਲੇ ਭਾਗ ਨੂੰ ਛੋਹ ਰਿਹਾ ਹੈ ।

ਉਹਦੀ ਗਰਦਣ ਦੇ ਨੀਚੇ ਵਾਲਾ ਭਾਗ ਹੀ ਤਾਂ ਉਹਦੀ ਕਮਜ਼ੋਰੀ ਬਣ ਕੇ ਕਈ ਵਾਰ ਉਹਨੂੰ ਚੁਮ੍ਹੀ ਲੈਣ ਲਈ ਪਰੇਰ ਚੁੱਕਿਆ ਸੀ ।

ਉਹ ਜਿਹੜੀ ਕਾਲਜ ਦੀਆਂ ਖੂਬਸੂਰਤ ਕੁੜੀਆਂ ਵਿਚੋਂ ਇਕ ਸੀ । ਜਿਸ ਦੀਆਂ ਕੋਣਾਂ, ਗੋਲਾਈਆਂ, ਵੱਡਰ ਬਣਤਰਾਂ ਨੇ ਬਲਕਾ ਮਚਾ ਰੱਖਿਆ ਸੀ । ਸਾਇਦ ਉਹਦੇ ਹੁਸਨ ਵਿਚ ਸਿਰ ਤੋਂ ਪੈਰਾਂ ਤੱਕ ਦੇ ਹੁਸਨ ਵਾਲੀ ਕਾਵਿਕ ਖੂਬੀ ਨਾ ਹੋਵੇ, ਪਰ ਜੇ ਲਿੰਗਿਕ ਖਿੱਚ ਕਿਸੇ ਇਸਤਰੀ ਦੇ ਹੁਸਨ ਦਾ ਮਿਆਰ ਬਣ ਸਕਦੀ ਹੈ ਤਾਂ ਉਹ ਅਤਿਅੰਤ ਖੂਬਸੂਰਤ ਸੀ, ਬੇਹੱਦ ਰਾਹੋਂ ਭਟਕਾਉਣ ਵਾਲੀ, ਬੇਅੰਤ ਭੜਕਾਉਂ...

ਤੇ ਅੱਜ ਉਹ ਕਿੰਨੀ ਭੜਕਾਉਂ ਲੱਗ ਰਹੀ ਸੀ । ਕਿੰਨੀ ਜ਼ਿਆਦਾ ! ਉਹਦੇ ਖਬਰ ਕਰਨ ਤੇ ਉਹ ਠੀਕ ਅੱਠ ਵਜੇ ਸਟੇਸ਼ਨ ਤੇ ਪਹੁੰਚ ਗਿਆ ਸੀ । ਉਹ ਦਿੱਲੀ ਜਾ ਰਹੀ ਸੀ, ਤੇ ਓਥੋਂ ਲੰਦਨ ।

ਵੀਹ ਮਿੰਟ ਦੀ ਮੁਲਾਕਾਤ—ਅੱਖਾਂ ਬੰਦ ਕਰ ਕੇ ਉਹਨੇ ਦੋ ਬਰਬ ਵਾਲੇ ਕੂਪੇ ਦੀ ਕਲਪਨਾ ਕੀਤੀ ।

ਅਸਮਾਨੀ ਰੰਗ ਦੀ ਸਰੀਰ ਨੂੰ ਚਿਮਟ ਜਾਣ ਵਾਲੀ ਨਾਈਲਨ ਜੌਰਜਟ ਦੀ ਸਾੜ੍ਹੀ ਵਿਚ ਲਿਪਟੀ ਹੋਈ, ਉਹ ਚਾਰ ਸਾਲ ਪਹਿਲਾਂ ਵਾਲੀ ਤੋਂ ਵੀ ਮੁਟਿਆਰ, ਵਧੇਰੇ ਕਸੀ ਹੋਈ, ਹੋਰ ਵੀ ਆਕਰਸ਼ਕ, ਤੇ ਬਹੁਤੀ ਭੜਕਾਉਂ ਲੱਗੀ । ਉਹਦਾ ਭਰਾ ਡੱਬੇ ਵਿਚੋਂ ਉੱਤਰ ਕੇ ਬੁਕ-ਸਟਾਲ ਤੇ ਪਹੁੰਚ ਗਿਆ ਸੀ ।

ਤੁਸੀਂ...

ਤੇ ਜੇ ਅਜਿਹਾ ਹੋ ਸਕਦਾ ਕਿ ਉਹ ਵੀ ਉਹਦੇ ਨਾਲ ਹੋ ਲੈਂਦਾ । ਉਹਦੀ ਕਮਰ ਵਿਚ ਬਾਹਵਾਂ ਪਾਈ ।

ਉਹ ਖਿੜਕੀ ਤੇ ਦੋਵੇਂ ਹੱਥ ਰੱਖ ਕੇ ਬਾਹਰ ਦੇਖ ਰਹੀ ਸੀ । ਓਹੀਓ ਗਰਦਣ ਤੋਂ ਨੀਚੇ ਦਾ ਭਾਗ । ਬਲਾਉਜ਼ ਦੀਆਂ ਭਰਪੂਰ ਗੋਲਾਈਆਂ ਵਿਚੋਂ ਝਾਕਦਾ ਉਹ ਭਾਗ...

ਉਹ ਸਹਿਜ ਨਾਲ ਝੁਕਿਆ...।

ਉਹਦੇ ਸਾਹਾਂ ਦਾ ਨਿੱਘ ਮਹਿਸੂਸ ਕਰਦਿਆਂ ਉਹ ਅਚਾਨਕ ਮੁੜੀ । ਉਸੇ ਛਿਨ ਉਹਦਾ ਜੀਅ ਕੀਤਾ ਉਹਦੀ ਕਮਰ ਵਿਚ ਬਾਹਵਾਂ ਪਾ ਕੇ...ਉਹਦੀ ਪਿੱਠ ਨੂੰ ਛੋਹਦੀ ਹੋਈ ਉਸ ਦੀ ਪਤਨੀ ਦੀ ਪਿੱਠ ਦੀ ਹਲਕੀ ਜਿਹੀ ਹਰਕਤ ਹੋਈ ।

ਪਰ ਉਹਦੀ ਕਮਰ ਉਹਦੀ ਪਕੜ ਤੋਂ ਬਾਹਰ ਸੀ । ਕੋਈ ਪਿਆਰਾ ਜਿਹਾ

ਅਪਰਾਧ ਸੀ, ਜਿਹੜਾ ਉਹਨੂੰ ਰੋਕ ਰਿਹਾ ਸੀ। ਉਸ ਕੰਮ ਤੋਂ ਰੋਕ ਰਿਹਾ ਸੀ, ਜਿਹੜਾ ਉਹ ਚਾਰ ਸਾਲ ਪਹਿਲਾਂ ਕਰ ਚੁੱਕਾ ਸੀ।

ਬਸ ਇਕ ਚੁੰਮਣ, ਨਿੱਘੀ, ਕੰਬਦੀ, ਤਪਦੀ।

ਚਾਰ ਸਾਲ...

ਛਿਨਾਂ ਦੀ ਇਸ ਦੁਨੀਆਂ ਵਿਚ।

ਉਸ ਦੀ ਪਤਨੀ ਅੱਖਾਂ ਮੀਟ ਕੇ ਆਪਣੀ ਸਹੇਲੀ ਦੇ ਉਸ ਖਤ ਬਾਰੇ ਸੋਚ ਰਹੀ ਸੀ ਜਿਸ ਵਿਚ ਉਸ ਨੇ ਖਬਰ ਦਿਤੀ ਸੀ ਕਿ ਸੱਜਾਦ ਦੀ ਪੋਸਟਿੰਗ ਯੂ.ਐਨ.ਓ. ਵਿਚ ਹੋ ਗਈ ਹੈ, ਤੇ ਉਹ ਬਹੁਤ ਛੇਤੀ ਆਪਣੀ ਪਤਨੀ ਸਮੇਤ ਜਾਣ ਵਾਲਾ ਹੈ।

‘ਸੱਜਾਦ ਜੇ ਉਹਦਾ ਪਤੀ ਹੁੰਦਾ !’ ਜਾਣੋ ਇਕ ਝਰਨਾਟ ਉਹਦੇ ਲ੍ਹੁ ਲ੍ਹੁ ਵਿਚੋਂ ਦੌੜ ਗਈ।

ਇਹ ਕੀ ਹੈ...?

ਡਾਕਟਰ ਦੀ ਪਤਨੀ ਬਣ ਕੇ ਉਹਨੂੰ ਲੱਭਿਆ ਕੁਝ ਨਹੀਂ। ਉਹਨੇ ਖੋ ਦਿਤਾ ਸ਼ਾਇਦ ਸਭ ਕੁਝ। ਜਾਂ ਸੱਜਾਦ ਦੀ ਪਤਨੀ ਨਾ ਬਣ ਕੇ ਹੀ ਉਹਨੇ ਸਭ ਕੁਝ ਗਵਾ ਦਿਤਾ।

ਪੰਜ ਫੁੱਟ ਅੱਠ ਇੰਚ ਲੰਮਾ, ਨਰੋਆ, ਹਸਮੁਖ ਸੱਜਾਦ...ਕਾਲਜ ਦੇ ਉਹ ਐਕਸਕਰਸ਼ਨ !

ਅਜੰਤਾ ਦੇ ਅੰਦਰ ਸੱਜਾਦ ਨੇ ਬੇਹੱਦ ਜਜਬਾਤੀ ਹੋ ਕੇ ਉਹਦੇ ਹੋਠਾਂ ਨੂੰ ਚੁਮ ਲਿਆ ਸੀ ਤਾਂ ਉਹ ਕੁਝ ਪਲਾਂ ਲਈ ਪੱਥਰ ਦੀ ਮੂਰਤ ਬਣ ਕੇ ਓਥੇ ਹੀ ਗਡ ਗਈ ਸੀ।

ਜਨਵਰੀ ਦੀ ਉਹ ਰਾਤ ਜਦ ਉਹ ਦੋਵੇਂ ਸਰਦੀ ਵਿਚ ਸੁੰਗਵਾਦੇ ਕਵੀ ਦਰਬਾਰ ਤੋਂ ਵਾਪਸ ਆ ਰਹੇ ਸਨ, ਸਾਹਮਣੇ ਦਿਹਰਾਦੂਨ ਤਾਰਿਆਂ ਭਰੇ ਅਸਮਾਨ ਜਿਉਂ ਲੇਟਿਆ ਹੋਇਆ ਸੀ, ਸੱਜਾਦ ਦਾ ਹੱਥ ਉਹਦੀ ਕਮਰ ਵਿਚ ਸੀ।

“ਕਾਸ਼ ! ਸਮਾਂ ਰੁਕ ਜਾਂਦਾ !”

ਸੱਜਾਦ ਨੇ ਉਹਨੂੰ ਆਪਣੇ ਨਾਲ ਲਾਉਂਦਿਆਂ ਕੰਨ ਵਿਚ ਕਿਹਾ।

ਇਹਦਾ ਪਤੀ ਸੌਂ ਚੁੱਕਾ ਹੈ, ਉਹਨੇ ਸੋਚਿਆ।

ਸੱਜਾਦ !

...ਤੇ ਬੰਬਈ ਦੇ ਜੁਹੂ ਤੇ ਲੇਟਿਆਂ ਦੋਹਾਂ ਨੇ ਸਮੁੰਦਰ ਦੇ ਕਿਨਾਰੇ ਨੂੰ ਢੂੰਡਣ ਦੀ ਕੋਸ਼ਿਸ਼ ਕੀਤੀ, ਦੂਜਾ ਕਿਨਾਰਾ...ਜਿਹੜਾ ਨਜ਼ਰ ਨਹੀਂ ਸੀ ਆ ਰਿਹਾ...ਲਾਲ ਥਾਲ ਜਿਹਾ ਸੂਰਜ ਜਿਵੇਂ ਹੁਣੇ ਪਾਣੀ ਵਿਚ ਛਣਨਨ ਕਰ ਕੇ ਡਿਗ ਪਵੇਗਾ।

“ਸੱਜਾਦ !” ਉਹਨੇ ਬਹੁਤ ਆਹਿਸਤਾ ਜਿਹੇ ਬੁਲਾਇਆ।

“ਤੈਂ ਕੁਝ ਕਿਹਾ ਹੈ ?” ਸੱਜਾਦ ਨੇ ਅਜਿਹੀਆਂ ਮਾਸੂਮ, ਤੂੰਘੀਆਂ ਤੇ ਡੁਬਦੀਆਂ ਨਜ਼ਰਾਂ ਨਾਲ ਤੱਕਿਆ ਜਿਵੇਂ ਹੁਣ ਉਸ ਤੋਂ ਬਾਅਦ, ਮਾਸੂਮੀਅਤ ਤੇ ਤੂੰਘਾਈ ਦੀਆਂ ਸਾਰੀਆਂ ਕਲਪਨਾਵਾਂ ਮਾਤ ਖਾ ਜਾਣਗੀਆਂ ।

ਆਲੇ ਦੁਆਲੇ ਮੇਲਾ ਲੱਗਾ ਹੋਇਆ ਸੀ । ਪਰ ਉਹ ਦੋਵੇਂ ਇਕੱਲੇ ਸਨ । ਉਹ ਹੀ ਦੋਵੇਂ, ਬਿਲਕੁਲ ਇਕੱਲੇ...

ਉਹ ਸੱਜਾਦ ਨਹੀਂ ਸੀ ।

ਉਹ...ਉਹ ਨਹੀਂ ਸੀ ।

ਉਹ ਪਿਆਰ ਸੀ, ਉਹ ਖਿੱਚ ਸੀ, ਉਹ ਪਿਆਸ ਸੀ, ਉਹ ਖੋਣ ਦੀ ਤਾਂਘ ਸੀ, ਉਹ ਪ੍ਰਾਪਤੀ ਦਾ ਜਤਨ ਸੀ । ਉਹ ਸਮੁੰਦਰ ਕੀ ਸੀ ? ਉਹ ਸੂਰਜ ਕੀ ਸੀ ?

ਉਹ ਕੰਪਾਰਟਮੈਂਟ ਦੀ ਇੜਕੀ ਵਿਚੋਂ ਜ਼ਰਾ ਕੁ ਝੁਕ ਕੇ ਖੜੀ, ਚੁੱਪ ਚਾਪ ਦੇਖੀ ਜਾ ਰਹੀ ਸੀ । ਤੇ ਉਸ ਦੇ ਉਤਾਰ ਚੜ੍ਹਾਉ, ਤੇ ਗੋਲਾਈਆਂ ਦੇ ਸਾਰੇ ਭੇਤ ਤੇ ਰਮਜ਼ਾਂ ਛਣ ਛਣ ਕੇ ਬਿਖਰ ਰਹੀਆਂ ਸਨ । ਉਹਨੂੰ ਜਾਪਿਆ ਉਹਦੀਆਂ ਅੱਖਾਂ ਵਿਚ ਓਹੀਓ ਜਜਬਾਤੀ ਹੁਲੂੜ ਹੈ, ਓਹੀਓ ਉਬਾਲ ਹੈ, ਓਹੀਓ ਸ਼ੋਰ ਹੈ, ਤੇ ਸਭ ਦੀ ਤਹਿ ਵਿਚ ਧੀਮੀ ਧੀਮੀ ਸੁਲਗਦੀ ਆਂਚ...ਜਿਹਦੀ ਕਲਪਨਾ ਨਾਲ ਹੀ ਉਹਦੇ ਮੱਥੇ ਤੇ ਕੁਝ ਤੁਪਕੇ ਐਉਂ ਉਭਰ ਆਏ ਜਿਵੇਂ ਸਮੁੰਦਰ ਤੋਂ ਕੁਹਰਾ ਉਠ ਰਿਹਾ ਹੋਵੇ ।

“ਤੁਸੀਂ ਓਥੇ ਕਿੰਨੇ ਚਿਰ ਵਿਚ ਐਮ.ਆਰ.ਸੀ.ਜੀ.ਓ. ਕਰ ਲਓਗੇ ?”

“ਇਹ ਤਾਂ ਕਹਿਣਾ ਮੁਸਕਲ ਹੈ ।”

ਇਹ ਸਵਾਲ ਉਹ ਨਹੀਂ ਸੀ ਜਿਹੜਾ ਉਹ ਕਰਨਾ ਚਾਹੁੰਦਾ ਸੀ ।

ਜਵਾਬ ਵੀ ਉਹ ਨਹੀਂ ਸੀ ਜਿਹੜਾ ਉਹਨੂੰ ਲੋੜੀਂਦਾ ਸੀ ।

“ਤੁਸੀਂ ਮੈਨੂੰ ਕਿਉਂ ਸੱਦਿਆ ਸੀ ?” ਇਹ ਸਵਾਲ ਉਹਨੇ ਐਉਂ ਕੀਤਾ ਜਿਵੇਂ ਆਪਣੇ ਆਉਣ ਦੀ ਸਫ਼ਾਈ ਭਾਲ ਰਿਹਾ ਹੋਵੇ ।

ਜਾਂ ਸ਼ਬਦ ਉਹਨੂੰ ਚਕਮਾ ਦੇ ਰਹੇ ਸਨ, ਜਾਂ ਉਹ ਸਵਾਲ ਜਿਹੜਾ ਉਹ ਕਰਨਾ ਚਾਹੁੰਦਾ ਸੀ, ਸ਼ਬਦਾਂ ਦੀ ਪਕੜ ਤੋਂ ਬਾਹਰ ਸੀ, ਉਹਦਾ ਸਵਾਲ ਸ਼ਾਇਦ ਸ਼ਬਦਾਂ ਤੋਂ ਸ਼ਰਮਾ ਦਿਹਾ ਸੀ ।

“ਤੁਸੀਂ ਰਾਜੀ ਹੋ ?” ਏਨੀ ਦੇਰ ਬਾਅਦ ਉਹਨੇ ਪੁੱਛਿਆ ।

“ਰਾਜੀ ? ਹਾਂ, ਰਾਜੀ ਹਾਂ...ਮੈਂ ਸੁਣਿਆ ਹੈ ਤੁਸੀਂ ਸ਼ਾਦੀ ਕਰ ਰਹੇ ਹੋ ?”

ਉਹਨੇ ਉਹਨੂੰ ਸਿਰ ਤੋਂ ਪੈਰਾਂ ਤਕ ਇਕ ਅਜਿਹੀ ਨਜ਼ਰ ਨਾਲ ਦੇਖਦਿਆਂ ਪੁੱਛਿਆ, ਜਿਹਦੇ ਵਿਚੋਂ ਅਤ੍ਰਿਪਤੀਆਂ ਦਾ ਲਾਵਾ ਉੱਬਲ ਰਿਹਾ ਸੀ ।

ਜਵਾਬ...ਉਹਨੇ ਆਪਣੀਆਂ ਨਜ਼ਰਾਂ ਆਪਣੇ ਪੈਰਾਂ ਵਿਚ ਗੱਡ ਲਈਆਂ ।

“ਲੰਦਨ ਵਿਚ ਕੋਈ ਹੈ ਤੁਹਾਡਾ ?” (ਕਾਸ਼ ਲੰਦਨ ਵਿਚ ਇਹਦਾ ਕੋਈ ਨਾ ਹੋਵੇ)

“ਪਾਪਾ ਇਹਨੀਂ ਦਿਨੀਂ ਓਥੇ ਹੀ ਹਨ, ਤੇ ਮੇਰੇ ਚਾਚੇ ਦਾ ਪੱਤ ਭਰਾ...”

ਅੱਗੇ ਸੁਣਨ ਦੀ ਤਾਬ ਉਸ ਵਿਚ ਨਹੀਂ ਸੀ, ਤੇ ਸ਼ਾਇਦ ਅੱਗੇ ਕਹਿਣ ਦੀ ਤਾਬ ਵੀ ਉਸ ਵਿਚ ਨਹੀਂ ਸੀ। ਉਸ ਛਿਨ ਉਹਦਾ ਜੀਅ ਕੀਤਾ ਉਹ ਜਾਰ ਕਤਾਰ ਰੋ ਪਵੇ।

ਤੁਹਾਡਾ ਓਥੇ ਕੋਈ ਨਹੀਂ, ਕੋਈ ਵੀ ਨਹੀਂ।

ਮੇਰਾ ਕੋਈ ਨਹੀਂ...

ਮੈਂ ਵੀ ਨਹੀਂ ਹਾਂ...

ਉਹਨੇ ਮਹਿਸੂਸ ਕੀਤਾ ਉਹ ਸੱਜਾਦ ਦੀ ਬਾਂਹ ਵਿਚ ਬਾਂਹ ਪਾਈ ਨਿਊਯੋਰਕ ਦੀਆਂ ਖਿੜੀਆਂ ਰੋਸ਼ਨੀਆਂ ਵਿਚੋਂ ਲੰਘਦੀ ਨਸ਼ਿਆਈ, ਮੰਤਰ-ਮੁਗਧ ਹੋਈ ਚੱਲ ਰਹੀ ਹੈ। ਆਹਿਸਤਾ ਆਹਿਸਤਾ ਉਹਦੇ ਸਰੀਰ ਦਾ ਨਿੱਘ ਅੱਗੇ ਉਹਦੇ ਸਰੀਰ ਵਿਚ ਧਸਿਆ ਆ ਰਿਹਾ ਹੈ। ਉਹਦੇ ਸਰੀਰ ਦੀ ਸੁਗੰਧ...

ਬੰਮ੍ਹ ਜਾ, ਸਮਿਆ, ਬੰਮ੍ਹ ਜਾ।

ਸੁਗੰਧ। ਸੱਜਾਦ ਇਕ ਸੁਗੰਧ ਵਾਂਗ ਆਇਆ ਸੀ। ਸੁਗੰਧ ਦਾ ਸਰੀਰ ਕਿਥੇ ਹੈ?

ਟਰੇਨ ਦੀ ਰਫ਼ਤਾਰ ਨਾਲ ਕਦਮ ਮੇਲ ਕੇ ਕਿੰਨੀ ਦੂਰ ਤੁਰਿਆ ਜਾ ਸਕਦਾ ਹੈ?

ਉਹਦੀ ਪਤਨੀ ਆਪਣੇ ਅੰਦਰ ਹੀ ਅੰਦਰ ਜ਼ਰਾ ਕੁ ਕੰਬੀ, ਉਹ ਆਪ ਵੀ ਹਿੱਲਿਆ। ਉਹਦੇ ਪੈਰ ਉਹਦੀ ਪਤਨੀ ਦੇ ਪੈਰਾਂ ਤੇ ਜਾ ਟਿਕੇ।

ਉਹ ਮੁੜੀ। ਉਹਨੇ ਵੀ ਪਾਸਾ ਬਦਲਿਆ।

ਦੋਵੇਂ ਹੁਣ ਅਧ-ਖੁਲ੍ਹੀਆਂ ਅੱਖਾਂ ਨਾਲ ਇਕ ਦੂਜੇ ਵਲ ਤੱਕ ਰਹੇ ਸਨ। ਉਹਨੇ ਬਾਂਹ ਵਧਾ ਕੇ ਉਹਨੂੰ ਆਪਣੇ ਵਲ ਖਿੱਚਿਆ ਤੇ ਜੱਫੀ ਵਿਚ ਘੁੱਟ ਲਿਆ।

ਡਾਰਲਿੰਗ!

ਡਾਰਲਿੰਗ!

ਉਹਦੇ ਹੱਥ ਉਹਦੀ ਗਰਦਣ ਤੋਂ ਉੱਤਰਦੇ ਹੋਏ ਉਹਦੀ ਪਿੱਠ ਉੱਤੇ, ਬਰੋਸੀਅਰ ਦੀ ਹੁੱਕ ਨਾਲ ਖੇਡਣ ਲੱਗੇ। ਅੱਗ...ਛਿਨ...ਜਜਬੇ ਤੇ...ਕੁਝ ਦੇਰ ਬਾਅਦ ਉਹਦਾ ਮੂੰਹ ਉਸੇ ਖਿੜਕੀ ਵਲ ਸੀ ਤੇ ਉਹਦਾ ਮੂੰਹ ਉਸ ਖੂਬਸੂਰਤ ਵਾਰਡਰੋਬ ਵਲ... ਉਹ ਡੂੰਘੇ ਡੂੰਘੇ ਸਾਹ ਲੈਂਦਾ ਨੀਂਦ ਵਿਚ ਡੁੱਬ ਗਿਆ।

ਉਹ ਨਰਮ ਨਰਮ ਪਰ ਡੂੰਘੇ ਸਾਹ ਲੈਂਦੀ ਸੌਂ ਗਈ।

ਤੀਜੀ ਮੰਜਲ ਦੇ ਇਕੱਲੇ ਕਮਰੇ ਦੀ ਹਰਿਆਈ ਦੀ ਭਾਅ ਮਾਰਦੀ ਰੋਸ਼ਨੀ ਹਿਚਕਿਚਾ ਹਿਚਕਿਚਾ ਕੇ ਖਿੜਕੀ ਤੋਂ ਬਾਹਰ ਆਉਣੋਂ ਮਜਬੂਰ ਕਮਰੇ ਵਿਚ ਕੇਦ ਸੀ।

ਇੱਕ ਜ਼ਖਮ ਹੋਰ ਸਹੀ !

ਮਹਿੰਦਰ ਨਾਥ

ਰਾਤ ਦੇ ਲਗਪਗ ਸਾਢੇ ਦਸ ਵੱਜ ਚੁੱਕੇ ਸਨ। ਆਸਮਾਨ ਤਾਰਿਆਂ ਨਾਲ ਜਗਮਗਾ ਰਿਹਾ ਸੀ। ਏਥੇ ਦੂਰ ਸ਼ੇਵਾਜੀ ਪਾਰਕ ਲਾਗੇ ਸਮੁੰਦਰ ਦੀਆਂ ਲਹਿਰਾਂ ਕੰਢੇ ਨਾਲ ਟਕਰਾ ਰਹੀਆਂ ਸਨ। ਚੰਦ ਦੀ ਚਾਨਣੀ ਨਾਗੀਅਲ ਦੇ ਦਰਖਤਾਂ ਨੂੰ ਚੁੰਮ ਰਹੀ ਸੀ, ਤੇ ਮੈਂ ਕਿਤਾਬ ਪੜ੍ਹ ਰਿਹਾ ਸਾਂ। ਅਚਾਨਕ ਮੈਨੂੰ ਹਲਕੀ ਜ਼ਹੀ ਚਾਪ ਸੁਣਾਈ ਦਿਤੀ। ਮੈਂ ਕਿਤਾਬ ਤੋਂ ਨਜ਼ਰਾਂ ਹਟਾ ਕੇ ਦੇਖਿਆ। ਇਕ ਕੁੜੀ ਜਾ ਰਹੀ ਸੀ। ਕੁੜੀ ਏਨੀ ਆਕਰਸ਼ਕ ਸੀ ਕਿ ਉਹਦੀ ਸੂਰਤ ਦੇਖਣ ਨੂੰ ਜੀਅ ਮਚਲਿਆ। ਏਸ ਤੋਂ ਪਹਿਲਾਂ ਕਿ ਉਹ ਮੇਰੇ ਕਮਰੇ ਵਿਚੋਂ ਨਿਕਲ ਜਾਂਦੀ, ਮੈਂ ਚੀਕਿਆ, "ਸੁਣੋ ਤਾਂ।"

ਕੁੜੀ ਮੁੜੀ, ਮੇਰੇ ਵੱਲ ਤੱਕਿਆ ਤੇ ਬੋਲੀ, "ਤੁਸੀਂ ਮੈਨੂੰ ਬੁਲਾਇਐ ?"

"ਜੀ ਹਾਂ !"

ਉਹ ਹੌਲੀ ਹੌਲੀ ਤੁਰਦੀ ਮੇਰੇ ਕੋਲ ਆ ਗਈ।

"ਮੈਂ ਕਿਤੇ ਦੇਖਿਆ ਹੋਇਆ ਹੈ ਤੁਹਾਨੂੰ !"

"ਮੈਂ ਤੁਹਾਡੀ ਬਿਲਡਿੰਗ ਦੇ ਦੂਜੇ ਡਲੋਰ ਤੇ ਰਹਿੰਦੀ ਹਾਂ।"

"ਇਹ ਬਿਲਡਿੰਗ ਮੇਰੀ ਨਹੀਂ। ਕੀ ਕੰਮ ਸੀ ?"

"ਮੈਂ ਦੀਦੀ ਨੂੰ ਮਿਲਣ ਆਈ ਸੀ।" ਕੁੜੀ ਨੇ ਮੇਰੇ ਵਲ ਨੀਝ ਨਾਲ ਤਕਦਿਆਂ ਕਿਹਾ।

"ਉਹ ਤਾਂ ਪੇਕੇ ਗਏ ਹੋਏ ਹਨ।" ਮੈਂ ਕਿਹਾ। "ਕੀ ਚਾਹੀਦਾ ਹੈ ਤੁਹਾਨੂੰ ?"

"ਰਤਾ ਕੁਦਹੀਂ।" ਉਹਨੇ ਡੋਟਾ ਜਿਹਾ ਚਮਚਾ ਦਿਖਾਉਂਦਿਆਂ ਕਿਹਾ।

ਮੈਂ ਚਮਚਾ ਦੇਖਿਆ ਤੇ ਮੇਰੀ ਨਿਗਾਹ ਫੇਰ ਕੁੜੀ ਦੇ ਸਿਰ ਤੋਂ ਪੈਰਾਂ ਤਕ ਘੁੰਮ ਗਈ।

ਜੋ ਕੁਝ ਮੈਂ ਦੇਖ ਚੁੱਕਾ ਸਾਂ ਉਸ ਵਿਚ ਗੋਰੇ ਰੰਗ ਤੇ ਲੰਮੇ ਨੱਕ ਤੋਂ ਬਿਨਾਂ ਹੋਰ ਕੋਈ ਵਾਧਾ ਨਾ ਹੋਇਆ। ਡੋਟਾ ਜਿਹਾ ਮੱਥਾ ਤੇ ਡੋਟੀਆਂ ਡੋਟੀਆਂ ਅੱਖਾਂ ਰਤਾ ਜ਼ਹੀਨ ਜ਼ਹੀਆਂ।

“ਤੁਹਾਡਾ ਨਾਉਂ ਪੁੱਛ ਸਕਦਾ ਹਾਂ ?”

“ਵੀਨਾ ।”

“ਨਾਉਂ ਤਾਂ ਬਹੁਤ ਸੋਹਣਾ ਹੈ । ਤੁਹਾਨੂੰ ਸਤਾਰ ਵਜਾਉਣ ਦਾ ਸੌਂਕ ਹੈ ?”

“ਸੌਂਕ ਤਾਂ ਬਹੁਤ ਸਾਰੇ ਹਨ, ਪਰ ਪੂਰੇ ਨਹੀਂ ਹੁੰਦੇ । ਉਝ ਸੰਗੀਤ ਨਾਲ ਮੇਰਾ ਦੂਰ ਦਾ ਵੀ ਵਾਸਤਾ ਨਹੀਂ । ਤੁਸੀਂ ਕਿਹੜੀ ਕਿਤਾਬ ਪੜ੍ਹ ਰਹੇ ਹੋ ?”

“ਹਿੰਦੀ ਦਾ ਇਕ ਨਾਵਲ ।”

“ਮੈਨੂੰ ਪੜ੍ਹਨ ਲਈ ਦੇ ਦਿਉਗੇ ?”

“ਤੁਸੀਂ ਮੇਰੇ ਨਾਉਂ ਤੋਂ ਵਾਕਫ਼ ਹੋ ਕਿ ਆਪਣੀ ਜਾਣ ਪਛਾਣ ਮੈਂ ਆਪ ਕਰਵਾਵਾਂ ?”

“ਤੁਹਾਡੇ ਦੋ ਨਾਵਲ ਪੜ੍ਹ ਚੁੱਕੀ ਹਾਂ ।”

“ਮਤਲਬ, ਤੁਸੀਂ ਮੇਰੀ ਫੈਨ ਹੋ !” ਮੈਂ ਖੁਸ਼ ਹੁੰਦਿਆਂ ਕਿਹਾ ।

“ਕੁਝ ਵੀ ਸਮਝ ਲਓ । ਮੈਂ ਤੁਹਾਨੂੰ ਆਉਂਦਿਆਂ ਜਾਂਦਿਆਂ ਕਈ ਵਾਰ ਦੇਖਿਆ ਹੈ । ਹੁਣ ਚਲਦੀ ਹਾਂ । ਮਮੀ ਉੱਪਰ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ ।”

ਇਹ ਕਹਿ ਕੇ ਉਹ ਛੇਤੀ ਨਾਲ ਕਮਰੇ ਤੋਂ ਬਾਹਰ ਨਿਕਲ ਗਈ ।

ਅਸਲ ਵਿਚ ਵੀਨਾ ਦੀ ਗਿਣਤੀ ਸੁਹਣੀਆਂ ਕੁੜੀਆਂ ਵਿਚ ਨਹੀਂ ਕੀਤੀ ਜਾ ਸਕਦੀ । ਇਸ ਲਈ ਮੈਂ ਉਹਦੇ ਸਰੀਰ ਦੀਆਂ ਗੋਲਾਈਆਂ, ਮੇੜਾਂ ਤੇ ਬਹੁਤਾ ਸਮਾਂ ਨਾ ਖਰਚ ਕੀਤਾ । ਇਕ ਸਰਸਰੀ ਜਿਹੀ ਝਾਤ ਪਾ ਕੇ ਮਨ ਸਮਝਾ ਲਿਆ ਕਿ ਇਸ ਕੁੜੀ ਬਾਰੇ ਬਹੁਤਾ ਸੋਚਣਾ, ਸਮਾਂ ਹੀ ਗਾਲਣਾ ਹੈ ।

ਇਕ ਦੋ ਦਿਨ ਗੁਜਰ ਗਏ । ਵੀਨਾ ਨਾ ਆਈ । ਉਹ ਆ ਵੀ ਜਾਂਦੀ ਤਾਂ ਕੀ ਹੈ ਜਾਣਾ ਸੀ ।

ਮੇਰਾ ਦਸਤੂਰ ਇਹ ਹੈ ਕਿ ਰਾਤ ਦਾ ਖਾਣਾ ਖਾ ਕੇ ਪੜ੍ਹਦਾ ਹਾਂ, ਕਦੇ ਕਦੇ ਖਿੜਕੀ ਤੋਂ ਬਾਹਰ ਦੇ ਦ੍ਰਿਸ਼ ਦੇਖਦਾ ਹਾਂ, ਮੇਰੀ ਖਿੜਕੀ ਤੋਂ ਰਤਾ ਕੁ ਵਿੱਥ ਤੇ ਦੋ ਨਾਰੀਅਲ ਦੇ ਦਰਖਤ ਲੰਮੀਆਂ ਲੰਮੀਆਂ ਗਰਦਣਾਂ ਚੁੱਕੀ ਦੋ ਦੋਸਤਾਂ ਵਾਂਗ ਇਕ ਦੂਜੇ ਨੂੰ ਦੇਖਦੇ ਰਹਿੰਦੇ ਹਨ, ਨਾ ਆਪਸ ਵਿਚ ਲੜਦੇ ਹਨ, ਨਾ ਝਗੜਦੇ ਹਨ । ਉਸ ਨੀਲੇ ਅਸਮਾਨ ਦੇ ਬੱਲੇ, ਏਸ ਜ਼ਮੀਨ ਦੇ ਉੱਪਰ ਉਹਨਾਂ ਦੋਹਾਂ ਦੀ ਦੋਸਤੀ ਵਿਚ ਕੋਈ ਫਰਕ ਨਹੀਂ ਆਇਆ । ਹਾਂ ਜਦ ਕਦੇ ਜ਼ੋਰ ਦੀ ਹਵਾ ਚਲਦੀ ਹੈ ਤਾਂ ਦੋਵੇਂ ਦੋਸਤ ਆਪਣੀਆਂ ਬਾਹਵਾਂ ਫੈਲਾ ਕੇ ਇਕ ਦੂਜੇ ਨਾਲ ਲਿਪਟ ਜਾਂਦੇ ਹਨ, ਖੁਸ਼ੀ ਨਾਲ ਝੂਮਦੇ ਤੇ ਗਾਊਂਦੇ ਹਨ । ਠੀਕ ਉਸੇ ਵੇਲੇ ਮੈਨੂੰ ਛੇਰ ਹਲਕੀ ਜਿਹੀ ਚਾਪ ਸੁਣਾਈ ਦਿਤੀ ।

“ਨਮਸਤੇ ।”

ਮੈਂ ਮੁੜ ਕੇ ਦੇਖਿਆ । ਸਾਹਮਣੇ ਵੀਨਾ ਖੜੀ ਸੀ ।

“ਉ...ਤੁਸੀਂ ? ਤਸ਼ਰੀਛ ਰਖੋ ।” ਮੈਂ ਘੜੀ ਦੇਖੀ । ਰਾਤ ਦੇ ਸਾਢੇ ਦਸ ਵਜ ਚੁੱਕੇ ਸਨ ।

ਉਹ ਸੋਛੇ ਤੇ ਬੈਠ ਗਈ ।

“ਨਾ ਦੀਦੀ ਘਰ ਵਿਚ ਹੈ, ਨਾ ਦਹੀਂ ਮੇਰੇ ਕੋਲ ਹੈ । ਜਦੋਂ ਦੀ ਦੀਦੀ ਪੇਕੇ ਗਈ ਹੈ, ਮੈਂ ਹੋਟਲ ਵਿਚ ਖਾਣਾ ਖਾਂਦਾ ਹਾਂ...ਨਹੀਂ ਤਾਂ ਦਹੀਂ ਦਾ ਪ੍ਰਬੰਧ ਝੱਟ ਕਰ ਦਿੰਦਾ ।”

“ਮੈਂ ਦਹੀਂ ਲੈਣ ਨਹੀਂ ਆਈ । ਅੱਜ ਕਿਤਾਬ ਲੈਣ ਆਈ ਹਾਂ ।”

“ਤੁਹਾਡੇ ਸੌਕ ਦੀ ਦਾਦ ਦੇਣੀ ਪਵੇਗੀ । ਪੂਰੀ ਬਿਲਡਿੰਗ ਵਿਚ ਤੁਸੀਂ ਹੀ ਇਕ ਲੜਕੀ ਹੋ ਜਿਹਨੂੰ ਕਿਤਾਬਾਂ ਪੜ੍ਹਨ ਦਾ ਸੌਕ ਹੈ । ਬਹੁਤੀਆਂ ਕੁੜੀਆਂ ਤਾਂ ਫਿਲਮਾਂ ਦੇਖਦੀਆਂ ਹਨ ਜਾਂ ਆਪਸ ਵਿਚ ਲੜ ਕੇ ਵਕਤ ਖਰਾਬ ਕਰਦੀਆਂ ਹਨ !”

“ਧੰਨਵਾਦ, ਏਸ ਪਰਸੰਸਾ ਦਾ ।”

“ਮੈਂ ਬੜਾ ਜਿਹਾ ਮੂੰਹ-ਛਟ ਤੇ ਨਿੱਡਰ ਹਾਂ । ਜੇ ਤੁਸੀਂ ਬੁਰਾ ਨਾ ਮੰਨੋ ਤਾਂ ਅਰਜ਼ ਕਰ ਦਿਆਂ ਕਿ ਤੁਹਾਡੀ ਬੌਡੀ ਦਾ ਹੇਠਲਾ ਹਿੱਸਾ, ਕੁੱਲੇ, ਪੱਟ ਤੇ ਪਿੰਜਣੀਆਂ, ਬਹੁਤ ਆਕਰਸ਼ਕ ਹੈ ।

ਉਹ ਚੁੱਪ ਰਹੀ ।

“ਬੁਰਾ ਮੰਨ ਗਏ ?”

“ਜੀ ਨਹੀਂ । ਬੈਂਕ ਯੂ ਫਾਰ ਦ ਕੰਪਲੀਮੈਂਟ ।”

“ਕਿਹੜੀ ਕਿਤਾਬ ਪੜ੍ਹਨਾ ਪਸੰਦ ਕਰੋਗੇ ?”

“ਕੋਈ ਆਪਣੀ ਕਿਤਾਬ ਦੇ ਦਿਉ ।”

“ਤੁਹਾਡੀ ਉਮਰ ਕਿੰਨੀ ਹੋਵੇਗੀ ?”

“ਬੱਸ ਏਹੋ, ਵੀਹ ਇੱਕੀ ।”

“ਪਰ ਤੁਸੀਂ ਦਿਸਦੇ ਨਹੀਂ ਵੀਹ ਇੱਕੀ ਦੇ ।”

“ਬੈਂਕ ਯੂ !” ਭਲਾ ਉਸ ਵੇਲੇ ਬੈਂਕ ਯੂ ਕਹਿਣ ਦੀ ਕੀ ਲੋੜ ਸੀ !

“ਮੈਂ ਵਧੇਰੇ ਕਰ ਕੇ ‘ਸੈਕਸ’ ਤੇ ਲਿਖਦਾ ਹਾਂ । ਏਹੋ ਮੇਰਾ ਮਨ-ਭਾਉਂਦਾ ਵਿਸ਼ਾ ਹੈ ।”

“ਮੈਨੂੰ ਤੁਹਾਡੀ ਸੈਲੀ ਪਸੰਦ ਹੈ । ਤੁਸੀਂ ਖੁਲ੍ਹੇ ਕੇ ਸਾਰੀਆਂ ਗੱਲਾਂ ਕਹਿ ਦਿੰਦੇ ਹੋ ।”

ਮੈਂ ਬੈਂਕ ਯੂ ਕਹਿਣ ਹੀ ਵਾਲਾ ਸਾਂ ਪਰ ਚੁੱਪ ਰਿਹਾ । ਸ਼ਬਦਾਂ ਨੂੰ ਵਾਰ ਵਾਰ ਦੁਹਤਾਉਣਾ ਬੇਵਕੂਫ਼ੀ ਦੀ ਦਲੀਲ ਹੈ । ਮੈਂ ਅਲਮਾਰੀ ਵਿਚੋਂ ਇਕ ਨਾਵਲ ਕੱਢਿਆ

ਤੇ ਵੀਨਾ ਦੇ ਹਵਾਲੇ ਕਰ ਦਿਤਾ । “ਪੜ੍ਹਨ ਤੋਂ ਬਾਅਦ ਆਪਣੀ ਰਾਏ ਜ਼ਰੂਰ ਦੱਸਣਾ ।”

“ਜ਼ਰੂਰ ।”

“ਤੁਸੀਂ ਕਾਲਜ ਵਿਚ ਪੜ੍ਹਦੇ ਹੋ ?”

“ਪੜ੍ਹਦੀ ਸੀ । ਹੁਣ ਪੜ੍ਹਨਾ ਛੱਡ ਦਿਤਾ ।”

ਇਹ ਕਹਿ ਕੇ ਵੀਨਾ ਨੇ ਇਜਾਜ਼ਤ ਮੰਗੀ ।

...

...

...

ਏਸ ਤਰ੍ਹਾਂ ਵੀਨਾ ਮੇਰੇ ਕਮਰੇ ਵਿਚ ਆਉਣ ਲੱਗੀ । ਹੁਣ ਤਾਂ ਉਹ ਦਿਨ ਨੂੰ ਵੀ ਆ ਜਾਂਦੀ । ਇਹਨੂੰ ਮੇਰੀ ਚੰਗੀ ਆਦਤ ਕਹੋ ਜਾਂ ਬੁਰੀ ਮੈਂ ਲੋਕਾਂ ਦੀ ਪਰਸੰਸਾ ਲੋੜੋਂ ਬਹੁਤੀ ਕਰਦਾ ਹਾਂ । ਭਾਵ ਪਰਸੰਸਾ ਕਰਨ ਵਿਚ ਤੰਗਦਿਲੀ ਨਹੀਂ ਵਰਤਦਾ । ਸਾਇਦ ਇਸੇ ਲਈ ਲੋਕ ਮੇਰੇ ਨਾਲ ਬਹੁਤ ਛੇਤੀ ਹਿਲ ਮਿਲ ਜਾਂਦੇ ਹਨ, ਤੇ ਮੇਰੇ ਵਲ ਦੋਸਤੀ ਦਾ ਹੱਬ ਵਧਾਉਂਦੇ ਹਨ । ਵੀਨਾ ਨਾਲ ਵੀ ਮੇਰਾ ਵਰਤਾਉ ਸ਼ਾਇਦ ਇਸੇ ਤਰ੍ਹਾਂ ਦਾ ਸੀ । ਜਦ ਕਦੇ ਮੈਂ ਉਹਦੇ ਕੋਲ ਜਾਂਦਾ ਉਹ ਝੱਟ ਖੜੀ ਹੋ ਜਾਂਦੀ । ਉਹਦੇ ਨੱਕ ਦੀਆਂ ਸੰਵੇਦਨਸ਼ੀਲ ਨਾਸਾਂ ਫੜਕਣ ਲਗਦੀਆਂ, ਨਾ ਜਾਣੇ ਉਹ ਮੈਨੂੰ ਆਪਣੇ ਨੇੜੇ ਦੇਖ ਕੇ ਘਬਰਾ ਕਿਉਂ ਜਾਂਦੀ ਸੀ । ਮੈਂ ਏਸ ਘਬਰਾਹਟ ਦਾ ਕਾਰਨ ਕਦੇ ਨਾ ਪੁੱਛਿਆ ।

ਕਦੇ ਕਦੇ ਦਿਨ ਗੁਜਰਨ ਲਗਦੇ ਹਨ ਤਾਂ ਉਝੇ ਗੁਜਰ ਜਾਂਦੇ ਹਨ, ਬਿਨਾਂ ਕਿਸੇ ਹਾਦਸੇ ਦੇ । ਕੋਈ ਆਉਂਦਾ ਹੈ, ਚਲਾ ਜਾਂਦਾ ਹੈ । ਦਿਲ ਤੇ ਕੋਈ ਅਸਰ ਨਹੀਂ ਹੁੰਦਾ । ਸੂਰਜ ਚੜ੍ਹਦਾ ਹੈ, ਢਲਦਾ ਹੈ । ਰਾਤ ਆਉਂਦੀ ਹੈ, ਚੰਦ ਉੱਭਰਦਾ ਹੈ, ਤਾਰੇ ਚਮਕਦੇ ਹਨ । ਨਾਰੀਅਲ ਦੇ ਦਰਖਤ ਆਪਸ ਵਿਚ ਕੰਨਛੂਸੀਆਂ ਕਰਦੇ ਹਨ । ਲੋਕ ਪੌੜੀਆਂ ਤੋਂ ਉਤਰਦੇ ਹਨ, ਚੜ੍ਹਦੇ ਹਨ, ਕੋਈ ਕਿਸੇ ਨੂੰ ਗਾਹਲਾਂ ਦਿੰਦਾ ਹੈ, ਬੱਚਿਆਂ ਪਿਛੇ ਲੜਾਈਆਂ ਹੁੰਦੀਆਂ ਹਨ, ਤੀਵੀਆਂ ਬਾਹਰ ਨਿਕਲ ਆਉਂਦੀਆਂ ਹਨ, ਇਕ ਦੂਜੇ ਨੂੰ ਏਨੀਆਂ ਗੰਦੀਆਂ ਗਾਹਲਾਂ ਦਿੰਦੀਆਂ ਹਨ ਕਿ ਚੰਗੀਆਂ ਖਾਸੀਆਂ ਅੰਰਤਾਂ ਤੋਂ ਨਫਰਤ ਹੋ ਜਾਂਦੀ ਹੈ । ਤੀਵੀਆਂ ਗਾਹਲਾਂ ਬਕ ਬਕ ਕੇ ਥੱਕ ਜਾਂਦੀਆਂ ਹਨ, ਫੇਰ ਆਪਣੇ ਕਮਰਿਆਂ ਵਿਚ ਚਲੀਆਂ ਜਾਂਦੀਆਂ ਹਨ ।

ਵੀਨਾ ਵੀ ਉਸੇ ਤਰ੍ਹਾਂ ਆਉਂਦੀ ਰਹੀ ਤੇ ਜਾਂਦੀ ਰਹੀ । ਦਰਦ ਦੀ ਲਹਿਰ ਨਾ ਉੱਭਰੀ ਨਾ ਵਧੀ । ਨਾ ਕੋਈ ਨੇੜੇ ਆਇਆ ਨਾ ਦੂਰ ਗਿਆ । ਦਿਲ ਧੜਕਿਆ ਚਰੂਰ ਪਰ ਉਹਦੀ ਰਫ਼ਤਾਰ ਵਿਚ ਤੇਜ਼ੀ ਤੇ ਦਿੜ੍ਹੂਤਾ ਨਾ ਆਈ । ਬੱਸ ਇਕ ਹੀ ਰਫ਼ਤਾਰ ਨਾਲ ਧੜਕਦਾ ਰਿਹਾ । ਜਿਸ ਤਰ੍ਹਾਂ ਉਹਨੂੰ ਧੜਕਣਾ ਚਾਹੀਦਾ ਹੈ, ਭਾਵ ਕੇਵਲ ਜਿਉਂਦੇ ਰਹਿਣ ਲਈ ।

ਫੇਰ ਇਕ ਦਿਨ ਵੀਨਾ ਤੁਸੀਂ ਨੱਸੀ ਮੇਰੇ ਕਮਰੇ ਵਿਚ ਆਈ, “ਅਸੀਂ ਏਥੋਂ ਜਾ ਰਹੇ ਹਾਂ !”

“ਇਹ ਗੱਲ ਖੁਸ਼ੀ ਦੀ ਹੈ ਕਿ ਗਾਮ ਦੀ ?”

“ਤੁਸੀਂ ਦੱਸੋ ਨਾ !”

“ਇਸ ਬਿਲਡਿੰਗ ਤੋਂ ਬਾਹਰ ਚਲੋ ਜਾਣਾ ਹੀ ਖੁਸ਼ੀ ਦੀ ਨਿਸ਼ਾਨੀ ਹੈ ।”

“ਕਿਉਂ ?”

“ਚਾਰੋਂ ਪਾਸੇ ਏਨੀ ਗੰਦਗੀ ਹੈ ਕਿ ਦਮ ਘੁਟਣ ਲਗਦਾ ਹੈ ! ਖੈਰ, ਤੁਸੀਂ ਕਦ ਜਾ ਰਹੇ ਹੋ ?”

“ਚਾਰ ਮਹੀਨੇ ਬਾਅਦ...ਮੇਰੇ ਡੈਡੀ ਨੇ ਬੋਰੀਵਲੀ ਵਿਚ ਇਕ ਡਾਕਲੈਟ ਖਰੀਦ ਲਿਆ ਹੈ । ਉਹ ਡਾਕਲੈਟ ਤਿੰਨ ਮਹੀਨੇ ਵਿਚ ਤਿਆਰ ਹੋ ਜਾਵੇਗਾ । ਉਸ ਪਿਛੋਂ ਅਸੀਂ ਏਥੋਂ ਸ਼ਿਫ਼ਟ ਹੋ ਜਾਵਾਂਗੇ । ਅਸੀਂ ਉਪਰ ਵਾਲਾ ਕਮਰਾ ਖਾਲੀ ਕਰ ਦਿਆਂਗੇ । ਜੇ ਤੁਹਾਡਾ ਕੋਈ ਦੋਸਤ ਸਾਡਾ ਕਮਰਾ ਲੈਣਾ ਚਾਹੇ ਤਾਂ ਲੈ ਸਕਦਾ ਹੈ ।”

“ਕਿੱਡਾ ਵੱਡਾ ਕਮਰਾ ਹੈ ?”

“ਤੁਹਾਡੇ ਵਾਲੇ ਕਮਰੇ ਤੋਂ ਜ਼ਰਾ ਕੁ ਵੱਡਾ ਹੋਵੇਗਾ । ਬਾਲਕਨੀ ਵੀ ਹੈ । ਤੁਸੀਂ ਕਮਰਾ ਦੇਖ ਸਕਦੇ ਹੋ । ਚੱਲੋ ਨਾ ।”

“ਉਪਰ ਕੌਣ ਹੈ ?”

“ਕੋਈ ਵੀ ਨਹੀਂ !”

“ਤੁਹਾਡੀ ਮਮੀ ?”

“ਬਾਹਰ ਗਈ ਹੋਈ ਹੈ ।”

“ਡੈਡੀ ?”

“ਦਫ਼ਤਰ ।”

“ਤੁਹਾਡਾ ਭਰਾ ?”

“ਕੰਮ ਤੇ ਗਿਆਂ ।”

“ਤੂੰ ਏਸ ਵੇਲੇ ਘਰ ਇਕੱਲੀ ਹੈਂ ?”

“ਜੀ ਹਾਂ । ਚਲੋ ਉਪਰ ।”

ਨਾ ਜਾਣੇ ਮੈਂ ਕੀ ਦੇਖਿਆ ਜਿਹਨੇ ਮੈਨੂੰ ਉਪਰ ਜਾਣ ਲਈ ਮਜਬੂਰ ਨਾ ਕੀਤਾ । ਇੱਕੀ ਬਾਈ ਸਾਲ ਦੀ ਜੁਆਨ ਕੁੜੀ ਜੇ ਤੁਹਾਨੂੰ ਕਹੇ ਚਲੋ ਉਪਰ...ਤੇ ਨਾਲ ਹੀ ਇਹ ਕਹੇ ਕਿ ਮੈਂ ਇਕੱਲੀ ਹਾਂ...! ਮਮੀ, ਡੈਡੀ, ਤੇ ਭਾਈ ਸਭ ਬਾਹਰ ਗਏ ਹੋਏ ਹਨ, ਤਾਂ ਤੁਸੀਂ ਜ਼ਰੂਰ ਕੁੜੀ ਦੇ ਨਾਲ ਜਾਓਗੇ, ਪਰ ਮੈਂ ਨਾ ਗਿਆ । ਤੁਸੀਂ ਸਮਝ ਗਏ ਨਾ ਮੇਰੀ ਗੱਲ ? ਕੁੜੀ ਵਿਚ ਕੁਝ ਹੋਣਾ ਚਾਹੀਦਾ ਹੈ । ਸ਼ਾਇਦ ਉਸ ਵਿਚ

ਸਭ ਕੁਝ ਸੀ, ਜਿਹੜਾ ਮੈਨੂੰ ਨਜ਼ਰ ਨਾ ਆਇਆ ਤੇ ਜੋ ਕੁਝ ਮੈਨੂੰ ਨਜ਼ਰ ਆਇਆ ਉਹ ਨਾ ਹੋਣ ਦੇ ਬਰਾਬਰ ਸੀ !

“ਪਹਿਲਾਂ ਇਹ ਦੱਸੋ ਪਗੜੀ ਕੀ ਹੋਵੇਗੀ ?”

“ਬੱਸ ਏਹੀ ਪੰਦਰਾਂ ਹਜ਼ਾਰ ਰੂਪਏ ।”

“ਤਾਂ ਪਹਿਲਾਂ ਮੈਂ ਕਿਸੇ ਦੋਸਤ ਨਾਲ ਗੱਲ ਕਰ ਲਵਾਂ, ਫੇਰ ਪਤਾ ਦੇਵਾਂਗਾ ।”

ਉਹ ਮੂੰਹ ਲਟਕਾ ਕੇ ਚਲੀ ਗਈ ਤੇ ਮੈਂ ਕੁਰਸੀ ਵਿਚ ਧਸ ਗਿਆ। ਮੈਂ ਸੋਚਦਾ ਜ਼ਿਆਦਾ ਹਾਂ, ਅਮਲ ਘੱਟ ਕਰਦਾ ਹਾਂ। ਸੋਚਣ ਦੀ ਕ੍ਰਿਆ ਬਹੁਤ ਅੰਖੀਂ ਤੇ ਦੁਖਦਾਈ ਹੁੰਦੀ ਹੈ। ਦੁਨੀਆ ਵਿਚ ਸਭ ਤੋਂ ਅੰਖਾ ਕੰਮ ਸੋਚਣਾ ਹੈ, ਤੇ ਜੋ ਕੁਝ ਮੈਂ ਸੋਚਿਆ ਸੀ, ਠੀਕ ਹੀ ਸੋਚਿਆ ਸੀ।

...

...

...

ਤਿੰਨ ਮਹੀਨੇ ਬੀਤ ਗਏ। ਇਕ ਵਾਰ ਫੇਰ ਵੀਨਾ ਆਈ ਤੇ ਕਹਿਣ ਲੱਗੀ। “ਕਲੂ ਨੂੰ ਅਸੀਂ ਜਾ ਰਹੇ ਹਾਂ। ਏਥੋਂ ਜਾਣ ਨੂੰ ਮੇਰਾ ਜੀਅ ਨਹੀਂ ਕਰਦਾ। ਕੀ ਕਰਾਂ। ਮਾਤਾ ਪਿਤਾ ਮਜਬੂਰ ਕਰ ਰਹੇ ਹਨ। ਉਹ ਜਗਾਹ ਬਹੁਤ ਖੁਲ੍ਹੀ ਹੈ। ਮਕਾਨ ਸਾਫ਼ ਤੇ ਸੁਥਰਾ ਹੈ। ਏਸ ਬਿਲਡਿੰਗ ਦੀ ਤਰ੍ਹਾਂ ਗੰਦਾ ਨਹੀਂ। ਫੇਰ ਵੀ...”

“ਫੇਰ ਵੀ ਕੀ...?”

“ਜੀਅ ਨਹੀਂ ਲਗਣਾ ।”

“ਕਿਉਂ ?”

“ਬਚਪਨ ਦੀਆਂ ਸਹੇਲੀਆਂ ਏਥੇ ਹੀ ਰਹਿੰਦੀਆਂ ਹਨ... ਓਥੇ ਸਾਇਦ ਦਿਲ ਨਾ ਲੱਗੇ ।”

“ਦਿਲ ਲਾਉਣ ਦਾ ਜਤਨ ਕਰਨਾ ।”

“ਜਤਨ ਤਾਂ ਕਰਾਂਗੀ, ਪਰ ਇਹ ਨਾਮੁਰਾਦ ਦਿਲ ਕਿਸੇ ਦੀ ਸੁਣਦਾ ਨਹੀਂ। ਆਪਣੀ ਹੀ ਕਰਦਾ ਹੈ। ਮੈਂ ਛੋਨ ਕਰਾਂਗੀ ਤੁਹਾਨੂੰ। ਤੁਸੀਂ ਜਵਾਬ ਤਾਂ ਦਿਓਗੇ ਨਾ ?”

“ਭਲਾ ਤੁਸੀਂ ਛੋਨ ਕਰੋ ਤੇ ਮੈਂ ਜਵਾਬ ਨਾ ਦਿਆਂ। ਇਹ ਕਿਵੇਂ ਹੋ ਸਕਦਾ ਹੈ ਵੀਨਾ ?” ਮੈਂ ਗੱਲ ਵਧਾਉਣ ਦੀ ਕੋਸ਼ਿਸ਼ ਕੀਤੀ।

“ਤੁਸੀਂ ਛਰੇਬ ਦੇਣਾ ਖੂਬ ਜਾਣਦੇ ਹੋ ।” ਸਾਇਦ ਵੀਨਾ ਨੇ ਜੋ ਕੁਝ ਕਹਿਣਾ ਸੀ ਉਹ ਕਹਿ ਦਿੱਤਾ, ਪਰ ਮੈਂ ਕਦ ਤ੍ਰਭਕਣ ਵਾਲਾ ਸਾਂ।

“ਮੈਂ ਤੁਹਾਨੂੰ ਛਰੇਬ ਨਹੀਂ ਦੇ ਰਿਹਾ, ਆਪਣੇ ਆਪ ਨੂੰ ਛਰੇਬ ਦੇ ਰਿਹਾ ਹਾਂ, ਵੀਨਾ ! ਜ਼ਿੰਦਗੀ ਵਿਚ ਜਿਉਂਦੇ ਰਹਿਣ ਲਈ ਮੈਂ ਇਕ ਹੀ ਨੁਸਖਾ ਕੱਢਿਆ ਹੈ, ਜਿਹੜਾ ਬਹੱਦ ਸਫਲ ਹੈ ।”

“ਕੀ ?”

“ਜਿਉਣ ਲਈ ਆਪਣੇ ਆਪ ਨੂੰ ਡਰੇਬ ਦਿਉ ।”

ਸ਼ਾਇਦ ਉਹ ਮੇਰੀ ਗੱਲ ਨਹੀਂ ਸਮਝੀ ।

“ਹੁਣ ਇਜਾਜ਼ਤ ਚਾਹੁੰਗੀ”, ਤੇ ਉਹ ਚਲੀ ਗਈ ।

ਕਹਾਣੀ ਏਥੇ ਵੀ ਮੁੱਕ ਸਕਦੀ ਸੀ, ਪਰ ਏਥੇ ਮੁੱਕੀ ਨਾ । ਕੁਝ ਮਹੀਨੇ ਗੁਜ਼ਰ ਗਏ । ਵੀਨਾ ਦਾ ਇਕ ਦੋ ਵਾਰ ਡੋਨ ਆਇਆ । ਇਕ ਵਾਰ ਉਹਨੇ ਕਿਹਾ, “ਮੈਂ ਤੁਹਾਨੂੰ ਇਕ ਜ਼ਰੂਰੀ ਗੱਲ ਕਹਿਣੀ ਹੈ ।” ਮੈਂ ਕਿਹਾ, “ਕਹੋ !” ਕਹਿਣ ਲੱਗੀ, “ਫੋਨ ਤੇ ਨਹੀਂ, ਤੁਹਾਡੇ ਘਰ ਆ ਕੇ ।” ਮੈਂ ਕਿਹਾ, “ਚਲੋ ਆਓ !”

ਫੇਰ ਇਕ ਦਿਨ ਵੀਨਾ ਆ ਗਈ ।

“ਦੀਦੀ ਕਿਥੇ ਹੈ ?”

“ਦੂਜੇ ਕਮਰੇ ਵਿਚ ।”

“ਪਹਿਲਾਂ ਦੀਦੀ ਨਾਲ ਗੱਲ ਬਾਤ ਕਰ ਲਵਾਂ । ਫੇਰ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੀ ।”

ਇਹ ਕਹਿ ਕੇ ਉਹ ਦੂਜੇ ਕਮਰੇ ਵਿਚ ਗਈ, ਅੱਧੇ ਘੰਟੇ ਬਾਅਦ ਵਾਪਸ ਆਈ ।

“ਤੁਹਾਥੋਂ ਸਲਾਹ ਲੈਣੀ ਹੈ । ਤੁਸੀਂ ਉਮਰ ਵਿਚ ਮੈਥੋਂ ਵੱਡੇ ਹੋ । ਤਜਰਬਾਕਾਰ ਵੀ ਹੋ । ਪੰਦਰਾਂ ਦਿਨ ਹੋਏ ਮੇਰੇ ਭਰਾ ਦੀ ਸ਼ਾਦੀ ਹੋਈ ਸੀ । ਮੈਂ ਸ਼ਰਮਿੰਦੀ ਹਾਂ ਕਿ ਤੁਹਾਨੂੰ ਬੁਲਾ ਨਾ ਸਕੀ । ਮੁਆਫੀ ਚਾਹੁੰਦੀ ਹਾਂ । ਏਸ ਸ਼ਾਦੀ ਵਿਚ ਇਕ ਲੜਕੇ ਨਾਲ ਮੁਲਾਕਾਤ ਹੋਈ । ਤੇ ਬੱਸ ‘ਲਵ ਐਟ ਡਸਟ ਸਾਈਟ’ ਵਾਲੀ ਬੀਤੀ ।”

“ਇਹ ਤਾਂ ਖੁਸ਼ੀ ਦੀ ਗੱਲ ਹੈ । ਹੁਣ ਸ਼ਾਦੀ ਕਰ ਲਓ ।”

“ਸ਼ਾਦੀ ਨਹੀਂ ਹੋ ਸਕਣੀ ।”

“ਕਿਉਂ ?”

“ਉਹ ਪੰਜਾਬੀ ਹੈ, ਅਸੀਂ ਸਿੰਘੀ ਹਾਂ ।”

“ਤਾਂ ਕੀ ਹੋਇਆ ? ਪਹਿਲਾਂ ਇਹ ਦੱਸੋ ਮੁੰਡਾ ਤੁਹਾਨੂੰ ਪੰਦਰਾਂ ਹੈ ?”

“ਬਹੁਤ !”

“ਨੌਕਰ ਹੈ ?”

“ਹਾਂ ।”

“ਕਿਥੇ ਰਹਿੰਦਾ ਹੈ ?”

“ਦਿੱਲੀ ਵਿਚ ।”

“ਤਾਂ ਫੇਰ ਦੇਰ ਕਿਸ ਗੱਲ ਦੀ ਹੈ ?”

“ਹੁਣ ਮੈਂ ਕੀ ਕਰਾਂ...?”

“ਪਹਿਲਾਂ ਤਾਂ ਉਹਨੂੰ ਚਿੱਠੀ ਲਿਖੋ...”

“ਮੈਂ ਉਹਨੂੰ ਚਿੱਠੀ ਨਹੀਂ ਲਿਖਣੀ। ਪਹਿਲਾਂ ਉਹ ਚਿੱਠੀ ਲਿਖੋ...”

“ਦੇਖੋ ਵੀਨਾ ! ਇਹਨਾਂ ਛੋਟੀਆਂ ਛੋਟੀਆਂ ਗੱਲਾਂ ਲਈ ਆਪਣੀ ਜਿੰਦਗੀ ਬਰਬਾਦ ਨਾ ਕਰੋ। ਹਾਂ ! ਜੇ ਤੁਸੀਂ ਉਹਦੀ ਚਿੱਠੀ ਦੀ ਉਡੀਕ ਕਰਨਾ ਚਾਹੁੰਦੇ ਹੋ ਤਾਂ ਕਰ ਲਓ। ਸਾਫ਼ ਜਾਹਰ ਹੈ ਕਿ ਉਹ ਤੁਹਾਨੂੰ ਖਤ ਲਿਖੇਗਾ। ਆਪਣਾ ਪਿਆਰ ਪ੍ਰਗਟ ਕਰੇਗਾ। ਸ਼ਾਦੀ ਲਈ ਕਹੇਗਾ। ਤੁਹਾਨੂੰ ਚਿੱਠੀ ਦਾ ਜਵਾਬ ਦੇਣਾ ਚਾਹੀਦਾ ਹੈ। ਆਪਣਾ ਪਿਆਰ ਪ੍ਰਗਟ ਕਰਨਾ। ਜੇ ਤੁਸੀਂ ਸੱਚ ਮੁੱਚ ਉਸ ਮੁੱਡੇ ਨੂੰ ਚਾਹੁੰਦੇ ਹੋ ਤਾਂ ਸ਼ਾਦੀ ਲਈ ਹਾਂ ਕਰ ਦੇਣਾ।”

“ਇਹ ਸ਼ਾਦੀ ਕਿਵੇਂ ਹੋ ਸਕਦੀ ਹੈ ?”

“ਕਿਉਂ ਨਹੀਂ ਹੋ ਸਕਦੀ ?”

“ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਉਹ ਪੰਜਾਬੀ ਹੈ ਤੇ ਮੈਂ ਸਿੰਧੀ ! ਮੇਰੇ ਪਿਤਾ ਰਜਾਮੰਦ ਨਹੀਂ ਹੋਣਗੇ।”

“ਮੈਂ ਤੁਹਾਡੇ ਮਾਤਾ ਪਿਤਾ ਨਾਲ ਗੱਲ ਕਰਾਂਗਾ ਤੇ ਉਹਨਾਂ ਨੂੰ ਮਨਾ ਲਵਾਂਗਾ।”

“ਬੈਰ, ਪਹਿਲਾਂ ਤਾਂ ਇਹ ਕਰੋ ਕਿ ਉਸ ਦੇ ਖਤ ਤੁਹਾਡੇ ਪਤੇ ਤੇ ਆਉਣਗੇ। ਤੇ ਉਹ ਖਤ ਤੁਸੀਂ ਮੈਨੂੰ ਦਿਉਣਗੇ।”

“ਤਾਂ ਤੁਸੀਂ ਮੈਨੂੰ ਪੋਸਟ ਬੈਂਕਸ ਤੇ ਪੋਸਟਮੈਨ ਦੀ ਪਦਵੀ ਦੇ ਰਹੇ ਹੋ। ਧੰਨਵਾਦ ਇਹ ਮਾਣ ਬਖਸ਼ਣ ਲਈ।”

“ਏਨਾ ਕੁ ਕੰਮ ਤਾਂ ਮੇਰੇ ਲਈ ਕਰ ਦਿਉ !” ਵੀਨਾ ਨੇ ਸਰਮਾਉਂਦੇ ਹੋਏ ਕਿਹਾ।

“ਕੀ ਹਜੂਰ...”

...

...

...

ਹਣ ਚਿੱਠੀਆਂ ਆਉਣ ਲੱਗੀਆਂ। ਲਗਪਗ ਰੋਜ਼ ਹੀ ਇਕ ਚਿੱਠੀ ਆਉਂਦੀ। ਸੱਤ ਦਿਨਾਂ ਵਿਚ ਸੱਤ ਚਿੱਠੀਆਂ ਆਈਆਂ। ਉਹਨਾਂ ਸੱਤ ਦਿਨਾਂ ਵਿਚ ਵੀਨਾ ਦਾ ਕੋਈ ਛੋਨ ਨਾ ਆਇਆ। ਮੈਂ ਅਜੀਬ ਸ਼ਸ਼ੋੰਜ ਵਿਚ ਪੈ ਗਿਆ। ਬਹੁਤ ਹੀ ਬੇਵਡਾ ਜਿਹੀ ਕੁੜੀ ਹੈ। ਚਿੱਠੀਆਂ ਤੇ ਚਿੱਠੀਆਂ ਆ ਰਹੀਆਂ ਹਨ, ਤੇ ਵੀਨਾ ਨੂੰ ਇਹਨਾਂ ਚਿੱਠੀਆਂ ਬਾਰੇ ਕੋਈ ਦਿਲਚਸਪੀ ਨਹੀਂ।

ਅਚਾਨਕ ਇਕ ਦਿਨ ਵੀਨਾ ਦਾ ਛੋਨ ਆਇਆ। “ਕਿਉਂ ਕੋਈ ਚਿੱਠੀ ਆਈ ?”

“ਇਕ ਖਤ ਬੋੜਾ ! ਖਤਾਂ ਦਾ ਢੇਰ ਲੱਗਿਆ ਪਿਆ ਹੈ ਮੇਰੇ ਕੋਲ।”

“ਤੁਸੀਂ ਪੜ੍ਹੀਆਂ ਉਹ ਚਿੱਠੀਆਂ ?”

"ਬਈ ਵਾਹ । ਇਸ਼ਕ ਤੁਸੀਂ ਛੁਰਮਾ ਰਹੇ ਹੋ, ਤੇ ਚਿੱਠੀਆਂ ਮੈਂ ਪੜ੍ਹਾਂ ।" ਤੇ ਮੈਂ ਤੁਹਾਡੇ ਆਸ਼ਕ ਦੀਆਂ ਚਿੱਠੀਆਂ ਕਿਵੇਂ ਪੜ੍ਹ ਸਕਦਾ ਸਾਂ । ਆਖਰ ਮਰਦ ਹਾਂ, ਜੇ ਮੇਰੇ ਮਨ ਵਿਚ ਈਰਖਾ, ਸਾੜਾ, ਜਲਨ ਦੀ ਭਾਵਨਾ ਉੱਭਰ ਆਵੇ, ਫੇਰ ?"

"ਤੁਹਾਨੂੰ ਇਜਾਜ਼ਤ ਹੈ ਉਹਦੇ ਖਤ ਪੜ੍ਹਨ ਦੀ । ਸਗੋਂ ਖਤ ਪੜ੍ਹ ਕੇ ਮੈਨੂੰ ਸਲਾਹ ਦੇਣਾ ।"

"ਕਿ ਪ੍ਰੇਮ ਕਿਵੇਂ ਕੀਤਾ ਜਾਂਦਾ ਹੈ ?" ਮੈਂ ਠਹਾਰਾ ਮਾਰ ਕੇ ਹੱਸਿਆ ।

"ਹਾਂ, ਹਾਂ... ਤੁਸੀਂ ਤਾਂ ਏਸ ਲਾਈਨ ਦੇ ਮਾਸਟਰ ਹੋ ! ਮੈਂ ਤੁਹਾਡੇ ਪ੍ਰੇਮ ਦੇ ਬਹੁਤ ਕਿੱਥੇ ਸੁਣ ਚੁੱਕੀ ਹਾਂ ।"

"ਬਦ ਨਾਲੋਂ ਬਦਨਾਮ ਬੁਰਾ !" ਮੈਂ ਹਸਦਿਆਂ ਕਿਹਾ ।

"ਖਤ ਪੜ੍ਹ ਕੇ ਦੱਸਣਾ ਕਿ ਮੈਂ ਕੀ ਜਵਾਬ ਦਿਆਂ ।"

"ਭਾਵ ਪੱਤਰ-ਵਿਹਾਰ ਵਿਚ ਵੀ ਤੁਹਾਨੂੰ ਸਿਖਸ਼ਾ ਦੇਣੀ ਪਵੇਗੀ ?"

"ਪਤਾ ਨਹੀਂ ਕੀ ਕੁਝ ਸਿਖਣਾ ਪੈਣਾ ਹੈ ਮੈਨੂੰ", ਵੀਨਾ ਹਸਦਿਆਂ ਬੋਲੀ ।

"ਅੱਛਾ ਤਾਂ ਉਸ ਕਿਆਮਤ ਦਾ ਸਾਹਮਣਾ ਮੈਨੂੰ ਹੀ ਕਰਨਾ ਪਵੇਗਾ ? ਚਲੋ, ਮਨਜ਼ੂਰ ! ਜਿਥੇ ਪਹਿਲਾਂ ਏਨੇ ਜਖਮ ਖਾਧੇ ਨੇ ਇਕ ਹੋਰ ਸਹੀ ।" ਮੈਂ ਛੇੜਦੇ ਹੋਏ ਕਿਹਾ ।

...

...

...

ਮੈਂ ਚਿੱਠੀਆਂ ਪੜ੍ਹਨੀਆਂ ਸੁਰੂ ਕਰ ਦਿਤੀਆਂ । ਜਿਵੇਂ ਜਿਵੇਂ ਚਿੱਠੀਆਂ ਪੜ੍ਹਦਾ ਗਿਆ ਏਹੁਦਾ ਤੇ ਸਾਡੇ ਦਾ ਜਜਬਾ ਵਧਦਾ ਗਿਆ । ਦਿਮਾਗ ਵਿਚ ਝਰਨਾਟਾਂ ਉੱਠਣ ਲੱਗੀਆਂ । ਚਿੱਠੀਆਂ ਵਿਚ ਛੂਘਾਈ ਨਹੀਂ ਸੀ । ਐਉਂ ਮਲੂਮ ਹੁੰਦਾ ਸੀ ਜਿਵੇਂ ਇਕ 'ਟੀਨਏਜਰ' ਨੇ ਦੂਜੇ 'ਟੀਨਏਜਰ' ਨੂੰ ਲਿਖੀਆਂ ਹੋਣ । ਇਕ ਵਿਚ ਅੰਕਿਤ ਸੀ, 'ਡਾਰਲਿੰਗ ! ਮੈਂ ਤੁਹਾਨੂੰ ਪਿਆਰ ਕਰਦਾ ਹਾਂ । ਬੋਹੋਦ ਪਿਆਰ ਕਰਦਾ ਹਾਂ । ਪਹਿਲੀ ਹੀ ਮਿਲਣੀ ਵਿਚ ਤੇਰਾ ਹੋ ਗਿਆ । ਮੇਰੀਆਂ ਉੱਗਲਾਂ ਜਦ ਪਹਿਲੀ ਵਾਰ ਤੇਰੀਆਂ ਉੱਗਲਾਂ ਨੂੰ ਛੋਹੀਆਂ ਤਾਂ ਸਾਰਾ ਸਰੀਰ ਬਰਬਰਾ ਉੱਠਿਆ । ਜਦ ਪਹਿਲੀ ਵਾਰ ਤੇਰੇ ਹੋਠ ਚੁਮੇ ਤਾਂ ਐਉਂ ਮਹਿਸੂਸ ਹੋਇਆ ਜਿਵੇਂ ਗੁਲਾਬ ਦੇ ਫੁੱਲਾਂ ਨੂੰ ਚੁੰਮ ਰਿਹਾ ਹੋਵਾਂ । ਜਦ ਤੂੰ ਪਹਿਲੀ ਵਾਰ ਮੇਰੀ ਛਾਤੀ ਤੇ ਆਪਣਾ ਸਿਰ ਰੱਖਿਆ ਤਾਂ ਉਸ ਸਮੇਂ ਮੈਨੂੰ ਜਾਪਿਆ ਸਾਰੀ ਦੁਨੀਆਂ ਦਾ ਖੜਾਨਾ ਮੈਨੂੰ ਮਿਲ ਗਿਆ..." ਇਸ ਤਰ੍ਹਾਂ ਹਰ ਚਿੱਠੀ ਵਿਚ ਉਹਦੇ ਪਿਆਰ ਦਾ ਵਿਵਰਣ ਹੁੰਦਾ । ਇਕ ਚਿੱਠੀ ਵਿਚ ਲਿਖਿਆ ਸੀ, 'ਹੁਣ ਤੈਨੂੰ ਕੀ ਦੱਸਾਂ, ਤੇਰੇ ਬਿਨਾਂ ਦਿਲ ਨਹੀਂ ਲਗਦਾ । ਜੀਅ ਚਾਹੁੰਦਾ ਹੈ ਪਹਿਲੀ ਛਲਾਈ ਵਿਚ ਤੇਰੇ ਕੋਲ ਪਹੁੰਚ ਜਾਵਾਂ, ਤੇ ਤੇਰੇ ਨਾਲ ਗੱਲਾਂ ਕਰਾਂ । ਹੁਣ ਮੈਂ ਪੱਕਾ ਇਰਾਦਾ ਕਰ ਲਿਆ ਹੈ ਕਿ ਸ਼ਾਦੀ ਕਰਾਂਗਾ ਤਾਂ ਤੇਰੇ ਨਾਲ ਹੀ । ਨਹੀਂ ਜਿੰਦਗੀ ਭਰ ਇਕੱਲਾ

ਰਹਾਂਗਾ। ਕਿਸੇ ਦੂਜੀ ਕੁੜੀ ਨਾਲ ਸਾਦੀ ਨਹੀਂ ਕਰਾਂਗਾ। ਮੈਂ ਆਪਣੇ ਮਾਤਾ ਪਿਤਾ ਨਾਲ ਗੱਲ ਕਰ ਲਈ ਹੈ। ਇਹ ਲੋਕ ਕਾਫ਼ੀ ਖੁਲ੍ਹੇ-ਦਿਲੇ ਹਨ। ਪੰਜਾਬੀ ਤੇ ਸਿੰਧੀ ਵਿਚ ਕੋਈ ਛਰਕ ਨਹੀਂ ਮੰਨਦੇ। ਹੁਣ ਤੂੰ ਆਪਣੇ ਪਿਤਾ ਜੀ ਤੇ ਮਾਤਾ ਜੀ ਨਾਲ ਗੱਲ ਕਰ ਲੈ...ਤੇ ਜਲਦੀ ਜਵਾਬ ਦੇਹ ਕਿ ਏਸ ਬਾਰੇ ਉਹਨਾਂ ਦੀ ਕੀ ਰਾਇ ਹੈ। ਜੇ ਤੇਰੇ ਵਿਚ ਏਨਾ ਹੌਸਲਾ ਨਹੀਂ ਤਾਂ ਮੈਂ ਤੇਰੇ ਪਿਤਾ ਜੀ ਨੂੰ ਚਿੱਠੀ ਲਿਖ ਦਿੰਦਾ ਹਾਂ, ਤੇ ਉਹਨਾਂ ਦੀ ਪਰਵਾਨਗੀ ਪ੍ਰਾਪਤ ਕਰ ਲੈਂਦਾ ਹਾਂ। ਆਖਰ ਤੇਰੇ ਪਿਤਾ ਜੀ ਇਨਕਾਰ ਕਿਉਂ ਕਰਨਗੇ। ਅਸੀਂ ਦੋਵੇਂ ਇਕ ਦੂਜੇ ਨੂੰ ਪਿਆਰ ਕਰਦੇ ਹਾਂ। ਕਿਸੇ ਦੂਜੇ ਨੂੰ ਸਾਡੇ ਰਾਹ ਦਾ ਰੋੜਾ ਨਹੀਂ ਬਣਨਾ ਚਾਹੀਦਾ। ਮੈਂ ਤੈਨੂੰ ਸੱਤ ਚਿੱਠੀਆਂ ਲਿਖੀਆਂ ਤੇ ਜਵਾਬ ਵਿਚ ਤੇਰੀਆਂ ਕੇਵਲ ਦੋ ਚਿੱਠੀਆਂ ਆਈਆਂ। ਡਾਰਲਿੰਗ! ਮੈਨੂੰ ਰੋਜ਼ ਚਿੱਠੀ ਲਿਖਿਆ ਕਰ। ਤੇਰੀ ਚਿੱਠੀ ਪੜ੍ਹ ਕੇ ਹੀ ਮੈਂ ਜਿਉਂਦਾ ਰਹਿ ਸਕਾਂਗਾ।' ਇਕ ਹੋਰ ਚਿੱਠੀ ਵਿਚ ਦਰਜ ਸੀ, 'ਡਾਰਲਿੰਗ! ਜਦ ਪਹਿਲੀ ਵਾਰ ਤੈਨੂੰ ਦੇਖਿਆ ਸੀ ਤਾਂ ਉਸ ਸਮੇਂ ਤੂੰ ਮੈਨੂੰ ਦੁਬਲੀ ਜਿਹੀ ਲੱਗੀ। ਹੁਣ ਤੇਰੀ ਸਿਹਤ ਕਿਵੇਂ ਹੈ? ਆਪਣੀ ਸਿਹਤ ਦਾ ਖਿਆਲ ਰੱਖੀਂ। ਜਿਆਦਾ ਖਾਇਆ ਕਰ। ਕੋਈ ਟੈਨਿਕ ਵਰਤਿਆ ਕਰ। ਜ਼ਰਾ ਮੌਟੀ ਹੋ ਜਾਨਾ! ਦੁਬਲੀਆਂ ਪਤਲੀਆਂ ਕੁੜੀਆਂ ਨਹੀਂ ਮੈਨੂੰ ਚੰਗੀਆਂ ਲਗਦੀਆਂ। ਹੁਣ ਕੀ ਦੱਸਾਂ ਏਸ ਵੇਲੇ ਕੀ ਚਾਹ ਰਿਹਾ ਹਾਂ। ਭਾਵ ਤੈਨੂੰ ਆਪਣੀਆਂ ਬਾਹਵਾਂ ਵਿਚ ਵਲਣ ਲਈ ਜੀਅ ਬੇਤਾਬ ਹੈ। ਬੁਰਾ ਨਾ ਮੰਨੀਂ ਮੇਰੀ ਗੱਲ ਦਾ। ਸਿਹਤਮੰਦ ਹੋਣਾ ਕੋਈ ਬੁਰੀ ਗੱਲ ਨਹੀਂ। ਆਪਣੇ ਦਿਲ ਦਾ ਤਾਂ ਇਹ ਹਾਲ ਹੈ ਕਿ ਦਿਲ ਨੂੰ ਜਖਮਾਂ ਨਾਲ ਸੀਈ ਜਾ ਰਿਹਾ ਹਾਂ। ਡਾਰਲਿੰਗ। ਸੱਚ ਦੱਸਾਂ ਤੈਨੂੰ, ਤੇਰੇ ਜਿਹੀ ਏਸ ਦੁਨੀਆ ਵਿਚ ਹੋਰ ਕੋਈ ਨਹੀਂ! ਸਾਦੀ ਦੀ ਗੱਲ ਆਪਣੇ ਮਾਤਾ ਪਿਤਾ ਨਾਲ ਝੱਟ ਪੱਟ ਕਰ ਲੈ। ਆਖਰ ਮੈਂ ਏਹੀਓ ਬੇਨਤੀ ਕਰਦਾ ਹਾਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ, ਸਿਰਫ਼ ਤੈਨੂੰ ਪਿਆਰ ਕਰਦਾ ਹਾਂ! ਕਿਸੇ ਹੋਰ ਨੂੰ ਨਹੀਂ!

ਉਹਨਾਂ ਚਿੱਠੀਆਂ ਨੂੰ ਪੜ੍ਹ ਕੇ ਮੇਰੇ ਦਿਲ ਤੇ ਦਿਮਾਗ ਉਤੇ ਚੰਗਾ ਅਸਰ ਨਾ ਪਿਆ। ਐਵੇਂ, ਈਰਖਾ, ਸਾੜਾ ਜਲਨ ਹੋਣ ਲੱਗੀ। ਭਲਾ ਮੇਰਾ ਉਹਨਾਂ ਚਿੱਠੀਆਂ ਨਾਲ ਕੀ ਸੰਬੰਧ ਸੀ। ਜੇ ਵੀਨਾ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਕਰੇ ਪਈ! ਜਾਂ ਵੀਨਾ ਨੂੰ ਕੋਈ ਮੁੜਾ ਪਿਆਰ ਕਰਦਾ ਹੈ ਤਾਂ ਮੈਂ ਕੀ ਕਰ ਸਕਦਾ ਹਾਂ। ਖਤ ਬਹੁਤ ਬੇਹੁਦਾ ਸੀ। ਕੇਵਲ ਪਿਆਰ, ਪਿਆਰ, ਪਿਆਰ! ਹੋਰ ਕੁਝ ਵੀ ਨਹੀਂ। ਇਹਨਾਂ ਹੀ ਖਤਾਂ ਦੇ ਕਾਰਨ ਮੇਰੇ ਜ਼ਿਹਨ ਵਿਚ ਇਕ ਤਣਾਓ ਜਿਹਾ ਪੈਦਾ ਹੋ ਗਿਆ। ਇਕ ਦੋ ਚਿੱਠੀਆਂ ਹੋਰ ਆਈਆਂ, ਉਹ ਮੈਂ ਨਹੀਂ ਪੜ੍ਹੀਆਂ। ਕਾਫ਼ੀ ਦਿਨਾਂ ਬਾਅਦ ਵੀਨਾ ਦਾ ਛੋਨ ਆਇਆ, "ਮੈਂ ਆਰਹੀ ਹਾਂ।"

ਮੈਂ ਕਿਹਾ, "ਬੜੇ ਸੌਕ ਨਾਲ ।"

ਜਦ ਉਹ ਆਈ ਮੈਂ ਉਹ ਚਿੱਠੀਆਂ ਵੀਨਾ ਨੂੰ ਸੌਂਪ ਦਿਤੀਆਂ । ਉਹ ਚਿੱਠੀਆਂ ਪੜ੍ਹਦੀ ਗਈ । ਜਦ ਸਾਰੀਆਂ ਪੜ੍ਹ ਚੁੱਕੀ ਤਾਂ ਕਹਿਣ ਲੱਗੀ, "ਕੀ ਘਟੀਆ ਪ੍ਰੇਮ ਹੈ !"

"ਤੂਹੀਓਂ ਦੱਸ, ਇਸ ਤੋਂ ਚੰਗਾ ਪਿਆਰ ਹੋਰ ਕੀ ਹੋਵੇਗਾ ?" ਮੈਂ ਕਿਹਾ ।

"ਦੇਖੋ ਜੀ, ਬੱਸ ਪਿਆਰ, ਪਿਆਰ, ਪਿਆਰ, ਹੋਰ ਕੁਝ ਵੀ ਨਹੀਂ । ਚਿੱਠੀ ਦਾ ਮੁੱਢ ਫਾਰਲਿੰਗ ਨਾਲ ਤੇ ਅੰਤ, ਤੇਰਾ ਪ੍ਰੇਮੀ ਰੰਜਨ । ਮੈਂ ਕੀ ਜਵਾਬ ਦਿਆਂ । ਇਕ ਦੋ ਚਿੱਠੀਆਂ ਲਿਖ ਚੁੱਕੀ ਹਾਂ । ਇਕ ਚਿੱਠੀ ਘਰ ਦੇ ਪਤੇ ਤੇ ਆ ਗਈ । ਜੇ ਪਿਤਾ ਜੀ ਉਹਨੂੰ ਪੜ੍ਹ ਲੈਂਦੇ, ਤਾਂ ਮੈਨੂੰ ਘਰੋਂ ਕੱਢ ਦਿੰਦੇ । ਕੀ ਬੇਹੂਦਗੀ ਹੈ । ਮੈਂ ਉਹਨੂੰ ਦੱਸ ਬੈਠੀ ਹਾਂ ਕਿ ਚਿੱਠੀ ਤੁਹਾਡੇ ਪਤੇ ਤੇ ਲਿਖੇ, ਫੇਰ ਮੇਰੇ ਘਰ ਦੇ ਪਤੇ ਤੇ ਕਿਉਂ ਚਿੱਠੀ ਲਿਖੀ ?"

"ਨਸੇ ਵਿਚ ਲਿਖੀ ਹੋਵੇਗੀ ।"

"ਕੇਹਾ ਨਸਾ ?"

"ਪਿਆਰ ਦਾ ਨਸਾ ਵੀਨਾ !"

"ਤੁਸੀਂ ਇਹਨਾਂ ਚਿੱਠੀਆਂ ਦੇ ਸਿੱਟੇ ਤੋਂ ਜਾਣੂੰ ਹੋ, ਜੇ ਮੇਰੇ ਪਿਤਾ ਜੀ ਨੂੰ ਇਹਨਾਂ ਚਿੱਠੀਆਂ ਦਾ ਗਿਆਨ ਹੋ ਗਿਆ ਤਾਂ ਮੈਨੂੰ ਘਰੋਂ ਬਾਹਰ ਕਰ ਦੇਣਗੇ । ਫੇਰ ਮੈਂ ਕਿਧਰ ਜਾਉਂ ?"

"ਮੇਰੇ ਕੋਲ ਚਲੀ ਆਈਂ ।"

"ਮਜ਼ਾਕ ਨਾ ਕਰੋ ਜੀ !"

"ਬੋਲੋ ! ਮੇਰੇ ਕੋਲ ਰਹਿਣ ਵਿਚ ਕੀ ਕਸ਼ਟ ਹੈ ?"

"ਪਰ ਦੀਦੀ", ਅਚਾਨਕ ਉਹ ਚੁੱਪ ਹੋ ਗਈ । "ਮੈਂ ਇਕ ਅਜੀਬ ਝੰਜਟ ਵਿਚ ਫਸ ਗਈ ਹਾਂ", ਉਹ ਬੋਲੀ ।

"ਗੱਲ ਕੀ ਹੈ ?"

"ਮੇਰੀ ਤੇ ਰੰਜਨ ਦੀ ਸ਼ਾਦੀ ਨਹੀਂ ਹੋ ਸਕਦੀ ।"

"ਕਿਉਂ ?"

"ਤੁਸੀਂ ਚਿੱਠੀਆਂ ਤਾਂ ਪੜ੍ਹ ਚੁੱਕੇ ਹੋ ।"

"ਉਹਨਾਂ ਚਿੱਠੀਆਂ ਤੋਂ ਜਾਹਰ ਹੁੰਦਾ ਸੀ ਕਿ ਤੁਹਾਨੂੰ ਉਸ ਮੁੰਡੇ ਤੋਂ ਬਿਨਾਂ ਕਿਸੇ ਹੋਰ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ । ਉਹ ਤੁਹਾਨੂੰ ਪਿਆਰ ਕਰਦਾ ਹੈ, ਤੁਸੀਂ ਉਹਨੂੰ ਪਿਆਰ ਕਰਦੇ ਹੋ । ਮੁੰਡਾ ਪੜ੍ਹਿਆ ਲਿਖਿਆ ਹੈ, ਨੌਕਰ ਹੈ, ਹੋਰ ਕੀ ਚਾਹੀਦਾ ਹੈ ?"

“ਮਾਤਾ ਪਿਤਾ ਨਹੀਂ ਮੰਨਦੇ । ਮੈਂ ਪੁੱਛ ਬੇਠੀ ਉਹਨਾਂ ਤੋਂ ।”

“ਤਾਂ ਫੇਰ ਕੀ ਕਰੋਗੇ ?”

“ਮੈਂ ਆਤਮ-ਹੱਤਿਆ ਕਰ ਲਵਾਂਗੀ !”

ਮੈਂ ਖੜਾ ਹੋ ਗਿਆ ਤੇ ਕਮਰੇ ਵਿਚ ਟਹਿਲਣ ਲੱਗਾ ।

“ਕੀ ਸੋਚ ਰਹੇ ਹੋ ਤੁਸੀਂ ?”

“ਏਹੋ ਕਿ ਤੁਸੀਂ ਮੈਨੂੰ ਧੋਖਾ ਦੇ ਰਹੇ ਹੋ ।”

“ਧੋਖਾ ! ਤੇ ਤੁਹਾਨੂੰ ?”

“ਵੀਨਾ ! ਮੈਂ ਤੁਹਾਡੇ ਨਾਲੋਂ ਵੱਡਾ ਹਾਂ । ਮੇਰੀ ਸ਼ਾਦੀ ਹੋ ਚੁੱਲੀ ਹੈ ।”

“ਤਾਂ ਕੀ ਹੋਇਆ ?”

“ਹੋਇਆ ਇਹ ਕਿ ਜਿਹੜੀਆਂ ਚਿੱਠੀਆਂ ਤੁਸੀਂ ਫਾੜ ਸੁੱਟੀਆਂ ਉਹ ਤੁਹਾਡੇ ਪ੍ਰੇਮੀ ਨੇ ਨਹੀਂ, ਤੁਸੀਂ ਆਪ ਲਿਖੀਆਂ ਸਨ ।”

“ਤੁਸੀਂ ਇਹ ਕੀ ਕਹਿ ਰਹੇ ਹੋ ?” ਵੀਨਾ ਦੀਆਂ ਗਲ੍ਹਾਂ ਹਲਦੀ ਜਿਹੀਆਂ ਪੀਲੀਆਂ ਹੋ ਗਈਆਂ ।

“ਹਾਂ, ਹਾਂ, ਮੈਂ ਜੋ ਕੁਝ ਕਹਿ ਰਿਹਾ ਹਾਂ ਠੀਕ ਹੀ ਕਹਿ ਰਿਹਾ ਹਾਂ । ਸੁਰੂ ਵਿਚ ਜਦ ਤੁਹਾਡੇ ਪ੍ਰੇਮੀ ਦੇ ਪੱਤਰ ਆਉਣ ਲੱਗੇ ਤਾਂ ਮੈਂ ਉਹਨਾਂ ਨੂੰ ਅਸਲੀ ਸਮਝਦਾ ਰਿਹਾ । ਨਾ ਜਾਣੇ ਇਹਨਾਂ ਪੱਤਰਾਂ ਨੂੰ ਪੜ੍ਹ ਕੇ ਮੇਰੇ ਦਿਲ ਵਿਚ ਈਰਖਾ ਕਿਉਂ ਜਾਗ ਪਈ । ਮੇਰੇ ਮਨ ਵਿਚ ਖੋਜ ਦੀ ਇੱਛਾ ਉੱਭਰੀ । ਮੈਂ ਇਕ ਸੂਹੀਆ ਜਿਹਾ ਬਣ ਗਿਆ ਤੇ ਮੇਰੀ ਨਜ਼ਰ ਮੋਹਰਾਂ ਤੇ ਪਈ । ਮੈਂ ਮੋਹਰਾਂ ਦੇਖੀਆਂ ਪਰਖੀਆਂ ਤਾਂ ਪਤਾ ਲੱਗਾ ਕਿ ਇਹ ਚਿੱਠੀਆਂ ਦਿੱਲੀ ਤੋਂ ਪੋਸਟ ਨਹੀਂ ਕੀਤੀਆਂ ਗਈਆਂ ਬੰਬਈ ਤੋਂ ਚੱਲੀਆਂ ਹਨ । ਲਛਾਫਿਆਂ ਤੇ ਦਿੱਲੀ ਦੀ ਕੋਈ ਵੀ ਮੋਹਰ ਨਹੀਂ ਸੀ । ਤੁਹਾਨੂੰ ਤਾਂ ਇਹਦੀ ਤਸਦੀਕ ਦੀ ਲੋੜ ਨਹੀਂ ? ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਤੁਸੀਂ ਕਿਸੇ ਹੋਰ ਨੂੰ ਨਹੀਂ, ਮੈਨੂੰ ਪਿਆਰ ਕਰਦੇ ਹੋ ।”

“ਨਹੀਂ, ਨਹੀਂ, ਨਹੀਂ” ਉਹ ਰੋਂਦੀ ਵਿਲਕਦੀ ਬੋਲੀ । “ਭਲਾ ਮੈਂ ਤੁਹਾਨੂੰ ਕਿਉਂ ਪਿਆਰ ਕਰਾਂਗੀ । ਤੁਸੀਂ ਮੇਰੇ ਕੀ ਹੁੰਦੇ ਹੋ । ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ ? ਏਨੇ ਦਿਨ ਮੈਂ ਤੁਹਾਡੇ ਕੋਲ ਆਉਂਦੀ ਜਾਂਦੀ ਰਹੀ ਤੁਸੀਂ ਕਦੇ ਪਿਆਰ ਦਾ ਇਕ ਅੱਖਰ ਵੀ ਮੂੰਹੋਂ ਕੱਢਿਆ ? ਮੈਂ ਰਾਤ ਦੇ ਦਸ ਵਜੇ ਤੁਹਾਡੇ ਕਮਰੇ ਵਿਚ ਆਈ, ਤੁਸੀਂ ਆਪਣੇ ਦਿਲ ਦੀਆਂ ਧੜਕਣਾਂ ਨੂੰ ਮੇਰੇ ਦਿਲ ਦੀਆਂ ਧੜਕਣਾਂ ਨਾਲ ਇਕ-ਸੁਰ ਨਾ ਹੋਣ ਦਿੱਤਾ । ਮੈਂ ਤੁਹਾਨੂੰ ਆਪਣੇ ਕਮਰੇ ਵਿਚ ਬੁਲਾਇਆ, ਤੁਸੀਂ ਨਾ ਆਏ । ਮੈਂ ਜਾਣਦੀ ਹਾਂ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ । ਮੈਨੂੰ ਘਰਣਾ ਕਰਦੇ ਹੋ, ਤੇ ਜਦ ਤੁਸੀਂ ਮੈਨੂੰ ਘਰਣਾ ਕਰਦੇ ਹੋ, ਤਾਂ ਮੈਂ ਕਿਉਂ

ਤੁਹਾਨੂੰ ਪਿਆਰ ਕਰਾਂ ? ਮੇਰਾ ਤੁਹਾਡੇ ਨਾਲ ਪ੍ਰੇਮ ਨਹੀਂ ! ਬਿਲਕੁਲ ਪ੍ਰੇਮ ਨਹੀਂ !”
ਇਹ ਕਹਿ ਕੇ ਉਹ ਜਾਰੇ ਜਾਰੇ ਰੋਣ ਲੱਗ ਪਈ ।

‘ਰੋਣ ਨਾਲ ਕੀ ਹੋਵੇਗਾ ?’

“ਦੀਦੀ ਕਿਥੇ ਹੈ ?”

“ਫਿਲਮ ਦੇਖਣ ਗਈ ਹੈ ।”

“ਦੇਖੋ ਵੀਨਾ ! ਕਿਸੇ ਨੂੰ ਪਿਆਰ ਕਰਨਾ ਬੁਰੀ ਗੱਲ ਨਹੀਂ । ਪਿਆਰ ਇਕ ਅਣਮੁੱਲਾ ਜਜਬਾ ਹੈ । ਜਿੰਦਗੀ ਦਾ ਮਨਮੋਹਣਾ ਛੁੱਲ ! ਮੈਂ ਤੁਹਾਡੇ ਪਿਆਰ ਦੀ ਕਦਰ ਕਰਨ ਲੱਗਾ ਹਾਂ । ਪਹਿਲਾਂ ਮੈਂ ਤੁਹਾਨੂੰ ਪਿਆਰ ਨਹੀਂ ਸੀ ਕਰਦਾ, ਹੁਣ ਕਰਨ ਲੱਗ ਪਿਆ ਹਾਂ । ਪਰ ਪਿਆਰ ਦਾ ਇਹ ਛੁੱਲ ਇਕ ਰੋਗਿਸਤਾਨ ਵਿਚ ਖਿੜਿਆ ਹੈ । ਇਹ ਛੁੱਲ ਇਕ ਚਸ਼ਮੇ ਵਾਂਗ ਹੈ, ਜਿਹਦੇ ਨਾਲ ਤੁਹਾਡੀ ਪਿਆਸ ਨਹੀਂ ਬੁਝ ਸਕੇਗੀ । ਕੀ ਤੁਹਾਡੇ ਲਈ ਏਨਾ ਕਾਢੀ ਨਹੀਂ ਕਿ ਮੈਂ ਤੁਹਾਨੂੰ ਪਿਆਰ ਕਰਨ ਲੱਗ ਪਿਆ ਹਾਂ, ਮੈਂ ਉਮਰ ਵਿਚ ਤੁਹਾਡੇ ਨਾਲੋਂ ਬਹੁਤ ਵੱਡਾ ਹਾਂ, ਤੇ ਮੈਂ ਜਿੰਦਗੀ ਦੇ ਅਜਿਹੇ ਮੌਝ ਤੇ ਖੜਾ ਹਾਂ, ਜਿਹਦੀ ਅਗਲੀ ਡਿੰਘ ਮੌਤ ਹੈ । ਕੀ ਪਿਆਰ ਦੇ ਪ੍ਰਗਟਾਉ ਨਾਲ ਤੁਹਾਡੀ ਤ੍ਰਿਸ਼ਨਾ ਨਹੀਂ ਮਿਟੇਗੀ ? ਤੇ ਛੇਰ ਦੀਦੀ ?”

“ਬਸ, ਬਸ, ਮੈਨੂੰ ਹੋਰ ਕੁਝ ਨਹੀਂ ਚਾਹੀਦਾ । ਜੋ ਕੁਝ ਮਿਲਣਾ ਸੀ, ਮਿਲ ਗਿਆ । ਸਾਇਦ ਇਹਨਾਂ ਥੋੜੇ ਜਿਹੇ ਸ਼ਬਦਾਂ ਨਾਲ ਤੁਸੀਂ ਮੈਨੂੰ ਉਹ ਸਭ ਕੁਝ ਦੇ ਦਿੱਤਾ, ਜਿਹਦੀ ਬਰਸਾਂ ਤੋਂ ਉਡੀਕ ਸੀ !” ਇਹ ਕਹਿ ਕੇ ਵੀਨਾ ਰੋਂਦੀ ਤੇ ਅੱਖਾਂ ਪੂੰਝਦੀ ਕਮਰੇ ਵਿਚੋਂ ਬਾਹਰ ਨਿਕਲ ਗਈ ।

ਮਿੱਟੀ

ਮਸੀਹ ਉਲਹਸਨ ਰਿਜ਼ਵੀ

ਟਰੇਨ ਇਕ ਝਟਕੇ ਨਾਲ ਉਸ ਕਸਬੇ ਕੋਲ ਦੇ ਸਟੇਸ਼ਨ ਤੇ ਰੁਕ ਗਈ । ਪੂਰੇ ਗਿਆਰਾਂ ਸਾਲ ਪਿਛੋਂ ਡਰੈਂਚ ਕਟ ਦਾੜ੍ਹੀ ਵਾਲੇ ਖਾਨ ਬਹਾਦਰ ਅਲਾਹਦਾਦ ਖਾਂ ਆਪਣੀ ਜਾਣੀ ਪਛਾਣੀ ਫਿਜ਼ਾ ਵਿਚ ਸਾਹ ਲੈਣ ਲੱਗੇ । ਉਹਨਾਂ ਨੇ ਸੈਕੰਡ ਕਲਾਸ ਕੰਪਾਰਟਮੈਂਟ ਦੀ ਖਿੜਕੀ ਵਿਚੋਂ ਸਿਰ ਕੱਢਿਆ । ਦੂਰ ਸ਼ਾਇਦ ਇਕ ਮੀਲ ਪਰੇ ਉਹਨਾਂ ਦੇ ਪੁਰਖਿਆਂ ਦੇ ਸਮੇਂ ਦੀ ਬਣਾਈ ਹੋਈ ਉਸੇ ਨੀਲੇ ਰੰਗ ਦੀ ਕੋਠੀ ਦੇ ਪੀਲੇ ਬਰਾਮਦੇ ਉਸੇ ਤਰ੍ਹਾਂ ਉੱਚੇ ਟੀਲੇ ਤੇ ਆਪਣੇ ਪੈਰ ਜਾਂ, ਜੀ ਖੜੇ ਸਨ । ਉਹਨਾਂ ਨੇ ਬਿਸਤਰਾ ਬੰਨ੍ਹਿਆ, ਛੋਟੀ ਅਟੈਂਚੀ ਹੱਥ ਵਿਚ ਫੜੀ, ਜੂ ਬੱਧ ਕਰ ਕੇ ਸਟੇਸ਼ਨ ਤੇ ਉੱਤਰ ਪਏ । ਬਿਲਕੁਲ ਓਹੀਓ ਫਿਜ਼ਾ, ਓਹੀਓ ਚਾਰੋਂ ਪਾਸੇ ਨਿੰਮ ਤੇ ਅੰਬ ਦੇ ਬੂਰ ਦੀ ਮਹਿਕ, ਕੋਇਲ ਦੀ ਕੂਕ, ਦਿਲ ਨੂੰ ਲੁਭਾਉਣ ਵਾਲੀ ਮੌਰਾਂ ਦੀ ਕੂਹੂ, ਤੇ ਲਾਲ ਇੱਟਾਂ ਦਾ ਬਣਿਆ ਸਟੇਸ਼ਨ ਦਾ ਕਮਰਾ, ਉਹ ਆਹਿਸਤਾ ਆਹਿਸਤਾ ਪੈਰ ਚੁਕਦੇ ਅੱਗੇ ਵਧੇ । ਉਹਨਾਂ ਨੇ ਕਿਸੇ ਕੁਲੀ ਨੂੰ ਆਵਾਜ਼ ਨਾ ਦਿੱਤੀ ਕਿਉਂਕਿ ਉਹਨਾਂ ਨੇ ਆਪਣੇ ਬਚਪਨ ਤੋਂ ਸਟੇਸ਼ਨ ਤੇ ਕਿਸੇ ਕੁਲੀ ਦੀ ਸੂਰਤ ਨਹੀਂ ਸੀ ਵੇਖੀ । ਕਦਮ ਵਧਾਉਂਦੇ ਉਹ ਆਹਿਸਤਾ ਆਹਿਸਤਾ ਗੋਟੋਂ ਬਾਹਰ ਨਿਕਲ ਆਏ । ਉਹਨਾਂ ਨੇ ਇਕ ਵਾਰ ਬਿਸਤਰੇ ਤੇ ਅਟੈਚੀ ਨੂੰ ਜਮੀਨ ਤੇ ਟਿਕਾ ਦਿਤਾ । ਖੱਬਾ ਹੱਥ ਮੱਥੇ ਤੇ ਤਖ ਕੇ ਦੂਰ ਦੂਰ ਤਕ ਦੇਖਣ ਦੀ ਕੋਸ਼ਿਸ਼ ਕੀਤੀ, ਜਦ ਇਸ ਤਰ੍ਹਾਂ ਤਸੱਲੀ ਨਾ ਹੋਈ ਤਾਂ ਉਹਨਾਂ ਨੇ ਆਪਣੀ ਐਨਕ ਉਤਾਰੀ, ਸੀਸੇ ਸਾਫ਼ ਕੀਤੇ, ਤੇ ਫੇਰ ਅੱਖਾਂ ਝਪਕਾ ਕੇ ਦੂਰ ਦੂਰ ਤਕ ਝਾਤ ਪਾਉਣ ਦਾ ਜਤਨ ਕੀਤਾ । ਕਸਬੇ ਨੂੰ ਜਾਣ ਵਾਲੀ ਸੜਕ ਉਸੇ ਤਰ੍ਹਾਂ ਸਿੱਧੀ ਤੁਰਦੀ ਦੁਮੇਲ ਵਿਚ ਗਵਾਤ ਗਈ । ਉਹਨਾਂ ਨੇ ਇਕ ਵਾਰ ਫੇਰ ਅਟੈਚੀ ਤੇ ਬਿਸਤਰ ਚੁੱਕਿਆ, ਤੇ ਉਸੇ ਤਰ੍ਹਾਂ ਜਚੇ ਤੁਲੇ ਕਦਮਾਂ ਨਾਲ ਤਾਂਗਿਆਂ ਦੇ ਅੱਡੇ ਵਲ ਤੁਰ ਪਏ । ਉਹਨਾਂ ਨੂੰ ਪਸੀਨਾ ਆ ਗਿਆ ਸੀ । ਉਹ ਵਾਰ ਵਾਰ ਜੇਬ ਵਿਚੋਂ ਰੁਮਾਲ ਕੱਢ ਕੇ ਆਪਣਾ ਮੂੰਹ ਤੇ ਮੱਬਾ ਸਾਫ਼ ਕਰਦੇ ਸਨ । ਉਛਵ ਓ...। ਖਾਨ ਬਹਾਦਰ ਅੱਲਾਦਾਦ ਖਾਂ ਨੂੰ ਪਿਛਲੇ ਦਿਨ ਯਾਦ

ਆ ਗਏ । ਉਹ ਦਿਨ ਜਦ ਉਹ ਸਟੇਸ਼ਨ ਤੇ ਚੜ੍ਹਦੇ ਜਾਂ ਉੱਤਰਦੇ ਤਾਂ ਇਕ ਭੀੜ ਉਹਨਾਂ ਦੇ ਨਾਲ ਹੁੰਦੀ । ਬੰਦੂਕ ਚੁੱਕਣ ਵਾਲੇ ਅਦਬ ਨਾਲ ਪਿਛੇ ਪਿਛੇ ਤੁਰਦੇ । ਇਕ ਨੌਕਰ ਸਾਮਾਨ ਸੰਭਾਲਦਾ । ਕੁਝ ਮੁਸਾਹਬ ਹੁੰਦੇ, ਕੁਝ ਗਰਜਮੰਦ ਤੇ ਖਾਨ ਬਹਾਦਰ ਆਪਣੇ ਮੌਟੇ ਭਾਰੇ ਵਜੂਦ ਨਾਲ ਉਹਨਾਂ ਦੇ ਵਿਚਕਾਰ ਐਉਂ ਤੁਰਦੇ ਜਿਵੇਂ, ਇਹ ਸਾਰੇ ਲੋਕ, ਅੱਗਾ ਪਿੱਛਾ, ਇਹ ਜ਼ਮੀਨ ਅਸਮਾਨ, ਸਭ ਉਹਨਾਂ ਦੀ ਮਲਕੀਅਤ ਹੋਵੇ । ਪਰ ਹੁਣ ਗਿਆਰਾਂ ਵਰਿਆਂ ਬਾਅਦ ਉਹ ਉਸੇ ਸਟੇਸ਼ਨ ਤੇ ਉਤਰੇ ਸਨ ਤਾਂ ਉਹਨਾਂ ਨੂੰ ਪਛਾਣਣ ਵਾਲਾ ਕੋਈ ਨਹੀਂ ਸੀ । ਏਥੋਂ ਤਕ ਕਿ ਉਸ ਹਲਵਾਈ ਦੀ ਥਾਂ, ਜਿਸ ਤੋਂ ਉਹਨਾਂ ਨੇ ਮਣਾਂ ਦੇ ਮਣ ਪੂਰੀਆਂ ਖਾਧੀਆਂ ਸਨ, ਕੋਈ ਹੋਰ ਬੈਠਾ ਹੋਇਆ ਸੀ । ਦੁਕਾਨ ਦਾ ਨਕਸ਼ਾ ਹੀ ਬਦਲ ਗਿਆ ਸੀ । ਉਸ ਸ਼ਾਨਦਾਰ ਪਿਪਲ ਦੇ ਹੇਠ, ਜਿਥੇ ਇਕ ਵੱਡਾ ਸਾਰਾ ਤਖਤ ਪਿਆ ਰਹਿੰਦਾ ਸੀ, ਹੁਣ ਕੁਰਸੀਆਂ ਤੇ ਮੇਜ਼ ਡੱਠੇ ਹੋਏ ਸਨ, ਸ਼ਾਇਦ ਉਹਨਾਂ ਦਾ ਪੁਰਾਣਾ ਹਲਵਾਈ ਮਰ ਗਿਆ ਸੀ, ਜਾਂ ਫੇਰ ਉਹਨਾਂ ਵਾਂਗ ਉਹ ਵੀ ਕਿਧਰੇ ਚਲਾ ਗਿਆ ਸੀ, ਆਪਣਾ ਘਰ ਬਾਹਰ ਛੱਡ ਕੇ, ਸਾਰੇ ਨਾਤੇ ਤੋੜ ਕੇ...ਕੌਣ ਜਾਣੇ !

ਖਾਨ ਬਹਾਦਰ ਇਕਦਮ ਚੌਂਕ ਪਏ । ਸਾਹਮਣਿਓਂ ਆਪਣੀ ਪੜ ਨੂੰ ਘਸੀਟਦਾ ਉਹ ਨੀਮ ਪਾਗਲ ਛਕੀਰ ਤੁਰਿਆ ਆ ਰਿਹਾ ਸੀ, ਜਿਹੂੰ ਉਹਨਾਂ ਨੇ ਹਮੇਸ਼ਾ ਸਰਾਇ ਦੇ ਬਾਹਰ ਭੀਖ ਮੰਗਦਿਆਂ ਦੇਖਿਆ ਸੀ । ਪਰ ਉਹ ਹੁਣ ਬੁੱਢਾ ਹੋ ਗਿਆ ਸੀ । ਉਹਦੀਆਂ ਜਟਾਂ ਭੂਰੀ ਭਾਅ ਦੀਆਂ ਸਫੈਦ ਹੋ ਗਈਆਂ ਸਨ । ਦਾੜ੍ਹੀ ਦੇ ਵਾਲ ਵੀ ਜਗਾਹ ਜਗਾਹ ਤੋਂ ਪੱਕ ਗਏ ਸਨ । ਉਹ ਬੜੀ ਤੇਜ਼ੀ ਨਾਲ ਆਪਣੀ ਦੇਹ ਨੂੰ ਘਸੀਟਦਾ, ਅੱਖਾਂ ਵਿਚ ਪਿਛਲੀਆਂ ਯਾਦਾਂ ਦੀਆਂ ਚੰਗਿਆੜੀਆਂ ਲਈ ਚਲਿਆ ਆ ਰਿਹਾ ਸੀ । “ਖਾਨ ਬਹਾਦਰ ਸਾਹਬ, ਖਾਨ ਬਹਾਦਰ ਸਾਹਬ, ਤੁਹਾਡਾ ਭਲਾ ਹੋਵੇ, ਰਾਮ ਤੁਹਾਡਾ ਭਲਾ ਕਰੋ ।” ਖਾਨ ਬਹਾਦਰ ਸਾਹਬ ਖੜੇ ਹੋ ਗਏ । ਇਕ ਅੰਨੰਤ ਖੁਸ਼ੀ ਉਹਨਾਂ ਦੇ ਕਣ ਕਣ ਵਿਚ ਸਮਾ ਗਈ । “ਮਾਤਾ ਦੀਨ, ਮਾਤਾ ਦੀਨ, ਤੂੰ ਠੀਕ ਹੈ ਨਾ ?” ਉਹਨਾਂ ਨੇ ਆਪਣਾ ਪਰਸ ਖੋਲ੍ਹਿਆ, ਉਸ ਵਿਚੋਂ ਇਕ ਅਠਾਨੀ ਕੱਢੀ ਤੇ ਬੁੱਢੇ ਮਾਤਾ ਦੀਨ ਦੇ ਹੱਥ ਵਿਚ ਫੜਾ ਦਿਤੀ । ਉਹ ਹੋਰ ਅਗਾਂਹ ਵਧੇ । ਤਾਂਗਿਆਂ ਦਾ ਅੱਡਾ ਆ ਗਿਆ ਸੀ ।

“ਖਾਨ ਬਹਾਦਰ ਸਾਹਬ !”

“ਖਾਨ ਬਹਾਦਰ ਸਾਹਬ !”

“ਖਾਨ ਬਹਾਦਰ ਸਾਹਬ !”

ਅੱਡਾ ਹੈਰਾਨੀ ਤੇ ਖੁਸ਼ੀ ਦੀਆਂ ਆਵਾਜ਼ਾਂ ਨਾਲ ਗੁੰਜ ਉਠਿਆ । ਕਈ ਤਾਂਗਿਆਂ ਵਾਲਿਆਂ ਨੇ ਉਹਨਾਂ ਨੂੰ ਪਛਾਣ ਲਿਆ ਸੀ, ਤੇ ਉਹ ਉਹਨਾਂ ਨਾਲ ਤਿੱਖੇ ਪੈਰੀਂ ਤੁਰੇ ਆ ਰਹੇ ਸਨ । ਖਾਨ ਬਹਾਦਰ ਅੱਲਾਦਾਦ ਨੇ ਵੀ ਕਈ ਤਾਂਗੇ ਵਾਲਿਆਂ ਨੂੰ

ਪਛਾਣਿਆ। ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। “ਬਸਤੀ ਚੱਲਣਾ ਹੈ, ਸਰਕਾਰ, ਖਾਨ ਬਹਾਦਰ ?” ਦੀਆਂ ਆਵਾਜ਼ਾਂ ਗੁੰਜ ਉੱਠੀਆਂ। ਖਾਨ ਬਹਾਦਰ ਨੇ ਹੰਝੂ ਪੂੰਝਣ ਲਈ ਜੇਬ ਵਿਚੋਂ ਰੁਮਾਲ ਕੱਢਿਆ। ਉਹਨਾਂ ਦੇ ਹੱਥ ਕਿਵੇਂ ਖਾਲੀ ਹੋ ਗਏ ਸਨ। ਸਾਮਾਨ ਕਿਥੇ ਚਲਾ ਗਿਆ? ਜਦ ਹੰਝੂ ਪੂੰਝ ਕੇ ਉਹਨਾਂ ਨੇ ਐਨਕ ਲਾਈ ਤਾਂ ਦੋ ਤਾਂਗੇ ਵਾਲੇ ਸਾਮਾਨ ਲਈ ਖੜੇ ਸਨ। ਪਤਾ ਨਹੀਂ ਕਿਸ ਵੇਲੇ ਉਹਨਾਂ ਦੀ ਬੇਖਬਰੀ ਵਿਚ ਬਿਸਤਰਾ ਤੇ ਅਟੈਚੀ ਦੂਜੇ ਹੱਥਾਂ ਵਿਚ ਪਹੁੰਚ ਗਈ ਸੀ। ਉਹਨਾਂ ਨੇ ਦੋਹਾਂ ਤਾਂਗੇ ਵਾਲਿਆਂ ਨੂੰ ਦੇਖਿਆ, ਤੇ ਹਲਕੇ ਜਿਹੇ ਮੁਸਕਰਾ ਪਏ। ਇਹ ਤਾਂਗੇ ਵਾਲੇ ਵੀ ਹੁਣ ਉਹਨਾਂ ਵਾਂਗ ਬੁੱਢੇ ਹੋ ਗਏ ਸਨ। ਹੁਣ ਸਭ ਦੀ ਜੁਆਨੀ ਕਿਥੇ ਹਵਾ ਹੋ ਗਈ ਸੀ। ਜਮਾਨੇ ਨੂੰ ਕੀ ਹੋ ਗਿਆ ਸੀ? ਆਖਰ ਜਜ਼ਬਿਆਂ ਤੇ ਕਾਬੂ ਪਾ ਕੇ ਖਾਨ ਬਹਾਦਰ ਨੇ ਗਲਾ ਸਾਡੇ ਕਰਦਿਆਂ ਪੁੱਛਿਆ, “ਸਭ ਸੁੱਖ ਹੈ ?”

“ਹਾਂ, ਸਰਕਾਰ, ਸਭ ਸੁੱਖ ਹੈ।”

“ਪੰਡਿਤ ਮਬਰਾ ਪਰਸਾਦ ਪੋਸਟ ਮਾਸਟਰ ਰਾਜੀ ਹਨ ?”

“ਉਹ ਗੁਜਰ ਗਏ ਸਰਕਾਰ।”

ਖਾਨ ਬਹਾਦਰ ਨੂੰ ਧੱਕਾ ਵੱਜਾ। ਪੰਡਿਤ ਮਬਰਾ ਪਰਸਾਦ ਉਹਨਾਂ ਦੇ ਬਚਪਨ ਦੇ ਸਾਬੀਆਂ ਵਿਚੋਂ ਸਨ। ਉਹਨਾਂ ਨੇ ਹਿੰਮਤ ਕਰ ਕੇ ਦੋ ਇਕ ਆਦਮੀਆਂ ਦੀ ਸੁੱਖ ਹੋਰ ਪੁੱਛਣੀ ਚਾਹੀ ਪਰ ਉਹਨਾਂ ਦੀ ਜਬਾਨ ਤੁਤਲਾ ਗਈ। ਫੇਰ ਵੀ ਉਹਨਾਂ ਨੇ ਪੁੱਛ ਹੀ ਲਿਆ, “ਸੋਖ ਜਹੂਰ ਉਲਦੀਨ ਮਜ਼ੇ ਵਿਚ ਹਨ ?”

ਤਾਂਗੇ ਵਾਲਿਆਂ ਨੇ ਇਕ ਦੂਜੇ ਨਾਲ ਨਜ਼ਰਾਂ ਮੇਲੀਆਂ। “ਸਰਕਾਰ ਉਹ ਹੱਜ ਕਰਨ ਗਏ ਸੀ। ਓਥੋਂ ਮੁੜ ਕੇ...”

“ਨਹੀਂ ਆਏ। ਮਰ ਗਏ ?” ਖਾਨ ਬਹਾਦਰ ਨੇ ਗੱਲ ਪੂਰੀ ਕੀਤੀ ਤੇ ਮੱਬੇ ਦਾ ਪਸੀਨਾ ਇਕ ਵਾਰ ਫੇਰ ਪੂੰਝ ਦਿਤਾ। ਇਸੇ ਸਮੇਂ ਵਿਚ ਤਾਂਗੇ ਵਾਲਿਆਂ ਵਿਚਕਾਰ ਸਵਾਰੀ ਲੈ ਜਾਣ ਤੇ ਕੁਝ ਤਕਰਾਰ ਹੋਣ ਲਗਾ। ਖਾਨ ਬਹਾਦਰ ਨੇ ਏਸ ਬਹਿਸ ਵਿਚ ਦਿਲਚਸਪੀ ਲੈਂਦਿਆਂ ਕਿਹਾ। “ਅਸੀਂ ਦੋਵੇਂ ਤਾਂਗੇ ਵਰਤਾਂਗੇ। ਇਕ ਸਾਮਾਨ ਲਈ, ਇਕ ਆਪਣੇ ਲਈ।”

ਏਸ ਕਿੱਥੇ ਨਾਲ ਨਿਪਟ ਕੇ ਖਾਨ ਬਹਾਦਰ ਇਕ ਤਾਂਗੇ ਦੇ ਪਾਇਦਾਨ ਤੇ ਪੈਰ ਰੱਖ ਕੇ ਧੜੱਪ ਕਰ ਕੇ ਉਹਦੇ ਅੰਦਰ ਸਮਾ ਗਏ। ਤੇ ਇਕ ਵਾਰ ਫੇਰ ਉਹਨਾਂ ਨੇ ਆਪਣਾ ਮੱਬਾ ਪੂੰਡਿਆ। ਤਾਂਗਿਆਂ ਦਾ ਅੱਡਾ ਸੰਘਣੇ ਬਿਰਛਾਂ ਬੱਲੇ ਸੀ, ਜਿਹਨਾਂ ਦੇ ਪੱਤੇ ਹੌਲੀ ਹੌਲੀ ਝੂਲ ਰਹੇ ਸਨ। ਏਸ ਤਾਜ਼ੀ ਹਵਾ ਨੇ ਖਾਨ ਬਹਾਦਰ ਦੇ ਸਰੀਰ ਨੂੰ ਅਜੇ ਪੂਰੀ ਤਰ੍ਹਾਂ ਨਹੀਂ ਸੀ ਸੁਕਾਇਆ ਕਿ ਤਾਂਗੇ ਡਿਸਟਰਿਕਟ ਬੋਰਡ ਦੀ

ਸੜਕ ਤੇ ਖੜਖੜਾਉਂਦੇ ਦੌੜਨ ਲੱਗੇ । ਇਸ ਖੜਖੜਾਹਟ ਵਿਚ ਜਿਹੜਾ ਗੀਤ ਸੀ ਖਾਨ ਬਹਾਦਰ ਦੇ ਕੰਨ ਉਸ ਤੋਂ ਪੂਰੀ ਤਰ੍ਹਾਂ ਵਕਛ ਸਨ । ਗਿਆਰਾਂ ਵਰਿਆਂ ਦੇ ਵਿਛੋੜੇ ਤੋਂ ਬਾਅਦ ਉਹ ਮੁੜ ਆਪਣੇ ਕਸਬੇ ਨੂੰ ਪਰਤ ਰਹੇ ਸਨ । ਉਸ ਕਸਬੇ ਨੂੰ ਜਿਹਦੇ ਕਿਣਕੇ ਕਿਣਕੇ ਵਿਚ ਉਹਨਾਂ ਦਾ ਆਪਣਾ ਲਹੂ ਮਿਲਿਆ ਹੋਇਆ ਸੀ ।

ਛੇ ਮੀਲ ਦਾ ਲੰਮਾ ਸਫਰ ਸਾਹਮਣੇ ਸੀ । ਖਾਨ ਬਹਾਦਰ ਨੂੰ ਕਸਬੇ ਵਿਚ ਪਹੁੰਚਣ ਦੀ ਕਾਹਲ ਸੀ । ਰਸਤਾ ਕੱਟਿਆਂ ਨਹੀਂ ਸੀ ਕਟ ਰਿਹਾ । ਉਹ ਹਜ਼ਾਰਾਂ ਜਤਨ ਕਰਨ ਬਾਅਦ ਬੜੀ ਮੁਸ਼ਕਲ ਨਾਲ ਆਪਣੇ ਬੱਚਿਆਂ ਤੋਂ ਪਿੱਛਾ ਛੁਡਵਾ ਕੇ ਆਪਣੇ ਵਤਨ ਆ ਸਕੇ ਸਨ, ਤੇ ਰਸਤਾ ਮੁੱਕ ਹੀ ਨਹੀਂ ਸੀ ਰਿਹਾ । ਉਹ ਉਹਨੂੰ ਦੱਸ ਚੁੱਕੇ ਸਨ ਕਿ ਉਹ ਇਕ ਹਛਤਾ ਕਸਬੇ ਵਿਚ ਰਹਿਣਗੇ, ਆਪਣੇ ਚਾਚੇ ਦੀ ਧੀ ਭੈਣ ਵਲ ਠਹਿਰਨਗੇ, ਤੇ ਫੇਰ ਬਦਲੂ ਦੇ ਤਾਂਗੇ ਵਿਚ ਹੀ ਸਵਾਰ ਹੋ ਕੇ ਦੂਰ ਬਹੁਤ ਦੂਰ, ਵਾਘੇ ਦੇ ਉਸ ਪਾਰ ਪਰਤ ਜਾਣਗੇ, ਤੇ ਫੇਰ ਸ਼ਾਇਦ ਕਦੇ ਵੀ ਆਪਣੇ ਪਿਆਰੇ ਵਤਨ ਵਾਪਸ ਨਾ ਆ ਸਕਣਗੇ । ਉਮਰ ਦਾ ਕੀ ਭਰੋਸਾ, ਅੱਜ ਮਰੇ ਕਲੂ ਦੂਜਾ ਦਿਨ । ਬਦਲੂ ਨੇ ਉਹਨਾਂ ਨੂੰ ਕਸਬੇ ਦੇ ਹਜ਼ਾਰਾਂ ਕਿੱਸੇ ਸੁਣਾ ਛੁੱਡੇ ਸਨ । ਉਹਨੇ ਇਹਨਾਂ ਨੂੰ ਜਿਥੇ ਹੋਰ ਗੱਲਾਂ ਦੱਸੀਆ ਸਨ, ਓਥੇ ਇਹ ਗੱਲ ਵੀ ਦੱਸੀ ਸੀ ਕਿ ਉਹਨਾਂ ਦੇ ਚਾਚੇ ਦੀ ਧੀ ਦਾ ਲੜਕਾ, ਕਾਮਲ, ਪੜ੍ਹ ਲਿਖ ਕੇ ਕੁਝ ਅਜੀਬ ਤਰ੍ਹਾਂ ਦਾ ਹੋ ਗਿਆ ਸੀ । ਬਿਲਕੁਲ ਖ਼ਬਤੀ, ਆਪਣੇ ਆਪ ਤੋਂ ਬੇਖਬਰ, ਤੇ ਹੋਰਾਂ ਤੋਂ ਵੀ ਬੇਖਬਰ ।

ਇਹ ਸਭ ਕੁਝ ਸੁਣ ਕੇ ਖਾਨ ਬਹਾਦਰ ਨੂੰ ਇਕ ਕੰਬਣੀ ਜਿਹੀ ਆਈ । ਉਹਨਾਂ ਨੇ ਵੀ ਕਰਾਚੀ ਵਿਚ ਆਪਣੇ ਏਸ ਸਿਰ ਫਿਰੇ ਭਾਣਜੇ ਬਾਰੇ ਬਹੁਤ ਕੁਝ ਸੁਣ ਰੱਖਿਆ ਸੀ । ਉਹ ਸਭ ਕੁਝ ਹੁਣ ਉਹ ਆਪਣੀ ਅੱਖੀਂ ਦੇਖਣਗੇ । ਪਤਾ ਨਹੀਂ ਅਜੇ ਹੋਰ ਕੀ ਉਥਲੀ ਪੁਥਲੀ ਹੋਣੀ ਬਾਕੀ ਸੀ । ਉਹਨਾਂ ਲਈ ਤਾਂ ਏਹੋ ਕਿਸੇ ਰਾਂਤੀ ਤੋਂ ਘੱਟ ਨਹੀਂ ਸੀ ਕਿ ਉਹ ਘਰੋਂ ਬੇਘਰ ਹੋ ਗਏ ਸਨ । ਜਾਇਦਾਦ, ਵੇਲੀਆਂ, ਬਾਗਾ, ਸਭ ਖੁੱਸ ਗਏ ਸਨ, ਤੇ ਉਹ ਇਕ ਅਜਿਹੇ ਦੇਸ਼ ਦੇ ਵਾਸੀਂ ਗਏ ਸਨ ਜਿਥੋਂ ਦੀ ਹਰ ਚੀਜ਼ ਉਹਨਾਂ ਲਈ ਉਪਰੀ ਸੀ । ਲੋਕ ਉਪਰੇ, ਬੋਲੀ ਰੋਪਰੀ, ਚਾਰੋਂ ਪਾਸੇ ਉਪਰਾਇਣ ਹੀ ਉਪਰਾਇਣ । ਰਹੇ ਨਾਂ ਅੱਲਾ ਦਾ । ਦੋ ਤਾਂਗੇ ਗੱਗ ਪਿੱਛੇ ਦੌੜਦੇ ਚਲੇ ਆ ਰਹੇ ਸਨ । ਉਸੇ ਤੇਜ਼ੀ ਨਾਲ ਖਾਨ ਬਹਾਦਰ ਦੇ ਦਮਾਗ ਵਿਚ ਤੁਢਾਨ ਉਠ ਰਹੇ ਸਨ । ਇਕ ਦੇ ਬਾਅਦ ਇਕ, ਨਿਰੰਤਰ, ਅਨੰਤ... ਚਪਨ, ਜੁਆਨੀ, ਬੁਢਾਪਾ, ਜਲਾਵਤਨੀ, ਵਾਪਸੀ...

ਤਾਂਗੇ ਇਕਦਮ ਜਿਹੇ ਰੁਕ ਗਏ । ਪੜਾਓ ਆ ਗਿਆ ਸੀ । ਉੱਚੀ ਕੁਰਸੀ ਦਾ

ਖੂਹ ਉਸੇ ਥਾਂ ਮੰਜੂਦ ਸੀ। ਖਾਨ ਬਹਾਦਰ ਦੇ ਦਿਮਾਗਾ ਨੇ ਚੌਂਕੜੀ ਭਰੀ। ਲਵੀ ਜੁਆਨੀ ਵਿਚ ਜਦੋਂ ਉਹ ਏਥੇ ਰੁਕਦੇ ਸਨ ਤਾਂ ਖੂਹ ਤੇ ਜੁਆਨ ਕੁੜੀਆਂ, ਕਵਾਰੀਆਂ ਦੇ ਝੁੰਡ ਦੇ ਝੁੰਡ ਪਾਣੀ ਭਰਨ ਆਉਂਦੇ ਸਨ। ਉਹਨਾਂ ਵਿਚੋਂ ਇਕ ਕੁੜੀ ਉਹਨਾਂ ਨੂੰ ਹੁਣ ਤਕ ਯਾਦ ਸੀ, ਜਿਹੜੀ ਉਹਨਾਂ ਦੇ ਕਸਬੇ ਵਿਚੋਂ ਹੀ ਵਿਆਹੀ ਏਸ ਪਿੰਡ ਆਈ ਸੀ। ਉਹ ਜਦ ਵੀ ਏਸ ਪਾਸਿਉਂ ਲੰਘਦੇ, ਤਾਂ ਕੁੜੀ ਕਿਤੇ ਨਾ ਕਿਤੇ ਉਹਨਾਂ ਨੂੰ ਵਖਾਈ ਦੇ ਜਾਂਦੀ। ਖੂਹ ਤੇ, ਮੰਦਰ ਦੇ ਆਸ ਪਾਸ, ਜਾਂ ਉਸ ਛੋਟੇ ਤਲਾਬ ਦੇ ਕਿਨਾਰੇ। ਪਰ ਅੱਜ ਉਹ ਕੁੜੀ ਤੇ ਏਸ ਪਿੰਡ ਦੀ ਨੂੰਹ ਕਿਥੇ ਹੋਵੇਗੀ? ਕਿਥੇ ਹੋਵੇਗੀ ਉਹ? ਉਹਨਾਂ ਦੇ ਦਿਮਾਗਾ ਵਿਚ ਇਕ ਸਵਾਲ ਗੁੰਜਿਆ। ਬਦਲੂ ਨੇ ਇਹਨਾਂ ਸਵਾਲਾਂ ਦੀ ਲੜੀ ਤੋੜ ਦਿਤੀ। “ਸਰਕਾਰ ਪਾਣੀ ਪੀਓਗੇ, ਤਾਜਾ, ਮਿੱਠਾ?”

ਖਾਨ ਬਹਾਦਰ ਨਿਰਨੇ ਕਾਲਜੇ ਸਨ। ਪਰ ਉਹਨਾਂ ਦੀ ਇਹ ਦੱਸਣ ਦੀ ਹਿੰਮਤ ਨਾ ਪਈ। ਉਹਨਾਂ ਨੇ ਬਦਲੂ ਦੇ ਹੱਥੋਂ ਲੋਟਾ ਫੜ ਲਿਆ, ਤੇ ਗਟਾਗਟ ਪਾਣੀ ਪੀਂਦੇ ਚਲੇ ਗਏ। ਉਹਨਾਂ ਦੀ ਪਿਆਸ ਬੁੱਝ ਹੀ ਨਹੀਂ ਸੀ ਰਹੀ।

ਘੋੜੇ ਤਾਜ਼ਾ ਦਮ ਹੋ ਕੇ ਫੇਰ ਆਪਣੀ ਮੰਜ਼ਲ ਵਲ ਦੰਤਨ ਲੱਗੇ। ਉਹਨਾਂ ਦੀ ਮੰਜ਼ਲ ਜਿਹੜੀ ਖਾਨ ਬਹਾਦਰ ਦੀ ਆਪਣੀ ਮੰਜ਼ਲ ਵੀ ਸੀ। ਹੁਣ ਦੂਰ ਤੋਂ ਕੁਝ ਜਾਣੀਆਂ ਪਛਾਣੀਆਂ ਚੀਜ਼ਾਂ ਵਖਾਈ ਦੇਣ ਲੱਗ ਪਈਆਂ ਸਨ। ਮੰਦਰ ਦਾ ਸੁਨਹਿਰੀ ਕਲਸ, ਮਸਜਦ ਮਿਨਾਰ, ਤੇ ਉਸ ਤੋਂ ਏਧਰ ਕਸਬੇ ਦੇ ਰਾਹ ਤੇ ਖੱਬੇ ਹੱਬ ਵਲ ਸਬਿਤ ਕਬਰਿਸਤਾਨ। ਘੋੜੇ ਦੰਡ ਰਹੇ ਸਨ। ਖਾਨ ਬਹਾਦਰ ਨੇ ਤਾਂਗੇ ਦੇ ਪੱਟ ਤੇ ਬੈਠਿਆਂ ਬੈਠਿਆਂ ਪਾਸਾ ਬਦਲਿਆ। ਹੁਣ ਉਹਨਾਂ ਨੇ ਅਵਚੇਤਨ ਮਨੋਂ ਆਪਣਾ ਮੱਬਾ ਪੋਚਣਾ ਅਰੰਭ ਦਿਤਾ ਸੀ। ਵਾਰ ਵਾਰ ਐਨਕ ਦੇ ਸ਼ੀਸ਼ੇ ਸਾਫ਼ ਕਰਦੇ ਸਨ। ਕਦੇ ਨੰਗੀਆਂ ਅੱਖਾਂ ਨਾਲ ਚਾਰੋਂ ਪਾਸੇ ਦੇਖਦੇ, ਤੇ ਜਦ ਸਭ ਚੀਜ਼ਾਂ ਉਹਨਾਂ ਨੂੰ ਆਪਣੀ ਕਿਸਮਤ ਵਾਂਗ ਧੁੰਦਲਾਈਆਂ ਨਜ਼ਰ ਆਉਂਦੀਆਂ ਤਾਂ ਉਹ ਐਨਕ ਨੂੰ ਅੱਖਾਂ ਤੇ ਚੜ੍ਹਾ ਲੈਂਦੇ। ਇਕ ਵਾਰ ਉਹਨਾਂ ਨੇ ਆਪਣੀ ਬੋਝਲ ਦੇਹ ਨੂੰ ਫੇਰ ਹਰਕਤ ਦਿਤੀ ਤੇ ਬਦਲੂ ਵਲ ਹੱਬ ਦਾ ਇਸ਼ਾਗਾ ਕੀਤਾ, “ਤਾਂਗਾ ਰੋਕ ਲਓ!”

ਬਦਲੂ ਨੇ ਵਾਗਾਂ ਪਰੂ ਲਈਆਂ। ਤਾਂਗਾ ਰੁਕ ਗਿਆ ਸੀ। ਉਹਨੇ ਪੁੱਛਣ ਦੇ ਅੰਦਰਾਜ ਵਿਚ ਖਾਨ ਬਹਾਦਰ ਵਲ ਤੱਕਿਆ, “ਕੀ ਗੱਲ ਹੈ ਸਰਕਾਰ?”

“ਰਤਾ ਕਬਰਿਸਤਾਨ ਤਕ ਹੁੰਦੇ ਚੱਲੀਏ।”

ਬਦਲੂ ਨੇ ਹੈਰਾਨੀ ਨਾਲ ਖਾਨ ਬਹਾਦਰ ਵਲ ਵੇਖਿਆ, ਤੇ ਤਾਂਗੇ ਨੂੰ ਸੜਕੋਂ ਲਾਹ ਕੇ ਕਬਰਿਸਤਾਨ ਨੂੰ ਜਾਣ ਵਾਲੀ ਡੰਡੀ ਤੇ ਪਾ ਦਿੱਤਾ। “ਗਧੇ, ਢੋਰ!” ਗੁੱਸੇ ਵਿਚ ਖਾਨ ਬਹਾਦਰ ਦੇ ਮੂੰਹੋਂ ਨਿਕਲਿਆ।

“ਤਾਂਗਿਆਂ ਵਿਚ ਕਬਰਸਤਾਨ ਕੌਣ ਜਾਂਦਾ ਹੈ ?” ਪਰ ਫੇਰ ਉਹਨਾਂ ਨੇ ਝੱਟ ਹੀ ਆਪਣੇ ਗੁੱਸੇ ਤੇ ਕਾਬੂ ਪਾ ਲਿਆ, ਤੇ ਮੁਲਾਇਮ ਲਹਿਜਾ ਅਪਣਾਉਂਦਿਆਂ ਉਹਨਾਂ ਨੇ ਬਦਲ੍ਹ ਨੂੰ ਕਿਹਾ, “ਤੂੰ ਤਾਂਗਾ ਰੋਕ, ਮੈਂ ਹੁਣੇ ਆਉਂਦਾ ਹਾਂ।”

ਇਕ ਮਿੰਟ, ਦੋ ਮਿੰਟ, ਦਸ ਮਿੰਟ, ਅੱਧਾ ਅੰਟਾ ਗੁਜ਼ਰ ਗਿਆ। ਬਦਲ੍ਹ ਨੂੰ ਖਾਨ ਬਹਾਦਰ ਦਾ ਬੋਡਲ ਸਰੀਰ ਕਬਰਸਤਾਨ ਵਿਚ ਏਧਰ ਓਪਰ ਝੂਮਦਾ ਨਜ਼ਰ ਆਉਂਦਾ ਪਰ ਉਹ ਫੇਰ ਅਚਾਨਕ ਕਿਸੇ ਬਿਰਛ ਦੀ ਓਟ ਵਿਚ ਗਾਇਬ ਹੋ ਜਾਂਦੇ। ਅਖੀਰ, ਸਬਰ ਦਾ ਅੰਤ ਲੈਣ ਵਾਲੀ ਉਡੀਕ ਤੋਂ ਬਾਅਦ ਬਦਲ੍ਹ ਨੂੰ ਖਾਨ ਬਹਾਦਰ ਦਿੱਜੇ। ਉਹ ਆਪਣੇ ਮੱਬੇ ਤੇ ਅੱਖਾਂ ਨੂੰ ਰੁਮਾਲ ਨਾਲ ਪੂੰਝਦੇ ਧੀਮੇ ਧੀਮੇ ਤੁਰੇ ਆ ਰਹੇ ਸਨ। ਬਦਲ੍ਹ ਦੇ ਜ਼ਿਹਨ ਵਿਚ ਇਕ ਬਿਜਲੀ ਜਿਹੀ ਲਿਸ਼ਕੀ ਤੇ ਉਹ ਤਾਂਗੇ ਤੋਂ ਕੁੱਦ ਪਿਆ। ਉਹ ਤੇਜ਼ੀ ਨਾਲ ਖਾਨ ਬਹਾਦਰ ਵਲ ਵਧਿਆ ਤੇ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਤਾਂਗੇ ਤੇ ਸਵਾਰ ਕਰਵਾ ਦਿਤਾ। ਫੇਰ ਆਪ ਹੀ ਆ ਕੇ ਆਪਣੀ ਥਾਂ ਬੈਠ ਗਿਆ ਤੇ ਬਿਨਾਂ ਕੁਝ ਕਹੇ ਸੁਣੇ ਘੋੜੇ ਦੇ ਚਾਬਕ ਮਾਰ ਕੇ ਕਸਬੇ ਵਲ ਚੱਲ ਪਿਆ। ਸੜਕ ਤੇ ਪਹੁੰਚ ਕੇ ਖਾਨ ਬਹਾਦਰ ਨੂੰ ਚੇਤੇ ਆਇਆ, ਕਿ ਇਕ ਤਾਂਗਾ ਉਹਨਾਂ ਦਾ ਸਾਮਾਨ ਚੁੱਕੀ ਵੀ ਉਹਨਾਂ ਦੇ ਨਾਲ ਆ ਰਿਹਾ ਹੈ। ਦੋਨੋਂ ਤਾਂਗੇ ਅੱਗੇ ਪਿੱਛੇ ਸੜਕ ਤੇ ਦੌੜਨ ਲੱਗੇ। ਸੂਰਜ ਹੁਣ ਕਾਢੀ ਉੱਚਾ ਹੋ ਗਿਆ ਸੀ। ਖਾਨ ਬਹਾਦਰ ਦਾ ਰੁਮਾਲ ਪਸੀਨੇ ਨਾਲ ਬਿਲਕੁਲ ਭਿੱਜ ਗਿਆ ਸੀ। ਉਹ ਵਾਰ ਵਾਰ ਆਪਣਾ ਮੱਬਾ ਰਗੜੀ ਜਾ ਰਹੇ ਸਨ। ਬਦਲ੍ਹ ਨੇ ਤਾਂਗਾ ਹੌਲੀ ਕਰ ਦਿਤਾ। ਉਹ ਹੁਣ ਪੱਕੀ ਸਰਾਇ ਦੇ ਸਾਹਮਣਿਓਂ ਲੰਘ ਰਿਹਾ ਸੀ। ਫੇਰ ਛੋਟਾ ਬਜ਼ਾਰ ਆਇਆ, ਬਰੋਟੇ ਦਾ ਬੁੱਢਾ ਬਿਰਛ ਪਿੱਛੇ ਰਹਿ ਗਿਆ, ਤਾਂਗੇ ਨੇ ਮੌਤ ਕੱਟਿਆ, ਤੇ ਸਾਹਮਣੇ ਜੱਦੀ ਘਰ ਦਾ ਫਾਟਕ ਆ ਗਿਆ। ਖਾਨ ਬਹਾਦਰ ਦੇ ਸੰਘ ਵਿਚ ਕੋਈ ਚੀਜ਼ ਅਟਕ ਗਈ। ਖੜਖੜਾਉਂਦੇ ਹੋਏ ਪਹੀਏ ਰੁਕ ਗਏ। ਬਦਲ੍ਹ ਤਾਂਗੇ ਤੋਂ ਕੁੱਦ ਪਿਆ।

“ਬੜੇ ਸਰਕਾਰ ਆ ਗਏ।”

“ਬੜੇ ਸਰਕਾਰ ਆ ਗਏ।”

“ਬੜੇ ਸਰਕਾਰ ਆ ਗਏ।”

ਫਾਟਕ ਦੇ ਚਾਰੋਂ ਪਾਸੇ ਰਹਿਣ ਵਾਲੇ ਲੋਕ ਦੌੜ ਪਏ। ਇਹ ਖਾਨ ਬਹਾਦਰ ਅਚਾਨਕ ਕਿਧਰੋਂ ਆ ਗਏ ਸਨ। ਚੁੱਪ ਚਾਪ, ਨਾ ਕਿਸੇ ਨੂੰ ਕੁਝ ਕਿਹਾ ਨਾ ਸੁਣਿਆ। ਕਮਲ ਖੁਰਸ਼ੀਦ ਘਰ ਅੰਦਰੋਂ ਦੌੜਿਆ ਆਇਆ, “ਮਾਮਾ ਜੀ, ਤੁਸੀਂ! ਮਾਮਾ ਜੀ!” ਉਹਨੇ ਆਪਣੇ ਮਜ਼ਬੂਤ ਹੱਥ ਖਾਨ ਬਹਾਦਰ ਦੇ ਗਲ ਵਿਚ ਪਾ ਦਿਤੇ। ਖਾਨ ਬਹਾਦਰ ਉਹਦੇ ਮੌਢੇ ਤੇ ਸਿਰ ਰੱਖ ਕੇ ਹੰਝੂ ਵਹਾਉਣ ਲੱਗੇ। ਚਾਰੋਂ ਪਾਸਿਆਂ ਤੋਂ ਲੋਕ ਇਕੱਠੇ ਹੁੰਦੇ ਜਾ ਰਹੇ ਸਨ। ਆਪਣੇ, ਪਰਾਏ, ਪੜੋਸੀ,

ਓਪਰੇ। ਖਾਨ ਬਹਾਦਰ ਦੀ ਭੈਣ ਵੀ ਡਿਊਢੀ ਵਿਚ ਆ ਕੇ ਬੜੇ ਗਈ ਸੀ। ਉਹਦਾ ਸਾਰਾ ਸਰੀਰ ਕੰਬ ਰਿਹਾ ਸੀ, ਆਵਾਜ਼ ਕੰਬ ਰਹੀ ਸੀ। "ਭਾਈ ਜਾਨ! ਭਾਈ ਜਾਨ! ਤੁਸੀਂ ਪਤਾ ਹੀ ਨਾ ਦਿਤਾ, ਨਹੀਂ ਤਾਂ ਕੱਲ੍ਹ ਨੂੰ ਸਟੇਸ਼ਨ ਤੇ ਭੇਜ ਦਿੰਦੀ, ਭਾਈ ਜਾਨ।" ਖਾਨ ਬਹਾਦਰ ਨੇ ਆਪਣੀ ਬੁੱਢੀ ਭੈਣ ਦੇ ਸਿਰ ਤੇ ਹੱਥ ਫੇਰਿਆ। ਛਾਤੀ ਨਾਲ ਲਾਇਆ, ਤੇ ਇਹ ਸੰਖੇਪ ਜਿਹਾ ਕਾਫਲਾ ਡਿਊਢੀ ਵਿਚੋਂ ਲੰਘ ਕੇ ਸਹਿਨ ਵਿਚ ਆ ਗਿਆ, ਤੇ ਓਥੋਂ ਵੱਡੇ ਦੋਹਰੇ ਦਲਾਣ ਵਿਚ ਜਾ ਕੇ ਬੈਠ ਗਿਆ। ਪੁਰਾਣੇ, ਨਵੇਂ ਹਰ ਭਾਂਤ ਦੇ ਕਿੱਸੇ ਛਿੜ ਗਏ। ਇਕ ਦਮ ਖਾਨ ਬਹਾਦਰ ਦੀ ਭੈਣ ਤ੍ਰੂਭਕੀ, "ਚਾਹ ਲਿਆਓ, ਭਾਈ ਜਾਨ ਚਾਹ ਦੇ ਤਾਂ ਬੜੇ ਪਿਆਕ ਹਨ।"

"ਖਾਨ ਬਹਾਦਰ ਨੇ ਬੜੀ ਗੌਰ ਨਾਲ ਭੈਣ ਨੂੰ ਦੇਖਿਆ, ਤੇ ਪੋਲੇ ਜਿਹੇ ਮੁਸਕਰਾਏ ਜਿਵੇਂ ਉਹਨਾਂ ਦੀਆਂ ਖਾਖਾਂ ਹੋਰ ਖੁਲ੍ਹਣ ਤੋਂ ਇਨਕਾਰੀ ਹੋ ਗਈਆਂ ਹੋਣ।

ਖਾਨ ਬਹਾਦਰ ਨੇ ਚਾਹ ਪੀਟੀ। ਕਾਮਲ ਖੁਰਸ਼ੀਦ ਨੇ ਬਾਹਰ ਆ ਕੇ ਦੱਸਿਆ, ਕਿ ਮੀਰ ਸਾਹਬ ਤੇ ਠਾਕੁਰ ਸਾਹਬ ਤੇ ਚੇਅਰਮੈਨ ਸਾਹਬ ਮਿਲਣ ਆਏ ਹਨ। ਖਾਨ ਬਹਾਦਰ ਜਨਾਨਖਾਨੇ ਤੋਂ ਬਾਹਰ ਆ ਕੇ ਬੈਠਕ ਵਿਚ ਬੜੀ ਦੇਰ ਤਕ ਗੱਲਾਂ ਕਰਦੇ ਰਹੇ। ਪੁਰਾਣੀਆਂ ਯਾਦਾਂ ਨੂੰ ਕੁਰੇਦ ਕੇ ਖਾਨ ਬਹਾਦਰ ਨੇ ਇਕ ਇਕ ਦੀ ਸੁੱਖ ਪੁੱਛੀ। ਪਰ ਆਪਣੀ ਸੁੱਖ ਤੇ ਸਮਾਚਾਰ ਵਲੋਂ ਟਲਦੇ ਰਹੇ। ਇਸ ਗੱਪ ਸੱਪ ਵਿਚ ਦੁਪਹਿਰ ਢਲ ਗਈ। ਖਾਨ ਬਹਾਦਰ ਨੇ ਖਾਣਾ ਖਾਧਾ ਤੇ ਅਰਾਮ ਕਰਨ ਲਈ ਲੇਟ ਗਏ। ਉਹਨਾਂ ਨੇ ਬਰਸਾਂ ਪਿਛੋਂ ਉਸ ਯਾਦਗਾਰੀ ਦੁਪਹਿਰ ਨੂੰ ਆਪਣੇ ਮ੍ਰਿਤਕ ਪਿਤਾ, ਵੱਡੇ ਖਾਨ ਸਾਹਬ ਨੂੰ ਸੁਪਨੇ ਵਿਚ ਦੇਖਿਆ। ਲੱਗਾ, ਉਹ ਆਏ ਹਨ, ਤੇ ਉਹਨਾਂ ਦਾ ਪਸੀਨੇ ਨਾਲ ਭਿੱਜਿਆ ਮੱਦਾ ਚੁੰਮ ਰਹੇ ਹਨ। ਹੋਠਾਂ ਦੀ ਇਸ ਛੋਹ ਨਾਲ ਉਹਨਾਂ ਦੀ ਅੱਖ ਖੁਲ੍ਹਾ ਗਈ। ਉਹਨਾਂ ਦਾ ਦਿਲ ਧੱਕ ਧੱਕ ਕਰ ਰਿਹਾ ਸੀ। ਹੜਬੜਾ ਕੇ ਪਲੰਘ ਤੋਂ ਉੱਠ ਖੜੋਤੇ। ਸ਼ਾਮ ਨੂੰ ਖਾਨ ਬਹਾਦਰ ਬਸਤੀ ਦੀ ਸੈਰ ਲਈ ਨਿੱਕਲੇ। ਗਿਆਰਾਂ ਬਰਸ। ਹਾਂ, ਪੂਰੇ ਗਿਆਰਾਂ ਬਰਸ ਵਿਚ ਬਸਤੀ ਵਿਚ ਵੱਡੇ ਵੱਡੇ ਇਨਕਲਾਬ ਆਏ ਸਨ, ਪੁਰਾਣੀਆਂ ਇਮਾਰਤਾਂ ਢਹਿ ਗਈਆਂ ਸਨ, ਜਿਹੜੀਆਂ ਢਹੀਆਂ ਨਹੀਂ ਸਨ, ਉਹ ਢਹਿਣ ਵਾਲੀਆਂ ਸਨ, ਉਹਨਾਂ ਦੀ ਥਾਂ ਨਵੀਆਂ ਨਵੀਆਂ ਇਮਾਰਤਾਂ ਬਣ ਗਈਆਂ ਸਨ, ਤੇ ਬਣਦੀਆਂ ਵੀ ਜਾ ਰਹੀਆਂ ਸਨ। ਖਾਨ ਬਹਾਦਰ ਟਹਿਲਦੇ ਟਹਿਲਦੇ, ਲੋਕਾਂ ਨਾਲ ਮਿਲਦੇ ਜੁਲਦੇ, ਦੀਵੇ ਬਲਦਿਆਂ ਨੂੰ ਪੰਡਿਤ ਮਬਰਾ ਪਰਸਾਦ ਦੇ ਘਰ ਪਹੁੰਚੇ। ਖਾਲੀ ਕਿਬਾੜਾਂ ਦੀ ਡਿਊਢੀ ਤੇ ਉਹਨਾਂ ਨੇ ਆਵਾਜ਼ ਦਿਤੀ, ਕੋਈ ਉੱਤਰ ਨਾ ਮਿਲਿਆ। ਉਹਨਾਂ ਨੇ ਫੇਰ ਆਵਾਜ਼ ਦਿੱਤੀ, ਐਤਕਾਂ ਡਿਊਢੀ ਵਿਚ ਚਾਨਣ ਹੋਇਆ ਤੇ ਪੰਡਿਤ ਮਬਰਾ ਪਰਸਾਦ ਦੀ ਵਿਧਵਾ ਨੇ ਤਖ਼ਤਿਆਂ ਦੀ ਓਟ ਵਿਚੋਂ ਕਿਹਾ, "ਕੌਣ ਹੈ? ਅੱਲਾਦਾਦਾ..."

ਪੰਡਿਤਾਣੀ ਫਿਉਢੀ ਤੋਂ ਚਬੂਤਰੇ ਤੇ ਆ ਗਈ । “ਖਾਨ ਭਾਈ, ਤੁਸੀਂ ਹੋ, ਤੁਸੀਂ !” ਦੋਵੇਂ ਇਕ ਦੂਜੇ ਦੇ ਸਾਹਮਣੇ ਖੜ੍ਹੇ ਸਨ । ਖਾਨ ਬਹਾਦਰ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ ।

“ਹਾਂ, ਭਾਬੀ, ਮੈਂ ਹਾਂ ਅਲਾਦਾਦ !”

ਉਹ ਦੇਰ ਤਕ ਸਭ ਦੀ ਸੁੱਖ ਪੁਛਦੇ ਰਹੇ । ਪੰਡਿਤਾਣੀ ਨੇ ਉਹਨਾਂ ਦੇ ਬੱਚਿਆਂ ਦੀ ਸੁੱਖ ਪੁੱਛੀ । ਦੋਵੇਂ ਇਕ ਦੂਜੇ ਨੂੰ ਪ੍ਰਸ਼ਿਤੀਆਂ ਤੋਂ ਜਾਣੂੰ ਕਰਵਾਉਂਦੇ ਰਹੇ । ਫੇਰ ਖਾਨ ਬਹਾਦਰ ਅਗਲੇ ਦਿਨ ਆਉਣ ਦਾ ਵਾਹਦਾ ਕਰ ਕੇ ਘਰ ਪਹੁੰਚੇ । ਭੈਣ ਸਤਿਨ ਵਿਚ ਨਮਾਜ਼ ਪੜ੍ਹੇ ਕੇ ਬੈਠੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ । ਉਹ ਉਸੇ ਕੋਲ ਬੈਠ ਗਏ ਤੇ ਏਧਰ ਓਧਰ ਦੀਆਂ ਗੱਲਾਂ ਕਰਦੇ ਰਹੇ । ਉਹਨਾਂ ਦਾ ਸਾਹ ਵਾਰ ਵਾਰ ਛੁੱਲੀ ਜਾ ਰਿਹਾ ਸੀ ।

ਏਨੇ ਵਿਦ ਕਾਮਲ ਰਸੀਦ ਆ ਗਿਆ ਤੇ ਖਾਨ ਬਹਾਦਰ ਉਹਦੇ ਭਵਿੱਖਤ ਦੇ ਇਰਾਦਿਆਂ, ਉਹਦੇ ਪਰਣ, ਤੇ ਉਸ ਦੇ ਛਾਰਮ ਦੀ ਕਾਮਿਆਬੀ ਬਾਰੇ ਗੱਲਾਂ ਕਰਦੇ ਰਹੇ । ਉਹਨਾਂ ਨੇ ਇਕ ਵਾਰ ਆਸਮਾਨ ਵਲ ਤੱਕਿਆ, ਠੰਢਾ ਸਾਹ ਲਿਆ, ਤੇ ਗੋਡਿਆਂ ਤੇ ਹੱਥ ਰੱਖ ਕੇ ਖੜ੍ਹੇ ਹੋ ਗਏ । ਕਾਮਲ ਰਸੀਦ ਨੇ ਕੁਝ ਪੁਛਦੀਆਂ ਨਜ਼ਰਾਂ ਨਾਲ ਉਹਨਾਂ ਵਲ ਤੱਕਿਆ, “ਹੁਣ ਅਰਾਮ ਕਰੋਗੇ ਮਾਮਾ ਜੀ ?”

“ਹਾਂ, ਬਈ, ਦੋ ਦਿਨਾਂ ਦੇ ਉਂਘਾਏ ਹਾਂ, ਹੁਣ ਸਵਾਂਗੇ । ਸ਼ਬ ਬ ਖੈਰ”

ਕਾਮਲ ਉਹਨਾਂ ਦੇ ਨਾਲ ਬਾਹਰ ਤਕ ਆਇਆ, ਬਿਸਤਰਾ ਵਿਛਾਇਆ, ਤੇ ਉਹਨਾਂ ਵਲੋਂ ਸੰਤੁਸ਼ਟ ਹੋਣ ਤੋਂ ਬਾਅਦ ਆਪਣੇ ਕੰਮਾਂ ਵਿਚ ਰੁੱਝ ਗਿਆ । ਰਾਤ ਅਜੇ ਬਹੁਤੀ ਨਹੀਂ ਸੀ ਲੰਘੀ, ਪਰ ਖਾਨ ਬਹਾਦਰ ਸੌਂ ਗਏ । ਪਿਛਲੇ ਗਿਆਰਾਂ ਵਰਿਆਂ ਵਿਚ ਏਨੀ ਗੁੜੀ ਨੀਂਦ ਉਹਨਾਂ ਨੂੰ ਅੱਗੇ ਕਦੇ ਨਹੀਂ ਸੀ ਆਈ । ਜਦ ਉਹ ਸਵੇਰੇ ਡਜਰ ਦੀ ਨਮਾਜ਼ ਲਈ ਉੱਠੇ, ਤਾਂ ਉਹਨਾਂ ਦੀ ਭੈਣ ਨੇ ਅੰਦਰੋਂ ਉਹਨਾਂ ਨੂੰ ਆਦਮੀ ਜਗਾਉਣ ਭੇਜਿਆ ।

“ਸਰਕਾਰ, ਸਰਕਾਰ, ਸਰਕਾਰ !”

ਪਰ ਸਰਕਾਰ ਛੂੰਘੀ ਨੀਂਦ ਵਿਚ ਸੁੱਤੇ ਪਏ ਸਨ । ਭੈਣ ਨੰਗੇ ਪੈਰੀਂ ਬਾਹਰ ਨੂੰ ਦੌੜ ਪਈ । “ਭਾਈ ਜਾਨ...ਮਾਮਾ ਜੀ...” ਦੇਖਦੇ ਹੀ ਦੇਖਦੇ ਫਾਟਕ ਦੇ ਬਾਹਰ, ਤੇ ਅੰਦਰ, ਚੌਂਤਰੇ ਤੇ, ਹਰ ਪਾਸੇ ਲੋਕਾਂ ਦੀ ਭੀੜ ਜੁੜ ਗਈ । ਖਾਨ ਬਹਾਦਰ ਗਿਆਰਾਂ ਸਾਲ ਦੇ ਬਣਵਾਸ ਤੋਂ ਬਾਅਦ ਵਤਨ ਵਾਪਸ ਆਏ ਸਨ । ਜਿਹਨਾਂ ਲੋਕਾਂ ਨੇ ਇਕ ਦਿਨ ਪਹਿਲਾਂ ਉਹਨਾਂ ਨਾਲ ਮੁਲਾਕਾਤ ਨਹੀਂ ਸੀ ਕੀਤੀ, ਉਹ ਵੀ ਉਹਨਾਂ ਨੂੰ ਮਿਲਣ ਦੌੜ ਪਏ ਸਨ । ਅਖੀਰ ਉਹਨਾਂ ਹੀ ਹੱਥਾਂ ਨੇ ਉਹਨਾਂ ਨੂੰ ਨੁਹਾਇਆ ਜਿਹਨਾਂ ਨੂੰ ਮਿਲਣ ਲਈ ਉਹ ਸੈਂਕੜ ਮੀਲਾਂ ਦਾ ਸਫਰ ਤਹਿ ਕਰ ਕੇ

ਅਚਾਨਕ ਕਸਬੇ ਵਿਚ ਆਏ ਸਨ। ਉਹਨਾਂ ਦੀ ਬੁੱਢੀ ਭੈਣ ਰੋ ਰਹੀ ਸੀ। ਭਾਣਜਾ ਰੋ ਰਿਹਾ ਸੀ। ਬਦਲੂ ਰੋ ਰਿਹਾ ਸੀ। ਫੇਰ ਕਿਸੇ ਨੇ ਕਿਹਾ, "ਮਈਅਤ ਦਾ ਮੂੰਹ ਦੇਖ ਲਓ।" ਆਹਿਸਤਾ ਜਿਹੇ ਕਿਸੇ ਨੇ ਕੱਫਣ ਸਰਕਾ ਦਿੱਤਾ। ਉਹਨਾਂ ਦੀ ਝੱਗ ਵਰਗੀ ਚਿੱਟੀ ਸਫੈਦ ਛੁਰੈਂਚ-ਕਟ ਦਾੜ੍ਹੀ ਦੇ ਉਪਰ ਉਹਨਾਂ ਦੇ ਹੋਠ ਮੁਸਕਰਾਈ ਜਾ ਰਹੇ ਝਨ, ਜਿਵੇਂ ਉਹਨਾਂ ਦੇ ਮਾਲਕ ਨੇ ਆਪਣੀ ਉਮੰਗ ਪੂਰੀ ਕਰ ਲਈ ਹੋਵੇ। ਜਿਵੇਂ ਉਹਨਾਂ ਦੇ ਪਿਤਾ, ਬੜੇ ਖਾਨ ਸਾਹਬ ਨੇ ਪਿਤਰੀ ਪਿਆਰ ਨਾਲ ਚੁੰਮ ਕੇ ਉਹਨਾਂ ਤੇ ਪਰੋਮ ਦੀ ਮੌਹਰ ਲਾ ਦਿਤੀ ਹੋਵੇ।

ਫੇਰ ਮਈਅਤ ਆਹਿਸਤਾ ਆਹਿਸਤਾ ਉਸ ਕਬਰਿਸਤਾਨ ਵਲ ਤੁਰ ਪਈ ਜਿਸ ਵਿਚ ਇਕ ਦਿਨ ਪਹਿਲਾਂ ਮਿੜਕ ਖਾਨ ਬਹਾਦਰ ਭਟਕਦੇ ਫਿਰਦੇ ਸਨ। ਬੁੱਢੀ ਪਠਾਣੀ ਹਵੇਲੀ ਦੀ ਡਿੱਢੀ ਵਿਚ ਖੜੀ ਆਪਣੇ ਸਫੈਦ ਦੁਪੱਟੇ ਵਿਚ ਹੰਸੂ ਸੋਕ ਰਹੀ ਸੀ, ਤੇ ਹੌਲੀ ਹੌਲੀ ਕੋਈ ਆਇਤ ਪੜ੍ਹਦੀ ਜਾ ਰਹੀ ਸੀ। ਅੱਜ ਅੱਧੀ ਸਦੀ ਤੋਂ ਬਾਅਦ ਪੁਰਾਣੀ ਦੁਨੀਆਂ ਨਾਲ ਉਹਨਾਂ ਦੇ ਸਾਰੇ ਰਿਸ਼ਤੇ ਨਾਤੇ ਫੁੱਟ ਗਏ ਸਨ।

ਆਲੁਣਾ

ਨੂਰਸਾਹ

ਤਾਰਕੋਲ ਦੀ ਚਮਕਦੀ, ਵਲ ਖਾਂਦੀ ਇਹ ਸੜਕ ਡੱਲ ਦੇ ਸੁੰਦਰ ਨੀਲੇ ਕਿਨਾਰ ਦੇ ਨਾਲ ਨਾਲ ਐਉਂ ਜਾਂਦੀ ਹੈ ਜਿਵੇਂ ਝੀਲ ਦੀ ਸੁੰਦਰੀ ਆਪਣੀ ਸੁਨਹਿਰੀ ਸਾੜ੍ਹੀ ਉਤੇ ਚਾਂਦੀ ਦੀ ਗੋਟ ਲਾ ਕੇ ਉੱਤਰ ਰਹੀ ਹੋਵੇ, ਤੇ ਫੇਰ ਉਸ ਗੋਟ ਦੇ ਕਿਨਾਰੇ ਸਫੈਦ ਵਲੈਤੀ ਗੁਲਾਬਾਂ ਦੀ ਭਰਮਾਰ—ਬਾਹਰਲੀ ਆਦਮ-ਕੱਦ ਛਿਉਢੀ ਤੇ ਉਹਦੇ ਹੋਠੋਂ ਲੰਘਣ ਬਾਅਦ ਛਰਲਾਂਗ ਭਰ ਲੰਮਾ ਤੀਰ ਵਾਂਗ ਚਲਦਾ ਆਕਰਸ਼ਕ ਕੱਚਾ ਰਸਤਾ ।

ਦੋਵੇਂ ਪਾਸੇ ਸਫੈਦੇ ਦੇ, ਸਰਸਬਜ਼, ਉੱਚੇ ਬਿਰਛ ਤੇ ਉਹਨਾਂ ਦੇ ਪੈਰਾਂ ਨੂੰ ਛੋਹਦੀਆਂ ਪਤਲੀਆਂ ਪਤਲੀਆਂ ਕਿਆਰੀਆਂ ਜਿਹਨਾਂ ਵਿਚ ਗੁਲ ਦੁਪਹਿਰ ਤੇ ਨਰਗਸ ਅਠਖੇਲੀਆਂ ਕਰਦੀਆਂ ਨਜ਼ਰ ਆਉਂਦੀਆਂ ਸਨ ।

ਉਸ ਰਾਤੋਂ ਲੰਘਦਿਆਂ ਚਾਲ ਵਿਚ ਜਾਣੋ ਇਕ ਜਾਦੂਈ ਖਿੱਚ ਦੇ ਨਾਲ ਕੋਮਲਤਾ ਆ ਜਾਂਦੀ ਹੈ । ਲਗਦਾ ਹੈ ਜਿਵੇਂ ਕੋਈ ਅਚਾਨਕ ਮੰਤ੍ਰ-ਮੁਗਧ ਮਾਹੌਲ ਵਿਚ ਬੇਖਬਰੇ ਫਸ ਗਿਆ ਹੋਵੇ । ਕਦਮ ਆਪਣੇ ਆਪ ਅੱਗੇ ਵਲ ਵਧਣ ਲਗਦੇ ਹਨ, ਅੱਗੇ, ਹੋਰ ਅੱਗੇ, ਤੇ ਇਹ ਛਰਲਾਂਗ ਭਰ ਦਾ ਰਾਹ ਇਕ ਨਵੇਂ ਜਹਾਨ ਵਿਚ ਜਾ ਖਤਮ ਹੁੰਦਾ ਹੈ, ਤੇ ਅੱਚਣਚੇਤ, ਰੰਗ ਤੇ ਸੁਗੰਧ ਦੇ ਤੁਛਾਨ ਵਿਚ ਗਵਾਚਿਆ ਇਕ ਅਲੱਛ ਲੈਲਾ ਜਿਹਾ ਜਗਤ ਨਜ਼ਰਾਂ ਸਾਹਮਣੇ ਆ ਖੜੋਂਦਾ ਹੈ...ਉਹ ਸੰਖੇਪ ਜਿਹਾ ਲਾਅਨ, ਜਿਹਦੇ ਸੱਜੇ ਖੂੰਜੇ ਇਕ ਛੋਟਾ ਜਿਹਾ ਚਸ਼ਮਾ ਉੱਬਲ ਉੱਬਲ ਕੇ ਲਾਅਨ ਦੀਆਂ ਕੰਧਾਂ ਦੇ ਨਾਲ ਛੈਲੇ ਹੋਏ ਤਰਾਸੇ ਚਨਾਰਾਂ ਦੀ ਠੰਡੀ ਛਾਊਂ ਵਿਚ ਆਹਿਸਤਾ ਆਹਿਸਤਾ ਕੁਦਾੜੀਆਂ ਮਾਰਦਾ ਵਗਦਾ ਹੈ...ਤੇ ਸੰਵਰੀਆਂ ਹੋਈਆਂ ਸੁੰਦਰ ਕਿਆਰੀਆਂ ਤੇ ਉਹਨਾਂ ਕਿਆਰੀਆਂ ਵਿਚ ਛੁੱਲਾਂ ਦੀ ਉਹ ਭਰਮਾਰ ਕਿ ਨਜ਼ਰ ਗੁਆਚ ਜਾਏ । ਖੱਬੇ ਕਿਨਾਰੇ ਡੋਡੀਆਂ ਨਾਲ ਸਰਾਬੂਰ ਸ਼ਫਤਾਲੂ ਦੇ ਦਰਖਤਾਂ ਦੀ ਲੰਮੀ ਪਾਲ, ਤੇ ਉਹਨਾਂ ਵਿਚਕਾਰ, ਟੂਣੇਹਾਰੇ ਦ੍ਰਿਸ਼ਾਂ ਵਿਚ ਘਰੀ ਉਹ ਇਕ ਜਾਦੂਗਰਨੀ ਵਾਂਗ ਆਪਣਾ ਜਾਦੂਮਈ ਦ੍ਰਿਸ਼ ਪਸਾਰਦੀ ਖੜੀ ਸੀ ।

ਇਹ ਆਲੂਣਾ ਹੈ...ਤੇ ਆਲੂਣਾ ਕੋਠੀ ਦਾ ਨਾਂ ਹੈ। ਸ਼ਾਮ ਦੇ ਘੁਸਮੁਸਿਆਂ ਵਿਚ ਇਸ ਲੰਮੀ ਤੇ ਲੇਟੀ ਹੋਈ ਸੜਕ ਉਤੇ ਲੰਘਦਿਆਂ ਕਿੰਨੀ ਵਾਰ ਮੇਰੇ ਜੀਅ ਵਿਚ ਇਹ ਇੱਛਾ ਉੱਭਰ ਉੱਭਰ ਕੇ ਦਮ ਤੋੜ ਚੁੱਕੀ ਸੀ ਕਿ ਕਾਸ...ਕਾਸ ਡੱਲ ਦੇ ਕਿਨਾਰੇ ਵਸੇ ਹੋਏ ਏਸ ਰੰਗ ਤੇ ਸੁਗੰਧ ਦੇ ਸੁਦਰ ਸੁਮੇਲ ਵਿਚ ਆਪਣਾ ਵੀ ਇਕ ਆਲੂਣਾ ਹੁੰਦਾ...ਆਪਣਾ ਇਕ ਆਲੂਣਾ, ਤੇ ਮੇਰਾ ਇਹ ਆਲੂਣਾ ਇਕ ਸੁਪਨੇ ਦਾ ਨਾਂ ਹੈ। ਸੁਪਨਾ ਜਿਹੜਾ ਮੇਰਾ ਨਹੀਂ, ਸੁਪਨਾ ਜਿਹੜਾ ਕਦੇ ਪੂਜਾ ਨਹੀਂ ਹੁੰਦਾ, ਸੁਪਨਾ ਜਿਹਦੀ ਕੋਈ ਤਾਬੀਰ ਨਹੀਂ... ਤੇ ਆਪਣਾ ਇਕ ਆਲੂਣਾ, ਤੇ ਇਹ ਆਲੂਣਾ ਇਕ ਦਿਲ ਦਾ ਨਾਂ ਹੈ, ਦਿਲ ਜਿਹੜਾ ਮੇਰਾ ਹੈ, ਤੇ ਮੈਂ ਅਕਸਰ ਸੋਚਦਾ ਰੁਹਿੰਦਾ ਹਾਂ, ਮੇਰਾ ਇਹ ਦਿਲ ਕਿਸ ਚੀਜ਼ ਦਾ ਬਣਿਆ ਹੋਇਆ ਹੈ, ਮੇਰਾ ਦਿਲ ਆਖਰ ਕੀ ਹੈ। ਫੇਰ ਉਸ ਦਿਲ ਦੀ ਹਨੇਰੀ ਖਿੜਕੀ ਵਿਚੋਂ ਉੱਤਰ ਉੱਭਰਦਾ ਹੈ, ਮੇਰਾ ਦਿਲ ਇਕੱਲ ਦਾ ਇਕ ਜੰਗਲ ਹੈ, ਜਿਹਦੇ ਆਲੇ ਦੁਆਲੇ ਧੂੜ ਨਾਲ ਅੱਟੀਆਂ ਹੋਈਆਂ ਕੰਡਿਆਲੀਆਂ ਝਾੜੀਆਂ ਹਨ, ਤੇ ਉਹਨਾਂ ਝਾੜੀਆਂ ਦੇ ਸਿਰੇ ਨੋਕਦਾਰ ਕੰਡਿਆਂ ਨਾਲ ਭਰੇ ਪਏ ਹਨ। ਮੈਂ ਕਈ ਵਾਰ ਇਹਨਾਂ ਕੰਡਿਆਂ ਨਾਲ ਉਲਝਿਆ ਹਾਂ। ਇਹ ਮੇਰੇ ਦਿਲ ਵਿਚ ਖੁਭ ਗਏ ਹਨ। ਤੇ ਲਹੂ ਦੀਆਂ ਛਿੱਟਾਂ ਨਾਲ ਮੇਰਾ ਸੁਪਨਾ ਦਾਗੀ ਹੋ ਚੁੱਕਾ ਹੈ। ਮੇਰਾ ਉਹ ਸੁਪਨਾ ਜਿਹਦੀ ਤਾਬੀਰ ਆਲੂਣਾ ਹੈ।

ਪਰ ਇਹ ਓਚੋਂ ਦੀ ਗੱਲ ਹੈ ਜਦ ਆਲੂਣੇ ਨਾਲ ਮੇਰਾ ਕੋਈ ਸੰਬੰਧ ਨਹੀਂ ਸੀ। ਹੁਣ ਆਲੂਣੇ ਨਾਲ ਮੇਰਾ ਛੂੰਘਾ ਸੰਬੰਧ ਹੈ। ਮੈਂ ਗੁਲ ਦਪਹਿਰ ਤੇ ਨਰਗਸ ਨੂੰ ਅਠਖੇਲੀਆਂ ਕਰਦੇ ਦੇਖ ਸਕਦਾ ਹਾਂ। ਚਸ਼ਮੇ ਦਾ ਠੰਢਾ ਮਿੱਠਾ ਪਾਣੀ ਪੀ ਸਕਦਾ ਹਾਂ। ਹੁਣ ਮੈਂ ਆਲੂਣੇ ਦੇ ਇਕ ਇਕ ਛਿਨ ਦਾ ਭੇਤੀ ਹਾਂ। ਇਹਦੀਆਂ ਸ਼ਾਮਾਂ ਮੇਰੇ ਬਿਨਾਂ ਅਧੂਰੀਆਂ ਹਨ। ਆਲੂਣੇ ਦੀਆਂ ਸ਼ਾਮਾਂ ਜਿਹੜੀਆਂ ਬਹੁਤ ਸੁਹਾਉਣੀਆਂ ਹੁੰਦੀਆਂ ਹਨ। ਠੰਢੀਆਂ ਸ਼ਾਮਾਂ, ਠੰਢੀਆਂ ਹਵਾਵਾਂ, ਚਸ਼ਮੇ ਦਾ ਠੰਢਾ ਪਾਣੀ ਜਿਹੜਾ ਉੱਛਲ ਉੱਛਲ ਕੇ ਵਗਦਾ ਹੈ ਤੇ...ਤੇ ਸਫੈਦ ਰੰਗ ਦੀ ਸਾੜੀ ਵਿਚ ਖਿੜੀ ਕਲੀ ਵਾਂਗ ਆਪਣਾ ਸਫੈਦ ਸਰੀਰ ਲਈ, ਸ਼ਗੁਫਤਾ, ਅਲਫ ਲੈਲਾ ਦੀ ਦੁਨੀਆਂ ਦੀ ਸ਼ਹਿਜ਼ਾਦੀ ਤੋਂ ਕਿਸੇ ਤਰ੍ਹਾਂ ਘੱਟ ਨਹੀਂ। ਜਦ ਸੰਭ ਦੇ ਲੰਮੇ ਪਰਛਾਵੇਂ ਰਾਤ ਵਲ ਝੁਕਣ ਲਗਦੇ ਹਨ ਤੇ ਰੇਡੀਓਗ੍ਰਾਮ ਤੇ ਅੰਗ੍ਰੇਜ਼ੀ ਧੁਨਾਂ ਵੱਜਣ ਲਗਦੀਆਂ ਹਨ ਤੇ ਸੁਨਹਿਰੀ ਰੰਗ ਦੇ ਈਰਾਨੀ ਫਰਸ਼ ਤੇ ਸ਼ਗੁਫਤਾ ਦੀਆਂ ਬਾਹੋਂ ਦਾ ਲਹਿਰਾਓ ਫੈਲ ਜਾਂਦਾ ਹੈ ਤੇ ਸਰੀਰ ਦੇ ਹਰ ਭਾਗ ਵਿਚ ਗੜਬ ਦੀ ਲਚਕ ਆ ਜਾਂਦੀ ਹੈ। ਲਗਦਾ ਹੈ ਜਿਵੇਂ ਨੋਸ਼ ਲਬ...ਸ਼ਗੁਫਤਾ ਦੀ ਮੰਮੀ ਮਿਸਿਜ਼ ਪਾਂਡੇ ਜਿਹਨੇ ਜਿੰਦਗੀ ਦੇ ਅਣਗਿਣਤ ਉਤਾਰ ਚੜ੍ਹਾਅ, ਨਿਵਾਣਾਂ ਉਚਾਈਆਂ, ਤੇ ਦੁਖ ਸੁਖ ਦੇਖੇ ਹਨ, ਆਪਣੀ ਪੁੱਤਰੀ ਨੂੰ ਨੋਸ਼ ਲਬ ਦੇ ਨਾਂ ਨਾਲ ਬੁਲਾਉਂਦੀ ਹੈ।

ਨੋਸ਼ ਲਬ...ਹੋਠਾਂ ਨਾਲ ਪੀ ਜਾਣ ਵਾਲੀ ।

ਰਵਾਇਤ ਹੈ ਕਿ ਬਹੁਤ ਸਾਰੇ ਰੰਜ ਝੱਲਣ ਬਾਅਦ ਅਜਬ ਮੁਲਕ ਨੇ ਦੂਰੋਂ ਇਕ ਬਸਤੀ ਦੇ ਚਿੰਨ੍ਹ ਦੇਖੇ । ਉਹਦੇ ਵਲ ਕਦਮ ਵਧਾਉਂਦਿਆਂ ਉਹਨੂੰ ਸਾਂਤੀ ਜਿਹੀ ਪ੍ਰਾਪਤ ਹੋਈ, ਉਹਨੇ ਕਿਸੇ ਤੋਂ ਪੁੱਛੇ ਬਿਨਾਂ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਆ ਗਿਆ । ਉਹਨੇ ਦੇਖਿਆ ਕਿ ਕੋਈ ਕੋਮਲ-ਅੰਗੀ ਸੁੰਦਰੀ ਸੌਨੇ ਦੇ ਤਖਤ ਤੇ ਸੁਪਨੇ ਵਿਚ ਮਸਤ ਹੈ । ਜਦ ਉਹਨੇ ਸੁਪਨੇ ਤੋਂ ਜਾਗ ਕੇ ਇਕ ਮਰਦ ਨੂੰ ਆਪਣੇ ਸਰੂਣੇ ਦੇਖਿਆ ਤਾਂ ਉਹਨੇ ਕਰੋਧ ਵਿਚ ਕਿਹਾ, “ਕੌਣ ਹੋ ਤੁਸੀਂ ?”

ਉਹ ਉੱਚੀ ਇਮਾਰਤ ਆਲੂਣਾ ਸੀ ।

ਉਹ ਸੁੰਦਰੀ ਸ਼ਗੁਫਤਾ ਸੀ ਪਰ ਉਹ ਮਰਦ ਅਜਬ ਮੁਲਕ ਨਹੀਂ ਸੀ । ਸਗੋਂ ਮੈਂ ਸਾਂ, ਤੇ ਮੈਨੂੰ ਮਿਸਿਜ਼ ਪਾਂਡੇ ਨੇ ਓਥੇ ਆਉਣ ਲਈ ਕਿਹਾ ਸੀ, ਜਿਹੜੀ ਦੋ ਦਿਨ ਪਹਿਲਾਂ ਇਕ ਪਾਰਟੀ ਵਿਚ ਮਿਲੀ ਸੀ ।

“ਮੈਂ ਮਿਸਿਜ਼ ਪਾਂਡੇ ਨੂੰ ਮਿਲਣ ਆਇਆ ਹਾਂ ।”

ਉਹਨੇ ਘੂਰ ਕੇ ਮੇਰੇ ਵਲ ਤੱਕਿਆ । ਉਹਦੀਆਂ ਅੱਖਾਂ ਵਿਚ ਗੁੱਸੇ ਦੀ ਝਲਕ ਸੀ । “ਪਰ ਤੁਸੀਂ ਬਿਨਾਂ ਪੁੱਛੇ ਅੰਦਰ ਕਿਵੇਂ ਆ ਗਏ ।” ਜੇ ਮੈਂ ਅਜਬ ਮੁਲਕ ਹੁੰਦਾ ਤਾਂ ਉਹ ਸ਼ਾਇਦ ਮੈਥੋਂ ਅਜਿਹਾ ਸਵਾਲ ਨਾ ਪੁਛਦੀ ਪਰ ਮੈਂ ਅਜਬ ਮੁਲਕ ਨਹੀਂ ਸਾਂ । ਮੈਂ ਤਾਂ...ਚਲੋ ਜਾਣ ਦਿਉ ।

“ਮੈਨੂੰ ਅਫਸੋਸ ਹੈ”, ਮੈਂ ਸੰਖੇਪ ਜਿਹੇ ਲਹਿਜੇ ਵਿਚ ਕਿਹਾ, ਭਾਵੇਂ ਮੈਂ ਉਹਨੂੰ ਦੱਸਣਾ ਚਾਹੁੰਦਾ ਸਾਂ ਕਿ ਮੈਂ ਆਪਣੇ ਸੁਪਨਿਆਂ ਦੇ ਮਹਿਲ ਵਿਚ ਲੰਘ ਆਇਆ ਹਾਂ । ਪਰ ਮੈਂ ਇਹ ਸਭ ਕੁਝ ਦੱਸ ਨਾ ਸਕਿਆ, ਕਿਉਂਕਿ ਮੇਰਾ ਸੁਪਨਾ ਟੁੱਟ ਚੁੱਕਾ ਸੀ ।

“ਮੰਮੀ ਏਥੇ ਨਹੀਂ ਹਨ ।”

ਏਸ ਬਸਤੀ ਵਿਚ ਆਉਣ ਲਈ ਮੈਂ ਸੋਚ ਸੋਚ ਕੇ ਕਿੰਨੇ ਦੁਖ ਝੱਲੇ ਸਨ । ਸ਼ਾਇਦ ਅਜਬ ਮੁਲਕ ਨੇ ਵੀ ਨੋਸ਼ ਲਬ ਦੀ ਭਾਲ ਵਿਚ ਏਨੇ ਦੁਖ ਨਾ ਝੱਲੇ ਹੋਣ । ਮੇਰੇ ਲਈ ਆਲੂਣਾ ਅਜਬ ਮੁਲਕ ਦੀ ਨੋਸ਼ ਲਬ ਤੋਂ ਕਿਵੇਂ ਘੱਟ ਨਹੀਂ ਸੀ । ਤੇ ਜਦ ਅਲੱਗ ਲੈਲਾ ਵਾਲੇ ਸੰਸਾਰ ਵਿਚੋਂ ਤਾਰਕੋਲ ਦੀ ਚਮਕਦੀ ਸੜਕ ਤੇ ਦੋਬਾਰਾ ਵਾਪਸ ਆਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਸੱਚ ਮੁੱਚ ਆਪਣੇ ਸੁਪਨਿਆਂ ਦੀ ਨੋਸ਼ ਲਬ ਨੂੰ ਅੰਦਰ ਛੱਡ ਆਇਆ ਹਾਂ ।

ਤੇ ਫੇਰ ਅਜਿਹਾ ਹੋਇਆ । ਮਿਸਿਜ਼ ਡਾਟੀਆ ਦਾ ਜਨਮ ਦਿਨ ਸੀ, ਰੱਬ ਜਾਣੇ ਕਿੰਨਵਾਂ । ਸਾਰੀ ਹਾਊਸ ਬੋਟ ਵਿਚ ਮਹਿੰਦੀ ਦੇ ਫੁੱਲਾਂ ਦੀ ਖੁਸ਼ਬ ਰਚੀ ਹੋਈ ਸੀ । ਰੋਸ਼ਨੀਆਂ ਦੀ ਭਰਮਾਰ ਸੀ । ਸਿਗਰਟਾਂ ਦਾ ਰਲਿਆ ਮਿਲਿਆ ਧੂੰਆਂ ਉੱਪਰ ਉੱਪਰ ਫੈਲ ਰਿਹਾ ਸੀ । ਸਾਹਮਣੇ ਮਿਸਿਜ਼ ਡਾਟੀਆ ਦੀ ਨਵੀਂ ਤਸਵੀਰ ਲਟਕ ਰਹੀ

ਸੀ। ਅਜੀਬ ਜਿਹਾ ਵਾਤਾਵਰਣ ਸੀ, ਜਿਵੇਂ ਉਹ ਹਾਊਸ ਬੋਟ ਨਾ ਹੋਵੇ ਕੋਈ ਸੁਪਨੇ ਗੁੱਧਾ ਟਾਪੂ ਹੋਵੇ। ਮਿਸਿਜ਼ ਭਾਟੀਆ ਦੀ ਕਿਸੇ ਪੋਟਿੰਗ ਦੀ ਗੱਲ ਚੱਲ ਰਹੀ ਸੀ। ਮਿਸਟਰ ਭਾਟੀਆ ਉਸਤਤਾਂ ਕਰ ਰਹੇ ਸਨ। ਮੈਂ ਚੁੱਪ ਸਾਂ। ਮਿਸਿਜ਼ ਪਾਂਡੇ ਮੇਰੇ ਕੋਲ ਆਈ। “ਚੁੱਪ ਕਿਉਂ ਹੋ? ਨੀਂਦ ਆ ਰਹੀ ਹੈ ਕੀ?”

“ਨਹੀਂ ਤਾਂ”, ਮੈਂ ਕਿਹਾ।

“ਪਰ ਤੁਹਾਡੀਆਂ ਅੱਖਾਂ ਦੱਸ ਰਹੀਆਂ ਹਨ।”

“ਅੱਖਾਂ ਤਾਂ ਬਹੁਤ ਕੁਝ ਦਸਦੀਆਂ ਹਨ”, ਮੈਂ ਮੁਸਕਰਾਉਂਦਿਆਂ ਕਿਹਾ।

“ਕੀ?”

“ਪੜ੍ਹ ਲਓ।”

“ਤੁਸੀਂ ਆਰਟਿਸਟ ਲੋਕ ਹਮੇਸ਼ਾ ਉਲੜੀਆਂ ਉਲੜੀਆਂ ਗੱਲਾਂ ਕਰਦੇ ਹੋ। ਆਓ ਜ਼ਰਾ।”

“ਕਿਥੇ?”

ਉਹਨੇ ਕੋਈ ਜਵਾਬ ਨਾ ਦਿਤਾ। ਉਹ ਟੇਬਲ ਦੇ ਸਾਹਮਣੇ ਖੜੀ ਹੋਈ ਤੇ ਦੋ ਗਲਾਸਾਂ ਵਿਚ ਜੈਨ ਹੋਗ ਪਾ ਦਿੱਤੀ। ਉਹਨੇ ਇਕ ਗਲਾਸ ਮੇਰੇ ਵਲ ਵਧਾਉਂਦਿਆਂ ਕਿਹਾ, “ਉਸ ਦਿਨ ਤੁਸੀਂ ਆਲੂਣੇ ਆਉਣ ਦਾ ਵਾਹਦਾ ਕੀਤਾ ਸੀ।”

“ਆਲੂਣੇ...ਆਲੂਣੇ...” ਮੇਰਾ ਦਿਲ ਜ਼ੋਰ ਨਾਲ ਪੜਕਿਆ। “ਆਇਆ ਤਾਂ ਸੀ।”

‘ਮੈਨੂੰ ਕਿਸੇ ਨੇ ਨਹੀਂ ਦੱਸਿਆ। ਕੌਣ ਸੀ ਓਥੇ?’

“ਸਾਇਦ ਉਹ ਤੁਹਾਡੀ...”

“ਨੋਸ਼ ਲਬ ਹੋਵੇਗੀ।”

“ਨੋਸ਼ ਲਬ” ਮੈਂ ਹੈਰਾਨੀ ਨਾਲ ਕਿਹਾ।

“ਹਾਂ, ਮੇਰੀ ਬੱਚੀ ਸ਼ਗੁਫਤਾ...ਅਸੀਂ ਉਹਨੂੰ ਨੋਸ਼ ਲਬ ਦੇ ਨਾਉਂ ਨਾਲ ਬੁਲਾਉਂਦੇ ਹਾਂ।”

ਮੈਨੂੰ ਸ਼ਗਾਬ ਪੀਣ ਦੀ ਆਦਤ ਨਹੀਂ, ਫੇਰ ਵੀ ਕਦੇ ਕਦੇ ਕਿਸੇ ਪਾਰਟੀ ਵਿਚ ਸਾਬ ਦੇਣਾ ਪੈਂਦਾ ਹੈ। ਮੈਂ ਕੇਵਲ ਅਜਿਹੀਆਂ ਪਾਰਟੀਆਂ ਵਿਚ ਸ਼ਾਮਲ ਹੁੰਦਾ ਹਾਂ ਜਿਹਨਾਂ ਦਾ ਸੰਬੰਧ ਮੇਰੇ ਪੇਸ਼ੇ ਨਾਲ ਹੋਵੇ। ਮਿਸਿਜ਼ ਭਾਟੀਆ ਦਾ ਜਨਮ ਦਿਨ ਸੀ, ਤੇ ਕੁਝ ਨਵੀਆਂ ਤਸਵੀਰਾਂ ਦੀ ਨੁਮਾਇਸ਼ ਵੀ...ਮੈਨੂੰ ਵੀ ਸੱਦਾ ਗਿਆ ਸੀ, ਤੇ ਫੇਰ ਜਿਵੇਂ ਕੋਈ ਸੁਪਨਿਆਂ ਗੁੱਧਾ ਟਾਪੂ ਹੋਵੇ, ਜੈਨ ਹੋਗ ਦੀਆਂ ਬੋਤਲਾਂ ਹੋਣ, ਮਿਸਿਜ਼ ਪਾਂਡੇ ਆਪਣੇ ਹੱਥੀਂ ਪਿਆ ਰਹੀ ਹੋਵੇ, ਤਾਂ ਕੌਣ ਕੰਬਖਤ ਇਨਕਾਰ ਕਰ ਸਕਦਾ ਹੈ, ਵਿਸਕੀ ਬੇਤਹਾਸ਼ਾ ਵਹਿੰਦੀ ਰਹੀ, ਮੈਂ ਨਾ ਜਾਣੇ ਕਿਨੇ ਪੈਂਗ ਅੰਦਰ ਸੁੱਟ ਲਏ।

ਜਦ ਰਾਤ ਕਾਫੀ ਭਿੱਜ ਗਈ, ਤੇ ਸਾਰੇ ਖਰਾਹੁਣੇ ਵਿਦਾ ਹੋਣ ਲੱਗੇ ਤਾਂ ਮੈਂ ਵੀ ਜਾਣਾ ਚਾਹਿਆ। ਪਰ ਮੇਰੇ ਕਦਮ ਲੜਖੜਾ ਰਹੇ ਸਨ। ਮਿਸ਼ਨ ਪਾਂਡੇ ਨੇ ਮੈਨੂੰ ਸਹਾਰਾ ਦਿਤਾ ਤੇ ਆਪਣੀ ਕਾਰ ਵਿਚ ਬਹਾ ਲਿਆ।

“ਤੁਸੀਂ ਮੈਨੂੰ ਕਿਥੇ ਲੈ ਜਾ ਰਹੇ ਹੋ ?” ਮੈਂ ਪੁੱਛਿਆ।

“ਆਲੂਣੇ”, ਉਹਨੇ ਆਹਿਸਤਾ ਜਿਹੇ ਕਿਹਾ।

ਆਲੂਣੇ ਦਾ ਨਾਂ ਸੁਣ ਕੇ ਮੈਂ ਜਾਣੈ ਛੂੰਘੀ ਨੀਂਦ ਤੋਂ ਜਾਗ ਪਿਆ। ਆਲੂਣਾ— ਮੇਰੇ ਸੁਪਨਿਆਂ ਦਾ ਮਹਿਲ। ਉਸੇ ਮਹਿਲ ਵਿਚ ਇਕ ਪਰੀ ਰਹਿੰਦੀ ਹੈ, ਤੇ ਉਸ ਪਰੀ ਦਾ ਨਾਂ ਨੋਸ਼ ਲਬ ਹੈ...ਨੋਸ਼ ਲਬ !

ਮਿਸ਼ਨ ਪਾਂਡੇ ਨੇ ਕਾਰ ਨੌਕ ਲਈ, ਮੇਰਾ ਹੱਥ ਫੜ ਲਿਆ, ਤੇ ਮੈਨੂੰ ਡਰਾਈੰਗ ਰੂਮ ਵਿਚ ਲੈ ਗਈ।

“ਤੁਸੀਂ ਅਜੇ ਸੁੱਤੇ ਨਹੀਂ ?”

“ਮੰਮੀ, ਤੁਸੀਂ ਅੱਜ ਬੜੀ ਦੇਰ ਕਰ ਦਿੱਤੀ।”

“ਜਾਓ, ਸੌ ਜਾਓ।”

“ਮੰਮੀ ਇਹ...”

“ਇਹ ਕੈਸਰ ਹੈ, ਆਰਟਿਸਟ। ਤੈਂ ਇਹਦਾ ਨਾਂ ਸੁਣਿਆ ਹੋਵੇਗਾ। ਪਹਿਲਾਂ ਵੀ ਆਇਆ ਸੀ।”

“ਕੈਸਰ...” ਉਹਨੇ ਹੁਣ ਮੁੜ ਕੇ ਮੇਰੇ ਵਲ ਤੱਕਿਆ, “ਨੋਸ਼ ਲਬ ਨੂੰ ਵੀ ਤਸਵੀਰਾਂ ਬਣਾਉਣ ਦਾ ਜਨੂਨ ਹੈ।”

ਮੈਂ ਤ੍ਰੂਭਕ ਕੇ ਤੱਕਿਆ...!

ਨੋਸ਼ ਲਬ...ਹੋਠਾਂ ਨਾਲ ਪੀ ਜਾਣ ਵਾਲੀ।

ਜਿਵੇਂ ਉਹ ਕੁੜੀ ਨਾ ਹੋਵੇ, ਜੋਨ ਹੋਗ ਦੀ ਬੋਤਲ ਹੋਵੇ।

“ਹੁਣ ਤੂੰ ਸੌ ਜਾ। ਕਲੂ ਨੂੰ ਅਪਣੀਆਂ ਤਸਵੀਰਾਂ ਵਖਾਉਣਾ।”

ਉਹ ਚਲੀ ਗਈ ਤੇ ਮੇਰੇ ਦਿਲ ਵਿਚ ਇਕ ਹਲਚਲ ਹੋਈ।

“ਸੁਣੋ !”

“ਕਹੋ।”

“ਏਥੇ ਆਓ।”

“ਮੈਂ ਏਥੇ ਹੀ ਠੀਕ ਹਾਂ।”

“ਆ ਵੀ ਜਾਓ।”

“ਨਹੀਂ, ਹੁਣ ਮੈਂ ਜਾਣਾ ਚਾਹੁੰਦਾ ਹਾਂ।”

“ਕਿਥੇ ?”

“ਘਰ।”

“ਤੁਹਾਡਾ ਘਰ ਵੀ ਹੈ ?”

ਮੇਰਾ ਵੀ ਘਰ ਹੈ, ਮੈਂ ਆਪਣੇ ਆਪ ਨੂੰ ਪੁੱਛਣ ਲੱਗਾ। ਹਾਂ, ਹਾਂ, ਘਰ ਹੈ। ਪਰ ਓਥੇ ਤਰਾਸੇ ਹੋਏ ਚਨਾਰ ਹਨ ਨਾ ਰੰਗ ਬਰੰਗੇ ਛੁੱਲਾਂ ਦੀਆਂ ਕਿਆਰੀਆਂ ਤੇ ਨਾ ਸਫੈਦ ਵਲੈਤੀ ਗੁਲਾਬ...ਉਹਦੀਆਂ ਖਿੜਕੀਆਂ ਤੇ ਪਰਦੇ ਨਹੀਂ ਲਟਕ ਰਹੇ। ਕਮਰਿਆਂ ਵਿਚ ਕਾਲੀਨ ਨਹੀਂ ਵਿਛੇ ਹੋਏ। ਫੇਰ ਵੀ ਉਹ ਮੇਰਾ ਘਰ ਹੈ, ਤੇ ਉਸ ਘਰ ਵਿਚ ਮੇਰੀ ਜ਼ਿੰਦਗੀ ਦੇ ਅਣਗਿਣਤ ਛਿਨਾਂ ਦੀਆਂ ਕਹਾਣੀਆਂ ਮੇਰੀਆਂ ਤਸਵੀਰਾਂ ਵਿਚ ਝਲਕ ਰਹੀਆਂ ਹਨ।

“ਕੀ ਸੋਚਣ ਲਗ ਪਏ ?”

“ਘਰ ਬਾਰੇ ਸੋਚ ਰਿਹਾ ਸਾਂ।”

“ਕੀ ?”

“ਜਾਣ ਦਿਉ। ਮੇਰੇ ਘਰ ਬਾਰੇ ਜਾਣ ਕੇ ਕੀ ਕਰੋਗੇ ਤੁਸੀਂ ?”

ਮਿਸਿਜ ਪਾਂਡੇ ਦੀ ਇਕ ਲੰਮੀ ਹਾਸੀ ਛੁੱਟੀ, ਜਿਵੇਂ ਅਚਾਨਕ ਜਲ ਤਰੰਗ ਵੱਜੇ ਹੋਣ। ਮੇਰੇ ਦਿਲ ਵਿਚ ਇਕ ਵਾਰ ਫੇਰ ਹਲਚਲ ਹੋਈ। ਮੈਂ ਆਪਣੇ ਦਿਲ ਨੂੰ ਸੰਭਾਲਿਆ ਤੇ ਉੱਠ ਖੜੋਤਾ।

“ਤੁਸੀਂ ਕਿੰਨੇ ਭੋਲੇ ਹੋ !”

“ਜੀ ?”

“ਬੈਠ ਜਾਓ...ਏਥੇ...ਮੇਰੇ ਕੋਲ।”

“ਜੀ।”

“ਆ ਵੀ ਜਾਓ।”

“ਨਹੀਂ।”

“ਤੁਸੀਂ ਕੁਝ ਕਹਿਣਾ ਨਹੀਂ ਚਾਹੁੰਦੇ ? ਤੁਹਾਡੇ ਮਨ ਵਿਚ ਕੋਈ ਇੱਛਾ ਨਹੀਂ ?”

ਫੇਰ ਆਪਣੇ ਮਨ ਨੂੰ ਸਵਾਲ ਕਰਨਾ ਪਵੇਗਾ, ਕੀ ਸੱਚ ਮੁੱਚ ਮੈਂ ਕੁਝ ਚਾਹੁੰਦਾ ਹਾਂ। ਸੱਚ ਮੁੱਚ ਮੇਰੇ ਮਨ ਵਿਚ ਕੋਈ ਇੱਛਾ ਹੈ, ਅਰਮਾਨ ਹੈ ?...ਹਾਂ, ਇਕ ਵੱਡੀ ਇੱਛਾ ਇਹ ਹੈ ਕਿ ਡੱਲ ਦੇ ਕਿਨਾਰੇ ਮੇਰਾ ਆਪਣਾ ਵੀ ਇਕ ਆਲੂਣਾ ਹੁੰਦਾ, ਤੇ ਉਸ ਆਲੂਣੇ ਵਿਚ ਮੇਰਾ ਇਕ ਖੂਬਸੂਰਤ ਸਟੂਡੀਓ ਹੁੰਦਾ, ਤਾਂ ਜੋ ਮੈਂ ਸ਼ਾਂਤੀ ਤੇ ਪਿਆਰ ਨਾਲ ਆਪਣੇ ਚਿੱਤਰ ਸਿਰਜ ਸਕਦਾ।

“ਫੇਰ ਸੋਚਣ ਲੱਗ ਪਏ।”

“ਕੁਝ ਯਾਦ ਕਰ ਰਿਹਾ ਸਾਂ।”

“ਕੀ ?”

“ਇਕ ਅਰਬੀ ਲੋਕ-ਕਬਾ।”

“ਸਾਨੂੰ ਵੀ ਸੁਣਾਓ ।”

“ਅਰਬੀ ਲੋਕ ਕਥਾ...ਇਕ ਸ਼ਹਿਰ ਵਿਚ ਇਕ ਉਪਰਾ ਆਦਮੀ...”

“ਮੰਮੀ ।” ਅਸੀਂ ਦੋਵੇਂ ਤ੍ਰਭਕ ਪਏ । ਬੂਹੇ ਵਿਚ ਸਗੁਫਤਾ ਖੜੀ ਸੀ ।

“ਕੀ ਹੈ ?” ਮਿਸਿਜ਼ ਪਾਂਡੇ ਨੇ ਤਿੱਖੇ ਸੂਰ ਵਿਚ ਕਿਹਾ ।

“ਮੰਮੀ, ਇਕੱਲਿਆਂ ਡਰ ਲੱਗ ਰਿਹਾ ਹੈ ।”

“ਤੇਨੂੰ ਡਰ ਲਗ ਰਿਹਾ ਹੈ ? ਫੇਰ ਮੈਂ ਕੀ ਕਰਾਂ ! ਜਾਹ ਸੌਂ ਜਾ । ਮੈਂ ਹੁਣੇ ਆਉਂਦੀ ਹਾਂ ।”

ਉਹ ਫੇਰ ਚਲੀ ਗਈ । ਇਸ ਤਰ੍ਹਾਂ ਦੇ ਸੁਪਨਮਈ ਵਾਤਾਵਰਣ ਵਿਚ ਡਰ ਕੇਹਾ !

“ਕੈਸਰ !”

“ਮੈਂ ਹੁਣ ਚਲਦਾ ਹਾਂ ।”

“ਗੁਰ ਜਾਓ...ਤੁਸੀਂ ਏਥੇ ਅਰਾਮ ਨਾਲ ਸੌਂ ਸਕਦੇ ਹੋ ।”

“ਨਹੀਂ...ਫੇਰ ਆਵਾਂਗਾ ।”

“ਕਦ ?”

“ਕਲੂ ਸ਼ਾਮ ਨੂੰ ।”

“ਵਾਹਦਾ ?”

“ਵਾਹਦਾ ।”

ਮੈਂ ਆਲੂਣੇ ਤੋਂ ਦੂਜੀ ਵਾਰ ਚਲਾ ਆਇਆ । ਪਹਿਲੀ ਵਾਰ ਕੱਢਿਆ ਗਿਆ ਸਾਂ । ਐਤਕਾਂ ਆਪ ਨਿਕਲ ਆਇਆ । ਮੈਂ ਚਾਹੁੰਦਾ ਤਾਂ ਆਰਾਮ ਨਾਲ ਸੌਂ ਸਕਦਾ ਸਾਂ । ਆਪਣੇ ਸੁਪਨਿਆਂ ਦੇ ਮਹਿਲ ਵਿਚ ਘੁੰਮ ਫਿਰ ਸਕਦਾ ਸਾਂ । ਪਰ ਨਾ ਜਾਣੇ ਕਿਉਂ ਉਹ ਅਰਬੀ ਕਹਾਣੀ ਵਾਰ ਵਾਰ ਯਾਦ ਆ ਰਹੀ ਸੀ । ਕਹਿੰਦੇ ਹਨ, ਉਸ ਸ਼ਹਿਰ ਵਿਚ ਉਹ ਅਜਨਬੀ ਸੀ । ਰਾਤ ਬਿਤਾਉਣ ਲਈ ਉਹ ਇਕ ਸਰਾਂ ਵਿਚ ਵੜ ਗਿਆ । ਅਸਲ ਵਿਚ ਉਹ ਸਰਾਂ ਨਹੀਂ ਸੀ ਇਕ ਬੜੇ ਅਰਬੀ ਸੌਦਾਗਰ ਦਾ ਮਹਿਲ ਸੀ । ਜਦ ਉਹਨੂੰ ਪਤਾ ਲੱਗਾ ਕਿ ਇਹ ਸਰਾਂ ਨਹੀਂ, ਮਹਿਲ ਹੈ, ਤਾਂ ਉਹ ਘਬਰਾ ਗਿਆ । ਪਰ ਅਰਬੀ ਸੌਦਾਗਰ ਪਿਆਰ ਨਾਲ ਪੇਸ਼ ਆਇਆ, ਤੇ ਜਦ ਅਜਨਬੀ ਨੇ ਓਥੇ ਹੀ ਠਹਿਰਨ ਦਾ ਇਰਾਦਾ ਪ੍ਰਗਟ ਕੀਤਾ ਤਾਂ ਖੂਬ ਅਤਿੱਬੀ-ਸੇਵਾ ਹੋਈ । ਉਹਦੇ ਸੌਣ ਲਈ ਖੂਬਸੂਰਤ ਬਿਸਤਰਾ ਵਿਛਾ ਦਿਤਾ ਗਿਆ, ਪਰ ਉਹ ਸਾਰੀ ਰਾਤ ਨਾ ਸੌਂ ਸਕਿਆ । ਸਵੇਰੇ ਉੱਠਿਆ ਤਾਂ ਅਰਬੀ ਸੌਦਾਗਰ ਨੇ ਪੁੱਛਿਆ :

“ਅੱਖਾਂ ਲਾਲ ਕਿਉਂ ਨੇ ? ਨੀਂਦ ਨਹੀਂ ਆਈ ?”

ਅਜਨਬੀ ਨੇ ਜਵਾਬ ਦਿਤਾ, “ਤੁਹਾਡੇ ਰੇਸ਼ਮੀ ਬਿਸਤਰੇ ਤੇ ਮੈਨੂੰ ਕਿਵੇਂ ਨੀਂਦ ਆਉਂਦੀ । ਉਹਨੂੰ ਦੇਖ ਕੇ ਤਾਂ ਮੈਨੂੰ ਆਪਣੇ ਖੇਤ ਯਾਦ ਆਉਂਦੇ ਰਹੇ । ਮੈਂ

ਅਤਲਸ ਦੇ ਵਿਛੌਣੇ ਤੇ ਕਿਵੇਂ ਬੈਠ ਸਕਦਾ ਸਾਂ, ਜਦ ਮੈਨੂੰ ਆਪਣੇ ਮੋਟੇ ਖੁਰਦਰੇ ਕੱਪੜਿਆਂ ਦਾ ਚੇਤਾ ਨਾ ਭੁੱਲ ਸਕਿਆ । ਤੇ..."

ਮੈਂ ਰੁਕਦਾ ਤਾਂ ਸ਼ਾਇਦ ਆਲੂਣੇ ਵਿਚ ਮੇਰੀ ਉਸ ਅਜਨਬੀ ਵਾਲੀ ਹੀ ਦਸ਼ਾ ਹੁੰਦੀ । ਕਿਤੇ ਰੇਸ਼ਮ ਦਾ ਬਿਸਤਰਾ, ਗੁਦਗੁਦੇ ਗਰਮ ਸੋਫ਼ੇ, ਤੇ ਕਿੱਥੇ ਮੇਰਾ... ਮੈਂ ਜਦ ਘਰ ਪਹੁੰਚਿਆ ਤਾਂ ਸਾਹਮਣੇ ਵਾਲੇ ਮਕਾਨ ਤੋਂ ਮੁਰਗਾ ਬਾਂਗ ਦੇ ਰਿਹਾ ਸੀ । ਉੱਠੋ, ਸਵੇਰ ਹੋ ਗਈ...ਤੇ ਮੈਂ ਸੌਣ ਚੱਲਿਆ ਸਾਂ । ਵੱਡੇ ਲੋਕ ਹਨੇਰੇ ਵਿਚ ਜਾਗਦੇ ਹਨ, ਤੇ ਚਾਨਣ ਵਿਚ ਸੌਂਦੇ ਹਨ । ਅੱਜ ਉਹਨਾਂ ਲਈ ਮੈਂ ਵੀ ਵੱਡਾ ਆਦਮੀ ਬਣ ਗਿਆ ਸਾਂ ।

...

...

...

ਡਿਊਢੀ ਦੇ ਅੰਦਰ ਪੈਰ ਰਖਦਿਆਂ ਹੀ ਸਫੈਦ ਗੁਲਾਬਾਂ ਨੇ ਮੇਰਾ ਸੁਆਗਤ ਕੀਤਾ । ਜਾਪਿਆ ਜਿਵੇਂ ਸਫੈਦੇ ਦੇ ਉੱਚੇ ਲੰਮੇ ਬਿਰਛ ਮੈਨੂੰ ਦੇਖਦਿਆਂ ਹੀ ਝੁਕ ਗਏ ਹੋਣ । ਅੰਦਰ ਪਹੁੰਚਿਆ ਤਾਂ ਨੌਕਰ ਤੋਂ ਪਤਾ ਲੱਗਾ ਕਿ ਮਿਸਿਜ਼ ਪਾਂਡੇ ਹੁਣੇ ਹੁਣੇ ਬਾਹਰ ਗਏ ਹਨ ।

"ਤੇ ਨੋਸ਼ ਲਬ ?" ਮੈਂ ਨੌਕਰ ਤੋਂ ਪੁੱਛਿਆ ।

"ਅੰਦਰ ਹੈ ।"

"ਉਹਨੂੰ ਕਹੋ ਕੈਸਰ ਆਇਆ ਹੈ ।" ਮੈਂ ਡਰਾਈੰਗ ਰੂਮ ਵਿਚ ਬੈਠ ਗਿਆ ।

ਸ਼ਗੁਫਤਾ ਅੰਦਰ ਆਈ ।

ਮੇਰੇ ਹੋਠ ਸੀਤੇ ਗਏ । ਉਹ ਸ਼ਾਇਦ ਹੁਣੇ ਹੁਣੇ ਨਹਾ ਕੇ ਆ ਰਹੀ ਸੀ । ਉਹਦੀਆਂ ਲਿਟਾਂ ਜਾਣੋ ਓਸ ਦੇ ਤੁਪਕਿਆਂ ਨਾਲ ਭਿੱਜ ਗਈਆਂ ਸਨ । ਉਹਦੀਆਂ ਅੱਖਾਂ ਵਿਚ ਜਿਵੇਂ ਉਮਰ ਖਿਆਮ ਦੀ ਸਾਰੀ ਕਵਿਤਾ ਸਿਮਟ ਕੇ ਬੈਠ ਗਈ ਸੀ । ਹੋਠ ਜਿਵੇਂ ਹੋਠ ਨਾ ਹੋਣ, ਪਮਪੋਸ਼ ਦੀਆਂ ਪੱਤੀਆਂ ਹੋਣ, ਗੁਲਾਬ ਦੀਆਂ ਪੰਖੜੀਆਂ ਹੋਣ, ਏਨੇ ਨਾਜ਼ਕ, ਏਨੇ ਖੁਬਸੂਰਤ । ਤੇ ਅਧਨੰਗੀ ਛਾਤੀ ਜਿਵੇਂ ਛਾਤੀ ਨਾ ਹੋਵੇ, ਅੰਗੂਰਾਂ ਦੇ ਦੋ ਗੁੱਛੇ ਹੋਣ । ਰਸਦਾਰ ਗੁੱਛੇ, ਮਿਠੇ ਤੇ ਸੁਆਦ...ਮੇਰੀਆਂ ਅੱਖਾਂ ਪਬਰਾ ਗਈਆਂ । ਇਕ ਛਿਨ ਦੀ ਗੱਲ ਸੀ, ਮੇਰੇ ਕੋਲ ਬੁਰਸ਼ ਤੇ ਰੰਗ ਹੁੰਦੇ ਤਾਂ ਮੈਂ ਉਸ ਇਕ ਛਿਨ ਦੀ ਕਹਾਣੀ ਨੂੰ ਕੈਨਵਸ ਤੇ ਰੂਪਮਾਨ ਕਰ ਦਿੰਦਾ ।

ਉਹ ਨੇੜੇ ਆਈ । "ਮੰਮੀ ਨਹੀਂ ਹਨ ।" ਉਹਦੇ ਲਹਿਜੇ ਵਿਚ ਗੁੱਸੇ ਦੀ ਝਲਕ ਸੀ, ਪਰ ਉਹਦੇ ਸਾਹਾਂ ਵਿਚ ਕਿੱਕਰ ਦੇ ਛੁੱਲਾਂ ਦੀ ਮਹਿਕ ਸੀ ।

"ਨੋਸ਼ ਲਬ !"

"ਮੇਰਾ ਨਾਂ ਸ਼ਗੁਫਤਾ ਪਾਂਡੇ ਹੈ ।"

ਨਾਂ ਸ਼ਗੁਫਤਾ ਪਾਂਡੇ ਨਹੀਂ ਹੋ ਸਕਦਾ, ਜੈਨ ਹੋਗ ਹੋਣਾ ਚਾਹੀਦਾ ਹੈ ।

ਮੈਂ ਪਲਕਾਂ ਨੂੰ ਹਰਕਤ ਦਿੱਤੀ। ਨੋਸ਼ ਲਬ ਚਲੀ ਗਈ ਸੀ। ਮੈਂ ਉਹਦੇ ਕਦਮਾਂ ਦੇ ਨਿਸ਼ਾਨ ਦੇਖਦਾ ਰਿਹਾ। ਬਸ ਦੇਖਦਾ ਰਹਿ ਗਿਆ।

“ਮੁਆਫ਼ ਕਰਨਾ ਕੈਸਰ, ਮੈਂ ਜ਼ਰਾ ਸ਼ਾਪਿੰਗ ਕਰਨ ਗਈ ਸੀ”, ਮਿਸਿਜ਼ ਪਾਂਡੇ ਨੇ ਅੰਦਰ ਆ ਕੇ ਕਿਹਾ।

“ਨੋਸ਼...ਨੋਸ਼...ਨੋਸ਼ ਲਬ...ਸ਼ਗੁਫਤਾ ਕਿਥੇ ਹੈ”, ਖਿਆਲਾਂ ਦੀ ਲੜੀ ਟ੍ਰਟ ਗਈ।

“ਮੰਮੀ, ਆ ਰਹੀ ਹਾਂ”, ਦੂਰ ਤੋਂ ਆਵਾਜ਼ ਆਈ।

“ਤੁਸੀਂ ਕਦੋਂ ਆਏ ਕੈਸਰ ?”

“ਬਸ, ਆ ਹੀ ਰਿਹਾ ਹਾਂ।”

“ਆਉ ਬਾਹਰ ਬੈਠਦੇ ਹਾਂ।”

ਅਸੀਂ ਬਾਹਰ ਆ ਗਏ। ਚਨਾਰਾਂ ਦੀ ਠੰਢੀ ਛਾਂ ਵਿਚ ਬੈਠ ਗਏ। ਮੈਂ ਪਹਿਲੀ ਵਾਰ ਚਸ਼ਮੇ ਦਾ ਠੰਢਾ ਪਾਣੀ ਪੀਤਾ।

“ਕੋਈ ਗੱਲ ਕਰੋ।”

“ਕੀ ਗੱਲ ਕਰਾਂ।”

“ਤੁਸੀਂ ਕਿੰਨੇ ਸ਼ਰਮਾਉ ਹੋ।”

ਮੈਂ ਗੱਲ ਦਾ ਪਾਸਾ ਮੌੜ ਦਿਤਾ, “ਤੁਹਾਡੇ ਚਸ਼ਮੇ ਦਾ ਪਾਣੀ ਬੜਾ ਮਿੱਠਾ ਤੇ ਸੁਆਦ ਹੈ।”

“ਤੁਹਾਨੂੰ ਪਸੰਦ ਆਇਆ ?”

“ਮਿੱਠਾਸ ਤੇ ਲੱਜਤ ਕਿਹਨੂੰ ਚੰਗੇ ਨਹੀਂ ਲਗਦੇ।”

“ਚਸ਼ਮਾ ਤੁਹਾਡਾ ਹੈ। ਪਿਆਸ ਬੁਝਾ ਲਓ।”

“ਮੈਂ ਪਿਆਸਾ ਨਹੀਂ ਹਾਂ।”

“ਕੈਸਰ, ਤੁਸੀਂ ਮੇਰੀਆਂ ਗੱਲਾਂ...” ਮਿਸਿਜ਼ ਪਾਂਡੇ ਆਪਣਾ ਵਾਕ ਪੂਰਾ ਨਾ ਕਰ ਸਕੀ।

“ਕੀ ਹੈ ਮੰਮੀ ?” ਸ਼ਗੁਫਤਾ ਨੇ ਆ ਕੇ ਕਿਹਾ। ਮੈਂ ਮਿਸਿਜ਼ ਪਾਂਡੇ ਵਲ ਤੱਕਿਆਂ ਤਾਂ ਮੈਨੂੰ ਲੱਗਾ ਜਿਵੇਂ ਉਹਦੀਆਂ ਅੱਖਾਂ ਕਹਿ ਰਹੀਆਂ ਹੋਣ, ਤੂੰ ਹਮੇਸ਼ਾਂ ਬੇਵਕਤ ਆਉਂਦੀ ਹੈਂ, ਪਰ ਅੱਖਾਂ ਦੀ ਗੱਲ ਸ਼ਗੁਫਤਾ ਨਾ ਸਮਝ ਸਕੀ।

“ਆਪਣੀਆਂ ਤਸਵੀਰਾਂ ਕੈਸਰ ਨੂੰ ਵਖਾ।”

“ਮੰਮੀ।”

“ਹਾਂ, ਹਾਂ, ਲੈ ਆ, ਤੇ ਅਲੀਆਂ ਨੂੰ ਕਹਿ ਦੇ ਕਿ ਉਹ ਕੌਢੀ ਬਣਾ ਕੇ ਲੈ ਆਵੋ।”

ਕੰਢੀ ਦੇ ਨਾਲ ਨਾਲ ਸ਼ਗੁਫਤਾ ਦੀਆਂ ਤਸਵੀਰਾਂ ਵੀ ਆਈਆਂ । ਮੈਂ ਇਕ ਇਕ ਤਸਵੀਰ ਦੇਖੀ । ਫੇਰ ਸ਼ਗੁਫਤਾ ਵਲ ਫੇਖਿਆ । ਉਹ ਮੇਰੀ ਰਾਇ ਜਾਣ ਦੀ ਉਡੀਕਵਾਨ ਸੀ । ਪਰ ਅਜਿਹੀ ਚੁਪ ਤੇ ਸ਼ਾਤ ਸੀ ਜਿਵੇਂ ਉਹਨਾਂ ਤਸਵੀਰਾਂ ਦਾ ਉਹਦੇ ਨਾਲ ਕੋਈ ਸੰਬੰਧ ਨਾ ਹੋਵੇ । ਕੁਝ ਤਸਵੀਰਾਂ ਸਥ ਮੁੱਚ ਚੰਗੀਆਂ ਸਨ ਤੇ ਮੈਂ ਚਾਹੁੰਦਾ ਸਾਂ ਕਿ ਦਾਦ ਦਿਆਂ । ਪਰ ਮੈਂ ਆਪਣੇ ਅੰਦਰ ਦੇ ਚਿੱਤਰਕਾਰ ਨੂੰ ਸੰਵਾਦਿਤਾ । ਇਹ ਤਸਵੀਰਾਂ ਸ਼ਗੁਫਤਾ ਦੀਆਂ ਹਨ ਤੇ ਉਹ ਮੇਰੇ ਨਾਲ ਬੇਰੁਭੀ ਵਰਤਦੀ ਹੈ ।

“ਕੁਝ ਮੂੰਹੋਂ ਵੀ ਬੋਲੋ”, ਮਿਸਿਚ ਪਾਂਡੇ ਨੇ ਕਿਹਾ ।

“ਕੋਈ ਗੱਲ ਹੋਵੇ ਤਾਂ ਮੂੰਹ ਬੋਲ੍ਹਾਂ ।”

“ਕੀ ?” ਸ਼ਗੁਫਤਾ ਚੀਕੀ ।

“ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਤਸਵੀਰਾਂ ਵਿਚ ਗਲਤ ਰੰਗਾਂ ਦੀ ਵਰਤੋਂ ਹੋਈ ਹੈ ।”

“ਨਹੀਂ”, ਏਸ ਵਾਰ ਆਵਾਜ਼ ਪੀਮੀ ਸੀ ।

“ਨੋਸ਼ ਲਬ ਪੂਰੀ ਗੱਲ ਤਾਂ ਸੁਣ ।”

“ਨਹੀਂ, ਮੰਮੀ, ਇਹ ਗਲਤ ਕਹਿ ਰਹੇ ਹਨ ।”

ਮੈਂ ਇਕ ਵਾਰ ਫੇਰ ਸ਼ਗੁਫਤਾ ਵਲ ਤੱਕਿਆ । ਸਾਰੇ ਜਹਾਨ ਦੀਆਂ ਉਦਾਸੀਆਂ ਉਹਦੇ ਚਿਹਰੇ ਤੇ ਜੁੜ ਗਈਆਂ ਸਨ ।

“ਮੰਮੀ ਮੈਂ ਕੁਝ ਵੀ ਸੁਣਨਾ ਨਹੀਂ ਚਾਹੁੰਦੀ...ਅਲੀਆ...ਓ ਅਲੀਆ, ਏਥੇ ਆ ਤੇ ਇਹ ਤਸਵੀਰਾਂ ਮੇਰੇ ਕਮਰੇ ਵਿਚ ਪੁਚਾ ਦੇ ।”

ਮੈਂ ਜਿਹਨੂੰ ਆਪਣੀ ਜਿੱਤ ਸਮਝਦਾ ਸਾਂ, ਉਹ ਅਸਲ ਵਿਚ ਮੇਰੀ ਹਾਰ ਸੀ ।

ਕਿੰਨੇ ਹੀ ਦਿਨ ਗੁਜਰ ਗਏ । ਇਹ ਦਿਨ ਜਿੰਦਗੀ ਦੇ ਲੰਮੇ ਤੇ ਖਾਮੋਸ਼ ਰਸਤੇ ਉੱਤੇ ਕਿਸੇ ਨੂੰ ਭਾਲਦਿਆਂ ਲੰਘੇ । ਮੰਜ਼ਲ ਸਾਹਮਣੇ ਸੀ । ਮੰਜ਼ਲ ਦੂਰ ਸੀ । ਦਿਲ ਵਿਚ ਕਈ ਵਾਰ ਹਥਰੋਲੀ ਦਿਤੀ, ਜਮੀਨ ਵਿਚ ਅੱਖਾਂ ਗੱਡੀਆਂ, ਆਪਣੇ ਅੰਦਰ ਦੇ ਚਿੱਤਰਕਾਰ ਨੂੰ ਜਗਾ ਦਿੱਤਾ । ਸਹਿਜੇ ਸਹਿਜੇ ਸੁਪਨਿਆਂ ਦੇ ਟਾਪੂ ਫੇਰ ਜਗਮਗਾਉਣ ਲੱਗੇ । ਰਵਾਇਤ ਹੈ ਕਿ ਬਹੁਤ ਤਲਾਸ਼ ਤੋਂ ਬਾਅਦ ਨੋਸ਼ ਲਬ ਆਖਰ ਅਜਬ ਮੁਲਕ ਨੂੰ ਲੱਭ ਪਈ ਸੀ । ਪਰ ਨੋਸ਼ ਲਬ ਦੀ ਮਾਂ ਨਹੀਂ ਸੀ ਚਾਹੁੰਦੀ ਕਿ ਅਜਬ ਮੁਲਕ...!

ਜੀ ਹਾਂ, ਜਦ ਉਹ ਤਸਵੀਰ ਲੈ ਕੇ ਮੈਂ ਆਲੂਣੇ ਗਿਆ, ਓਹੀਓ ਅਜੀਬ ਜਿਹੀ ਤਸਵੀਰ ਜਿਸ ਵਿਚ ਇਕ ਕਲੀ ਸੀ, ਇਕ ਭੌਰਾ ਸੀ, ਤੇ ਇਕ ਚੀਲ੍ਹ ਸੀ । ਕਲੀ ਭੌਰੇ ਨੂੰ ਉਡੀਕਦੀ, ਭੌਰਾ ਕਲੀ ਦਾ ਇੱਛਕ, ਤੇ ਚੀਲ੍ਹ...ਮਿਸਿਚ ਪਾਂਡੇ

ਮੈਜ਼ੂਦ ਨਹੀਂ ਸੀ। ਸ਼ਗੁਫਤਾ ਲਾਅਨ ਵਿਚ ਬੈਠੀ ਪੋਟਿੰਗ ਕਰ ਰਹੀ ਸੀ। ਮੈਨੂੰ ਦੇਖ ਕੇ ਮੁਸਕਰਾਈ।

“ਬਹੁਤ ਖੂਬਸੂਰਤ ਹੈ।”

ਉਹਨੇ ਕਿਹਾ, “ਤੁਸੀਂ ਬੜੇ ਦਿਨਾਂ ਬਾਅਦ ਆਏ।”

“ਤੁਹਾਡੇ ਮੰਮੀ ਨਹੀਂ ਹਨ ?”

“ਤੁਸੀਂ ਮੰਮੀ ਨੂੰ ਮਿਲਣ ਆਏ ਹੋ ?”

ਮੈਂ ਚੁੱਪ ਹੋ ਗਿਆ।

“ਇਹ ਤੁਸੀਂ ਕੀ ਲੈ ਆਏ ?”

ਮੈਂ ਤਸਵੀਰ ਉਹਦੇ ਸਾਹਮਣੇ ਰੱਖ ਦਿਤੀ। ਉਹਨੇ ਧਿਆਨ ਨਾਲ ਦੇਖ ਕੇ ਉਦਾਸ ਲਹਿਜੇ ਵਿਚ ਕਿਹਾ, “ਮੰਮੀ ਇਹ ਤਸਵੀਰ ਦੇਖਣਗੇ ਤਾਂ ਬਹੁਤ ਬੁਰਾ ਹੋਵੇਗਾ।”

“ਮੈਂ ਇਹ ਤਸਵੀਰ ਮਿਸਿਚ ਪਾਂਡੇ ਲਈ ਨਹੀਂ ਲਿਆਂਦੀ।”

“ਛੇਰ ?”

“ਤੁਹਾਡੇ ਲਈ।”

ਉਹ ਤਸਵੀਰ ਲੈ ਕੇ ਚਲੀ ਗਈ।

ਭੂਤ ਦੇ ਧੁੰਦਲਕਿਆਂ ਵਿਚ ਗਵਾਚ ਜਾਣਾ ਮੇਰੀ ਪੁਰਾਣੀ ਆਦਤ ਹੈ। ਗੱਲ ਆਲੂਣੇ ਦੀਆਂ ਸ਼ਾਮਾਂ ਦੀ ਹੋ ਰਹੀ ਸੀ। ਆਲੂਣੇ ਦੀਆਂ ਸ਼ਾਮਾਂ ਜਿਹੜੀਆਂ ਬਹੁਤ ਸੁਹਾਉਣੀਆਂ ਹੁੰਦੀਆਂ ਹਨ। ਜਿਥੇ ਸੁਨਹਿਰੀ ਰੰਗ ਦੇ ਈਰਾਨੀ ਛਰਸ ਤੇ ਸ਼ਗੁਫਤਾ ਦੀਆਂ ਬਾਹਾਂ ਦਾ ਲਹਿਰਾਉ ਫੈਲ ਜਾਂਦਾ ਹੈ। ਸਰੀਰ ਦੇ ਹਰਿੱਕ ਭਾਗ ਵਿਚ ਲਚਕ ਆ ਜਾਂਦੀ ਹੈ। ਜਿਥੇ ਪਿਆਰ ਕਰਨ ਲਈ ਤਸਵੀਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਇਹ ਗੱਲਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਹਨ। ਅੱਜ ਸ਼ਾਮ ਤਕ ਸ਼ਾਇਦ ਪੁਰਾਣੀਆਂ ਨਹੀਂ ਸਨ। ਅੱਜ ਮੈਨੂੰ ਆਲੂਣੇ ਦੀ ਕੋਈ ਇੱਛਾ ਨਹੀਂ। ਉਹ ਇੱਛਾ ਕਿ ਡੱਲ ਝੀਲ ਦੇ ਕਿਨਾਰੇ ਵਸੇ ਹੋਏ ਰੰਗ ਤੇ ਸੁਗੰਧ ਦੇ ਸੁੰਦਰ ਸੁਮੇਲ ਵਿਚ ਮੇਰਾ ਆਪਣਾ ਵੀ ਇਕ ਆਲੂਣਾ ਹੁੰਦਾ, ਹੁਣ ਦਮ ਤੋੜ ਚੁੱਕੀ ਹੈ। ਮੇਰਾ ਆਲੂਣਾ ਤਾਂ ਮੇਰਾ ਘਰ ਹੈ। ਜਿਥੇ ਨਾ ਤਰਾਸੇ ਹੋਏ ਚਨਾਰ ਹਨ, ਨਾ ਛੁੱਲਾਂ ਦੀਆਂ ਕਿਆਰੀਆਂ, ਨਾ ਚਸ਼ਮੇ ਦਾ ਠੰਢਾ ਪਾਣੀ, ਨਾ ਸਫੈਦੇ ਦੇ ਬਿਰਛ। ਈਰਾਨੀ ਕਾਲੀਨ ਤੇ ਗਰਮ ਸੋਫੇ ਨਹੀਂ ਹਨ। ਮੈਨੂੰ ਆਪਣੇ ਘਰ ਦਾ ਖੁਰਦਰਾ ਛਰਸ ਹੀ ਪਸੰਦ ਹੈ। ਮੈਂ ਤਾਂ ਉਸ ਅਰਬੀ ਲੋਕ ਕਬਾ ਦਾ ਅਜਨਬੀ ਹਾਂ।

ਅੱਜ ਜਦ ਮੈਂ ਸਦਾ ਵਾਂਗ ਆਲੂਣੇ ਗਿਆ ਤਾਂ ਮਿਸਿਚ ਪਾਂਡੇ ਆਪਣੇ ਕਮਰੇ ਵਿਚ ਸੀ। ਮੈਂ ਆਪਣੇ ਆਉਣ ਦੀ ਇਤਲਾਹ ਭਿਜਵਾ ਦਿਤੀ, ਤਾਂ ਮੈਨੂੰ ਉੱਪਰ ਹੀ

ਬੁਲਾ ਲਿਆ ਗਿਆ। ਉਹ ਆਪਣੇ ਬਿਸਤਰੇ ਤੇ ਲੇਟੀ ਹੋਈ ਸੀ। ਤੇ ਸਾਹਮਣੇ ਜੈਨ ਹੇਗ ਦੀ ਬੋਤਲ ਖੁਲ੍ਹੀ ਹੋਈ ਸੀ।

“ਮਿਸਿਜ਼ ਪਾਂਡੇ, ਤੁਹਾਡੀ ਤਬੀਅਤ !”

“ਤਬੀਅਤ ਮੇਰੀ ਠੀਕ ਹੈ, ਬਸ ਸਰਦੀ ਮਹਿਸੂਸ ਹੋ ਰਹੀ ਹੈ।”

ਮੈਂ ਗਲਾਸਾਂ ਵਿਚ ਸਰਾਬ ਪਾ ਲਈ। ਉਹਨੇ ਇਕ ਹੀ ਘੁੱਟ ਵਿਚ ਆਪਣਾ ਗਲਾਸ ਖਾਲੀ ਕਰ ਦਿਤਾ। ਮੈਂ ਦੋਬਾਰਾ ਭਰਿਆ ਤੇ ਫੇਰ ਭਰਦਾ ਹੀ ਗਿਆ। ਮੈਨੂੰ ਆਪ ਵੀ ਨਸ਼ਾ ਹੋਣ ਲੱਗਾ। ਕਮਰੇ ਦੀ ਹਰ ਸ਼ੈਅ ਨਿੱਖਰਦੀ ਨਜ਼ਰ ਆਈ। ਸ਼ਾਇਦ ਸਰਾਬ ਪੀਣ ਤੋਂ ਬਾਅਦ ਆਦਮੀ ਦੇ ਜ਼ਿਹਨ ਦੇ ਰਸਤੇ ਖੁਲ੍ਹੇ ਜਾਂਦੇ ਹਨ। ਮੈਂ ਮਿਸਿਜ਼ ਪਾਂਡੇ ਵਲ ਤੱਕਿਆ।

“ਏਥੇ ਆਓ।”

“ਨਹੀਂ।”

“ਆਓ ਵੀ।”

ਉਹਨੇ ਮੇਰਾ ਹੱਥ ਫੜ ਲਿਆ। “ਤੁਹਾਡੇ ਮਨ ਵਿਚ ਕੋਈ ਇੱਛਾ ਨਹੀਂ।”

“ਹਾਂ, ਹਾਂ, ਇੱਕ ਇੱਛਾ ਇਹ ਤਾਂ ਹੈ ਕਿ ਤੁਹਾਡੇ ਆਲੂਣੇ ਵਰਗਾ ਮੇਰਾ ਵੀ ਇਕ ਆਲੂਣਾ ਹੋਵੇ, ਤੇ ਉਸ ਆਲੂਣੇ ਵਿਚ ਇਕ ਪਰੀ ਹੋਵੇ ਤੇ ਉਸ ਪਰੀ ਦਾ ਨਾਂ ਨੋਸ਼ ਲਈ ਹੋਵੇ, ਤੇ ਮੈਂ ਅਜਬ ਮੁਲਕ ਬਣ ਕੇ...”

“ਕੈਸਰ !”

“ਹਾਂ, ਮੈਂ ਨੋਸ਼ ਲਈ ਨੂੰ ਪਿਆਰ ਕਰਦਾ ਹਾਂ ਤੇ ਉਹ ਵੀ...”

“ਕੈਸਰ ਇਹ ਤੂੰ ਕੀ ਕਹਿ ਰਿਹਾ ਹੈ, ਮੇਰੇ ਵੱਲ ਦੇਖ। ਮੈਂ ਤੇਨੂੰ ਪਸੰਦ ਕਰਦੀ ਹਾਂ। ਮੇਰੇ ਨੇੜੇ ਆ। ਮੇਰੇ ਦਿਲ ਦੇ ਆਲੂਣੇ ਨੂੰ ਆਬਾਦ ਕਰ। ਮੇਰੀ ਪਿਆਸ ਬੁਝਾ ਦੇ।”

“ਤਸੀਂ ਤਾਂ ਆਪ ਚਸ਼ਮਾ ਹੋ।”

“ਮੇਰੀ ਗੱਲ ਸਮਝ ਕੈਸਰ। ਆ ਕੈਸਰ।”

“ਮੇਡਮ ਤੁਸੀਂ ਮੇਰੀ ਉਹ ਤਸਵੀਰ ਨਹੀਂ ਦੇਖੀ।”

“ਕਿਹੜੀ ਤਸਵੀਰ ?”

“ਇਕ ਕਲੀ, ਇਕ ਭੌਰਾ, ਇਕ ਚੀਲ੍ਹ। ਮੈਂ ਠੀਕ ਹੀ ਸੋਚਿਆ ਸੀ। ਤੁਸੀਂ ਇਕ ਚੀਲ੍ਹ ਹੋ, ਬੁੱਢੀ ਚੀਲ੍ਹ ਤੇ...”

“ਕੈਸਰ !”

ਮੈਂ ਕਮਰੇ ਵਿਚੋਂ ਬਾਹਰ ਨਿਕਲ ਆਇਆ। ਮੇਰਾ ਸਾਰਾ ਨਸ਼ਾ ਹਰਨ ਹੋ ਚੁੱਕਾ ਸੀ। ਮੈਂ ਨੀਚੇ ਆਇਆ। ਇਹ ਸੋਚ ਕੇ ਕਿ ਸ਼ਗੁਫਤਾ ਨੂੰ ਮਿਲ੍ਹੇਗਾ। ਉਹਨੂੰ ਮਿਲ ਕੇ ਆਪਣੇ ਭਵਿੱਖਤ ਬਾਰੇ ਛੈਸਲਾ ਕਰਾਂਗਾ। ਸ਼ਗੁਫਤਾ ਦੇ ਕਮਰੇ ਦਾ ਬੂਹਾ ਅੱਧਾ ਕੁ

ਖੁਲ੍ਹਾ ਸੀ। ਮੈਂ ਪਰਦੇ ਦੀ ਓਟ ਵਿਚੋਂ ਝਾਤ ਮਾਰੀ...ਨਹੀਂ, ਨਹੀਂ, ਇਹ ਨਹੀਂ
ਹੋ ਸਕਦਾ...ਨੋਸ ਦਾ ਸਿਰ ਅਲੀਆ ਦੇ ਸੀਨੇ ਨਾਲ ਚਿਮਟਿਆ ਹੋਇਆ ਸੀ।
ਮੈਂ ਪੁੱਠਾ ਮੁੜ ਪਿਆ। ਇਕ ਆਵਾਜ਼ ਮੇਰੇ ਕੰਨਾਂ ਨਾਲ ਟਕਰਾਈ। “ਅਲੀਆ,
ਜਾਣਦੇ ਹੋ, ਮੰਮੀ ਵੂੰ ਰੀ ਦੇ ਮਰਨ ਤੋਂ ਬਾਅਦ ਹਰ ਦੂਜੇ ਤੀਜੇ ਮਹੀਨੇ ਕਿਸੇ ਨਾ
ਕਿਸੇ ਨੂੰ ਦੋਸਤ ਬਣਾਉਂਦੀ ਹੈ, ਤੇ ਹੁਣ ਕੈਸਰ...ਮੈਨੂੰ ਏਸ ਕੈਸਰ ਤੋਂ ਬਚਾਓ।
ਇਹ ਕੈਸਰ ਤੇ ਮੰਮੀ...ਉਹਨਾਂ ਨੂੰ ਬਾਹਰ ਸੁੱਟ ਆਓ...ਤੁਸੀਂ ਕਿੰਨੇ ਚੰਗੇ ਹੋ ਅਲੀਆ,
ਕਿੰਨੇ ਸਿੱਧੇ...ਅੱਜ ਤੋਂ ਤੁਸੀਂ ਅਲੀ ਮੁਹੰਮਦ ਹੋ, ਅਲੀਆ ਨਹੀਂ...”

ਉਸ ਤੋਂ ਬਾਅਦ ਮੈਥੋਂ ਕੁਝ ਵੀ ਨਾ ਸੁਣਿਆ ਗਿਆ।

...ਤੇ ਹਾਂ, ਹੁਣ ਮੈਨੂੰ ਆਲੂਣੇ ਦੀ ਕੋਈ ਲੋੜ ਨਹੀਂ, ਜਿਥੇ...ਜਿਥੇ...ਮੇਰਾ
ਆਲੂਣਾ ਤਾਂ ਮੇਰਾ ਘਰ ਹੈ, ਤੇ ਮੈਂ ਹੁਣੇ ਹੁਣੇ ਆਪਣੇ ਛੋਟੇ ਜਿਹੇ ਘਰ ਦੇ ਬਾਹਰ
ਇਕ ਬੋਰਡ ਲਟਕਾ ਦਿੱਤਾ ਹੈ, ਜਿਸ ਉਤੇ ਮੈਂ ਆਲੂਣਾ ਲਿਖਿਆ ਹੈ, ਰੰਗ ਤੇ
ਗੋਸ਼ਨੀਆਂ ਵਿਚ ਗੜ੍ਹੇ ਅਲਫ ਲੈਲਾ ਦੇ ਆਲੂਣੇ ਤੋਂ ਇਹ ਮੇਰਾ ਆਲੂਣਾ ਕਿੰਨਾ ਚੰਗਾ
ਹੈ, ਕਿੰਨਾ ਸੁੰਦਰ...!!!

ਉਤਾਰ

ਵਾਜਦਾ ਤਬੱਸੁਮ

“ਹਾਇ ਅੱਲਾ, ਮੈਨੂੰ ਬਹੁਤ ਸੰਗ ਲਗਦੀ ਐ ।”

“ਨੀ ਕੁੜੇ, ਇਹਦੇ ਵਿਚ ਸੰਗ ਦੀ ਕੀ ਗੱਲ ਐ ? ਮੈਂ ਨੀਂ ਲਾਹੇ ਆਪਣੇ ਕੱਪੜੇ ?”

“ਉੰ...” ਚਮਕੀ ਸ਼ਰਮਾਈ ।

“ਹੁਣ ਲਾਹੁੰਦੀ ਐਂਕਿ ਆਖਾਂ ਅੰਨਾ ਬੀ ਨੂੰ ?” ਸ਼ਹਿਜ਼ਾਦੀ ਪਾਸ਼ਾ ਜਿਹਦੀ ਰਗ ਰਗ ਵਿਚ ਹੁਕਮ ਚਲਾਉਣ ਦੀ ਆਦਤ ਰਚੀ ਹੋਈ ਸੀ, ਚੀਖ ਕੇ ਬੋਲੀ । ਚਮਕੀ ਨੇ ਕੁਝ ਡਰਦੇ ਡਰਦੇ, ਕੁਝ ਸ਼ਰਮਾਉਂਦੇ ਸ਼ਰਮਾਉਂਦੇ ਆਪਣੇ ਛੋਟੇ ਛੋਟੇ ਹੱਥਾਂ ਨਾਲ ਪਹਿਲਾਂ ਤਾਂ ਆਪਣਾ ਕੁੜਤਾ ਉਤਾਰਿਆ, ਫੇਰ ਪਜਾਮਾ...ਫੇਰ ਸ਼ਹਿਜ਼ਾਦੀ ਪਾਸ਼ਾ ਦੇ ਹੁਕਮ ਅਨੁਸਾਰ ਝੱਗ ਨਾਲ ਭਰੇ ਟੱਬ ਵਿਚ ਉਹਦੇ ਨਾਲ ਕੁੱਦ ਪਈ ।

ਦੋਵੇਂ ਨਹਾ ਚੁੱਕੀਆਂ ਤਾਂ ਸ਼ਹਿਜ਼ਾਦੀ ਪਾਸ਼ਾ ਅਜਿਹੇ ਪਿਆਰ ਨਾਲ ਜਿਸ ਵਿਚ ਹੰਕਾਰ ਤੇ ਮਾਲਕਪੁਣੇ ਦੀ ਡੂੰਘੀ ਛਾਪ ਸੀ, ਮੁਸਕਰਾ ਕੇ ਬੋਲੀ, “ਹੁਣ ਤੂੰ ਇਹ ਦੱਸ ਕਿ ਕੱਪੜੇ ਕਿਹੜੇ ਪਹਿਨ ਰਹੀਂ ਐ ?” “ਕੱਪੜੇ ?” ਚਮਕੀ ਬੜੇ ਠੁੰਮੇ ਨਾਲ ਬੋਲੀ, “ਏਹੀਓਂ ਤਾਂ, ਮੇਰਾ ਨੀਲਾ ਕੁੜਤਾ ਪਜਾਮਾ ।” “ਏਹੀਓਂ ਤਾਂ ?” ਸ਼ਹਿਜ਼ਾਦੀ ਪਾਸ਼ਾ ਹੈਰਾਨੀ ਨਾਲ ਦਾਕੜ ਕੇ ਨੱਕ ਸਕੋੜਦੀ ਬੋਲੀ “ਏਨੇ ਗੰਦੇ, ਤਰੱਕੇ ਹੋਏ ? ਫੇਰ ਪਾਣੀ ਨਾਲ ਨਹਾਉਣ ਦਾ ਕੀ ਛਾਇਦਾ ?”

ਚਮਕੀ ਨੇ ਜਵਾਬ ਦੇਣ ਦੀ ਬਜਾਏ ਉਲਟਾ ਇਕ ਸਵਾਲ ਜੜ ਦਿੱਤਾ, “ਹੋਰ ਤੁਸੀਂ ਕੀ ਪਹਿਨ ਰਹੇ ਹੋ ਪਾਸ਼ਾ ?” “ਮੈਂ ?” ਸ਼ਹਿਜ਼ਾਦੀ ਪਾਸ਼ਾ ਬੜੀ ਤਸੱਲੀ ਤੇ ਮਾਣ ਨਾਲ ਬੋਲੀ, “ਉਹ ਮੇਰੀ ਬਿਸਮਿੱਲਾ ਵੇਲੇ ਦਾ ਚਮਕ-ਚਮਕ ਦਾ ਜੋੜਾ, ਜਿਹੜਾ ਮੇਰੀ ਦਾਦੀ ਮਾਂ ਨੇ ਬਣਵਾਇਆ ਸੀ, ਓਹੀਓਂ ਤਾਂ । ਪਰ ਤੈਂ ਕਿਉਂ ਪੁੰਡਿਆ ?”

ਚਮਕੀ ਇਕ ਛਿਨ ਸੋਚੀਂ ਪੈ ਗਈ । ਫੇਰ ਹੱਸ ਕੇ ਬੋਲੀ, “ਮੈਂ ਸੋਚ ਰਹੀ ਸੀ ।”

ਸ਼ਹਿਜ਼ਾਦੀ ਪਾਸ਼ਾ ਨੇ ਤਿੱਖੀ ਉਤਸੁਕਤਾ ਨਾਲ ਪੁੱਛਿਆ, "ਕੀ ?" ਕਿ ਇਕ ਦਮ ਦੂਜੇ ਪਾਸਿਓਂ ਅੰਨਾ ਬੀ ਦੀ ਤੇਜ਼ ਚੰਘਿਆੜ ਸੁਣਾਈ ਦਿੱਤੀ, "ਓ ਪਾਸ਼ਾ ਇਹ ਮੈਨੂੰ ਹਮਾਮ ਵਿਚੋਂ ਕੱਢ ਕੇ ਤੂੰ ਏਸ ਉੱਜੜਜਾਣੀ ਚੋਰਟੀ ਨਾਲ ਕੀ ਮੜਾਕੇ ਮਾਰਨ ਬਹਿ ਗਈ ? ਛੇਤੀ ਨਿਕਲੋ, ਨਹੀਂ ਤਾਂ ਦਸਦੀ ਆਂ ਬੀ ਪਾਸ਼ਾ ਨੂੰ ਜਾ ਕੇ ਹੁਣੋ ।" ਆਪਣੀ ਸੋਚੀ ਹੋਈ ਗੱਲ ਚਮਕੀ ਨੇ ਝਟਾਪਟ ਕਹਿ ਛੱਡੀ, "ਪਾਸ਼ਾ, ਮੈਂ ਸੋਚ ਰਹੀ ਸੀ, ਕਿ ਜੇ ਕਦੇ ਆਪਾਂ ਚੁਨੀਆਂ ਵਟਾ ਕੇ ਭੈਣਾਂ ਬਣ ਜਾਈਏ ਤਾਂ ਤੁਹਾਡੇ ਕੱਪੜੇ ਮੈਂ ਵੀ ਪਹਿਨ ਸਕੁੰਗੀ ਨਾ ?"

"ਮੇਰੇ ਕੱਪੜੇ ? ਤੇਰਾ ਮਤਲਬ ਹੈ ਉਹ ਸਾਰੇ ਕੱਪੜੇ ਜਿਹੜੇ ਮੇਰੇ ਸੰਦੂਕਾਂ ਵਿਚ ਭਰ ਕੇ ਰੱਖੇ ਹੋਏ ਹਨ ?"

ਜਵਾਬ ਵਿਚ ਚਮਕੀ ਨੇ ਜ਼ਰਾ ਡਰ ਕੇ ਸਿਰ ਹਿਲਾਇਆ। ਸ਼ਹਿਜ਼ਾਦੀ ਪਾਸ਼ਾ ਹੱਸਦੀ ਹੱਸਦੀ ਦੌਹਰੀ ਹੋ ਗਈ। "ਇਹ ਕਿੱਡੀ ਬੋਵਕੂਡ ਕੁੜੀ ਹੈ। ਨੀ ਤੂੰ ਮੇਰੀ ਨੌਕਰਾਣੀ ਹੈ, ਤਾਂ ਮੇਰਾ ਉਤਾਰ ਪਹਿਨਦੀ ਹੈ, ਤੇ ਉਮਰ ਭਰ ਉਤਾਰ ਹੀ ਪਹਿਨਦੀ ਰਹੋਂਗੀ ।"

ਫੇਰ ਸ਼ਹਿਜ਼ਾਦੀ ਪਾਸ਼ਾ ਨੇ ਬੇਹੱਦ ਪਿਆਰ ਨਾਲ ਜਿਸ ਵਿਚ ਹੰਕਾਰ ਤੇ ਮਾਣ ਚਿਆਦਾ ਸੀ, ਸਨੇਹ ਘੱਟ ਆਪਣਾ ਹੁਣੇ ਹੁਣੇ ਨਹਾਉਣ ਲਈ ਲਾਹਿਆ ਜੋੜਾ ਚਮਕੀ ਵਲ ਉਛਾਲ ਦਿਤਾ, "ਆਹ ਲੈ, ਇਹ ਉਤਾਰ ਪਹਿਨ ਲੈ। ਮੇਰੇ ਕੋਲ ਤਾਂ ਬਹੁਤ ਕਪੜੇ ਹਨ।"

ਚਮਕੀ ਨੂੰ ਗੁੱਸਾ ਆ ਗਿਆ, "ਮੈਂ ਕਿਉਂ ਪਹਿਨਾਂ, ਤੁਸੀਂ ਪਹਿਨੋਂ ਨਾ ਮੇਰਾ ਇਹ ਜੋੜਾ", ਉਹਨੇ ਆਪਣੇ ਮੈਲੇ ਜੋੜੇ ਵਲ ਇਸ਼ਾਰਾ ਕੀਤਾ। ਸ਼ਹਿਜ਼ਾਦੀ ਪਾਸ਼ਾ ਗੁੱਸੇ ਨਾਲ ਬੁੱਕੀ, "ਅੰਨਾ ਬੀ, ਅੰਨਾ ਬੀ..."

ਅੰਨਾ ਬੀ ਨੇ ਬੂਹੇ ਨੂੰ ਜ਼ੋਰ ਦਾ ਧੱਕਾ ਮਾਰਿਆ, ਤੇ ਉਹ ਹਲਕਾ ਜਿਹਾ ਭਿੜਿਆ ਹੋਣ ਕਰਕੇ ਚੁਪੱਟ ਖੁਲ੍ਹ ਗਿਆ। "ਅੱਛਾ ਤਾਂ ਤੁਸੀਂ ਦੋਵੇਂ ਜਣੀਆਂ ਅਜੇ ਨੰਗੀਆਂ ਈ ਖੜ੍ਹੀਆਂ ਓ !" ਅੰਨਾ ਬੀ ਨੱਕ ਤੇ ਉੱਗਲੀ ਰੱਖ ਕੇ ਬਨਾਉਟੀ ਗੁੱਸੇ ਨਾਲ ਬੋਲੀ।

ਸ਼ਹਿਜ਼ਾਦੀ ਪਾਸ਼ਾ ਨੇ ਝੱਟ ਸਟੈਂਡ ਤੇ ਟੰਗਿਆ ਹੋਇਆ ਨਰਮ ਨਰਮ ਗੁਲਾਬੀ ਤੌਲੀਆ ਚੁੱਕ ਕੇ ਆਪਣੇ ਪਿੰਡੇ ਦੁਆਲੇ ਲਪੇਟ ਲਿਆ। ਚਮਕੀ ਓਵੇਂ ਹੀ ਖੜ੍ਹੀ ਰਹੀ। ਅੰਨਾ ਬੀ ਨੇ ਆਪਣੀ ਧੀ ਵੱਲ ਰਤਾ ਗੁੱਸੇ ਨਾਲ ਤੱਕਿਆ, "ਨੀਂ ਤੂੰ ਪਾਸ਼ਾ ਲੋਕਾਂ ਦੇ ਹਮਾਮ ਵਿਚ ਕਿਉਂ ਨਹਾਉਣ ਆ ਵੱਡੀ ?"

"ਇਹਨੇ ਸ਼ਹਿਜ਼ਾਦੀ ਪਾਸ਼ਾ ਨੇ ਹੀ ਕਿਹਾ ਸੀ ਤੂੰ ਵੀ ਮੇਰੇ ਨਾਲ ਨਹਾ ।"

ਅੰਨਾ ਬੀ ਨੇ ਡਰਦਿਆਂ ਡਰਦਿਆਂ ਏਧਰ ਓਧਰ ਤੱਕਿਆ ਕਿ ਕੋਈ ਦੇਖ ਨਾ ਰਿਹਾ ਹੋਵੇ, ਤੇ ਫੇਰ ਛੇਤੀ ਨਾਲ ਉਹਨੂੰ ਹਮਾਮ ਤੋਂ ਬਾਹਰ ਧੂਆ ਕੇ ਬੋਲੀ, "ਛੇਤੀ ਨਾਲ ਜਾਹ ਨੌਕਰਖਾਨੇ ਵਿਚ, ਨਹੀਂ ਤਾਂ ਸਰਦੀ ਵਰਦੀ ਲੱਗ ਕੇ ਮਰੋਂਗੀ ।"

“ਦੇਹ ਮੇਰੇ ਕਪੜੇ ।” ਉਹ ਸੰਗ ਨਾਲ ਜ਼ਰਾ ਸੁਕਚੀ ।

“ਹੁਣ ਇਹ ਮੈਲੇ ਚਿੱਕੜ ਕਪੜੇ ਕਾਹਨੂੰ ਪਹਿਨਣੇ ਨੇ । ਜਿਹੜਾ ਸ਼ਹਿਜ਼ਾਦੀ ਪਾਸ਼ਾ ਨੇ ਪਰਸੋਂ ਆਪਣਾ ਕੁੜਤਾ ਪਜਾਮਾ ਉਤਾਰ ਕੇ ਦਿੱਤਾ ਸੀ, ਉਹ ਲਾਲ ਪੇਟੀ ਵਿਚ ਪਿਆ, ਉਹ ਜਾ ਕੇ ਪਹਿਣ ਲੈ ।”

ਓਥੇ ਨੰਗੀ ਖੜੀ ਖੜੀ ਉਹ ਸੱਤ ਵਰਿਆਂ ਦੀ ਨਿੱਕੀ ਜਿਹੀ ਜਾਨ ਬੜੀ ਛੂੰਘੀ ਸੋਚ ਨਾਲ ਰੁਕ ਰੁਕ ਕੇ ਬੋਲੀ, “ਮਾਂ ਜਦ ਮੈਂ ਤੇ ਸ਼ਹਿਜ਼ਾਦੀ ਪਾਸ਼ਾ ਇਕੋ ਜਿੱਡੇ ਆਂ, ਤਾਂ ਇਹ ਮੇਰਾ ਉਤਾਰ ਕਿਉਂ ਨਹੀਂ ਪਹਿਨਦੇ ।”

“ਠਹਿਰ ਜ਼ਰਾ, ਮੈਂ ਮੰਮਾ ਨੂੰ ਜਾ ਕੇ ਕਹਿੰਦੀ ਹਾਂ ਕਿ ਚਮਕੀ ਮੈਨੂੰ ਐਉਂ ਬੋਲੀ ।”

ਪਰ ਅੰਨਾ ਬੀ ਨੇ ਡਰ ਕੇ ਉਹਨੂੰ ਗੋਦੀ ਵਿਚ ਚੁੱਕ ਲਿਆ, “ਜੀ ਪਾਸ਼ਾ, ਇਹ ਤਾਂ ਬਦਕਾਰ ਪਾਗਲ ਹੋ ਗਈ, ਤੁਸੀਂ ਏਹੀ ਜਿਹੀ ਕਮਲੀ ਦੀਆਂ ਗੱਲਾਂ ਭਲਾ ਕਾਹਨੂੰ ਮੰਮਾ ਨੂੰ ਦਸੋਗੇ । ਇਹਦੇ ਨਾਲ ਖੇਡੇ, ਨਾ ਇਹਦੇ ਨਾਲ ਗੱਲ ਕਰੋ । ਛੱਤਰ ਮਾਰੋ ਇਹਦੇ ਨਾਉਂ ਤੇ ਤੁਸੀਂ ।”

ਸ਼ਹਿਜ਼ਾਦੀ ਪਾਸ਼ਾ ਨੂੰ ਕੱਪੜੇ ਪਹਿਨਾ ਕੇ, ਕੰਘੀ ਮੀਢੀ ਕਰਵਾ ਕੇ, ਖਾਣਾ ਵਾਣਾ ਖਵਾ ਕੇ ਜਦ ਸਾਰੇ ਕੌਮਾਂ ਤੋਂ ਨਿਸ਼ਚਿੰਤ ਹੋਈ ਅੰਨਾ ਬੀ ਆਪਣੇ ਕਮਰੇ ਵਿਚ ਪਹੁੰਚੀ ਤਾਂ ਦੇਖਿਆ ਕਿ ਚਮਕੀ ਅਜੇ ਵੀ ਨੰਗੀ ਧੜ੍ਹਗੀ ਖੜੀ ਹੈ । ਉਹਨੇ ਆਉ ਦੇਖਿਆ ਨਾ ਤਾਉ ਆਪਣੀ ਧੀ ਨੂੰ ਛੁਲਕਣਾ ਸ਼ੁਰੂ ਕਰ ਦਿਤਾ ।

“ਜਿਹਦਾ ਖਾਨੀ ਐਂ, ਉਸੇ ਨਾਲ ਲੜਾਈਆਂ ਮੁੱਲ ਲੈਨੀ ਐਂ, ਬਦਕਾਰ ਘੋੜੀ । ਜੇ ਵੱਡੇ ਸਰਕਾਰ ਹੁਣੇ ਕੱਢ ਕੇ ਬਾਹਰ ਕਰ ਦੇਣ ਤਾਂ ਕਿਧਰ ਜਾਈਏ ! ਏਨੇ ਨਖਰੇ !”

ਅੰਨਾ ਬੀ ਦੇ ਹਿਸਾਬ ਨਾਲ ਤਾਂ ਇਹ ਬੜੀ ਖੁਸ਼ਨਸੀਬੀ ਸੀ ਕਿ ਉਹ ਸ਼ਹਿਜ਼ਾਦੀ ਪਾਸ਼ਾ ਨੂੰ ਦੁੱਧ ਪਿਆਉਣ ਲਈ ਰੱਖੀ ਗਈ ਸੀ, ਉਹਦੇ ਖਾਣ ਪੀਣ ਦੀ ਪੱਧਰ ਤਾਂ ਪੱਕ ਨਾਲ ਓਹੀਓ ਸੀ ਜਿਹੜੀ ਬੇਗਮਾਂ ਦੀ ਸੀ, ਕਿਉਂਕਿ ਉਹ ਨਵਾਬ ਸਾਹਬ ਦੀ ਇਕਲੌਤੀ ਧੀ ਨੂੰ ਦੁੱਧ ਪਿਆਉਂਦੀ ਸੀ । ਕੱਪੜਾ ਲੀੜਾ ਵੀ ਬੇਹਿਸਾਬ ਸੀ, ਕਿਉਂਕਿ ਦੁੱਧ ਪਿਆਉਣ ਵਾਲੀ ਲਈ ਸਾਫ ਸੁਖਰਾਂ ਰਹਿਣਾ ਅਵੱਸਕ ਸੀ । ਤੇ ਸਭ ਤੋਂ ਵਧ ਮਜ਼ੇ ਤਾਂ ਇਹ ਸਨ ਕਿ ਉਹਦੀ ਆਪਣੀ ਬੱਚੀ ਨੂੰ ਸ਼ਹਿਜ਼ਾਦੀ ਪਾਸ਼ਾ ਦਾ ਬੇਹਿਸਾਬ ਉਤਾਰ ਮਿਲਦਾ ਸੀ । ਕੱਪੜੇ ਲੀੜੇ ਮਿਲਣੇ ਤਾਂ ਇਕ ਤਹਿ ਹੋਈ ਗੱਲ ਸੀ, ਹੱਦ ਇਹ ਕਿ ਅਕਸਰ ਚਾਂਦੀ ਦੇ ਜੇਵਰ ਤੇ ਖਿਡਾਉਣੇ ਤਕ ਵੀ ਉਤਾਰ ਵਿਚ ਦਿਤੇ ਜਾਂਦੇ ਸਨ । ਓਧਰ ਉਹ ਮੱਕਾਰ ਸੀ ਕਿ ਜਦੋਂ ਦੀ ਜ਼ਰਾ ਜ਼ਰਾ ਹੋਸ਼ ਸੰਭਾਲ ਰਹੀ ਸੀ, ਬੱਸ ਏਹੋ ਜਿੱਦ ਫੜੀ ਬੋਠੀ ਸੀ ਕਿ ਮੈਂ ਬੀ ਪਾਸ਼ਾ ਦਾ ਉਤਾਰ ਕਿਉਂ ਪਹਿਨਾ ? ਕਦੇ ਕਦੇ ਤਾਂ ਸ਼ੀਸ਼ਾ ਦੇਖ ਕੇ ਬੜੀ

ਸੂਝ ਬੂਝ ਨਾਲ ਕਹਿੰਦੀ, "ਮਾਂ ਮੈਂ ਤਾਂ ਬੀ ਪਾਸ਼ਾ ਤੋਂ ਵੀ ਬਹੁਤੀ ਸੁਹਣੀ ਹਾਂ ਨਾ ? ਫੇਰ ਤੂੰ ਉਹਨੂੰ ਮੇਰਾ ਉਤਾਰ ਪਵਾ !"

ਅੰਨਾ ਬੀ ਦਾ ਪਲ ਪਲ ਸਾਹ ਸੁਕਦਾ। ਵੱਡੇ ਲੋਕ ਤਾਂ ਵੱਡੇ ਲੋਕ ਹੀ ਹੁੰਦੇ ਹਨ। ਜੇ ਕਿਸੇ ਦੇ ਕੰਨ ਭਿਣਕ ਪੈ ਗਈ ਕਿ ਮੋਈ ਅੰਨਾ ਕੁਨਸਲੀ ਦੀ ਧੀ ਐਸੇ ਐਸੇ ਬੋਲ ਬੋਲਦੀ ਹੈ ਤਾਂ ਉਹਦਾ ਨੱਕ ਗੁੱਤ ਵੱਡ ਕੇ ਬਾਹਰ ਨਾ ਕੱਢ ਸੁੱਟਣਗੇ। ਉੱਝ ਵੀ ਦੁੱਧ ਪਿਆਉਣ ਦਾ ਸਮਾਂ ਤਾਂ ਮੁੱਦਤ ਹੋਈ ਬੀਤ ਗਿਆ ਸੀ। ਉਹ ਤਾਂ ਡਿਉਢੀ ਦੀ ਰਵਾਇਤ ਕਹੋ ਕਿ ਅੰਨਾ ਲੋਕਾਂ ਦੀ ਮਰਿਆਂ ਬਾਅਦ ਹੀ ਛੁੱਟੀ ਕੀਤੀ ਜਾਂਦੀ ਸੀ, ਪਰ ਕਸੂਰ ਮੁਆਫ਼ ਕਰਨ ਦੇ ਕਾਬਲ ਹੋਵੇ ਤਾਂਹੀਓਂ ਮੁਆਫ਼ੀ ਮਿਲਦੀ ਹੈ। ਅਜਿਹਾ ਵੀ ਕੀ ? ਅੰਨਾ ਬੀ ਨੇ ਚਮਕੀ ਦੇ ਕੰਨ ਮਰੋੜ ਕੇ ਉਹਨੂੰ ਸਮਝਾਇਆ, "ਅੱਗੇ ਤੋਂ ਕੁਝ ਬੋਲੀ ਤਾਂ ਯਾਦ ਰੱਖ। ਤੋਂ ਉਮਰ ਭਰ ਬੀ ਪਾਸ਼ਾ ਦਾ ਉਤਾਰ ਪਹਿਨਣਾ ਹੈ। ਸਮਝੀ ਕਿ ਨਹੀਂ, ਗਥੇ ਦੀ ਉਲਾਦ !"

ਗਥੇ ਦੀ ਉਲਾਦ ਨੇ ਉਸ ਵੇਲੇ ਤਾਂ ਜੀਭ ਸੀ ਲਈ, ਪਰ ਜ਼ਿਹਨ ਵਿਚ ਲਾਵਾ ਪਕਦਾ ਹੀ ਰਿਹਾ।

ਤੇਰਾਂ ਬਰਸ ਦੀ ਹੋਣ ਤੇ ਸ਼ਹਿਜ਼ਾਦੀ ਪਾਸ਼ਾ ਦੀ ਪਹਿਲੀ ਵਾਰ ਨਮਾਜ਼ ਕਜ਼ਾ ਹੋਈ। ਅੱਠਵੇਂ ਦਿਨ ਛੁੱਲ ਛਿੜਕਾਊ ਹੋਇਆ ਤਾਂ ਮੰਮਾ ਨੇ ਸੋਨੇ ਦੀਆਂ ਤਾਰਾਂ ਵਾਲਾ ਅਜਿਹਾ ਝੰਮੰਮਾਊਂਦਾ ਜੋੜਾ ਸੰਵਾਇਆ ਕਿ ਉਹਦੇ ਉਤੇ ਅੱਖ ਨਹੀਂ ਸੀ ਟਿਕਦੀ। ਬਾਂ ਬਾਂ ਸੋਨੇ ਦੇ ਘੁੰਗਰੂਆਂ ਦੀਆਂ ਜੋੜੀਆਂ ਟੰਕਵਾਈਆਂ, ਕਿ ਜਦ ਬੀ ਪਾਸ਼ਾ ਤੁਰਦੀ ਤਾਂ ਛਣ ਛਣ ਪਜੇਬਾਂ ਜਿਹੀਆਂ ਛਣਕਦੀਆਂ। ਡਿਉਢੀ ਦੇ ਦਸਤੂਰ ਅਨੁਸਾਰ ਉਹ ਹੱਦੋਂ ਵੱਧ ਕੀਮਤੀ ਜੋੜਾ ਵੀ ਉਤਾਰ ਵਜੋਂ ਦੇ ਦਿਤਾ ਗਿਆ। ਅੰਨਾ ਬੀ ਚਾਈਂ ਚਾਈਂ ਉਹ ਸੁਗਾਤ ਲੈ ਕੇ ਪਹੁੰਚੀ ਤਾਂ ਚਮਕੀ ਜਿਹੜੀ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਸਮਝਦਾਰ ਤੇ ਸੰਵੇਦਨਸ਼ੀਲ ਹੋ ਚੁੱਕੀ ਸੀ, ਦੁਖ ਨਾਲ ਬੋਲੀ, "ਮਾਂ, ਮਜਬੂਰੀ ਵਿਚ ਲੈਣਾ ਪੈਣਾ ਹੋਰ ਗੱਲ ਹੈ, ਪਰ ਤੂੰ ਏਹੋ ਜਿਹੀਆਂ ਚੀਜ਼ਾਂ ਲੈ ਕੇ ਖੁਸ਼ ਨਾ ਹੋਇਆ ਕਰ।"

"ਨਾ ਧੀਏ", ਉਹ ਭੇਤ ਭਰੇ ਸੂਰ ਵਿਚ ਬੋਲੀ, "ਇਹ ਜੋੜਾ ਜੇ ਵੇਚਣ ਵੀ ਚੱਲੀਏ, ਤਾਂ ਦੋ ਸੌ ਰੁਪਈਏ ਚਿਹਰੇ ਸ਼ਾਹੀ ਤਾਂ ਕਿਧਰੇ ਨਹੀਂ ਗਏ। ਆਪਾਂ ਲੋਕ ਤਾਂ ਭਾਗਾਂ ਵਾਲੇ ਹਾਂ ਕਿ ਅੇਉਂ ਡਿਉਢੀ ਵਿਚ ਪਏ ਹਾਂ।"

"ਮਾਂ", ਪਕੀ ਨੇ ਬੜੀ ਹਸਰਤ ਨਾਲ ਕਿਹਾ, "ਮੇਰਾ ਜੀਅ ਕਰਦਾ ਹੈ ਕਿ ਮੈਂ ਵੀ ਕਦੇ ਬੀ ਪਾਸ਼ਾ ਨੂੰ ਉਤਾਰ ਦਿਆਂ।"

ਅੰਨਾ ਬੀ ਨੇ ਸਿਰ ਪਿੱਟ ਲਿਆ। "ਨੀ ਤੂੰ ਵੀ ਜੁਆਨ ਹੋ ਗਈ ਹੈ, ਕੁਝ ਤਾਂ ਅਕਲ ਕਰ। ਤੇਰੀਆਂ ਐਸੀਆਂ ਵੈਸੀਆਂ ਗੱਲਾਂ ਕਿਸੇ ਨੇ ਸੁਣ ਲਈਆਂ ਤਾਂ ਮੇਰਾ ਕੀ ਬਣ੍ਹੇ। ਚੰਦਰੀਏ ਮੇਰੇ ਚਿੱਟੇ ਝਾਟੇ ਤੇ ਹੀ ਤਰਸ ਕਰ।"

ਚਮਕੀ ਮਾਂ ਨੂੰ ਰੋਦੀ ਦੇਖ ਕੇ ਚੁੱਪ ਵੱਟ ਗਈ ।

ਮੌਲਵੀ ਸਾਹਬ ਨੇ ਦੋਹਾਂ ਨੂੰ ਨਾਲ ਹੀ ਨਾਲ ਕੁਰਾਨ ਸ਼ਰੀਫ ਤੇ ਉਰਦੂ ਦਾ ਕਾਇਦਾ ਸ਼ੁਰੂ ਕਰਵਾਇਆ ਸੀ । ਬੀ ਪਾਸ਼ਾ ਨੇ ਘੱਟ ਤੇ ਚਮਕੀ ਨੇ ਵੱਧ ਤੇਜ਼ੀ ਵਖਾਈ । ਦੋਨਾਂ ਨੇ ਜਦ ਪਹਿਲੀ ਵਾਰ ਕੁਰਾਨ ਸ਼ਰੀਫ ਦਾ ਦੌਰ ਖਤਮ ਕੀਤਾ ਤਾਂ ਬੜੀ ਪਾਸ਼ਾ ਨੇ ਮਿਹਰਬਾਨੀ ਵਜੋਂ ਚਮਕੀ ਨੂੰ ਵੀ ਇਕ ਹਲਕੇ ਕਪੜੇ ਦਾ ਨਵਾਂ ਜੋੜਾ ਬਣਵਾ ਦਿਤਾ । ਭਾਵੇਂ ਕਿ ਪਿਛੋਂ ਉਹਨੂੰ ਬੀ ਪਾਸ਼ਾ ਦਾ ਭਾਰੀ ਜੋੜਾ ਵੀ ਉਤਾਰ ਵਿਚ ਮਿਲ ਗਿਆ ਸੀ ਪਰ ਉਹਨੂੰ ਆਪਣਾ ਉਹ ਜੋੜਾ ਜਾਨ ਤੋਂ ਵੱਧ ਪਿਆਰਾ ਸੀ । ਏਸ ਜੋੜੇ ਤੋਂ ਉਹਨੂੰ ਕਿਸੇ ਭਾਂਤ ਦਾ ਘਟੀਆਪਣ ਨਹੀਂ ਸੀ ਮਹਿਸੂਸ ਹੁੰਦਾ । ਹਲਕੇ ਕੇਸਰੀ ਰੰਗ ਦਾ ਜੋੜਾ, ਜਿਹੜਾ ਕਿੰਨੇ ਸਾਰੇ ਲੱਸ ਲੱਸ ਕਰਦੇ ਜੋੜਿਆਂ ਤੇ ਭਾਰੂ ਸੀ ।

ਹੁਣ ਜਦ ਕਿ ਸੁੱਖ ਨਾਲ ਸ਼ਹਿਜ਼ਾਦੀ ਪਾਸ਼ਾ ਲੋੜ ਜੋਗਾ ਲਿਖ ਪੜ੍ਹ ਵੀ ਚੁੱਕੀ ਸੀ, ਜੁਆਨ ਵੀ ਹੋ ਚੁੱਕੀ ਸੀ, ਉਹਦਾ ਘਰ ਵਸਾਉਣ ਦੀਆਂ ਸੋਚਾਂ ਕੀਤੀਆਂ ਜਾ ਰਹੀਆਂ ਸਨ । ਡਿਊਢੀ ਸੁਨਿਆਰਾਂ, ਦਰਜੀਆਂ, ਵਪਾਰੀਆਂ ਦਾ ਅੱਡਾ ਬਣ ਚੁੱਕੀ ਸੀ । ਚਮਕੀ ਏਹੋ ਸੋਚੀ ਜਾਂਦੀ ਕਿ ਉਹ ਤਾਂ ਸ਼ਾਦੀ ਦੇ ਏਡੇ ਵੱਡੇ ਹੰਗਾਮੇ ਦੇ ਦਿਨ ਵੀ ਆਪਣਾ ਓਹੀਓ ਜੋੜਾ ਪਹਿਨੇਗੀ ਜਿਹੜਾ ਕਿਸੇ ਦਾ ਉਤਾਰ ਨਹੀਂ ਸੀ ।

ਬੜੀ ਪਾਸ਼ਾ ਜਿਹੜੀ ਸੱਚ ਮੁੱਚ ਬੜੀ ਮਿਹਰਬਾਨ ਔਰਤ ਸੀ ਹਮੇਸ਼ਾ ਆਪਣੇ ਨੈਕਰਾਂ ਦਾ ਆਪਣੀ ਉਲਾਦ ਵਾਂਗੂੰ ਹੀ ਖਿਆਲ ਰਖਦੀ ਸੀ । ਏਸ ਲਈ ਸ਼ਹਿਜ਼ਾਦੀ ਪਾਸ਼ਾ ਦੇ ਨਾਲ ਉਹ ਚਮਕੀ ਦੀ ਸ਼ਾਦੀ ਲਈ ਵੀ ਉਤਨੀ ਹੀ ਚਿੰਤਾਤੁਰ ਸੀ । ਆਖਰ ਨਵਾਬ ਸਾਹਬ ਨੂੰ ਕਹਿ ਸੁਣ ਕੇ ਉਹਨਾਂ ਨੇ ਇਕ ਢੁਕਵਾਂ ਵਰ ਚਮਕੀ ਲਈ ਵੀ ਲੱਭ ਹੀ ਲਿਆ । ਸੋਚਿਆ ਕਿ ਸ਼ਹਿਜ਼ਾਦੀ ਪਾਸ਼ਾ ਦੀ ਸ਼ਾਦੀ ਤੋਂ ਬਾਅਦ ਉਸੇ ਹੱਲੇ ਗੁੱਲੇ ਵਿਚ ਚਮਕੀ ਦਾ ਨਕਾਹ ਵੀ ਪੜ੍ਹਾ ਦਿਤਾ ਜਾਵੇ ।

ਉਸ ਦਿਨ ਜਦ ਸ਼ਹਿਜ਼ਾਦੀ ਪਾਸ਼ਾ ਦੇ ਨਕਾਹ ਵਿਚ ਕੇਵਲ ਇਕ ਦਿਨ ਰਹਿ ਗਿਆ ਸੀ, ਤੇ ਡਿਊਢੀ ਪਰਾਹੁਣਿਆਂ ਨਾਲ ਖਚਾਖਚ ਭਰੀ ਪਈ ਸੀ, ਤੇ ਕੁੜੀਆਂ ਦੇ ਟਿੱਡੀ ਦਲ ਨੇ ਸਾਰੀ ਡਿਊਢੀ ਨੂੰ ਸਿਰ ਤੇ ਚੁੱਕਿਆ ਹੋਇਆ ਸੀ, ਆਪਣੀਆਂ ਸਹੇਲੀਆਂ ਦੇ ਝੁਰਮਟ ਵਿਚ ਬੈਠੀ ਸ਼ਹਿਜ਼ਾਦੀ ਪਾਸ਼ਾ, ਪੈਰਾਂ ਨੂੰ ਮਹਿੰਦੀ ਲਵਾਉਂਦਿਆਂ ਚਮਕੀ ਨੂੰ ਕਹਿਣ ਲੱਗੀ, “ਤੂੰ ਸੌਹਰੇ ਜਾਏਗੀ ਤਾਂ ਮੈਂ ਤੇਰੇ ਪੈਰਾਂ ਨੂੰ ਮਹਿੰਦੀ ਲਾਵਾਂਗੀ ।”

“ਨਾ, ਨਾ, ਰੱਬ ਨਾ ਕਰੋ !” ਅੰਨਾ ਬੀ ਨੇ ਪਿਆਰ ਨਾਲ ਕਿਹਾ, “ਇਹਦੋਂ ਪੈਰ ਥੋੜੇ ਦੁਸ਼ਮਣ ਛੋਹਣ । ਤੁਸੀਂ ਇਹ ਗੱਲ ਸੋਚੀ ਹੈ, ਏਹੋ ਬੜੀ ਮਿਹਰਬਾਨੀ ਹੈ । ਬਸ ਇਹ ਦੁਆ ਕਰੋ ਪਾਸ਼ਾ ਕਿ ਤੁਹਾਡੇ ਵਿਆਂਹਦੜ ਵਰਗਾ ਸਾਉ ਵਿਆਂਹਦੜ ਇਹਦਾ ਵੀ ਨਿਕਲ ਆਵੇ ।”

"ਪਰ ਇਹਦੀ ਸ਼ਾਦੀ ਕਦੋਂ ਹੋ ਰਹੀ ਹੈ ?" ਕੋਈ ਚੁਲਬੁਲੀ ਕੁੜੀ ਪੁਛ ਬੈਠੀ ।

ਸ਼ਹਿਜ਼ਾਦੀ ਪਾਸ਼ਾ ਓਹੀਓ ਬਚਪਨ ਵਾਲੀ ਹੰਕਾਰ ਭਰੀ ਹਾਸੀ ਹਸਦੀ ਬੋਲੀ,
"ਮੇਰਾ ਏਨਾ" ਸਾਰਾ ਉਤਾਰ ਉਤਰੇਗਾ, ਉਹਦੇ ਨਾਲ ਇਹਦਾ ਦਹੇਜ਼ ਤਿਆਰ ਹੀ
ਸਮਝੋ ।"

ਉਤਾਰ...ਉਤਾਰ...ਉਤਾਰ...ਕਈ ਹਜ਼ਾਰ ਸੂਈਆਂ ਦੀਆਂ ਬਰੀਕ ਬਰੀਕ ਨੋਕਾਂ
ਜਿਵੇਂ ਉਹਦੇ ਦਿਲ ਨੂੰ ਵਿੰਨ੍ਹ ਗਈਆਂ । ਉਹ ਹੰਸ੍ਥੂ ਪੀਂਦੀ ਆਪਣੇ ਕਮਰੇ ਵਿਚ ਆ ਕੇ
ਚੁੱਪ ਚਾਪ ਲੇਟ ਗਈ । ਦਿਨ ਛਿਪਦਿਆਂ ਹੀ ਕੁੜੀਆਂ ਨੇ ਫੇਰ ਢੋਲਕ ਸੰਗਾਲ
ਲਈ । ਇਕ ਤੋਂ ਇਕ ਵੱਧ ਭੈੜਾ ਗੀਤ ਗਾਇਆ ਜਾ ਰਿਹਾ ਸੀ । ਪਿਛਲੀ ਰਾਤ
ਜਗਰਾਤਾ ਹੋਇਆ ਸੀ । ਅੱਜ ਫੇਰ ਹੋਣ ਵਾਲਾ ਸੀ । ਪਰਲੇ ਪਾਸੇ ਸਹਿਨ ਵਿਚ
ਢੇਰਾਂ ਚੁਲ੍ਹੇ ਬਾਲੀ ਬਾਵਰਚੀ ਲੋਕ, ਭਾਂਤ ਭਾਂਤ ਦੇ ਖਾਣੇ ਤਿਆਰ ਕਰਨ ਵਿਚ ਰੁੱਝੇ
ਹੋਏ ਸਨ । ਡਿਊਢੀ ਤੋਂ ਰਾਤ ਨੂੰ ਵੀ ਦਿਨ ਦਾ ਭੁਲੇਖਾ ਪੈਂਦਾ ਸੀ ।

ਚਮਕੀ ਦੀ ਰੋਂਦੂ ਸੰਦਰਤਾ ਨਰੰਜੀ ਜੋੜੇ ਵਿਚ ਹੋਰ ਵੀ ਖਿੜ ਉੱਠੀ । ਇਹ
ਜੋੜਾ ਉਹ ਜੋੜਾ ਸੀ ਜਿਹੜਾ ਉਹਨੂੰ ਆਤਮ-ਹੀਣਤਾ ਦੇ ਪਤਾਲ ਤੋਂ ਚੁੱਕ ਕੇ ਅਰਸ਼
ਦੀਆਂ ਸਿਖਰਾਂ ਤੈ ਬੈਠਾ ਦਿੰਦਾ ਸੀ । ਇਹ ਜੋੜਾ ਕਿਸੇ ਦਾ ਉਤਾਰ ਨਹੀਂ ਸੀ ।
ਨਵੇਂ ਕੱਪੜੇ ਦਾ ਸੀਤਾ ਹੋਇਆ ਇਹ ਨਵਾਂ ਜੋੜਾ ਜਿਹੜਾ ਉਹਨੂੰ ਉਮਰ ਭਰ ਵਿਚ
ਇਕ ਹੀ ਵਾਰ ਨਸੀਬ ਹੋਇਆ ਸੀ, ਨਹੀਂ ਤਾਂ ਉਹਦੇ ਸਾਰੇ ਵਰ੍ਹੇ ਸ਼ਹਿਜ਼ਾਦੀ ਪਾਸ਼ਾ ਦੇ
ਉਤਾਰ ਪਹਿਨਦਿਆਂ ਹੀ ਬੀਤ ਗਏ ਸਨ । ਤੇ ਦਹੇਜ਼ ਵੀ ਕਿਉਂਕਿ ਸਾਰੇ ਦਾ ਸਾਰਾ
ਉਹਦੇ ਉਤਾਰ ਦਾ ਬਣਿਆ ਸੀ, ਇਸ ਲਈ ਬਾਕੀ ਰਹਿੰਦੀ ਜਿੰਦਗੀ ਵਿਚ ਵੀ
ਉਹਨੂੰ ਉਹਦਾ ਉਤਾਰ ਹੀ ਵਰਤਣਾ ਹੋਵੇਗਾ । "ਪਰ ਚੀ ਪਾਸ਼ਾ...ਇਕ ਸੱਯਦਜ਼ਾਦੀ
ਹੋਰ ਕਿਥੇ ਤਕ ਪਹੁੰਚ ਸਕਦੀ ਹੈ, ਇਹ ਤੁਸੀਂ ਵੀ ਦੇਖ ਲੈਣਾ । ਤੁਸੀਂ ਇਕੋ ਇਕ
ਪੁਰਾਣੀ ਚੀਜ਼ ਮੈਨੂੰ ਵਰਤਣ ਨੂੰ ਦਿਤੀ ਹੈ ਨਾ, ਹੁਣ ਤੁਸੀਂ ਦੇਖਣਾ..." ਚੂਰੀ ਦਾ
ਬਾਲ ਚੁੱਕੀ ਉਹ ਵਿਆਹਦੜ ਵਾਲਿਆਂ ਦੀ ਕੋਠੀ ਵਿਚ ਦਾਖਲ ਹੋਈ । ਹਰ ਪਾਸੇ
ਰੋਸ਼ਨੀਆਂ ਹੋ ਰਹੀਆਂ ਸਨ । ਏਥੇ ਵੀ ਓਹ ਚਹਿਲ ਪਹਿਲ ਸੀ ਜਿਹੜੀ ਵਿਆਹੁਲੀ
ਵਾਲਿਆਂ ਦੇ ਮਹਿਲ ਵਿਚ ਸੀ । ਸਵੇਰੇ ਨਕਾਹ ਜੋ ਪੜ੍ਹਿਆ ਜਾਣਾ ਸੀ ।

ਏਨੇ ਹੰਗਾਮੇ ਵਿਚ ਤੇ ਏਡੀ ਵੱਡੀ ਕੋਠੀ ਵਿਚ ਕਿਸੇ ਨੇ ਉਹਦਾ ਨੋਟਸ ਨਾ
ਲਿਆ । ਪੁਛਦੀ ਪੁਛਾਉਂਦੀ ਉਹ ਸਿੱਧੀ ਦੁਲ੍ਹਾ ਮੀਆਂ ਦੇ ਕਮਰੇ ਵਿਚ ਜਾ ਪਹੁੰਚੀ ।
ਹਲਦੀ ਮਹਿੰਦੀ ਦੀਆਂ ਰੀਤਾਂ ਰਸਮਾਂ ਤੋਂ ਬੱਕੇ ਬਕਾਏ ਦੁਲ੍ਹਾ ਮੀਆਂ ਆਪਣੀ
ਮਛਹਿਰੀ ਤੇ ਲੇਟੇ ਹੋਏ ਸਨ । ਉਹ ਪਰਦਾ ਹਿੱਲੇ ਤੋਂ ਮੁੜੇ ਤੇ ਦੇਖਦੇ ਦੇਖਦੇ
ਰਹਿ ਗਏ ।

ਗੋਡਿਆਂ ਤੱਕ ਲੰਮਾ ਕੇਸਰੀ ਕੁੜਤਾ, ਕਸੀਆਂ ਕਸੀਆਂ ਪਿੰਜਣੀਆਂ ਤੇ ਮੜ੍ਹਿਆ

ਹੋਇਆ ਤੰਗ ਪਜਾਮਾ, ਹਲਕਾ ਹਲਕਾ ਕਾਮਦਾਨੀ ਕੱਢਿਆ ਹੋਇਆ ਕੇਸਰੀ ਦੁਪੱਟਾ। ਰੋਈਆਂ ਰੋਈਆਂ ਭਿੱਜੀਆਂ ਭਿੱਜੀਆਂ ਗੁਲਾਬੀ ਅੱਖਾਂ, ਅੱਧੀਆਂ ਬਾਹਾਂ ਵਾਲੇ ਕੁੜਤੇ ਵਿਚੋਂ ਝਾਕਦੀਆਂ ਕੋਮਲ ਬਾਹਾਂ, ਵਾਲਾਂ ਵਿਚ ਮੌਤੀਏ ਦੇ ਗਜਰੇ ਪਰੋਏ ਹੋਏ, ਹੋਠਾਂ ਤੇ ਇਕ ਕਾਤਲ ਜਿਹੀ ਮੁਸਕਰਾਹਟ, ਇਹ ਸਭ ਨਵਾਂ ਨਹੀਂ ਸੀ, ਪਰ ਇਕ ਮਰਦ ਜਿਹਦੀਆਂ ਪਿਛਲੀਆਂ ਕਈ ਰਾਤਾਂ ਕਿਸੇ ਇਸਤਰੀ ਦੀ ਕਲਪਨਾ ਵਿਚ ਬੀਤੀਆਂ ਹੋਣ, ਸ਼ਾਦੀ ਤੋਂ ਇਕ ਰਾਤ ਪਹਿਲਾਂ ਬਹੁਤ ਖਤਰਨਾਕ ਹੋ ਜਾਂਦਾ ਹੈ। ਚਾਹੇ ਉਹ ਕਿੰਨਾ ਹੀ ਸ਼ਰੀਫ਼ ਹੋਵੇ।

ਰਾਤ ਜਿਹੜੀ ਗੁਨਾਹ ਦੀ ਦਾਅਵਤ ਹੁੰਦੀ ਹੈ।

ਇਕੱਲ ਜਿਹੜੀ ਗੁਨਾਹਾਂ ਦੀ ਹਿੰਮਤ ਵਧਾਉਂਦੀ ਹੈ। ਚਮਕੀ ਨੇ ਦੁਲ੍ਹਾ ਮੀਆਂ ਨੂੰ ਐਉਂ ਦੇਖਿਆ ਕਿ ਉਹ ਥਾਂ ਥਾਂ ਤੋਂ ਟੁੱਟ ਗਏ। ਚਮਕੀ ਜਾਣ ਬੁੱਝ ਕੇ ਮੂੰਹ ਮੌੜ ਕੇ ਖੜ੍ਹੀ ਹੋ ਗਈ। ਉਹ ਤਲਮਲਾਏ ਜਿਹੇ ਆਪਣੀ ਥਾਂ ਤੋਂ ਉਠੋਂਦੇ ਤੇ ਅਨ ਉਹਦੇ ਸਾਹਮਣੇ ਖੜ੍ਹੇ ਹੋ ਗਏ। ਅੱਖਾਂ ਦੀਆਂ ਕੋਰਾਂ ਵਿਚੋਂ ਚਮਕੀ ਨੇ ਉਹਨਾਂ ਨੂੰ ਐਉਂ ਦੇਖਿਆ ਕਿ ਉਹ ਢੇਰ ਹੋ ਗਏ।

"ਤੁਹਾਡਾ ਨਾਂ ?" ਉਹਨਾਂ ਨੇ ਬੁੱਕ ਨਘਾਰ ਕੇ ਕਿਹਾ।

"ਚਮਕੀ !" ਤੇ ਇਕ ਲਿਸ਼ਕਦੀ ਹਾਸੀ ਨੇ ਉਹਦੇ ਪਿਆਰੇ ਪਿਆਰੇ ਚਿਹਰੇ ਨੂੰ ਚੰਦ ਬਣਾ ਦਿਤਾ।

"ਸਚ ਮੁਚ ਤੁਹਾਡੇ ਵਿਚ ਜੋ ਚਮਕ ਰਿਹਾ ਹੈ, ਉਹਦੀ ਮੰਗ ਏਹੋ ਸੀ ਕਿ ਤੁਹਾਡਾ ਨਾਂ ਚਮਕੀ ਹੁੰਦਾ।" ਉਹਨਾਂ ਨੇ ਡਰਦਿਆਂ ਡਰਦਿਆਂ ਆਪਣਾ ਹੱਥ ਉਹਦੇ ਮੌਢਿਆਂ ਤੇ ਰੱਖਿਆ। ਨਿਰੋਲ ਮਰਦਾਂ ਵਾਲੇ ਢੰਗ ਨਾਲ ਨਹੀਂ, ਜਿਹੜੇ ਕਿਸੇ ਕੁੜੀ ਨੂੰ ਰਿਝਾਉਣ ਤੋਂ ਪਹਿਲਾਂ ਖਾਹਮਖਾਹ ਏਧਰ ਓਧਰ ਦੀਆਂ ਹਕਦੇ ਹਨ, ਸਗੋਂ ਕੰਬਦੇ ਹੋਏ ਹੱਥ ਮੌਢਿਆਂ ਤੋਂ ਹਟਾ ਕੇ ਉਹਦਾ ਹੱਥ ਫੜਦਿਆਂ ਬੋਲੇ, "ਇਹ ਥਾਲ ਵਿਚ ਕੀ ਹੈ ?"

ਚਮਕੀ ਨੇ ਜਾਣ ਬੁੱਝ ਕੇ ਉਹਨਾਂ ਦੀ ਹਿੰਮਤ ਵਧਾਈ। "ਤੁਹਾਡੇ ਵਾਸਤੇ ਚੂਰੀ ਲਿਆਈ ਹਾਂ। ਜਗਰਾਤਾ ਸੀ ਨਾ ਰਾਤ ਨੂੰ।" ਤੇ ਉਹਨੇ ਤਲਵਾਰ ਤੋਂ ਬਿਨਾਂ ਹੀ ਉਹਨਾਂ ਨੂੰ ਘਾਇਲ ਕਰ ਦਿਤਾ। "ਮੂੰਹ ਮਿੱਠਾ ਕਰਵਾਉਣ ਲਈ !" ਉਹ ਮੁਸਕਰਾਈ।

"ਅਸੀਂ ਚੂਰੀ ਵੂਰੀ ਨਾਲ ਮੂੰਹ ਮਿੱਠਾ ਕਰਨ ਵਿਚ ਯਕੀਨ ਨਹੀਂ ਰਖਦੇ। ਅਸੀਂ ਤਾਂ...ਹਾਂ..." ਤੇ ਉਹਨਾਂ ਨੇ ਹੋਠਾਂ ਦੇ ਸ਼ਹਿਦ ਨਾਲ ਮੂੰਹ ਮਿੱਠਾ ਕਰਨ ਲਈ ਆਪਣੇ ਹੋਠ ਵਧਾ ਦਿੱਤੇ, ਤੇ ਚਮਕੀ ਉਹਨਾਂ ਦੀਆਂ ਬਾਹਵਾਂ ਵਿਚ ਢੇਰ ਹੋ ਗਈ। ਉਹਨਾਂ ਦੀ ਪਵਿੱਤਰਤਾ ਲੁੱਟਣ...ਆਪ ਲੁੱਟਣ...ਉਹਨਾਂ ਨੂੰ ਲੁੱਟਣ।

ਵਿਦਾਈ ਦੇ ਦੂਜੇ ਦਿਨ ਡਿਊਢੀ ਦੇ ਦਸਤੂਰ ਅਨੁਸਾਰ, ਜਦ ਸ਼ਹਿਜ਼ਾਦੀ ਪਾਸ਼ਾ ਆਪਣਾ ਉਤਾਰ ਆਪਣਾ ਸੁਹਾਗ ਦਾ ਜੋੜਾ ਆਪਣੀ ਅੰਨਾ, ਆਪਣੀ ਦਾਇਆ ਦੀ ਧੀ ਨੂੰ ਦੇਣ ਗਈ ਤਾਂ ਚਮਕੀ ਨੇ ਮੁਸਕਰਾ ਕੇ ਕਿਹਾ, “ਪਾਸ਼ਾ, ਮੈਂ ਜ਼ਿੰਦਗੀ ਭਰ ਤੁਹਾਡਾ ਉਤਾਰ ਵਰਤਦੀ ਆਈ ਹਾਂ, ਪਰ ਹੁਣ ਤੁਸੀਂ ਵੀ...” ਤੇ ਪਾਗਲਾਂ ਵਾਂਗ ਹੱਸਣ ਲੱਗੀ, “ਮੇਰੀ ਵਰਤੀ ਹੋਈ ਚੀਜ਼ ਹੁਣ ਉਮਰ ਭਰ ਤੁਸੀਂ ਵੀ...” ਉਹਦਾ ਹਾਸ਼ਾ ਬੰਮ੍ਹੂ ਹੀ ਨਹੀਂ ਸੀ ਰਿਹਾ ।

ਸਭ ਲੋਕ ਏਹੋ ਸਮਝੇ ਕਿ ਬਚਪਨ ਤੋਂ ਨਾਲ ਖੇਡਦੀ ਆਈ ਸਹੇਲੀ ਦੀ ਜੁਦਾਈ ਦੇ ਗਾਮ ਨੇ ਚਮਕੀ ਨੂੰ ਆਰਜ਼ੀ ਤੌਰ ਤੇ ਪਾਗਲ ਕਰ ਦਿਤਾ ਹੈ ।

ਲੇਖਕ-ਪਰੀਚਯ

ਹੀਂ ਸੀ

ਪੁਸ्तਕ

1. ਆਹਿਮਦ ਯੂਸਫ਼

ਜਨਮ ਤਿਥੀ, 17 ਫਰਵਰੀ, 1931 ਈ., ਵਿਦਿਆ ਬੀ.ਐਸ-ਸੀ., ਵਾਸੀ ਬਿਹਾਰ। “ਸਾਨੂੰ ਇਹ ਨਾ ਕਿਹਾ ਜਾਵੇ, ਕਿ ਤੁਸੀਂ ਇਹਨਾਂ ਅੱਖਾਂ ਨਾਲ ਦੇਖੋ, ਏਸ ਜਿਹਨ ਨਾਲ ਸੋਚੋ, ਤੇ ਏਸ ਦਿਲ ਨਾਲ ਮਹਿਸੂਸ ਕਰੋ।” ਸਾਹਿਤਕਾਰਾਂ ਦੇ ਨਿੱਜੀ ਚਿੰਤਨ ਵਲ ਧਿਆਨ ਦੇਣਾ ਚਾਹੀਦਾ ਹੈ, ਕਿ ਕੀ ਇਹ ਚਿੰਤਨ ਉਸਾਰੀ, ਤੇ ਰੂਪ ਦੀਆਂ ਜੁੰਮੇਵਾਰੀਆਂ ਸੰਭਾਲ ਸਕਦਾ ਹੈ।

ਪਤਾ : ਰਾਹੀਂ ਸਪਤਾਹਕ ‘ਮੇਰਚਾ’, ਗਯਾ, ਬਿਹਾਰ।

2. ਇਕਬਾਲ ਮਤੀਨ

ਜਨਮ 2 ਫਰਵਰੀ, 1929 ਈ., ਵਾਸੀ ਹੈਦਰਾਬਾਦ। ਕਹਾਣੀਆਂ ਦੇ ਕਈ ਸੰਗ੍ਰਹਿ, ਇਕ ਉਪਨਿਆਸ, ਹੈਦਰਾਬਾਦ ਦੇ ਟ੍ਰੈਟ ਰਹੇ ਜਗੀਰਦਾਰੀ ਸਮਾਜ ਸੰਬੰਧੀ ਭਰਪੂਰ ਕਹਾਣੀਆਂ, ਜਿਵੇਂ ਡਿਗਰੀਆਂ ਕੰਪਾਂ, ਮਲਬਾ, ਪਾਣੀ ਦੇ ਦੀਵੇ, ਕੈਡਲ ਕਾਲੇਨੀ, ਇਤਿਆਦ।

ਪਤਾ : 23-3-387 ਮੁਗਲਪੁਰਾ, ਹੈਦਰਾਬਾਦ।

3. ਆਗਿਨਾ ਅੱਬੁਲ ਹਸਨ

ਜਨਮ ਹੈਦਰਾਬਾਦ, ਕਹਾਣੀਆਂ ਦਾ ਇਕ ਸੰਗ੍ਰਹਿ, ਦੋ ਉਪਨਿਆਸ। ਦ੍ਰਿਸ਼ਟੀਕੋਣ ਵਲੋਂ ਖੱਬਾ ਪੱਖੀ। “ਮੈਂ ਸੌ ਹਜ਼ਾਰ ਨਿਰਾਸਤਾਵਾਂ, ਤੇ ਅਤ੍ਰਿਪਤੀਆਂ ਦੇ ਬਾਵਜੂਦ ਮਨੁੱਖ ਦੇ ਆਸ-ਭਰਪੂਰ ਮੁਕੱਦਰ ਤੇ ਉੱਜਲੇ ਭਵਿਖਤ ਦਾ ਸੁਪਨਾ ਦੇਖਦੀ ਹਾਂ।”

ਪਤਾ : 62, ਪਟੰਦੀ ਹਾਊਸ, ਨਵੀਂ ਦਿੱਲੀ।

4. ਅਨਵਰ ਅੜੀਮ

“ਕਲਾਤਮਕ ਕ੍ਰਿਆ ਦਾ ਇਕੋ ਇਕ ਮੁੱਦਾ ਸ੍ਰੈ-ਪ੍ਰਗਟਾਉ ਦੀ ਪ੍ਰੇਰਨਾ ਹੈ...ਪਰ ਮੈਂ ਨਿੱਜ ਦੇ ਪ੍ਰਗਟਾਉ ਨੂੰ ਸ੍ਰਸ਼ਟੀ ਨੂੰ ਸਮਝਣ ਦੀ ਰਚਨਾਤਮਕ ਕ੍ਰਿਆ ਮੰਨਦਾ ਹਾਂ। ਸਮਾਜ ਦੇ ਜਾਦੂ ਤੋਂ ਬਾਹਰ, ਨਿੱਜ ਦੀ, ਵਿਅਕਤੀ ਦੀ, ਕੋਈ ਹੋਂਦ ਨਹੀਂ, ਤੇ ਕੇਵਲ ਸੰਸਾਰ ਦੇ ਸੰਬੰਧ ਵਿਚ ਹੀ ਨਿੱਜ ਨੂੰ ਪਛਾਣਿਆ ਜਾ ਸਕਦਾ ਹੈ।” ਦੋ ਨਾਵਲ, ਇਕ ਕਹਾਣੀ ਸੰਗ੍ਰਹਿ।

ਪਤਾ : ਜਾਮੀਆ ਨਗਰ, ਨਵੀਂ ਦਿੱਲੀ।

5. ਬਸ਼ੇਸ਼ਰ ਪ੍ਰਦੀਪ

ਜਨਮ 1925 ਈ: ਸਥਾਨ, ਝੰਗ (ਪੰਜਾਬ), ਕਹਾਣੀਆਂ ਦੇ ਦੋ ਸੰਗ੍ਰਹਿ। ਸਾਈਂਸ ਦੀ ਵਿਦਿਆ ਪ੍ਰਾਪਤ ਕੀਤੀ ਹੈ। ਸਾਈਂਸ ਹੀ ਰੁਜ਼ਗਾਰ ਦਾ ਵਸੀਲਾ ਹੈ। “ਮੈਂ ਸਾਹਿਤ ਵਿਚ ਯਥਾਰਥ ਦਾ ਵਿਸ਼ਵਾਸੀ ਹਾਂ। ਚੰਗਾ ਸਾਹਿਤ ਓਹੀਓ ਹੈ, ਜਿਹੜਾ ਜਿੰਦਗੀ ਨੂੰ ਅਗਾਂਹ ਵਧਾਵੇ। ਸਾਈਂਸ ਤੇ ਟੈਕਨੋਲੋਜੀ ਦੇ ਇਸ ਜੁੱਗ ਵਿਚ ਸਾਹਿਤ ਜਿੰਦਗੀ ਦੀਆਂ ਵਧੀਆ ਸਦਾਚਾਰਕ ਕੀਮਤਾਂ ਦਾ ਜਾਮਨ ਹੈ। ਮਾਨਸਿਕ ਪਾਤਰ-ਚਿਤਰਣ ਨਾਲ ਮੈਨੂੰ ਛੁੱਘੀ ਦਿਲਚਸਪੀ ਹੈ।”

ਪਤਾ : ਬਸ਼ੇਸ਼ਰ ਪ੍ਰਦੀਪ, ਐਮ. ਐਸ-ਸੀ; ਪੀ.ਐਚ.ਡੀ; 18, ਗੁਲਿਸਤਾਂ ਕਾਲੋਨੀ, ਲਖਨਊ-ਯੂ.ਪੀ.

6. ਬਲਵੰਤ ਸਿੰਘ

ਪੰਜਾਬ ਦੀ ਜਿੰਦਗੀ ਦਾ ਠਾਠ ਬਾਠ ਜਿਸ ਤਰ੍ਹਾਂ ਬਲਵੰਤ ਸਿੰਘ ਦੀ ਲੇਖਣੀ ਨੇ ਕਹਾਣੀਆਂ ਦੇ ਰੂਪ ਵਿਚ ਢਾਲਿਆ ਹੈ, ਉਰਦੂ ਕਹਾਣੀਕਾਰੀ ਵਿਚ ਉਹਦਾ ਜਵਾਬ ਨਹੀਂ। ਬੇਅੰਤ ਕਹਾਣੀਆਂ ਲਿਖੀਆਂ ਹਨ। ਨਿਵਾਸ ਅਲਾਹਾਬਾਦ।

ਪਤਾ : ਬਦਲਦਾ ਰਹਿੰਦਾ ਹੈ।

7. ਬਲਰਾਜ ਮੈਨਰਾ

“ਬੀਤੇ ਪੱਚੀ ਵਰਿਅਂ ਵਿਚ ਦੋ ਵਾਰ ਵੰਡੇ ਗਏ ਪੰਜ ਦਰਿਆਵਾਂ ਦੇ ਦੇਸ਼ ਵਿਚ ਮੇਰਾ ਜਨਮ, ਮੰਗੂ ਕੋਚਵਾਨ ਦੀ ਗ੍ਰਿਫਤਾਰੀ ਦੇ ਆਸ ਪਾਸ ਹੋਇਆ। ਸਿਆਸਤਦਾਨਾਂ ਦੇ ਉਛਾਲੇ ਹੋਏ ਸੰਮੇਲਨਾਂ, ਧਾਰਮਕ ਪੱਖਪਾਤਾਂ, ਬੇਮਤਲਬ ਤਜਰਬਿਆਂ ਦਾ ਮਲਬਾ...ਪੈਰਾਂ ਵਿਚ ਪਈਆਂ ਇਹਨਾਂ ਜੰਜੀਰਾਂ ਨੂੰ ਆਪਣੇ ਸਮੇਂ ਦੇ ਕ੍ਰਾਂਤੀਕਾਰੀ ਸ਼ਬਦਾਂ ਨਾਲ ਤੋੜਨ ਦੀ ਕ੍ਰਿਆ, ਜਿਉਣ ਦੀ ਜਾਚ ਹੈ, ਸਾਹਿਤ ਹੈ, ਨਵੀਨਤਾ ਹੈ, ਸੂਤੰਤਰਤਾ ਹੈ।”

ਪਤਾ : ਸਟਾਫ ਕੁਆਰਟਰਜ਼, ਸਿਲਵਰ ਜੁਬਲੀ ਟੌਂਬੀ, ਹਸਪਤਾਲ, ਦਿੱਲੀ।

8. ਜੋਗਿੰਦਰ ਪਾਲ

ਜਨਮ 19.5.1963: ਸਿਆਲਕੋਟ। ਇਹਨਾਂ ਦੀਆਂ ਕਹਾਣੀਆਂ ਦੀ ਵਿਸ਼ੇਸ਼ਤਾ ਵੰਨਸੁਵੰਨਤਾ ਹੈ, ਤੇ ਨਵਾਂ ਰੰਗ। "ਲਿਖ ਲੈਣ ਨਾਲ ਹੀ ਮੇਰੀ ਕਹਾਣੀ ਸੰਪੂਰਨ ਨਹੀਂ ਹੋ ਜਾਂਦੀ। ਸਗੋਂ ਮੇਰਾ ਪਾਠਕ ਵੀ ਉਸ ਕ੍ਰਿਆ ਵਿਚ ਐਉਂ ਹਿੱਸੇਦਾਰ ਹੁੰਦਾ ਹੈ ਕਿ ਮੇਰੀ ਕਲਾ ਦੀ ਪੂਰਤੀ ਉਹਦੇ ਜ਼ਿਹਨ ਵਿਚ ਹੁੰਦੀ ਹੈ।"

ਪਤਾ : ਪ੍ਰੰਸੀਪਲ ਸਰਸੂਤੀ ਭਵਨ ਆਰਟਸ ਕਾਲਜ, ਅੰਰੰਗਾਬਾਦ।

9. ਜੀਲਾਨੀ ਬਾਨੇ

ਵਾਸੀ ਹੈਦਰਾਬਾਦ। ਕਹਾਣੀਆਂ ਦੇ ਦੋ ਸੰਗ੍ਰਹਿ। "ਕਿਸੇ ਵੱਡੇ ਸਾਹਿਤਕਾਰ ਨੇ ਕਿਹਾ ਹੈ, ਕਿ ਲਿਖਣ ਵਾਲਾ ਉਸ ਵੇਲੇ ਬੋਲਦਾ ਹੈ ਜਦ ਉਹ ਚੁੱਪ ਨਹੀਂ ਰਹਿ ਸਕਦਾ। ਮੈਂ ਵੀ ਕਹਾਣੀਆਂ ਤਾਹੀਓਂ ਲਿਖੀਆਂ ਹਨ, ਕਿ ਚੁੱਪ ਨਹੀਂ ਸੀ ਰਿਹਾ ਜਾਂਦਾ।"

ਪਤਾ : ਰਾਹੀਂ ਜਨਾਬ ਹੈਰਤ ਬਦਾਯੂਨੀ ਸਾਹਬ, ਏ/108 ਮੁਗਲਪੁਰਾ, ਮੱਲੋਪੁੱਲ ਨਦੀ ਨਦੀ

10. ਖੂਜਾ ਅਹਿਮਦ ਅੱਬਾਸ

ਖੂਜਾ ਅਹਿਮਦ ਅੱਬਾਸ ਇਕੋ ਸਮੇਂ ਕਹਾਣੀਕਾਰ, ਪੱਤਰਕਾਰ, ਉਪਨਿਆਸ ਤੇ ਫਿਲਮਸਾਜ਼ ਹਨ। ਉਹਨਾਂ ਨੇ ਉਰਦੂ ਸਾਹਿਤ ਨੂੰ ਪਿਛਲੇ ਤੀਹ ਪੈਂਤੀ ਸ੍ਰੀ ਵਿਚ ਕੁਝ ਬਹੁਤ ਹੀ ਉੱਤਮ ਲੇਖ, ਕਹਾਣੀਆਂ ਤੇ ਫਿਲਮਾਂ ਦਿਤੀਆਂ ਉਹ ਦੁਨੀਆਂ ਦੀਆਂ ਤੇ ਭਾਰਤ ਦੀਆਂ ਹੋਰ ਬੋਲੀਆਂ ਵਿਚ ਅਨੁਵਾਦਤ ਇਕ ਸਤਿਕਾਰਯੋਗ ਤੇ ਲੋਕ-ਪ੍ਰੀਯ ਸਾਹਿਤਕਾਰ ਵਜੋਂ ਪ੍ਰਸਿੱਧ ਹਨ। ਨਤਾਨ ਸਾਹਿਤ ਜੀਵਨ ਲਈ ਮੰਨਣ ਵਾਲਿਆਂ ਦੀ ਪਾਲ ਵਿਚ ਇਕ ਮਾਣਯੋਗ ਗ੍ਰੌਹਿ, ਰਖਦੇ ਹਨ। ਕਣਕ ਤੇ ਗੁਲਾਬ, ਦੀਵਾ ਬਲੇ ਸਾਰੀ ਰਾਤ, ਤੇ ਕਈ ਲਾਗੂ। ਸੰਗ੍ਰਹਿਆਂ, ਉਪਨਿਆਸਾਂ, ਫਿਲਮ-ਸਕ੍ਰਿਪਟਾਂ ਤੇ ਕਹਾਣੀਆਂ ਦੇ ਕਰਤਾ ਹਨਨਾਂ ਦੇ ਪਤਾ : ਡਾਕਘਰੀ ਲੰਜ, ਚਰਚ ਰੋਡ, ਜੂਹੂ, ਬੰਬਈ-1।

11. ਰਾਮ ਲਾਲ

ਵਤਨ ਲਾਹੌਰ। ਕਹਾਣੀਆਂ ਦੇ ਕਈ ਸੰਗ੍ਰਹਿ। ਉਰਦੂ ਕਹਾਣੀਕਾਰੀ ਦੇ ਸਭ ਤੋਂ ਪ੍ਰਸਿੱਧ ਨਾਵਾਂ ਵਿਚੋਂ ਇਕ। ਜਿਹੜਾ ਦੂਜੇ ਮਹਾਨ ਪ੍ਰੇਤ ਤੋਂ ਪਿਛੋਂ ਵਿਸ਼ੇਸ਼ ਰੂਪ ਵਿਚ ਲੋਕ-ਪ੍ਰੀਯ ਹੋਇਆ ਹੈ। ਵਿਸ਼ਿਆਂ ਦੀ ਵੰਨਸੁਵੰਨਤਾ ਉਹਨਾਂ ਦੀ ਵਿਸ਼ੇਸ਼ ਪ੍ਰਾਪਤੀ ਹੈ।

ਪਤਾ : ਮਲਟੀ ਸਟੋਰੀ ਬਿਲਡਿੰਗ, ਚਾਰ ਬਾਗ ਸਟੇਸ਼ਨ, ਲਖਨਊ—੯

12. ਰਤਨ ਸਿੰਘ

ਨਿੱਕੀਆਂ ਕਹਾਣੀਆਂ ਦੇ ਪਹਿਲੇ ਸੰਗ੍ਰਹਿ, 'ਪਹਿਲੀ ਆਵਾਜ਼' ਨੂੰ ਉਰਦੂ ਅਕਾਦਮੀ, ਲਖਨਊ ਦਾ ਇਨਾਮ ਮਿਲਿਆ ਹੈ। ਬੋੜੇ ਤੋਂ ਬੋੜੇ ਸ਼ਬਦਾਂ ਵਿਚ ਵੱਡੀ ਤੋਂ ਵੱਡੀ ਗੱਲ ਕਹਿਣਾ ਰਤਨ ਸਿੰਘ ਦਾ ਨਿਵੇਕਲਾ ਗੁਣ ਹੈ। ਉਹ ਭਾਵੇਂ ਅਜੇ ਨੌਜਵਾਨ ਹੀ ਹੈ ਉਹਦੇ ਬਿਨਾਂ ਉਰਦੂ ਕਹਾਣੀਕਾਰਾਂ ਦੀ ਕੋਈ ਵੀ ਸੂਚੀ ਅਧੂਰੀ ਰਹੇਗੀ।

ਅਜੇਕਾ ਪਤਾ : ਰਾਹੀਂ, ਆਲ ਇੰਡੀਆ ਰੋਡੀਓ, ਲਖਨਊ, ਯੂ-ਪੀ.

13. ਰਜੀਆ ਸੱਜਾਦ ਜ਼ਹੀਰ

ਜਨਮ 1918 ਈ., ਵਤਨ ਅਜਮੇਰ। ਦੋ ਸੌ ਕੁ ਕਹਾਣੀਆਂ, ਚਾਰ ਉਪਨਿਆਸ, ਚਾਲੀ ਤੋਂ ਵੱਧ ਕਿਤਾਬਾਂ ਦੇ ਅਨੁਵਾਦ, 34 ਸਾਲ ਤੋਂ ਅਗਾਂਹਵਾਹੂ ਲੋਖਕਾਂ ਦੀ ਸੰਸਥਾ ਦੀ ਮੈਂਬਰ। "ਸਾਹਿਤ ਜੀਵਨ ਲਈ" ਵਿਚ ਵਿਸਵਾਸ।

(18 ਦਸੰਬਰ, 1979 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ)

ਸੁਹੇਲ ਅੜੀਮਾਬਾਦੀ

ਨਾਂ ਮੁਜੀਬਉਲਰਹਮਾਨ, ਕਲਮੀ ਨਾਂ ਸੁਹੇਲ। ਜਨਮ ਪਟਨਾ, 1911 ਈ., ਸੰ-ਡੇਢ-ਸੌ ਕਹਾਣੀਆਂ, ਇਕ ਨਾਵਲ, ਭੁਤ ਦੀਆਂ ਰਵਾਇਤਾਂ, ਹੁਣ ਦੇ ਅਨੁਭਵ, ਭਵਿਖਤ ਦੀਆਂ ਉਮੰਗਾਂ ਦਾ ਸੰਗਮ, ਸਾਹਿਤ ਦਾ ਸਰੋਤ ਹੈ। "ਭੈਤਿਕ ਜੀਵਨ ਠੋਸ ਯਥਾਰਥ ਹੈ, ਪਰ ਇਹਨੇ ਸੰਵਰਨਾ ਸਮਾਜਕ ਪਰਿਵਰਤਨ ਨਾਲ ਹੀ ਹੈ, ਤੇ ਸਮਾਜ ਨੂੰ ਕੇਵਲ ਸੋਸਲਇਜ਼ਮ ਬਦਲ ਸਕਦਾ ਹੈ।"

(28 ਨਵੰਬਰ, 1979 ਨੂੰ ਸਫਰ ਸਮੇਂ ਅਲਾਹਾਬਾਦ ਵਿਚ ਦੇਹਾਤ ਹੋ ਗਿਆ)

ਸਾਲਿਹਾ ਆਬਦਿ ਹੁਸੈਨ

ਜਨਮ 1913 ਈ., ਵਤਨ ਪਾਨੀਪਤ। ਕਹਾਣੀਆਂ ਦੇ ਕਈ ਸੰਗ੍ਰਹਿ, ਤੇ ਕਈ ਉਪਨਿਆਸ। ਇਹਨਾਂ ਅਨੁਸਾਰ ਜੀਵਨ ਨੂੰ ਪ੍ਰਤਿਬਿੰਬਤ ਕਰਨਾ, ਦਰਸਾਉਣਾ ਸਾਹਿਤ ਦਾ ਕਰਤੱਹ ਹੈ।

'ਤਾ : ਸਾਲਿਹਾ ਅੱਬੁਲ ਹਸਨ, ਜਾਮੀਆ ਨਗਰ, ਨਵੀਂ ਦਿੱਲੀ।

ਸੀ ਬਾਕਰ

'936 ਈ., ਰਹਾਇਸ਼ ਹੁਣ ਕਈ ਸਾਲਾਂ ਤੋਂ ਲੰਦਨ ਵਿਚ। "ਮੇਰੀ ਤੱਤ ਪੱਛਮੀ ਜੀਵਨ ਦਾ ਪ੍ਰਤਿਬਿੰਬ ਹੁੰਦਾ ਹੈ, ਪਰ ਹਰ ਕਹਾਣੀ ਵਿਚ ਤੁਝੀ ਪਾਤਰ ਜ਼ਰੂਰ ਆਉਂਦਾ ਹੈ, ਜਿਹੜਾ ਕਹਾਣੀ ਕਹਿੰਦਾ ਹੈ, ਜਾਣੀ ਸੁਣਦਾ ਹੈ, ਕਦੇ ਆਪ ਕਹਾਣੀ ਬਣਦਾ ਹੈ।" ਐਕਸਫੋਰਡ ਤੋਂ

ਲੇਖਕ-ਪਰੀਚਯ

ਸੋਸਿਆਲੋਜੀ ਦੀ ਸਿੱਖਿਆ, ਤੇ ਕੁ
ਅਪ੍ਰਾਪ-ਵਿਗਿਆਨ, ਤੇ ਮਾਨਸਿਕ ਰੋਗੀਆਂ ਦੇ ਤੱਜਹਾਂ

ਪਤਾ : 1 ਅਲੈਗਜ਼ੈਂਡਰਾ ਕੋਰਟ, ਅਲੈਗਜ਼ੈਂਡਰਾ ਪਾਰਕ ਰੋਡ, ਲੰਡਨ
(4 ਐਚ ਕਿਊ)

17. ਗਿਆਸ ਅਹਿਮਦ ਗੱਦੀ

ਮਿਹਨਤਕਸ਼ ਵਰਗ ਵਿਚੋਂ ਨਿਕਲਿਆ ਹੋਇਆ ਇਕ ਸਾਹਿਤਕਾਰ, ਜਿਲ੍ਹਾ
ਆਪਣੇ ਵਤਨ ਬਿਹਾਰ ਦੇ ਮਿਹਨਤਕਸ਼ ਲੋਕਾਂ ਤੇ ਉਹਨਾਂ ਦੀਆਂ ਸਮੱਸਿਆਵਾਂ
ਬਾਰੇ ਅਤਿਅੰਤ ਅਸਰ ਭਰਪੂਰ ਤੇ ਯਥਾਰਥਕ ਕਹਾਣੀਆਂ ਲਿਖਦਾ ਹੈ।

ਪਤਾ : ਰਾਹੀਂ ਸਪਤਾਹਕ 'ਮੌਰਚਾ', ਗਯਾ, ਬਿਹਾਰ।

18. ਕਾਚੀ ਅਬਦੂਲ ਸੱਤਾਰ

ਕਵੀ, ਕਹਾਣੀਕਾਰ, ਉਪਨਿਆਸਕਾਰ, ਯੂ.ਪੀ. ਦੀ ਬੋਦੀ ਜਗੀਰਦਾਰੀ ਪ੍ਰਣਾਲੀ ਦੀ
ਰਹਿੰਦ ਖੂਹਦ, ਉਹਦੇ ਝੂਠੇ ਵਿਸ਼ਵਾਸਾਂ ਤੇ ਕੀਮਤਾਂ ਬਾਰੇ ਬੜੀਆਂ ਹੀ ਜਾਨਦਾ
ਕਹਾਣੀਆਂ ਲਿਖਦੇ ਹਨ। ਇਤਿਹਾਸਕ ਉਪਨਿਆਸ 'ਦਾਰਾ ਸ਼ਕੋਹ', 'ਸੁਲਤਾਨਾਹਉਂਦੀਨ' ਆਦਿ ਦੇ ਕਰਤਾ ਹਨ।

ਪਤਾ : ਉਰਦੂ ਵਿਭਾਗ, ਅਲੀਗੜ੍ਹ ਮੁਸਲਮ ਯੂਨੀਵਰਸਿਟੀ ਅਲੀਗੜ੍ਹ—ਯੂ.ਪੀ.

19. ਕੁਰਤੁਲਾਏਨ ਹੈਦਰ

ਜਨਮ ਅਲੀਗੜ੍ਹ ਸੱਜਾਦ ਹੈਦਰ ਯਲਦਰਮ ਦੀ ਪੁੱਤਰੀ, ਕਈ ਸਾਲ ਪਾਕਿਸਤਾਨ
ਤੇ ਯੂਰਪ ਵਿਚ ਨਿਵਾਸ, ਕਈ ਉਪਨਿਆਸ, ਕਹਾਣੀਆਂ ਦੇ ਸੰਗ੍ਰਹਿ,
'ਪਤਕੜ ਦੀ ਆਵਾਜ਼' ਨੂੰ '67 ਵਿਚ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ।
ਉਹਨਾਂ ਦਾ ਖਿਆਲ ਹੈ ਕਿ ਉਹਨਾਂ ਦਾ ਸਾਹਿਤਕ ਦ੍ਰਿਸ਼ਟੀਕੋਣ ਉਹਨਾਂ ਦੇ
ਸਾਹਿਤ ਵਿਚੋਂ ਲੱਭਿਆ ਜਾਵੇ।

20. ਕਲਾਮ ਹੈਦਰੀ

ਬਿਹਾਰ ਦੇ ਰਹਿਣ ਵਾਲੇ। ਕਈ ਸਾਲ ਤੋਂ ਸਪਤਾਹਕ ਮੌਰਚਾ (ਗਯਾ-ਬਿਹਾਰ) ਦਾ
ਸੰਪਾਦਨ ਕੀਤਾ, ਹੁਣ 'ਆਹੰਗ' ਮਾਸਿਕ ਕੱਢ ਰਹੇ ਹਨ। ਡਸਾਦਾਂ ਤੋਂ
ਨਿੱਜੀ ਤੌਰ ਤੇ ਪ੍ਰਭਾਵਿਤ ਹੋਏ। ਉਰਦੂ ਬੋਲੀ ਦੇ ਹੱਕਾਂ ਲਈ ਲੜਨ ਵਾਲਾ ਇਹ
ਜੋਧਾ ਸਮਾਜੀ ਮਸਲਿਆਂ ਤੇ ਬੜੀ ਨਿੱਕਤਾ ਨਾਲ ਵਾਰ ਕਰਦਾ ਹੈ।
ਕਹਾਣੀਆਂ ਦਾ ਇਕ ਸੰਗ੍ਰਹਿ।

ਅਜੋਕਾ ਪਤਾ : ਰਾਹੀਂ, 'ਮੌਰਚਾ' ਸਪਤਾਹਕ, ਗਯਾ, ਬਿਹਾਰ।

21. ਮਹਿਸੂਰ ਨਾਬ

ਜ਼ਿੰਦਗੀ ਦੇ ਦੁਖਾਂ, ਗੰਦਗੀਆਂ, ਪਰੋਸ਼ਾਨੀਆਂ ਦਾ ਚਿੱਤ੍ਰਣ ਕਰਦਿਆਂ ਹੋਇਆਂ ਵੀ ਜ਼ਿੰਦਗੀ ਨਾਲ ਬੇਹੱਦ ਪਿਆਰ ਕਰਨ ਵਾਲਾ ਤੇ ਹੱਕ ਨਿਆਂ ਦਾ ਝੰਡਾ ਸਦਾ ਉੱਚਾ ਰੱਖਣ ਵਾਲਾ ਇਹ ਲੇਖਕ ਉਰਦੂ ਕਹਾਣੀਕਾਰੀ ਵਿਚ ਇਕ ਵਿਸ਼ੇਸ਼ ਸਥਾਨ ਦਾ ਮਾਲਕ ਹੈ। ਇਹਨੇ ਅਨੇਕ ਕਹਾਣੀਆਂ, ਤੇ ਕੁਝ ਨਾਵਲ ਲਿਖੇ, ਤੇ ਛਿਲਮੀ ਜਗਤ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ।

(20 ਮਾਰਚ 1974 ਨੂੰ ਅਚਾਨਕ ਦਿਲ ਦੀ ਹਰਕਤ ਬੰਦ ਹੋ ਜਾਣ ਕਾਰਨ ਦੇਹਾਂਤ ਹੋ ਗਿਆ)

22. ਮਸੀਹ ਉਲਹਸਨ ਰਿਜਵੀ

ਜਨਮ 1917 ਤੇ 18 ਵਿਚਕਾਰ। “ਬਹੁਤ ਦੇਰ ਬਾਅਦ ਇਹ ਗੱਲ ਸਮਝ ਵਿਚ ਆਈ ਕਿ ਸਾਹਿਤ ਹੋਵੇ ਜਾਂ ਪੱਤ੍ਰਕਾਰੀ ਜਾਂ ਰਾਜਨੀਤੀ, ਜੇ ਉਹ ਨਿਰਲੇਪ ਹਨ ਤਾਂ ਦੋ ਕੌਂਡੀ ਦੇ। ਮੇਰੀਆਂ ਕਹਾਣੀਆਂ ਨਿੱਜੀ ਅਨੁਭਵਾਂ ਦੇ ਵਿੰਗਾਂ ਵਲਾਂ ਵਿਚੋਂ ਲੰਘਦੀਆਂ, ਦਿਲ ਦੀਆਂ ਘਟਨਾਵਾਂ ਨੂੰ ਸਮੂਹਕ ਰੰਗ ਦੇਣ ਦਾ ਜਤਨ ਕਰਦੀਆਂ ਹਨ।” ਕਹਾਣੀਆਂ ਦਾ ਇਕ ਸੰਗ੍ਰਹਿ।

ਅਜੇਕਾ ਪਤਾ : ਰਾਹੀਂ ‘ਕੌਮੀ ਆਵਾਜ਼’, ਕੈਂਸਰਬਾਗ, ਲਖਨਊ।

23. ਨੁਰ ਸ਼ਾਹ

ਕਸ਼ਮੀਰ ਦਾ ਇਕ ਨੌਜਵਾਨ ਕਹਾਣੀਕਾਰ, ਜਿਹਨੇ ਉਰਦੂ ਸਾਹਿਤ ਵਿਚ ਆਪਣੇ ਲਈ ਇਕ ਸਤਿਕਾਰਯੋਗ ਬਾਂ ਬਣਾ ਲਈ ਹੈ। ਏਸ ਘੱਟ ਲਿਖਣ ਵਾਲੇ ਕਹਾਣੀਕਾਰ ਦੀ ਕਾਵਿਮਈ ਸੈਲੀ ਤੇ ਕਲਾਤਮਕ ਚਿੱਤ੍ਰਣ ਖੂਬਸੂਰਤ ਵੀ ਹਨ ਤੇ ਪ੍ਰਭਾਵਪੂਰਨ ਵੀ। ਕਸ਼ਮੀਰ ਦੇ ਲੋਕਾਂ ਤੋਂ ਬਿਨਾਂ ਆਮ ਵਿਸ਼ਿਆਂ ਵਿਚ ਵੀ ਦਿਲਚਸਪੀ ਹੈ।

ਪਤਾ : ਹਸਪਤਾਲ ਰੋਡ, ਦੁਰਗਾਜਨ, ਸ੍ਰੀਨਗਰ (ਕਸ਼ਮੀਰ)

24. ਵਾਜਿਦਾ ਤਬੱਸੂਮ

ਵਤਨ ਹੈਦਰਾਬਾਦ, ਇਸ ਸਮੇਂ ਰਹਾਇਸ਼ ਬੰਬਈ। ਕਲਮ ਬੇਡਿਜਕ, ਲਿਖਤ ਮਨਮੋਹਣੀ। ਹੈਦਰਾਬਾਦ ਦੇ ਉੱਚੇ ਵਰਗਾਂ ਤੋਂ ਪ੍ਰਭਾਵਿਤ ਹੋਠਲੇ ਵਰਗ—ਦੋਹਾਂ ਨੂੰ ਮਿਲਾ ਕੇ ਕਹਾਣੀਆਂ ਲਿਖਦੇ ਹਨ। ਅੱਜ ਉਰਦੂ ਵਿਚ ਉਹਨਾਂ ਦੀਆਂ ਕਹਾਣੀਆਂ ਬਾਰੇ ਸਭ ਤੋਂ ਵੱਧ ਮਤਬੇਦ ਪ੍ਰਗਟ ਕੀਤੇ ਜਾ ਰਹੇ ਹਨ।

ਪਤਾ : ਫਲੈਟ ਨੰਬਰ 10, ਬਲਾਕ ਨੰਬਰ 131, ਸਾਂਤਾ ਕੰਜ, ਪੱਛਮੀ ਬੰਬਈ-54

